

ੴ ਸਤਿਗੁਰਪ੍ਰਸਾਦਿ ॥

# ਗੁਰ-ਇਤਿਹਾਸ (ਦੂਜੀ ਤੋਂ ਨੌਵੀਂ ਪਾਤਸ਼ਾਹੀ ਤਕ)

ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ.

\*



---

ਸਿੰਘ ਬਦਰਜ, ਮਾਈ ਸੇਵਾਂ, ਅੰਮ੍ਰਿਤਸਰ



46

58

ੴ ਸਤਿਗੁਰਪ੍ਰਸਾਦਿ ॥

# ਗੁਰ-ਇਤਿਹਾਸ

(ਦੂਜੀ ਤੇ ਨੌਵੀਂ ਪਾਤਸ਼ਾਹੀ ਤਕ)

ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ.



---

ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ

ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਅੰਗਦ ਦੇਵ ਜੀ	੧ ਤੋਂ ੬੪
ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਅਮਰਦਾਸ ਜੀ	੧ ਤੋਂ ੫੬
ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਰਾਮਦਾਸ ਜੀ.	੧ ਤੋਂ ੬੮
ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਅਰਜਨ ਦੌਵ ਜੀ	੧ ਤੋਂ ੬੮
ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ	੧ ਤੋਂ ੮
ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਹਰਿ ਰਾਇ ਸਾਹਿਬ	
ਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ	੧ ਤੋਂ ੫
ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਤੇਗ ਬਹਾਦਰ ਜੀ	੧ ਤੋਂ ੬
	੪੮
ਕੁਲ ਪੰਨੇ	

ਭੋਟਾ 45-00

ੴ ਸਤਿਗੁਰਪ੍ਰਸਾਦਿ ॥

ਗੁਰ-ਇਤਿਹਾਸ ਨੰ: ੨

ਜੀਵਨ-ਬ੍ਰਿਤਾਂਤ  
ਸ੍ਰੀ ਗੁਰੂ ਅੰਗਦ ਸਾਹਿਬ

ਲੇਖਕ

ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ.

✽



---

ਸਿੰਘ ਬਦਰਜ, ਮਾਈ ਸੇਵਾਂ, ਅੰਮ੍ਰਿਤਸਰ



ੴ ਸਤਿਗੁਰਪ੍ਰਸਾਦਿ ॥

ਗੁਰ-ਇਤਿਹਾਸ ਨੰਬਰ ੨

# ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਅੰਗਦ ਸਾਹਿਬ

ਲੇਖਕ

ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ.



---

ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ



Approved by the D. P. I. Punjab  
vide memo No. 3/15-70 (ਐ. ਮ.) dated 14.5.70

ISBN 81-7205-076-3

੧੯੬੮, ੧੯੭੨, ੧੯੭੬, ੧੯੮੦, ੧੯੮੬  
ਛੇਵੀਂ ਛਾਪ ਸਤੰਬਰ ੧੯੯੨

ਮੁੱਲ ੫-੦੦

ਪ੍ਰਕਾਸ਼ਕ  
ਸਿੰਘ ਬੁਦਰਜ਼, ਮਾਈ ਸੇਵਾ, ਅੰਮ੍ਰਿਤਸਰ  
ਪ੍ਰਿੰਟਰ  
ਜਵਿੰਦਰ ਪ੍ਰਿੰਟਿੰਗ ਪ੍ਰੈਸ, ਸੁੰਦਰ ਨਗਰ, ਅੰਮ੍ਰਿਤਸਰ

## ਧੰਨਵਾਦ

ਗੁਰੂ ਅੰਗਦ ਸਾਹਿਬ ਦਾ ਜੀਵਨ-ਬ੍ਰਿਤਾਂਤ ਮੈਂ ਮਾਰਚ ਸੰਨ ੧੯੫੧ ਵਿਚ ਲਿਖਿਆ ਸੀ। ਤਦੋਂ ਅਜੇ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਹੀ ਕੰਮ ਕਰ ਰਿਹਾ ਸਾਂ। ਗੁਰੂ ਅੰਗਦ ਸਾਹਿਬ ਦੇ ਸਾਰੇ ਸਲੋਕਾਂ ਦਾ ਟੀਕਾ ਭੀ ਲਿਖਣ ਤੇ ਛਾਪਣ ਦਾ ਮੌਕਾ ਮਿਲ ਗਿਆ। ਉਸ ਟੀਕੇ ਦੀ ਭੂਮਿਕਾ ਦੇ ਕਈ ਵਿਚਾਰ ਪਾਠਕਾਂ ਵਾਸਤੇ ਦਿਲ-ਚਸਪੀ ਦਾ ਕਾਰਨ ਬਣ ਸਕਦੇ ਹਨ। ਉਹ ਮੈਂ ਹੁਣ ਸਤਿਗੁਰੂ ਜੀ ਦੇ ਜੀਵਨ-ਬ੍ਰਿਤਾਂਤ ਨਾਲ ਸ਼ਾਮਿਲ ਕਰ ਦਿੱਤੇ ਹਨ।

ਪਿਛਲੇ ਸਾਲ ੧੯੬੭ ਵਿਚ 'ਸਿੰਘ ਬ੍ਰਦਰਜ਼' ਨੇ ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ-ਬ੍ਰਿਤਾਂਤ ਛਾਪਿਆ ਸੀ। ੧੯੬੬ ਵਿਚ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਬ੍ਰਿਤਾਂਤ ਛਾਪਿਆ ਸੀ ਅਤੇ ਹੁਣ ਇਸ ਜੀਵਨ-ਬ੍ਰਿਤਾਂਤ ਨੂੰ ਛਾਪਣ ਦਾ ਇਹ ਉਦਮ ਕਰ ਰਹੇ ਹਨ।

ਮੈਂ ਪਾਠਕਾਂ ਦੀ ਸੇਵਾ ਵਿਚ ਬੇਨਤੀ ਕਰਦਾ ਹਾਂ ਕਿ ਉਹ 'ਸਿੰਘ ਬ੍ਰਦਰਜ਼' ਦਾ ਇਹ ਉਤਸ਼ਾਹ ਕਾਇਮ ਰੱਖਣ ਦਾ ਉਪਰਾਲਾ ਕਰਦੇ ਰਿਹਾ ਕਰਨ।

੯, ਹੁਕਮ ਸਿੰਘ ਰੋਡ,  
ਅੰਮ੍ਰਿਤਸਰ  
੨੧ ਜਨਵਰੀ, ੧੯੬੮

ਦਾਸ—  
ਸਾਹਿਬ ਸਿੰਘ

## ਤਤਕਰਾ

ਜਨਮ-ਅਸਥਾਨ	੫
ਜਨਮ-ਤਰੀਕ	੬
ਵਿਆਹ	੬
ਦੇਸ਼ ਵਿਚੋਂ ਬੇ-ਅਮਨੀ, ਪਿੰਡ ਛੱਡਣਾ	੬
ਦੌਲਤ ਖਾਂ ਦਾ ਹਸਰ	੯
ਗੁਰੂ ਨਾਨਕ ਦੇਵ ਜੀ ਨਾਲ ਮਿਲਾਪ	੧੦
ਗੁਰੂ ਨਾਨਕ ਸਾਹਿਬ ਦੀ ਸੰਗਤ	੧੧
ਜੀਵਨ ਵਿਚ ਤਬਦੀਲੀ	੧੨
ਗੁਰਿਆਈ ਤੇ ਪ੍ਰਚਾਰ ਕੇਂਦਰ	੧੬
ਨਿਸ਼ਕਾਮਤਾ	੧੭
ਵਰਨ-ਵੰਡ ਦਾ ਵਿਤਕਰਾ	੧੮
ਜਾਤ-ਅਭਿਮਾਨੀਆਂ ਦੀ ਈਰਖਾ	੧੯
ਰਾਜ-ਗਰਦੀ	੨੧
ਗੋਇੰਦਵਾਲ ਦਾ ਵੱਸਣਾ	੨੨
ਜੋਤੀ ਜੋਤਿ ਸਮਾਨਾ	੨੪
ਗੁਰੂ ਅੰਗਦ ਦੇਵ ਜੀ ਦੀ ਬਾਣੀ	੨੫
ਗੁਰੂ ਅੰਗਦ ਸਾਹਿਬ ਦੀ ਤਾਲੀਮ :	
(੧) ਜੀਵਨ-ਸਾਖੀਆਂ ਵਿਚੋਂ	੨੭
(੨) ਉਨ੍ਹਾਂ ਦੀ ਬਾਣੀ ਵਿਚੋਂ	੩੦
ਗੁਰੂ ਨਾਨਕ ਜੀ ਦੀ ਬਾਣੀ ਇਨ੍ਹਾਂ ਪਾਸ ਮੌਜੂਦ ਸੀ ੪੭	

ਜੀਵਨ

## ਗੁਰੂ ਅੰਗਦ ਸਾਹਿਬ

[੧੫੦੪-੧੫੫੨]

ਮਾਪਿਆਂ ਨੇ ਇਨ੍ਹਾਂ ਦਾ ਨਾਂ ਲਹਿਣਾ ਰੱਖਿਆ ਸੀ, ਜਦੋਂ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਨੂੰ ਆਪਣੇ ਥਾਂ ਗੁਰੂ ਬਣਾਇਆ, ਉਸ ਵੇਲੇ ਇਨ੍ਹਾਂ ਦਾ ਨਾਮ ਗੁਰੂ ਅੰਗਦ ਰੱਖਿਆ ਗਿਆ।

### ਜਨਮ ਅਸਥਾਨ—

ਬਾਬਾ ਲਹਿਣਾ ਜੀ ਦਾ ਜਨਮ ਪਿੰਡ ਨਾਂਗੇ ਦੀ ਸਰਾਂ ਵਿਚ ਹੋਇਆ, ਉਦੋਂ ਉਸ ਪਿੰਡ ਦਾ ਨਾਂ ਮੱਤੇ ਦੀ ਸਰਾਂ ਸੀ। ਫੀਰੋਜ਼ਪੁਰ ਤੋਂ ਬਠਿੰਡੇ ਨੂੰ ਜਾਣ ਵਾਲੀ ਰੇਲਵੇ-ਲਾਈਨ ਉਤੇ ਫਰੀਦਕੋਟ ਤੋਂ ਅਗਲਾ ਸਟੇਸ਼ਨ ਕੋਟ ਕਪੂਰਾ ਹੈ। ਕੋਟ ਕਪੂਰੇ ਤੋਂ ਫ਼ਾਜ਼ਿਲਕਾ ਨੂੰ ਇਕ ਛੋਟੀ ਲਾਈਨ ਨਿਕਲਦੀ ਹੈ। ਇਸ ਲਾਈਨ ਉਤੇ ਕੋਟ ਕਪੂਰੇ ਤੋਂ ੧੫ ਕੁ ਮੀਲਾਂ ਦੀ ਵਿੱਥ ਉਤੇ ਮੁਕਤਸਰ ਸਟੇਸ਼ਨ ਹੈ। ਮੁਕਤਸਰ ਤੋਂ ਉੱਤਰ-ਪੂਰਬ ਪਾਸੇ ੭ ਕੁ ਕੋਹਾਂ ਦੀ ਵਿੱਥ ਉਤੇ ਪਿੰਡ ਨਾਂਗੇ ਕੀ ਸਰਾਂ ਹੈ। ਉੱਜੜੇ ਥੇਹ ਨੂੰ ਇਕ ਉਦਾਸੀ ਨਾਂਗੇ ਸਾਧੂ ਨੇ ਮੁੜ ਵਸਾਇਆ ਸੀ, ਇਸ ਕਰਕੇ ਇਸ ਦਾ ਨਾਮ ਨਾਂਗੇ ਕੀ ਸਰਾਂਇਂ ਪਰਸਿੱਧ ਹੋ ਗਿਆ। ਗੁਰੂ ਅੰਗਦ ਦੇਵ ਜੀ ਦਾ ਜਨਮ-ਅਸਥਾਨ ਪਿੰਡ ਤੋਂ ਚਾਰ ਸੌ ਕਦਮ ਚੜ੍ਹਦੇ ਵਲ ਮੱਤੇ ਦੀ ਸਰਾਂ ਦੇ ਥੇਹ ਉਤੇ ਹੈ। ਇਥੇ ਵੈਸਾਖੀ ਨੂੰ ਮੇਲਾ ਲੱਗਦਾ ਹੈ। ਬੀ. ਬੀ. ਸੀ. ਆਈ. ਰੇਲਵੇ ਦੇ ਸਟੇਸ਼ਨ ਬਰੂਵਾਲੀ ਤੋਂ ਇਹ ਥਾਂ ਡੇਢ ਮੀਲ ਦੱਖਣ ਪਾਸੇ ਹੈ। ਬਾਬਾ ਲਹਿਣਾ ਜੀ ਦੇ ਪਿਤਾ ਬਾਬਾ ਫੇਰੂ ਜੀ ਫੀਰੋਜ਼ਪੁਰ ਦੇ ਪਠਾਣ ਹਾਕਮ ਦੇ ਖਜ਼ਾਨਚੀ ਸਨ।

## ਜਨਮ ਤਰੀਕ—

ਪ ਵੈਸਾਖ ਸੰਮਤ ੧੫੬੧ ਨੂੰ ਇਨ੍ਹਾਂ ਦਾ ਜਨਮ ਹੋਇਆ ਸੀ, ਚੰਦ੍ਰਮਾ ਦੀਆਂ ਥਿੱਤਾਂ ਦੇ ਹਿਸਾਬ ਉਸ ਦਿਨ ਵੈਸਾਖ ਵਦੀ ੧ ਸੀ, ਭਾਵ ਹਨੇਰਾ ਪੱਖ ਪੂਰਨਮਾਸੀ ਤੋਂ ਅਗਲਾ ਦਿਨ । ਈਸਵੀ ਸੰਨ ੧੫੦੪ ਸੀ ਅਤੇ ਮਾਰਚ ਦੀ ੩੧ ਤਰੀਕ ਸੀ ।

## ਵਿਆਹ—

ਸੰਨ ੧੫੧੬ (ਸੰਮਤ ੧੫੭੬) ਵਿਚ ੧੫ ਸਾਲ ਦੀ ਉਮਰੇ ਬਾਬਾ ਲਹਿਣਾ ਜੀ ਦੀ ਸ਼ਾਦੀ ਪਿੰਡ ਖਡੂਰ ਵਿਚ ਹੋਈ, ਉਥੋਂ ਦੀ ਇਕ ਖੱਤ੍ਰੀ ਦੇਵੀ ਚੰਦ ਦੀ ਲੜਕੀ (ਮਾਤਾ) ਖੀਵੀ ਨਾਲ । ਬਾਬਾ ਲਹਿਣਾ ਜੀ ਤੇਹਣ ਜਾਤ ਦੇ ਖੱਤ੍ਰੀ ਸਨ । ਮੱਤੇ ਦੀ ਸਰਾਂ ਤੋਂ ਖਡੂਰ ਉੱਤਰ ਪਾਸੇ ਹੈ, ਰਤਾ ਕੁ ਪੂਰਬ ਦੇ ਰੁਖ, ਪੰਜਾਹ ਕੁ ਮੀਲਾਂ ਦੀ ਵਿੱਥ ਉਤੇ ।

## ਦੇਸ਼ ਵਿਚ ਬੇ-ਅਮਨੀ, ਪਿੰਡ ਛੱਡਣਾ—

ਜਦੋਂ ਬਾਬਾ ਲਹਿਣਾ ਜੀ ਦਾ ਜਨਮ ਹੋਇਆ, ਤਦੋਂ ਦਿੱਲੀ ਦੇ ਤਖ਼ਤ ਉਤੇ ਲੋਦੀ ਖ਼ਾਨਦਾਨ ਦਾ ਦੂਜਾ ਬਾਦਸ਼ਾਹ ਸਿਕੰਦਰ ਲੋਦੀ ਸੀ । ਸੰਨ ੧੫੧੭ ਵਿਚ ਇਸ ਦੇ ਮਰਨ ਤੇ ਇਸ ਦਾ ਪੁੱਤਰ ਇਬਰਾਹੀਮ ਤਖ਼ਤ ਉਤੇ ਬੈਠਾ । ਪਰ ਲੋਦੀਆਂ ਦੀ ਤਾਕਤ ਦਾ ਤੇਜ਼ ਨਹੀਂ ਸੀ ਰਿਹਾ । ਚੁਫੇਰੇ ਹੀ ਬਗ਼ਾਵਤਾਂ ਹੋ ਰਹੀਆਂ ਸਨ । ਵੱਖਰੇ ਵੱਖਰੇ ਸੂਬੇ ਆਕੀ ਹੁੰਦੇ ਜਾ ਰਹੇ ਸਨ । ਗੁਜਰਾਤ, ਕਾਠੀਆਵਾੜ, ਦੱਖਣ, ਮਾਲਵਾ, ਬੰਗਾਲ, ਚਿਤੌੜ, ਵਿਜੈ ਨਗਰ—ਇਹ ਸਾਰੇ ਨਾਮ-ਮਾਤ੍ਰ ਹੀ ਦਿੱਲੀ ਦੇ ਅਧੀਨ ਸਨ । ਲੋਦੀਆਂ ਦਾ ਰਾਜ ਜਿਹਲਮ ਦੇ ਕੰਢੇ ਭੇਰੇ ਤੋਂ ਲੈ ਕੇ ਬਿਹਾਰ ਤੱਕ ਸੀ, ਪਰ ਇਹ ਭੀ ਕਹਿਣ ਨੂੰ ਹੀ ਸੀ । ਲਾਹੌਰ ਦਾ ਸੂਬੇਦਾਰ ਦੌਲਤ ਖ਼ਾਂ ਲੋਦੀ ਆਕੀ ਹੋਣ ਨੂੰ ਫਿਰਦਾ ਸੀ । ਇਹ ਦੌਲਤ ਖ਼ਾਂ ਉਹੀ ਸੀ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਸੁਲਤਾਨਪੁਰ ਦਾ ਨਵਾਬ ਸੀ । ਤਦੋਂ ਇਸ ਦਾ ਪਿਉ ਤਾਤਾਰ ਖ਼ਾਂ

ਲਾਹੌਰ ਦਾ ਸੂਬੇਦਾਰ ਸੀ। ਪਿਉ ਦੇ ਮਰਨ ਪਿੱਛੋਂ ਦੌਲਤ ਖਾਂ ਲਾਹੌਰ ਦਾ ਸੂਬੇਦਾਰ ਬਣਿਆ ਸੀ।

ਸੂਬੇਦਾਰਾਂ ਦੀਆਂ ਬਗ਼ਾਵਤਾਂ ਦੇ ਕਾਰਨ ਦੇਸ਼ ਵਿਚ ਬੇ-ਅਮਨੀ ਬਹੁਤ ਵਧ ਗਈ। ਮਨ-ਚਲੇ ਲੋਕਾਂ ਨੇ ਲੁੱਟ-ਮਾਰਾਂ ਸ਼ੁਰੂ ਕਰ ਦਿੱਤੀਆਂ। ਕਈ ਪਿੰਡ ਉੱਜੜੇ। ਪਿੰਡ 'ਮੱਤੇ ਦੀ ਸਰਾਂ' ਭੀ ਉੱਜੜ ਗਿਆ। ਪੰਜਾਬ ਵਿਚ ਇਹਨਾਂ ਲੁੱਟਾਂ-ਮਾਰਾਂ ਦਾ ਵਧੀਕ ਕਾਰਨ ਇਹ ਸੀ ਕਿ ਬਾਬਰ ਨੇ ਕਾਬਲ ਵਲੋਂ ਹਮਲੇ ਸ਼ੁਰੂ ਕਰ ਦਿੱਤੇ ਸਨ। ਮੱਤੇ ਦੀ ਸਰਾਂ ਉੱਜੜਨ ਤੇ ਬਾਬਾ ਫੇਰੂ ਜੀ ਆਪਣੇ ਸਾਰੇ ਪਰਵਾਰ ਨੂੰ ਲੈ ਕੇ ਪਹਿਲਾਂ ਉੱਤਰ ਵੱਲ ਪਿੰਡ ਹਰੀ-ਕੇ ਆ ਟਿਕੇ, ਜੋ ਲਾਹੌਰ ਤੋਂ ਦਿੱਲੀ ਜਾਣ ਵਾਲੀ ਸ਼ਾਹੀ ਸੜਕ ਉਤੇ ਬਿਆਸਾ ਦਾ ਮਸ਼ਹੂਰ ਪੱਤਣ ਸੀ। ਹਰੀ-ਕੇ ਤੋਂ ਫਿਰ ਖਡੂਰ ਆ ਗਏ। ਬਿਆਸਾ ਤੋਂ ਉਰਲੇ ਪਾਸੇ ਖਡੂਰ ਹੀ ਵੱਡਾ ਨਗਰ ਸੀ। ਗੋਇੰਦਵਾਲ ਅਜੇ ਨਹੀਂ ਸੀ ਵੱਸਿਆ। ਖਡੂਰ ਵਿਚ ਬਾਬਾ ਲਹਿਣਾ ਜੀ ਦੀ ਭੂਆ ਭੀ ਵਿਆਹੀ ਹੋਈ ਸੀ, ਉਸੇ ਦੀ ਰਾਹੀਂ ਇਨ੍ਹਾਂ ਦਾ ਰਿਸ਼ਤਾ ਖਡੂਰ ਹੋਇਆ ਸੀ। ਖਡੂਰ ਆ ਕੇ ਬਾਬਾ ਫੇਰੂ ਜੀ ਨੇ ਪਰਚੂਣ ਦੀ ਹੱਟੀ ਪਾ ਲਈ। ਬਾਬਾ ਲਹਿਣਾ ਜੀ ਤਦੋਂ ੨੦ ਸਾਲਾਂ ਦੀ ਉਮਰ ਦੇ ਸਨ। ਪਿਤਾ ਦੇ ਨਾਲ ਰਲ ਕੇ ਥੋੜੇ ਹੀ ਚਿਰ ਵਿਚ ਇਹਨਾਂ ਹੱਟੀ ਦਾ ਕੰਮ ਚੰਗਾ ਚਲਾ ਲਿਆ। ਇਹ ਜ਼ਿਕਰ ਸੰਨ ੧੫੨੪ ਦਾ ਹੈ।

ਸੰਨ ੧੫੨੪ ਵਿਚ ਬਾਬਰ ਨੇ ਹਿੰਦੁਸਤਾਨ ਉਤੇ ਚੌਥਾ ਹਮਲਾ ਕੀਤਾ। ਲਾਹੌਰ ਦਾ ਸੂਬੇਦਾਰ ਦੌਲਤ ਖਾਂ ਲੌਦੀ ਦਿੱਲੀ ਦੇ ਤਖ਼ਤ ਦੇ ਅਧੀਨ ਨਹੀਂ ਰਹਿਣਾ ਚਾਹੁੰਦਾ ਸੀ। ਉਸ ਨੇ ਬਾਬਰ ਨੂੰ ਸਦਾ ਦਿੱਤਾ ਕਿ ਆਉ ਦਿੱਲੀ ਉਤੇ ਕਬਜ਼ਾ ਕਰੋ, ਮੈਂ ਮਦਦ ਕਰਾਂਗਾ। ਪਹਿਲੇ ਤਿੰਨ ਹਮਲਿਆਂ ਵਿਚ ਬਾਬਰ ਲਾਹੌਰ ਤੋਂ ਪਰਿਓਂ ਪਰਿਓਂ ਹੀ ਵਾਪਸ ਚਲਾ ਗਿਆ ਸੀ। ਚੌਥੀ ਵਾਰੀ ੧੫੨੪ ਵਿਚ ਲਾਹੌਰ ਆ ਪਹੁੰਚਿਆ। ਇਧਰੋਂ ਦਿੱਲੀ ਤੋਂ ਸ਼ਾਹੀ ਫੌਜ ਬਿਹਾਰ ਖਾਂ ਦੀ ਸਰਦਾਰੀ ਹੇਠ ਦੌਲਤ ਖਾਂ ਦੇ ਵਿਰੁੱਧ ਪਹੁੰਚ ਗਈ। ਬਾਬਰ ਦੀ ਫੌਜ

ਅਤੇ ਲੋਦੀ-ਦਲ ਦਾ ਟਾਕਰਾ ਹੋਇਆ, ਜਿਸ ਵਿਚ ਬਾਬਰ ਜਿੱਤ ਗਿਆ। ਇਥੋਂ ਅਗਾਂਹ ਲੰਘ ਕੇ ਬਾਬਰ ਨੇ ਦੀਪਾਲਪੁਰ ਭੀ ਜਾ ਮਾਰਿਆ। ਦੌਲਤ ਖਾਂ ਭੀ ਆਪਣੇ ਦੋ ਪੁੱਤਰਾਂ ਗ਼ਾਜ਼ੀ ਖਾਂ ਅਤੇ ਦਿਲਾਵਰ ਖਾਂ ਸਮੇਤ ਉਥੇ ਪਹੁੰਚਿਆ। ਪਰ ਬਾਬਰ ਨੇ ਦੌਲਤ ਖਾਂ ਨੂੰ ਲਾਹੌਰ ਦੀ ਸੂਬੇਦਾਰੀ ਦੇ ਥਾਂ ਮੁੜ ਸੁਲਤਾਨਪੁਰ ਅਤੇ ਜਲੰਧਰ ਦੀ ਨਵਾਬੀ ਦੇਣੀ ਚਾਹੀ। ਦੌਲਤ ਖਾਂ ਦੀਆਂ ਆਸਾਂ ਦਾ ਲੱਕ ਟੁੱਟ ਗਿਆ। ਇਹ ਹੱਤਕ ਉਸ ਨੇ ਪਰਵਾਨ ਨਾ ਕੀਤੀ। ਬਾਬਰ ਨੇ ਉਸ ਦੇ ਪੁੱਤਰ ਦਿਲਾਵਰ ਖਾਂ ਨੂੰ ਨਵਾਬੀ ਦੇ ਦਿੱਤੀ। ਦੌਲਤ ਖਾਂ ਅਤੇ ਉਸ ਦਾ ਪੁੱਤਰ ਗ਼ਾਜ਼ੀ ਖਾਂ ਕਿਸੇ ਭਲੇ ਮੌਕੇ ਦੀ ਤਾੜ ਵਿਚ ਉਥੋਂ ਖਿਸਕ ਗਏ।

ਇਬਰਾਹੀਮ ਲੋਦੀ ਦਾ ਚਾਚਾ ਆਲਮ ਖਾਂ ਦਿੱਲੀ ਦਾ ਤਖਤ ਲੈਣਾ ਚਾਹੁੰਦਾ ਸੀ। ਉਸ ਨੇ ਬਾਬਰ ਤੋਂ ਮਦਦ ਮੰਗੀ ਤੇ ਆਖਿਆ ਕਿ ਜੇ ਮੈਨੂੰ ਦਿੱਲੀ ਦਿਵਾ ਦਿਉ, ਤਾਂ ਲਾਹੌਰ ਤੁਸੀਂ ਸਾਂਭ ਲਵੋ। ਬਾਬਰ ਨੂੰ ਇਹ ਸੌਦਾ ਪਸੰਦ ਆਇਆ, ਉਸ ਨੇ ਆਪਣੇ ਜਰਨੈਲਾਂ ਨੂੰ ਆਲਮ ਖਾਂ ਦੀ ਮਦਦ ਕਰਨ ਦਾ ਹੁਕਮ ਦਿੱਤਾ, ਅਤੇ ਆਪ ਫਿਰ ਕਾਬਲ ਨੂੰ ਵਾਪਸ ਚਲਾ ਗਿਆ, ਕਿਉਂਕਿ ਉਸ ਦੇ ਪੁਰਾਣੇ ਵਿਰੋਧੀ ਸ਼ਰੀਕਾਂ ਉਜ਼ਬੇਗਾਂ ਨੇ ਬਲਖ ਨੂੰ ਆ ਘੇਰਿਆ ਸੀ। ਬਲਖ ਸ਼ਹਿਰ ਈਰਾਨ ਦੇ ਬਾਦਸ਼ਾਹ ਇਸਮਾਈਲ ਦੇ ਤਹਿਤ ਵਿਚ ਸੀ, ਪਰ ਇਸਮਾਈਲ ਅਤੇ ਬਾਬਰ ਦੋਹਾਂ ਦਾ ਭਲਾ ਇਸੇ ਗੱਲ ਵਿਚ ਸੀ ਕਿ ਬਲਖ ਨੂੰ ਉਜ਼ਬੇਗਾਂ ਤੋਂ ਬਚਾਇਆ ਜਾਏ। ਦੋਹਾਂ ਦੀ ਆਪੋ ਵਿਚ ਚਾਜ਼ਸੀ ਮਿੱਤਰਤਾ ਸੀ।

ਇਹ ਸੀ ਬਦ-ਅਮਨੀ, ਜਿਸ ਨੇ ਪੰਜਾਬ ਵਿਚ ਹੇਠਲੀ ਉਤੇ ਲੈ ਆਂਦੀ ਹੋਈ ਸੀ। ਪਿੰਡਾਂ ਦੇ ਪਿੰਡ ਲੁੱਟੇ ਗਏ ਸਨ। ਮੱਤੇ ਦੀ ਸਰਾਂ ਭੀ ਲੁੱਟਿਆ ਤੇ ਉਜਾੜਿਆ ਗਿਆ ਸੀ, ਅਤੇ ਬਾਬਾ ਫੇਰੂ ਜੀ ਉਥੋਂ ਖੜ੍ਹਰ ਆ ਗਏ ਸਨ।

## ਦੌਲਤ ਖਾਂ ਦਾ ਹਸ਼ਰ-

ਕਦੇ ਦੌਲਤ ਖਾਂ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਰਹਿ ਚੁਕਿਆ ਸੀ। ਪਾਠਕ ਇਸ ਵਾਸਤੇ ਉਸ ਦੇ ਆਖਰੀ ਦਿਨਾਂ ਦੇ ਹਾਲਾਤ ਵਿਚ ਦਿਲਚਸਪੀ ਰੱਖਦੇ ਹੋਣਗੇ।

ਜਦੋਂ ਬਾਬਰ ਦੇ ਕਾਬਲ ਵੱਲ ਮੁੜ ਜਾਣ ਦੀ ਖਬਰ ਦੌਲਤ ਖਾਂ ਨੇ ਸੁਣੀ, ਤਾਂ ਉਸ ਨੇ ਭੀ ਆ ਸਿਰ ਕੱਢਿਆ। ਆਲਮ ਖਾਂ ਨੂੰ ਦਿੱਲੀ ਦਾ ਤਖ਼ਤ ਲੈਣ ਵਿਚ ਮਦਦ ਦੇਣ ਦਾ ਇਕਰਾਰ ਕੀਤੇ ਸੁ। ਇਹ ਗੱਲ ਬਾਬਰ ਦੇ ਜਰਨੈਲਾਂ ਨੂੰ ਮਨਜ਼ੂਰ ਨਹੀਂ ਸੀ, ਕਿਉਂਕਿ ਬਾਬਰ ਅਤੇ ਦੌਲਤ ਖਾਂ ਦਾ ਅਜੋੜ ਹੋ ਚੁਕਿਆ ਸੀ। ਆਖਰ ਇਹ ਫੈਸਲਾ ਹੋਇਆ ਕਿ ਦੌਲਤ ਖਾਂ ਤੇ ਉਸ ਦਾ ਪੁੱਤਰ ਗ਼ਾਜ਼ੀ ਖਾਂ ਪੰਜਾਬ ਦੀ ਰਾਖੀ ਕਰਨ, ਬਾਬਰ ਦੇ ਜਰਨੈਲ ਆਲਮ ਖਾਂ ਦੀ ਮਦਦ ਤੇ ਜਾਣ। ਪਰ ਆਲਮ ਖਾਂ ਨੂੰ ਜੰਗ ਵਿਚ ਭਾਰੀ ਹਾਰ ਹੋਈ।

ਉਧਰੋਂ ਬਾਬਰ ਕਾਬਲ ਕੰਧਾਰ ਦਾ ਪੱਕਾ ਪਰਬੰਧ ਕਰ ਕੇ ਮੁੜ ਹਿੰਦੁਸਤਾਨ ਵਾਪਸ ਆਇਆ, ਸਿਆਲਕੋਟ ਆ ਪਹੁੰਚਿਆ। ਦੌਲਤ ਖਾਂ ਤੇ ਉਸ ਦੇ ਪੁੱਤਰ ਗ਼ਾਜ਼ੀ ਖਾਂ ਨੂੰ ਪਿਸ਼ੂ ਪਏ। ਇਹ ਲਾਹੌਰੋਂ ਭੱਜ ਕੇ ਦੱਖਣ ਪਾਸੇ ਮਲੋਤ ਦੇ ਕਿਲ੍ਹੇ ਵਿਚ ਜਾ ਲੁਕੇ। ਬਾਬਰ ਨੇ ਕਿਲ੍ਹੇ ਨੂੰ ਘੇਰ ਲਿਆ। ਦੌਲਤ ਖਾਂ ਨੂੰ ਈਨ ਮੰਨਣੀ ਪਈ। ਬਾਬਰ ਨੇ ਦੌਲਤ ਖਾਂ ਨੂੰ ਭੇਰੇ ਦੇ ਕਿਲ੍ਹੇ ਵਿਚ ਕੈਦ ਰੱਖਣ ਲਈ ਭੇਜ ਦਿਤਾ, ਪਰ ਰਸਤੇ ਵਿਚ ਹੀ ਉਹ ਮਰ ਗਿਆ। ਇਹ ਜ਼ਿਕਰ ਸੰਨ ੧੫੨੬ ਦਾ ਹੈ।

## ਧਾਰਮਿਕ ਰੁਚੀਆਂ-

ਬਾਬਾ ਫੇਰੂ ਜੀ ਵੈਸ਼ਨੋ ਦੇਵੀ ਦੇ ਭਗਤ ਸਨ, ਹਰ ਸਾਲ ਦੇਵੀ ਦੇ ਦਰਸ਼ਨ ਨੂੰ ਜਾਂਦੇ ਸਨ। ਇਹ ਮੰਦਰ ਜੰਮੂ ਤੋਂ ਅਗਾਂਹ ਪਹਾੜਾਂ ਵਿਚ ਹੈ, ਜੰਮੂ ਤੋਂ ਪੈਦਲ ਦੋ ਦਿਨਾਂ ਦਾ ਪੈਂਡਾ ਹੈ। ਜਾਤਰੂ ਜੰਮੂ ਤੋਂ ਚੱਲ ਕੇ ਦੂਜੇ ਦਿਨ ਲੰਢੇ ਪਹਿਰ ਕਟੜੇ ਅਪੜਦੇ ਹਨ। ਰਾਤ ਕਟੜੇ ਰਹਿ ਕੇ ਪਿਛਲੀ ਰਾਤੇ ਉੱਠ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਵੈਸ਼ਨੋ ਦੇਵੀ



ਦੇ ਮੰਦਰ ਜਾ ਪਹੁੰਚਦੇ ਹਨ। ਖਡੂਰ ਤੋਂ ਪੈਦਲ ਜਾਣ ਵਾਲਿਆਂ ਨੂੰ ਰਾਵੀ ਦੇ ਕੰਢੇ ਗੁਰੂ ਨਾਨਕ ਦੇਵ ਜੀ ਦਾ ਵਸਾਇਆ ਪਿੰਡ ਕਰਤਾਰਪੁਰ ਤੜਰੀਬਨ ਰਸਤੇ ਵਿਚ ਹੀ ਪੈਂਦਾ ਹੈ।

ਪਿਤਾ ਦੇ ਨਾਲ ਬਾਬਾ ਲਹਿਣਾ ਜੀ ਭੀ ਦੇਵੀ ਦੇ ਦਰਸ਼ਨ ਨੂੰ ਜਾਂਦੇ ਸਨ। ਸੰਨ ੧੫੨੬ (ਸੰਮਤ ੧੫੮੩) ਵਿਚ ਬਾਬਾ ਫੇਰੂ ਜੀ ਦਾ ਦੇਹਾਂਤ ਹੋ ਗਿਆ, ਉਨ੍ਹਾਂ ਦੇ ਪਿਛੋਂ ਭੀ ਬਾਬਾ ਲਹਿਣਾ ਜੀ ਦੇਵੀ ਦੇ ਮੰਦਰ ਦੀ ਜਾਤ੍ਰਾ ਦਾ ਨੇਮ ਹਰ ਸਾਲ ਨਿਬਾਹੁੰਦੇ ਰਹੇ। ਉਹਨੀਂ ਦਿਨੀਂ ਤੀਰਥਾਂ ਦੀ ਜਾਤ੍ਰਾ ਵਾਸਤੇ ਪੈਦਲ ਹੀ ਜਾਣਾ ਪੈਂਦਾ ਸੀ, ਇਸ ਵਾਸਤੇ ਜਾਤਰੂ ਇਕੱਠੇ ਰਲ ਕੇ 'ਸੰਗ' ਬਣਾ ਕੇ ਜਾਇਆ ਕਰਦੇ ਸਨ। ਇਸ ਤਰ੍ਹਾਂ ਰਾਹ ਦੀ ਲੁੱਟ-ਮਾਰ ਦਾ ਕੋਈ ਖਤਰਾ ਭੀ ਨਹੀਂ ਹੁੰਦਾ ਸੀ ਤੇ ਪੈਂਡਾ ਭੀ ਰੋਣਕ ਵਿਚ ਬੀਤ ਜਾਂਦਾ ਸੀ। ਬਾਬਾ ਲਹਿਣਾ ਜੀ ਦੇਵੀ-ਭਗਤਾਂ ਦੇ 'ਸੰਗ' ਦੇ ਜਥੇਦਾਰ ਹੋਇਆ ਕਰਦੇ ਸਨ। ਪਿਤਾ ਦੇ ਪਿਛੋਂ ਪੰਜ ਸਾਲ ਕਾਰ ਨਿਬਾਹੀਓ ਨੇ।

### ਗੁਰੂ ਨਾਨਕ ਦੇਵ ਜੀ ਨਾਲ ਮਿਲਾਪ—

ਖਡੂਰ ਤੋਂ ਕਰਤਾਰਪੁਰ ਦੀ ਵਿੱਥ ਕੋਈ ਪੰਜਾਹ ਮੀਲਾਂ ਦੀ ਹੋਵੇਗੀ। ਅੰਮ੍ਰਿਤਸਰ ਤਾਂ ਅਜੇ ਵੱਸਿਆ ਹੀ ਨਹੀਂ ਸੀ। ਖਡੂਰ ਤੋਂ ਕਰਤਾਰਪੁਰ ਜਾਣ ਲਈ ਪੁਰਾਣਾ ਨਗਰ ਬਟਾਲਾ ਸੀ। ਬਟਾਲੇ ਗੁਰੂ ਨਾਨਕ ਦੇਵ ਜੀ ਵਿਆਹੇ ਹੋਏ ਸਨ। ਤਿੰਨ ਵੱਡੀਆਂ 'ਉਦਾਸੀਆਂ' ਮੁਕੱ ਕੇ ਗੁਰੂ ਨਾਨਕ ਸਾਹਿਬ ਸੰਨ ੧੫੨੧ ਤੋਂ ਕਰਤਾਰਪੁਰ ਵਿਚ ਟਿਕ ਬੈਠੇ ਸਨ, ਪਰ ਦੁਆਲੇ ਦੇ ਪਿੰਡਾਂ ਦੇ ਲੋਕਾਂ ਵਿਚ ਆਪਣੇ ਖਿਆਲਾਂ ਦਾ ਪਰਚਾਰ ਕਰਨ ਲਈ ਦੂਰ ਨੇੜੇ ਚੱਕਰ ਲਾਂਦੇ ਹੀ ਰਹਿੰਦੇ ਸਨ। ਖਡੂਰ ਵਿਚ ਉਹਨਾਂ ਦਾ ਇਕ ਸਿੱਖ ਭਾਈ ਜੋਧਾ ਰਹਿੰਦਾ ਸੀ। ਸੰਨ ੧੫੩੨ (ਸੰਮਤ ੧੫੮੯) ਵਿਚ ਬਾਬਾ ਲਹਿਣਾ ਜੀ ਨੇ ਪਹਿਲਾਂ ਪਹਿਲ ਭਾਈ ਜੋਧੇ ਤੋਂ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੁਣੇ। ਸ਼ਾਇਦ ਇਹ ਪਹਿਲਾ ਹੀ ਮੌਕਾ ਹੋਵੇ, ਜਦੋਂ ਉਹਨਾਂ ਨੇ ਪਰਮਾਤਮਾ ਦੀ

ਸਿਫਤ-ਸਲਾਹ ਅਤੇ ਰੱਬੀ ਜੀਵਨ ਦੇ ਉਪਦੇਸ਼ ਆਪਣੀ ਮਾਤ-ਬੋਲੀ ਵਿਚ ਸੁਣੇ ਹੋਣ। ਪਹਿਲੇ ਤਾਂ ਸਦੀਆਂ ਤੋਂ ਮੁੱਕ-ਚੁੱਕੀ ਸੰਸਕ੍ਰਿਤ ਬੋਲੀ ਦੇ ਮੰਤਰ ਹੀ ਸੁਣਦੇ ਸਨ, ਜਿਨ੍ਹਾਂ ਦੀ ਕੋਈ ਖਿੱਚ ਨਹੀਂ ਪੈ ਸਕਦੀ ਸੀ। ਬਾਣੀ ਦੀ ਮਨ ਨੂੰ ਖਿੱਚ ਪਈ। ਭਾਈ ਜੋਧੇ ਤੋਂ ਗੁਰੂ ਨਾਨਕ ਦੇਵ ਜੀ ਦਾ ਪਤਾ ਪੁਛ ਕੇ ਆਪਣੇ ਮਨ ਵਿਚ ਇਹ ਫੈਸਲਾ ਕੀਤੋਂ ਨੇ ਕਿ ਐਤਕੀਂ ਦੇਵੀ ਦੇ ਦਰਸ਼ਨ ਨੂੰ ਜਾਂਦਿਆਂ ਰਸਤੇ ਵਿਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ ਹਨ। ਲੋਕ ਵੈਸ਼ਨੋਂ ਦੇਵੀ ਦੇ ਮੰਦਰ ਅੱਸੂ ਕੱਤਕ ਵਿਚ ਜਾਂਦੇ ਹਨ।

'ਸੰਗ' ਦੇ ਨਾਲ ਬਾਬਾ ਲਹਿਣਾ ਜੀ ਅਕਤੂਬਰ-ਨਵੰਬਰ ਸੰਨ ੧੫੩੨ ਵਿਚ ਜੰਮੂ ਜਾਂਦੇ ਹੋਏ ਰਾਹ ਵਿਚ ਕਰਤਾਰਪੁਰ ਠਹਿਰੇ। ਸਤਿਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਕੀਤੋਂ ਨੇ। ਦਿਲ ਨੂੰ ਅਜਿਹੀ ਖਿੱਚ ਪਈ ਕਿ ਉਥੇ ਹੀ ਰਹਿ ਪਏ। ਸਾਥੀ-ਜਾਤਰੂਆਂ ਦੀ ਅਗਾਂਹ ਦੀ ਪ੍ਰੇਰਨਾ ਕੋਈ ਅਸਰ ਨਾ ਕਰ ਸਕੀ। ਇਹ ਬਹਾਰ ਮੁੰਜੀ ਦੀ ਫਸਲ ਦੀ ਹੁੰਦੀ ਹੈ, ਰਾਵੀਓਂ ਪਾਰ ਕਰਤਾਰਪੁਰ ਦੇ ਨਾਲ ਦੇ ਇਲਾਕੇ ਵਿਚ ਲੋਕ ਮੁੰਜੀ ਬਹੁਤ ਬੀਜਦੇ ਹਨ।

### ਗੁਰੂ ਨਾਨਕ ਸਾਹਿਬ ਦੀ ਸੰਗਤ—

ਬਾਬਾ ਲਹਿਣਾ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਦਾਸੂ ਜੀ ਜਦੋਂ ਦਸ ਸਾਲਾਂ ਦੇ ਸਨ, ਅਤੇ ਹੱਟੀ ਦੇ ਕੰਮ ਵਿਚ ਥੋੜਾ-ਬਹੁਤ ਹੱਥ ਵਟਾਣ ਜੋਗੇ ਹੋ ਚੁਕੇ ਸਨ, ਕਾਰ-ਵਿਹਾਰ ਵਿਚੋਂ ਵਕਤ ਕੱਢ ਕੇ ਬਾਬਾ ਜੀ ਕਰਤਾਰਪੁਰ ਜਾਣ ਲੱਗ ਪਏ, ਅਤੇ ਗੁਰੂ ਨਾਨਕ ਸਾਹਿਬ ਭੀ ਰਾਵੀ ਬਿਆਸ ਦੇ ਵਿਚਕਾਰਲੇ ਇਲਾਕੇ ਦੇ ਪਿੰਡਾਂ ਦੀ ਕਿਸਾਨ-ਵੱਸੋਂ ਵਿਚ ਪਰਚਾਰ ਕਰਦੇ ਬਹੁਤ ਵਾਰੀ ਖੜੂਰ ਬਾਬਾ ਲਹਿਣਾ ਜੀ ਪਾਸ ਆਉਣ ਲਗ ਪਏ। ਜਿਉਂ ਜਿਉਂ ਬਾਬਾ ਦਾਸੂ ਜੀ ਘਰ ਦੇ ਕੰਮ ਨੂੰ ਸੰਭਾਲਦੇ ਗਏ, ਤਿਉਂ ਤਿਉਂ ਬਾਬਾ ਲਹਿਣਾ ਜੀ ਕਰਤਾਰਪੁਰ ਵਧੀਕ ਠਹਿਰਨ ਲੱਗ ਪਏ।

## ਬਾਬਾ ਲਹਿਣਾ ਜੀ ਦੇ ਜੀਵਨ ਵਿਚ ਤਬਦੀਲੀ—

ਸਿੰਮ੍ਰਿਤੀਆਂ ਦੇ ਧਰਮ ਅਨੁਸਾਰ ਹਿੰਦੂ ਕੌਮ ਚਾਰ ਵਰਨਾਂ ਵਿਚ ਵੰਡੀ ਹੋਈ ਸੀ। ਸੂਦਰਾਂ ਨੂੰ ਬਹੁਤ ਨੀਵੇਂ ਸਮਝਿਆ ਜਾਂਦਾ ਸੀ। ਮੰਦਰਾਂ ਵਿਚ ਜਾਣ ਦੀ ਉਹਨਾਂ ਨੂੰ ਆਗਿਆ ਨਹੀਂ ਸੀ। ਇਸ ਤਾਲੀਮ ਦਾ ਅਸਰ ਇਹ ਸੀ ਕਿ ਉੱਚ ਜਾਤੀ ਦਾ ਕੋਈ ਹਿੰਦੂ ਜਿਤਨਾ ਹੀ ਵਧੀਕ ਧਰਮੀ ਅਤੇ ਮੰਦਰਾਂ ਵਿਚ ਜਾਣ ਦਾ ਅਭਿਆਸੀ ਹੁੰਦਾ ਸੀ ਉਤਨਾ ਹੀ ਵਧੀਕ ਉਹ ਸੁੱਚ-ਭਿੱਟ ਦਾ ਧਿਆਨ ਰਖਦਾ ਸੀ, ਅਤੇ ਸੂਦਰਾਂ ਤੋਂ ਨਫਰਤ ਕਰਦਾ ਸੀ। ਆਪਣੇ ਇਸ ਰਵੱਈਏ ਵਿਚ ਉਸ ਨੂੰ ਕੋਈ ਭੈੜ ਨਹੀਂ ਸੀ ਜਾਪਦਾ। ਬਾਬਾ ਲਹਿਣਾ ਜੀ ਵੈਸ਼ਨੋ ਦੇਵੀ ਦੇ ਪੱਕੇ ਸ਼ਰਧਾਲੂ ਸਨ, ਹਰ ਸਾਲ ਉਸ ਦੇ ਮੰਦਰ ਦੀ ਯਾਤਰਾ ਕਰਦੇ ਸਨ। ਸੂਦਰਾਂ ਸੰਬੰਧੀ ਇਹਨਾਂ ਦਾ ਰਵੱਈਆ ਭੀ ਹਿੰਦੂ-ਧਰਮ ਅਨੁਸਾਰ ਹੀ ਹੋ ਸਕਦਾ ਸੀ। ਗੁਰੂ ਨਾਨਕ ਸਾਹਿਬ ਦੇ ਦ੍ਰਿਸ਼ਟੀਕੋਣ ਤੋਂ ਮਨੁੱਖਤਾ ਵਿਚ ਇਹ ਸਭ ਤੋਂ ਵੱਡਾ ਐਥ ਸੀ। ਸੌ, ਸਤਿਗੁਰੂ ਜੀ ਨੇ ਬਾਬਾ ਜੀ ਦੇ ਜੀਵਨ ਨੂੰ ਇਨਸਾਨੀ ਪਿਆਰ ਦੇ ਨਵੇਂ ਸੱਚੇ ਵਿਚ ਢਾਲਣਾ ਸ਼ੁਰੂ ਕੀਤਾ। ਸੰਨ ੧੫੩੨ ਤੋਂ ੧੫੩੯ ਤੱਕ ੭ ਸਾਲ ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਸੰਗਤ ਹਾਸਲ ਹੋਈ। ਗਰੀਬ ਸੂਦਰਾਂ ਵਾਸਤੇ ਬਾਬਾ ਲਹਿਣਾ ਜੀ ਦੇ ਦਿਲ ਵਿਚ ਥਾਂ ਬਣਾਣ ਲਈ ਗੁਰੂ ਨਾਨਕ ਸਾਹਿਬ ਨੇ ਕਈ ਉੱਦਮ ਕੀਤੇ।

ਉੱਚ ਜਾਤੀ ਦੇ ਲੋਕ ਨੀਵੀਂ ਜਾਤ ਵਾਲਿਆਂ ਤੋਂ ਇਸ ਵਾਸਤੇ ਨੱਕ ਮਰੋੜਦੇ ਹਨ ਕਿ ਉਹਨਾਂ ਗਰੀਬਾਂ ਨੂੰ ਆਪਣੀ ਆਜੀਵਿਕਾ ਵਾਸਤੇ ਗੰਦੇ-ਮੰਦੇ ਕੰਮ ਕਰਨੇ ਪੈਂਦੇ ਹਨ। ਉਂਜ ਇਹ ਗੰਦੇ ਕੰਮ ਭੀ ਧਨਾਢ ਉੱਚ-ਜਾਤੀ ਦੇ ਲੋਕਾਂ ਨੇ ਗਰੀਬਾਂ ਦੇ ਸਿਰ ਮੜ੍ਹੇ ਹੋਏ ਹਨ। ਸਤਿਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਦੇ ਦਿਲ ਵਿਚ ਗਰੀਬਾਂ ਦਾ ਪਿਆਰ ਭਰਨ ਲਈ ਇਹਨਾਂ ਤੋਂ ਕਈ ਵਾਰੀ ਉਹੀ ਕੰਮ ਕਰਾਏ ਜੋ ਹਿੰਦੂ ਨਿਯਮਾਵਲੀ ਅਨੁਸਾਰ ਸਿਰਫ

ਸੂਦਰਾਂ ਨੂੰ ਹੀ ਕਰਨੇ ਪੈਂਦੇ ਸਨ। ੭ ਸਾਲਾਂ ਦੇ ਸਮੇਂ ਵਿਚ ਸੈਂਕੜੇ ਐਸੇ ਅਵਸਰ ਬਣੇ ਹੋਣਗੇ, ਪਰ ਸਿੱਖ-ਇਤਿਹਾਸ ਨੇ ਉਹਨਾਂ ਬਾਰੇ ਵੰਨਗੀ ਵਜੋਂ ਹੀ ਕੁਝ ਕੁ ਸਾਖੀਆਂ ਦੱਸੀਆਂ ਹਨ—

(੧) ਪਹਿਲੀ ਹੀ ਵਾਰੀ ਸੰਨ ੧੫੩੨ ਵਿਚ ਦੇਵੀ ਵਾਲਾ ਪਾਸਾ ਛੱਡ ਕੇ ਜਦੋਂ ਬਾਬਾ ਲਹਿਣਾ ਜੀ ਕਰਤਾਰਪੁਰ ਕੁਝ ਕੁ ਦਿਨ ਰਹਿਕੇ ਆਪਣੇ ਪਿੰਡ ਖਡੂਰ ਆਏ ਤਾਂ ਫਿਰ ਦੂਜੀ ਵਾਰੀ ਸਤਿਗੁਰੂ ਜੀ ਦੇ ਦਰਸ਼ਨ ਲਈ ਕਰਤਾਰਪੁਰ ਗਏ। ਅੱਗੇ ਜਾਂਦਿਆਂ ਨੂੰ ਗੁਰੂ ਨਾਨਕ ਦੇਵ ਜੀ ਮੂੰਜੀ ਦੇ ਖੇਤਾਂ ਵਿਚੋਂ ਨਦੀਣ ਕਢਾ ਰਹੇ ਸਨ। ਪੱਠਿਆਂ ਦੀਆਂ ਤਿੰਨ ਪੰਡਾਂ ਬਣ ਗਈਆਂ। ਕਿਸਾਨ ਆਮ ਤੌਰ ਤੇ ਪੰਡਾਂ ਚੁਕਣ ਦਾ ਇਹੋ ਜਿਹਾ ਕੰਮ ਚੂਹੜੇ ਆਦਿਕ ਅਖਵਾਂਦੇ ਕੰਮੀਆਂ ਤੋਂ ਕਰਾਇਆ ਕਰਦੇ ਹਨ। ਪਰ ਗੁਰੂ ਨਾਨਕ ਸਾਹਿਬ ਨੇ ਬਾਬਾ ਲਹਿਣਾ ਜੀ ਨੂੰ ਹੁਕਮ ਦਿਤਾ ਕਿ ਪਸ਼ੂਆਂ ਲਈ ਇਹ ਪੰਡਾਂ ਚੁੱਕ ਕੇ ਲੈ ਚੱਲੋਂ। ਹੱਟੀ-ਪੱਟੀ ਦਾ ਕੰਮ ਕਰਨ ਗਿੱਝੇ ਹੋਏ ਬਾਬਾ ਜੀ ਵਾਸਤੇ ਜ਼ਿੰਦਗੀ ਵਿਚ ਇਹ ਪਹਿਲਾ ਅਨੋਖਾ ਤਜਰਬਾ ਸੀ ਕਿ ਚੂਹੜਿਆਂ ਨੂੰ ਚੁਕਾਈਆਂ ਜਾਣ ਵਾਲੀਆਂ ਪੰਡਾਂ ਚੁਕਣ। ਪਰ ਉਨ੍ਹਾਂ ਰਤਾ ਭੀ ਮੂੰਹ ਨਾ ਵੱਟਿਆ, ਅਤੇ ਬਿਨਾ ਕਿਸੇ ਝਿਜਕ ਦੇ ਪੱਠੇ ਚੁਕ ਲਿਆਂਦੇ।

(੨) ਇਕ ਦਿਨ ਬਾਹਰ ਖੂਹਾਂ ਉਤੇ ਕੇਜੀ-ਇਸ਼ਨਾਨ ਕਰਨ ਗਏ। ਮੁੜਦੀ ਵਾਰੀ ਦਹੀਂ ਵਾਲਾ ਖਾਲੀ ਕਟੋਰਾ ਗੁਰੂ ਨਾਨਕ ਦੇਵ ਜੀ ਦੇ ਹੱਥੋਂ ਇਕ ਡੂੰਘੇ ਟੋਏ ਵਿਚ ਡਿੱਗ ਪਿਆ, ਜੋ ਗੰਦੇ ਪਾਣੀ ਨਾਲ ਭਰਿਆ ਸੀ। ਸਿੰਮ੍ਰਿਤੀਆਂ ਦੀ ਕੰਮ-ਵੰਡ ਅਨੁਸਾਰ ਗੰਦੀਆਂ ਨਾਲੀਆਂ ਅਤੇ ਗੰਦੇ ਟੋਏਆਂ ਵਿਚ ਵੜਨਾ ਜਾਂ ਹੱਥ ਪਾਉਣਾ ਚੂਹੜਿਆਂ ਦਾ ਕੰਮ ਹੈ। ਗੁਰੂ ਨਾਨਕ ਸਾਹਿਬ ਆਪਣੇ ਸੇਪੀ ਚੂਹੜੇ ਤੋਂ ਉਹ ਕਟੋਰਾ ਕਢਾ ਸਕਦੇ ਸਨ। ਪਰ ਉਨ੍ਹਾਂ ਬਾਬਾ ਲਹਿਣਾ ਜੀ ਨੂੰ ਆਗਿਆ ਕੀਤੀ। ਬਾਬਾ ਲਹਿਣਾ ਜੀ ਟੋਏ ਵਿਚ ਵੜ ਕੇ ਕਟੋਰਾ ਤੁਰੰਤ ਕੱਢ ਲਿਆਏ। ਗੰਦੇ ਥਾਂ ਹੱਥ ਪਾਉਣੋਂ ਉਨ੍ਹਾਂ ਰਤਾ ਭੀ ਸੰਕੋਚ ਨਾ ਕੀਤਾ।

(੩) ਇਕ ਦਿਨ ਸਵੇਰੇ ਧਰਮਸਾਲ ਦਾ ਬੂਹਾ ਖੋਲ੍ਹਿਆ ਤਾਂ ਅੰਦਰ ਇਕ ਚੂਹੀ ਮੋਈ ਪਈ ਸੀ। ਮੁਰਦਾਰ ਨੂੰ ਹੱਥ ਲਾਣਾ ਜਾਂ ਚੁੱਕਣਾ ਚੂਹੜਿਆਂ ਦਾ ਭੀ ਕੰਮ ਮੰਨਿਆ ਜਾਂਦਾ ਹੈ। ਕਈ ਇਲਾਕਿਆਂ ਵਿਚ ਇਹ ਕੰਮ ਚਮਾਰ ਭੀ ਕਰਦੇ ਹਨ, ਸਾਉਂਦਿਆਂ ਦਾ ਇਹ ਕੰਮ ਨਹੀਂ ਹੈ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਇਹ ਮੋਈ ਚੂਹੀ ਬਾਬਾ ਲਹਿਣਾ ਜੀ ਨੇ ਚੁੱਕ ਕੇ ਬਾਹਰ ਸੁੱਟੀ।

(੪) ਸਿਆਲੀ ਰਾਤੇ ਬੜੀ ਵਰਖਾ ਹੋ ਰਹੀ ਸੀ। ਧਰਮਸਾਲ ਦੀ ਕੰਧ ਢਹਿ ਪਈ। ਅੱਧੀ ਰਾਤ ਵੇਲੇ ਹੀ ਗੁਰੂ ਨਾਨਕ ਦੇਵ ਜੀ ਉਠ ਖਲੋਤੇ। ਕੰਧਾਂ ਬਨਾਣੀਆਂ ਗਰੀਬ ਮਜ਼ੂਰਾਂ ਦਾ ਕੰਮ ਹੀ ਹੁੰਦਾ ਹੈ। ਪਰ ਸਤਿਗੁਰੂ ਜੀ ਨੇ ਬਾਬਾ ਲਹਿਣਾ ਜੀ ਨੂੰ ਹੁਕਮ ਕੀਤਾ। ਹੱਟੀ ਦੇ ਹੀ ਕੰਮ ਵਿਚ ਗਿੱਝੇ ਹੋਏ ਨਰਮ ਹੱਥਾਂ ਲਈ ਇਹ ਇਕ ਨਵੀਂ ਹੱਡ-ਬੀਤੀ ਸੀ, ਵੇਲਾ ਭੀ ਸਿਆਲੀ ਰਾਤ ਦਾ, ਜਦੋਂ ਮੀਂਹ ਪੈ ਰਿਹਾ ਸੀ ਅਤੇ ਪਿੰਡਾ ਠਾਰਦੀ ਠੰਡੀ ਹਵਾ ਚਲ ਰਹੀ ਸੀ। ਅਜਿਹੀ ਹਾਲਤ ਵਿਚ ਉਂਜ ਹੀ ਨੰਗੇ ਹੱਥ ਪੈਰ ਸੁੰਨ ਹੁੰਦੇ ਜਾਂਦੇ ਹਨ। ਪਰ ਬਾਬਾ ਲਹਿਣਾ ਜੀ ਆਪਣੇ ਦਿਲ ਦੇ ਪਾਤਸ਼ਾਹ ਦੀ ਰਜ਼ਾ ਮੰਨਣ ਦੀ ਮੌਜ ਵਿਚ ਸਾਰੀ ਰਾਤ ਠਰੇ ਹੋਏ ਗਾਰੇ ਵਿਚ ਖਲੋਤੇ, ਠਰੀ ਹੋਈ ਗਿੱਲੀ ਮਿੱਟੀ ਨਾਲ ਕੰਧ ਬਣਾਂਦੇ ਰਹੇ।

(੫) ਸਿਆਲ ਦੀ ਬਹਾਰ ਸੀ। ਇਕ ਵਾਰੀ ਅੱਧੀ ਰਾਤੇ ਹੀ ਸਤਿਗੁਰੂ ਜੀ ਨੇ ਬਾਬਾ ਲਹਿਣਾ ਜੀ ਨੂੰ ਜਗਾਇਆ ਅਤੇ ਦਰਿਆ ਉਤੇ ਕਪੜੇ ਧੋਣ ਭੇਜ ਦਿੱਤਾ। ਦਰਿਆ ਰਾਵੀ ਕਰਤਾਰਪੁਰ ਦੇ ਨਾਲੋਂ ਦੀ ਹੀ ਵਗਦਾ ਹੈ। ਦਰਿਆ ਦਾ ਬਰਫ਼ਾਨੀ ਪਾਣੀ, ਉਹ ਭੀ ਭਰ-ਸਿਆਲੇ। ਪਰ ਜਿਨ੍ਹਾਂ ਗਰੀਬ ਧੌਬੀਆਂ ਨੇ ਕੱਪੜੇ ਧੋ ਕੇ ਰੋਜ਼ੀ ਕਮਾਣੀ ਹੁੰਦੀ ਹੈ, ਉਹ ਵਿਚਾਰੇ ਡੇਢ ਪਹਿਰ ਰਹਿੰਦੀ ਰਾਤੇ ਹੀ ਠੰਡੇ ਪਾਣੀ ਵਿਚ ਜਾ ਖਲੋਂਦੇ ਹਨ, ਅਤੇ ਠਰੀਂ ਹੱਥੀਂ ਪਟੜੇ ਉਤੇ ਫੁਹ ਫੁਹ ਪਟੱਕ ਪਟੱਕ ਪਏ ਕਰਦੇ ਹਨ। ਅਮੀਰਾਂ ਨੂੰ ਵਿਚਾਰੇ ਗਰੀਬਾਂ ਦੀ ਇਸ ਅੌਖਿਆਈ ਦੀ ਕੀ ਸਾਰ ?

ਸਤਿਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਨੂੰ ਜੀਵਨ ਦੀ ਇਹ  
 ਝਾਕੀ ਭੀ ਵਿਖਾਣੀ ਸੀ। ਆਗਿਆ ਅਨੁਸਾਰ ਉਹ ਦਰਿਆ ਉਤੇ ਗਏ  
 ਅਤੇ ਕੱਪੜੇ ਧੋ ਲਿਆਏ।

(੬) ਹਿੰਦੂ ਧਰਮ ਦੀ ਮਰਯਾਦਾ ਅਨੁਸਾਰ ਹਿੰਦੂ ਸਮਾਜ ਵਿਚ  
 ਕਰੋੜਾਂ ਐਸੇ ਕੰਗਾਲ ਸਨ ਅਤੇ ਹਨ, ਜਿਨ੍ਹਾਂ ਦੀ ਗਰੀਬੀ ਦਾ ਅਹਿਸਾਸ  
 ਸਤਿਗੁਰੂ ਜੀ ਇਨ੍ਹਾਂ ਨਿਕੀਆਂ ਨਿਕੀਆਂ ਹੱਡ-ਬੀਤੀਆਂ ਦੀ ਰਾਹੀਂ ਬਾਬਾ  
 ਲਹਿਣਾ ਜੀ ਨੂੰ ਕਰਾਂਦੇ ਰਹੇ ਅਤੇ ਉਨ੍ਹਾਂ ਦੇ ਦਿਲ ਵਿਚ ਗਰੀਬਾਂ ਵਾਸਤੇ  
 ਹਮਦਰਦੀ ਪੈਦਾ ਕਰਦੇ ਰਹੇ। ਪਰ ਅਜੇ ਇਕ ਹੋਰ ਐਸੀ ਸ਼੍ਰੇਣੀ ਸੀ,  
 ਜਿਸ ਦੇ ਭੁੱਖ-ਮਾਰੇ ਬੰਦੇ ਮੁਰਦਾਰ ਖਾਣ ਲਈ ਭੀ ਮਜਬੂਰ ਹੋ ਜਾਂਦੇ ਸਨ।  
 ਬਾਬਾ ਲਹਿਣਾ ਜੀ ਨੂੰ ਸਤਿਗੁਰੂ ਜੀ ਨੇ ਸਮਾਜ ਦਾ ਉਹ ਅੰਗ ਭੀ ਵਿਖਾਣਾ  
 ਸੀ। ਇਸ ਖਾਤਰ ਉਮਰ ਦੇ ਅਖੀਰਲੇ ਸਾਲ ਇਕ ਦਿਨ ਸਾਹਸੀਆਂ  
 ਵਾਂਗ ਸਤਿਗੁਰੂ ਜੀ ਨੇ ਕੁਝ ਕੁੱਤੇ ਇਕੱਠੇ ਕਰ ਲਏ, ਹੱਥ ਵਿਚ ਸੋਟਾ ਫੜ  
 ਲਿਆ, ਮੱਢੇ ਤੇ ਇਕ ਝੋਲਾ ਪਾ ਲਿਆ। ਜੋ ਕੋਈ ਨੇੜੇ ਆਵੇ, ਉਸ  
 ਨੂੰ ਸੋਟਾ ਮਾਰਨ ਜਾਂ ਡਰਾਵਾ ਦੇਣ। ਇਸ ਅਨੋਖੇ ਸਾਂਗ ਵਿਚ ਸਤਿਗੁਰੂ  
 ਜੀ ਦਰਿਆ ਰਾਵੀ ਦੇ ਬੇਲੇ ਵੱਲ ਚੱਲ ਪਏ। ਸਿੱਖ ਉਦਾਸ ਹੋ ਹੋ ਕੇ  
 ਘਰਾਂ ਨੂੰ ਮੁੜਨ ਲੱਗ ਪਏ, ਸਭ ਡੋਲ ਗਏ, ਕਈ ਅਸ਼ਰਧਾ-ਭਰੀਆਂ  
 ਗੱਲਾਂ ਕੀਤੀਆਂ ਨੇ। ਸਿਰਫ ਇਕ ਨਾ ਡੋਲਿਆ, ਉਹ ਸੀ ਬਾਬਾ ਲਹਿਣਾ  
 ਜੀ। ਅੱਗੇ ਅੱਗੇ ਗੁਰੂ ਨਾਨਕ ਅਤੇ ਪਿੱਛੇ ਪਿੱਛੇ ਬਾਬਾ ਲਹਿਣਾ।  
 ਕੋਈ ਡਰਾਵਾ, ਕੋਈ ਧਮਕੀ ਇਨ੍ਹਾਂ ਦੇ ਪ੍ਰੇਮ ਨੂੰ ਡੁਲਾ ਨਾ ਸਕੇ। ਬੇਲੇ  
 ਵਿਚ ਇਕ ਥਾਂ ਇਕ ਮੁਰਦਾ ਪਿਆ ਸੀ। ਸਤਿਗੁਰੂ ਜੀ ਨੇ ਘੂਰ ਕੇ  
 ਬਾਬਾ ਲਹਿਣਾ ਜੀ ਨੂੰ ਆਖਿਆ, ਜੇ ਤੁਸਾਂ ਮੇਰਾ ਖਹਿੜਾ ਨਹੀਂ  
 ਛੱਡਣਾ, ਤਾਂ ਇਹ ਮੁਰਦਾ ਖਾਉ। ਲਹਿਣਾ ਜੀ ਨੇ ਹੱਥ ਜੋੜ ਕੇ ਬੇਨਤੀ  
 ਕੀਤੀ ਕਿ ਹੁਕਮ ਕਰੋ ਕਿਧਰੋਂ ਖਾਣਾ ਸ਼ੁਰੂ ਕਰਾਂ, ਪੈਰਾਂ ਵੱਲੋਂ ਕਿ  
 ਸਿਰ ਵਲੋਂ।

ਬੱਸ ! ਹੁਕਮ ਮੰਨਣ ਅਤੇ ਗਰੀਬ ਖਲਕਤ ਨਾਲ ਪਿਆਰ ਕਰਨ  
 ਦੀ ਹੱਦ ਹੋ ਗਈ। ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਨੂੰ

ਆਪਣੇ ਗਲ ਲਾਇਆ, ਅਤੇ ਆਖਿਆ ਕਿ ਤੇਰੇ ਮੇਰੇ ਵਿਚ ਕੋਈ ਵਿੱਥ ਨਹੀਂ ਰਹੀ, ਮੈਂ ਗਰੀਬਾਂ ਦੀ, ਨੀਚਾਂ\* ਦੀ ਬਾਂਹ ਫੜਨ ਆਇਆ ਸਾਂ; ਤੂੰ ਭੀ ਉਸ ਨਿਸ਼ਾਨੇ ਉਤੇ ਆ ਅਪੜਿਆ ਹੈਂ, ਤੂੰ ਮੇਰਾ ਆਪਾ ਹੈਂ; ਤੂੰ ਮੇਰਾ ਅੰਗ ਹੈਂ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਦਾ ਨਵਾਂ ਨਾਮ ਧਰ ਦਿੱਤਾ, ਅੰਗਦ। ਜੀਵਨ ਤਬਦੀਲ ਕਰ ਦਿੱਤਾ, ਨਾਮ ਭੀ ਤਬਦੀਲ ਕਰ ਦਿੱਤਾ।

### ਗੁਰਿਆਈ, ਗੁਰਬਾਣੀ ਸੌਂਪ, ਪ੍ਰਚਾਰ-ਕੇਂਦਰ ਮਾਝੇ ਵਿਚ-

੨ ਅੱਸੂ ਸੰਮਤ ੧੫੯੬ (ਅੱਸੂ ਵਦੀ ੫) ਮੁਤਾਬਿਕ ੨ ਸਤੰਬਰ ਸੰਨ ੧੫੩੯ ਨੂੰ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਕੇ ਆਪਣੀ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ ਅਤੇ ਆਪ ਅੱਸੂ ਵਦੀ ੧੦ (੭ ਅੱਸੂ) ਸੰਮਤ ੧੫੯੬ (੭ ਸਤੰਬਰ ਸੰਨ ੧੫੩੯) ਨੂੰ ਜੋਤੀ ਜੋਤਿ ਸਮਾਏ। ਉਸ ਵਕਤ ਗੁਰੂ ਅੰਗਦ ਸਾਹਿਬ ਦੀ ਉਮਰ ਤਕਰੀਬਨ ਸਾਢੇ ਪੈਂਤੀ ਸਾਲ ਸੀ। ਗੁਰੂ ਬਨਾਣ ਵਾਲੇ ਸਤਿਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਆਪਣੀ ਉਹ "ਕਿਤਾਬ" ਭੀ ਦੇ ਦਿੱਤੀ, ਜਿਸ ਵਿਚ ਉਹਨਾਂ ਆਪਣੀ ਸਾਰੀ ਹੀ ਬਾਣੀ ਲਿਖ ਕੇ ਰੱਖੀ ਹੋਈ ਸੀ, ਅਤੇ ਬਾਬਾ ਫਰੀਦ, ਭਗਤ ਨਾਮਦੇਵ, ਕਬੀਰ, ਰਵਿਦਾਸ ਆਦਿਕ ਸਾਰੇ ਭਗਤਾਂ ਦੀ ਬਾਣੀ ਭੀ ਲਿਖੀ ਹੋਈ ਸੀ। ਜਦੋਂ ਗੁਰੂ ਨਾਨਕ ਦੇਵ ਜੀ ਮੱਕੇ ਗਏ ਸਨ ਤਾਂ ਹਾਜੀਆਂ ਨੇ ਭੀ ਇਸੇ "ਕਿਤਾਬ" ਬਾਰੇ ਆਖਿਆ ਸੀ ਕਿ ਇਸ ਨੂੰ ਖੋਲ੍ਹ ਕੇ ਸਾਨੂੰ ਆਪਣੀ ਰਾਇ ਦਸੋ ਜੁ ਹਿੰਦੂ ਵੱਡਾ ਹੈ ਜਾਂ ਮੁਸਲਮਾਨ। ਸਾਰੀ ਬਾਣੀ ਨੂੰ ਗੁਰੂ

\*ਸ਼ੁਕਰ ਹੈ ਕਿ ਹੁਣ ਸਾਡੇ ਸੁਤੰਤਰ ਦੇਸ਼ ਦੀ ਸਰਕਾਰ ਨੇ ਕਿਸੇ ਨੂੰ ਚੁਹੜਾ ਆਖਣ ਬਾਰੇ ਕਾਨੂੰਨੀ ਮਨਾਹੀ ਕਰ ਦਿੱਤੀ ਹੈ। ਇਸ ਤਰ੍ਹਾਂ ਉਹਨਾਂ ਗਰੀਬਾਂ ਵਲੋਂ ਨਫਰਤ ਸਹਿਜੇ ਸਹਿਜੇ ਖਤਮ ਹੋ ਰਹੀ ਹੈ।

ਦੇਖੋ ਭਾਈ ਗੁਰਦਾਸ ਜੀ ਦੀ ਪਹਿਲੀ 'ਵਾਰ' ਦੀ ਪਉੜੀ ੩੩।

ਅੰਗਦ ਸਾਹਿਬ ਦੇ ਹਵਾਲੇ ਕਰ ਕੇ ਇਹ ਹੁਕਮ ਭੀ ਦਿਤੋ ਨੇ ਕਿ ਰਾਵੀ ਬਿਆਸ ਦੇ ਵਿਚਲੇ ਇਲਾਕੇ ਮਾਝੇ ਵਿਚ ਦੇ ਕਿਸਾਨ ਆਦਿਕ ਲੋਕਾਂ ਵਿਚ ਪਰਚਾਰ ਕਰੋ, ਅਤੇ ਉਨ੍ਹਾਂ ਨੂੰ ਹੌਸਲਾ ਦਿਉ। ਚਿਨਾਬੋਂ ਪਰੇ ਪਰੇ ਸਭ ਕਿਸਾਨ ਡਰ ਅਤੇ ਲਾਲਚ ਦੇ ਵੱਸ ਹੋ ਕੇ ਮੁਸਲਮਾਨ ਹੋ ਚੁਕੇ ਸਨ, ਅਸਾਂ ਰਾਵੀ ਦੇ ਉੱਤਰ ਦੇ ਇਲਾਕੇ ਦੇ ਪੇਂਡੂਆਂ ਨੂੰ ਉਸ ਹੜ੍ਹ ਤੋਂ ਬਚਾਣ ਦੇ ਜਤਨ ਕੀਤੇ ਹਨ, ਹੁਣ ਮਾਝੇ ਦੇ ਕਿਸਾਨ ਨੂੰ ਜੱਥੇਬੰਦ ਕਰਨ ਦੀ ਲੋੜ ਹੈ। ਸੋ, ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਦੇ ਸਿੱਖ-ਧਰਮ ਦੇ ਪਰਚਾਰ ਦਾ ਕੇਂਦਰ ਖਡੂਰ ਵਿਚ ਆ ਬਣਾਇਆ।

### ਨਿਸ਼ਕਾਮਤਾ—

ਬਾਬਾ ਲਹਿਣਾ ਜੀ ਜਦੋਂ ਭਾਈ ਜੋਧੇ ਪਾਸੋਂ ਸੁਣੀ ਗੁਰਬਾਣੀ ਦੀ ਖਿੱਚ ਨਾਲ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਨੂੰ ਗਏ ਸਨ, ਉਨ੍ਹਾਂ ਨੂੰ ਸੁਪਨੇ-ਮਾਤ੍ਰ ਭੀ ਖਿਆਲ ਨਹੀਂ ਸੀ ਕਿ ਆਖਰ ਉਹ ਇਤਨੇ ਉੱਚੇ ਮੁਰਾਤਬੇ ਉਤੇ ਅਪੜਾਏ ਜਾਣਗੇ। ਗੁਰੂ ਨਾਨਕ ਸਾਹਿਬ ਪਾਸ ਰਹਿ ਕੇ ਭੀ ਸਤਾਂ ਸਾਲਾਂ ਵਿਚ ਜੀਵਨ ਦਾ ਇਹੀ ਨਿਸ਼ਾਨਾ ਸਾਹਮਣੇ ਰੱਖਿਆ ਸੀ ਕਿ ਆਪਣੀ ਮਰਜ਼ੀ ਛੱਡ ਕੇ ਗੁਰੂ ਦੀ ਮਰਜ਼ੀ ਉਤੇ ਤੁਰਨਾ ਹੈ, ਅਤੇ ਗ਼ਰੀਬ ਤੋਂ ਗ਼ਰੀਬ ਤੇ ਨੀਵੇਂ ਤੋਂ ਨੀਵੇਂ ਬੰਦੇ ਨੂੰ ਆਦਰ-ਸਤਿਕਾਰ ਦੇਣਾ ਹੈ। ਗ਼ਰੀਬੀ ਅਤੇ ਰਜ਼ਾ-ਇਹੀ ਸੀ ਉਨ੍ਹਾਂ ਦੇ ਜੀਵਨ ਦਾ ਨਿਸ਼ਾਨਾ। ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਆਪਣੇ ਵਰਗਾ ਬਣਾ ਲਿਆ, ਆਪਣੀ ਜ਼ਿੰਮੇਵਾਰੀ ਸੌਂਪ ਦਿੱਤੀ ਅਤੇ ਆਪ ਉਨ੍ਹਾਂ ਅੱਗੇ ਸਿਰ ਨਿਵਾਇਆ। ਇਹ ਇਕ ਅਲੌਕਿਕ ਖੇਡ ਸੀ। ਬਾਬਾ ਲਹਿਣਾ ਜੀ ਹੈਰਾਨ ਅਤੇ ਦੁਨੀਆ ਭੀ ਹੈਰਾਨ ਸੀ ਕਿ ਗੁਰੂ ਚੇਲੇ ਅੱਗੇ ਨਿਉਂ ਰਿਹਾ ਹੈ। ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ, ਇਤਿਹਾਸ ਲਿਖਦਾ ਹੈ, ਇਹ ਗੱਲ ਪਸੰਦ ਨਹੀਂ ਸੀ ਆਈ। ਬਾਬਾ ਸ਼ਿਰੀ ਚੰਦ ਜੀ ਨੇ ਗੁਰੂ ਅੰਗਦ ਦੇਵ



ਜੀ ਦੀ ਕੋਈ ਵਿਰੋਧਤਾ ਨਾ ਕੀਤੀ, ਨਾ ਹੀ ਸੰਗਤਾਂ ਨੂੰ ਆਪਣੇ ਵੱਲ ਪ੍ਰੇਰਨ ਦੇ ਕੋਈ ਜਤਨ ਕੀਤੇ । ਫਿਰ ਭੀ, ਚੂੰਕਿ ਗੁਰੂ ਵਾਲੀ ਪਦਵੀ ਜਗਤ ਦੀਆਂ ਨਜ਼ਰਾਂ ਵਿਚ ਬੜੇ ਉੱਚੇ ਮਾਣ-ਆਦਰ ਦੀ ਥਾਂ ਸੀ, ਗੁਰੂ ਅੰਗਦ ਸਾਹਿਬ ਨੇ ਖੜੂਰ ਆ ਕੇ ਇਸ ਮਾਣ-ਆਦਰ ਤੋਂ ਪਰੇ ਰਹਿਣ ਦੇ ਜਤਨ ਕੀਤੇ । ਕੋਈ ਸਤਿਸੰਗ ਨਹੀਂ ਅਰੰਭੇ, ਕੋਈ ਦੀਵਾਨ ਨਹੀਂ ਲਾਏ, ਸੰਗਤਾਂ ਦਾ ਕੋਈ ਇਕੱਠ ਆਪਣੇ ਪਾਸ ਨਹੀਂ ਹੋਣ ਦਿੱਤਾ । ਸਗੋਂ, ਸਿੱਖ-ਇਤਿਹਾਸ ਅਨੁਸਾਰ, ਖੜੂਰ ਆ ਕੇ ਕੁਝ ਮਹੀਨੇ ਗੁਪਤ ਹੀ ਰਹੇ । ਆਪਣੇ ਘਰ ਭੀ ਨਹੀਂ ਰਹੇ ਕਿ ਛੋਟੀ ਭਾਲ ਹੋ ਜਾਏਗੀ, ਖੜੂਰ ਦੀ ਇਕ ਬਿਰਧ ਮਾਈ ਭਿਰਾਈ ਦੇ ਘਰ ਟਿਕੇ ਰਹੇ । ਗੁਰੂ ਨਾਨਕ ਸਾਹਿਬ ਦਾ ਹੁਕਮ ਤਾਂ ਸੀ, ਪਰ ਉਹਨਾਂ ਸੰਗਤਾਂ ਦੀ ਰੁਚੀ ਭੀ ਵੇਖਣੀ ਚਾਹੀ ।

ਜਦੋਂ ਕਰਤਾਰਪੁਰ ਆਉਣ ਵਾਲੇ ਸਤਸੰਗੀਆਂ ਨੂੰ ਗੁਰੂ ਦੇ ਦਰਸ਼ਨ ਦੁਰਲੱਭ ਹੋ ਗਏ, ਤਾਂ ਉਨ੍ਹਾਂ ਬਾਬਾ ਬੁੱਢਾ ਜੀ ਦੀ ਅਗਵਾਈ ਵਿਚ ਖੜੂਰ ਸਾਹਿਬ ਆ ਕੇ ਗੁਰੂ ਅੰਗਦ ਸਾਹਿਬ ਨੂੰ ਆ ਲੱਭਾ ।

(ਸੰਨ ੧੫੩੯ ਤੋਂ ੧੫੫੨ ਤੱਕ)

**ਵਰਨ-ਵੰਡ ਦੇ ਵਿਤਕਰੇ ਨੂੰ ਦੂਰ ਕਰਨ ਦੇ ਜਤਨ—**

ਬ੍ਰਾਹਮਣ ਦੀ ਸੁਆਰਥ-ਭਰੀ ਵਰਨ-ਵੰਡ ਦੇ ਕਾਰਨ ਸੂਦਰ ਅਖਵਾਂਦੇ ਲੋਕ ਹਿੰਦੂ ਧਰਮ ਵਲੋਂ ਬੇ-ਦਿਲ ਹੋ ਰਹੇ ਸਨ । ਚਨਾਬ ਤੋਂ ਪਾਰ ਤੱਕ ਦੇ ਲੋਕਾਂ ਤਾਂ ਇਹ ਪਾਸਾ ਹੀ ਛੱਡ ਗਏ । ਗੁਰੂ ਨਾਨਕ ਦੇਵ ਜੀ ਨੇ ਇਸ ਹੜ੍ਹ ਨੂੰ ਰੋਕਣ ਲਈ ਰਾਵੀ ਦੇ ਪਰਲੇ ਕੰਢੇ ਡੇਰਾ ਲਾਇਆ ਅਤੇ ੧੮ ਸਾਲ ਉਸ ਇਲਾਕੇ ਦੇ ਪਿੰਡਾਂ ਤੇ ਨਗਰਾਂ ਵਿਚ ਘਬਰਾਏ ਲੋਕਾਂ ਨੂੰ ਪੈਰਾਂ ਉਤੇ ਖਲ੍ਹਿਆਰਦੇ ਰਹੇ । ਰਾਵੀ-ਬਿਆਸ ਦੇ ਇਲਾਕੇ ਵਿਚ ਭੀ ਆਉਂਦੇ ਰਹੇ । ਹੁਣ ਮਾਝੇ ਵਿਚ ਉਸ ਪਰਚਾਰ ਨੂੰ ਜਾਰੀ ਰੱਖਣ ਦਾ ਕੰਮ ਗੁਰੂ ਅੰਗਦ ਸਾਹਿਬ ਦੇ ਸਪੁਰਦ

ਹੋਇਆ; ਜੋ ਉਹਨਾਂ ਨੇ ਤਕਰੀਬਨ ੧੩ ਸਾਲ ਨਿਬਾਹਿਆ । ਸਭ ਤੋਂ ਵੱਡੀ ਲੋੜ ਹੀ ਇਹ ਸੀ ਕਿ ਪੈਰਾਂ ਹੇਠ ਲਤਾੜੀਂਦੇ ਸੂਦਰ ਅਖਵਾਂਦੇ ਲੋਕਾਂ ਵਿਚ ਮਨੁੱਖਤਾ ਅਤੇ ਸਵੈ-ਮਾਨ ਦਾ ਅਹਿਸਾਸ ਕਰਾਇਆ ਜਾਂਦੇ । ਗੁਰੂ ਅੰਗਦ ਸਾਹਿਬ ਨੇ ਇਸ ਪਾਸੇ ਵਲ ਖਾਸ ਧਿਆਨ ਦਿੱਤਾ । ਇਸ ਮਨੋਰਥ ਲਈ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਮਰਯਾਦਾ ਚਲਾਈ ਸੀ । ਗੁਰੂ ਅੰਗਦ ਸਾਹਿਬ ਨੇ ਇਸ ਨੂੰ ਪੂਰੀ ਕਾਮਯਾਬੀ ਨਾਲ ਜਾਰੀ ਰੱਖਿਆ । ਸਤਿਗੁਰੂ ਜੀ ਦੀ ਧਰਮ-ਪਤਨੀ ਮਾਤਾ ਖੀਵੀ ਜੀ ਲੰਗਰ ਦਾ ਸਾਰਾ ਪਰਬੰਧ ਆਪ ਕਰਦੇ ਸਨ । ਕਿਸੇ ਭੀ ਵਰਨ ਦਾ ਬੰਦਾ ਹੋਵੇ, ਸਭ ਨੂੰ ਇੱਕੋ ਪੰਗਤ ਵਿਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਸੀ । ਸਤਿਗੁਰੂ ਜੀ ਇਸ ਗੱਲ ਵਲ ਖਾਸ ਧਿਆਨ ਰੱਖਦੇ ਸਨ ਕਿ ਲੰਗਰ ਵਿਚ ਕਿਸੇ ਨਾਲ ਕੋਈ ਵਿਤਕਰੇ-ਭਰਿਆ ਸਲੂਕ ਨਾ ਹੋਵੇ ।

### ਜਾਤ-ਅਭਿਮਾਨੀਆਂ ਦੀ ਈਰਖਾ—

ਹਰ ਵੇਲੇ ਦੀ ਦੁਰਕਾਰ ਤੇ ਝਾੜ-ਝੰਬ ਨਾਲ ਮਨੁੱਖ ਦਾ ਅਸਲਾ ਸਹਿਮ ਹੇਠ ਦਬਿਆ ਰਹਿੰਦਾ ਹੈ । ਉਸ ਨੂੰ ਆਪਣੇ ਮਨੁੱਖ ਹੋਣ ਉਤੇ ਭੀ ਯਕੀਨ ਨਹੀਂ ਰਹਿੰਦਾ । ਜਿੰਦ-ਹੀਣ ਚੀਜ਼ਾਂ ਵਾਂਗ ਅਤੇ ਪਸ਼ੂ-ਪੰਛੀਆਂ ਵਾਂਗ ਉਹ ਆਪਣੇ ਜਾਬਰ ਮਾਲਕ ਦੀ ਕਾਰ ਕਰੀ ਜਾਣਾ ਹੀ ਆਪਣੀ ਹੋਂਦ ਸਮਝਦਾ ਹੈ । ਜਾਤ-ਅਭਿਮਾਨੀਆਂ ਨੇ ਕਿਰੋੜਾਂ ਸੂਦਰ ਅਖਵਾਂਦੇ ਲੋਕਾਂ ਨੂੰ ਇਸ ਅਧੋਗਤੀ ਤੱਕ ਅਪੜਾ ਦਿੱਤਾ ਹੋਇਆ ਸੀ ।

ਗੁਰੂ ਅੰਗਦ ਸਾਹਿਬ ਦੇ ਲੰਗਰ ਵਿਚ ਹੋ ਰਹੇ ਪਿਆਰ-ਭਰੇ ਸਲੂਕ ਨੇ ਨੀਵੇਂ-ਨਿਮਬੇ-ਗਏ ਬੰਦਿਆਂ ਦੇ ਅੰਦਰ ਨਵੀਂ ਜਿੰਦ ਪਾ ਦਿੱਤੀ । ਉਹਨਾਂ ਦੇ ਅੰਦਰ ਮਨੁੱਖਤਾ ਦਾ ਅਹਿਸਾਸ ਜਾਗ ਪਿਆ । ਉਨ੍ਹਾਂ ਦੇ ਦਿਲਾਂ ਤੋਂ ਉੱਚੀ ਜਾਤ ਦੇ ਲੋਕਾਂ ਦਾ ਸਹਿਮ-ਡਰ ਦੂਰ ਹੋਣ

ਲੱਗ ਪਿਆ। ਸੂਦਰ ਅਖਵਾਂਦੇ ਬੰਦੇ ਭੀ ਆਪਣੇ ਆਪ ਨੂੰ ਬ੍ਰਾਹਮਣ ਆਦਿਕ ਵਰਗੇ ਮਨੁੱਖ ਸਮਝਣ ਲੱਗ ਪਏ।

ਇਹ ਨਵੀਂ ਆ ਰਹੀ ਤਬਦੀਲੀ ਜਾਤ-ਅਭਿਮਾਨੀਆਂ ਨੂੰ ਪਸੰਦ ਨਾ ਆਈ। ਰਬਾਬੀ ਬਲਵੰਡ ਨੇ ਆਪਣੀ 'ਵਾਰ' ਦੀ ਤੀਜੀ ਪਉੜੀ ਵਿਚ ਇਹ ਜ਼ਿਕਰ ਕਰ ਭੀ ਦਿੱਤਾ ਕਿ ਗੁਰੂ ਅੰਗਦ ਸਾਹਿਬ ਦੇ ਲੰਗਰ ਵਿਚ ਘਿਉ ਵਾਲੀ ਖੀਰ ਭੀ ਵਰਤਾਈ ਜਾਂਦੀ ਸੀ। ਗੁਰੂ ਕੇ ਸਿੱਖਾਂ ਦੇ ਮੂੰਹਾਂ ਉਤੇ ਲਾਲੀ ਚੜ੍ਹਦੀ ਸੀ, ਜਦੋਂ ਉਹ ਲੰਗਰ ਵਿਚ ਸਭਨਾਂ ਨਾਲ ਪਿਆਰ ਭਰਿਆ ਸਲੂਕ ਤੱਕਦੇ ਸਨ। ਪਰ ਜਾਤ-ਅਭਿਮਾਨੀ ਲੋਕਾਂ ਦੇ ਮੂੰਹਾਂ ਉਤੇ ਪਿਲੱਤਣ ਆਉਂਦੀ ਜਾਂਦੀ ਸੀ। ਉਹ ਦਿਲੋਂ ਗੁਰੂ ਅੰਗਦ ਸਾਹਿਬ ਦੇ ਵਿਰੋਧੀ ਬਣਦੇ ਗਏ। ਖਡੂਰ ਵਿਚ ਇਕ ਜੋਗੀ ਭੀ ਰਹਿੰਦਾ ਸੀ, ਜਿਸ ਦਾ ਨਾਮ ਸੀ ਸ਼ਿਵਨਾਥ। ਇਹ ਆਪਣੇ ਆਪ ਨੂੰ ਤਪਾ ਅਖਵਾਂਦਾ ਸੀ। ਇਸ ਨੂੰ ਆਪਣਾ ਹੀ ਸਾੜਾ ਸੀ ਕਿ ਸਤਿਗੁਰੂ ਦਾ ਪਰਤਾਪ ਚਮਕਣ ਕਰਕੇ ਇਸ ਦੀ ਮਾਨਤਾ ਘਟਦੀ ਜਾ ਰਹੀ ਸੀ। ਇਹ ਭੀ ਵਿਰੋਧੀ ਧੜੇ ਵਿਚ ਸ਼ਾਮਲ ਹੋ ਗਿਆ।

ਜਦੋਂ ਸੰਨ ੧੫੪੦ ਵਿਚ ਬਾਬਰ ਦਾ ਪੁੱਤਰ ਹਮਾਯੂੰ ਬਾਦਸ਼ਾਹ ਸ਼ੇਰ ਸ਼ਾਹ ਤੋਂ ਭਾਂਜ ਖਾ ਕੇ ਪੰਜਾਬ ਵਿਚੋਂ ਦੀ ਲੰਘਦਾ ਹੋਇਆ ਇਸ ਖਿਆਲ ਨਾਲ ਖਡੂਰ ਆਇਆ ਸੀ ਕਿ ਮਹਾਂ ਪੁਰਖਾਂ ਦੀ ਨੇਕ ਦੁਆ ਨਾਲ ਸ਼ਾਇਦ ਹਾਰੀ ਬਾਜ਼ੀ ਜਿੱਤੀ ਜਾ ਸਕੇ, ਤਾਂ ਉਸ ਵੇਲੇ ਜਾਤ-ਅਭਿਮਾਨੀਆਂ ਦੇ ਵਿਰੋਧੀ ਧੜੇ ਨੇ ਹਮਾਯੂੰ ਦੇ ਕੰਨ ਇਤਨੇ ਭਰੇ ਸਨ ਕਿ ਉਹ ਗੁਰੂ ਸਾਹਿਬ ਅੱਗੇ ਸਿਰ ਨਿਵਾਣ ਦੇ ਥਾਂ ਉਹਨਾਂ ਉਤੇ ਤਲਵਾਰ ਚਲਾਣ ਨੂੰ ਤਿਆਰ ਹੋ ਪਿਆ ਸੀ।

ਜਦੋਂ ਇਕ ਸਾਲ ਬੜੀ ਔੜ ਲੱਗੀ ਤਾਂ ਉਦੋਂ ਭੀ ਸ਼ਿਵਨਾਥ ਤਪੇ ਨੇ ਜੱਟਾਂ ਨੂੰ ਇਹ ਆਖ ਕੇ ਚਮਕਾਇਆ ਸੀ ਕਿ ਜਿੱਥੇ ਸ਼ਾਸਤ੍ਰਾਂ ਦੀ ਮਰਯਾਦਾ ਭੰਗ ਕਰ ਕੇ ਸੂਦਰਾਂ ਨੂੰ ਬ੍ਰਾਹਮਣਾਂ ਨਾਲ ਸਾਵਾਂ ਕਰਨ ਦੇ ਜਤਨ ਕੀਤੇ ਜਾਣ, ਜਿੱਥੇ ਸੰਤਾਂ-ਸਾਧਾਂ ਨੂੰ ਛੱਡ ਕੇ ਗ੍ਰਿਹਸਥੀਆਂ ਅੱਗੇ

ਸਿਰ ਨਿਵਾਏ ਜਾਣ, ਉਥੇ ਔੜ ਤਾਂ ਲਗਣੀ ਹੀ ਹੋਈ। ਇਸੇ ਚੁੱਕ ਦੇ ਕਾਰਨ ਜੱਟਾਂ ਨੇ ਗੁਰੂ ਅੰਗਦ ਸਾਹਿਬ ਨੂੰ ਪਿੰਡ ਚੋਂ ਕੱਢ ਦਿੱਤਾ ਸੀ, ਪਰ ਫਿਰ ਜਦੋਂ ਬ੍ਰਾਹਮਣਾਂ ਅਤੇ ਜੋਗੀ ਦੀਆਂ ਚਾਲਾਂ ਦੀ ਸਮਝ ਆਈਓ ਨੇ, ਤਾਂ ਭੁੱਲ ਬਖਸ਼ਾ ਕੇ ਸਤਿਗੁਰੂ ਜੀ ਨੂੰ ਵਾਪਸ ਲੈ ਆਏ ਸਨ।

## ਰਾਜ-ਗਰਦੀ-

ਮੁਗਲ ਬਾਦਸ਼ਾਹ ਹਮਾਯੂੰ ਵਾਲੀ ਉਪਰ ਦਿੱਤੀ ਨਿੱਕੀ ਜਿਹੀ ਘਟਨਾ ਨੂੰ ਸਮਝਣ ਲਈ ਭਾਰਤ ਦੇ ਉਸ ਵੇਲੇ ਦੇ ਥੋੜੇ ਜਿਹੇ ਰਾਜਸੀ ਹਾਲਾਤ ਪਾਠਕਾਂ ਦੇ ਸਾਹਮਣੇ ਰੱਖਣੇ ਜ਼ਰੂਰੀ ਹਨ।

ਹਿੰਦੁਸਤਾਨ ਦਾ ਪਹਿਲਾ ਮੁਗਲ ਬਾਦਸ਼ਾਹ ਬਾਬਰ ੨੬ ਦਸੰਬਰ ਸੰਨ ੧੫੩੦ ਨੂੰ ਆਗਰੇ ਫੌੜ ਹੋਇਆ। ਉਸ ਦਾ ਪੁੱਤਰ ਹਮਾਯੂੰ ਤਖ਼ਤ ਉਤੇ ਬੈਠਾ। ਹਮਾਯੂੰ ਨੇ ਆਪਣੇ ਭਰਾ ਕਾਮਰਾਨ ਨੂੰ ਪੱਛਮੀ ਪੰਜਾਬ, ਕਾਬਲ ਅਤੇ ਕੰਧਾਰ ਦਾ ਗਵਰਨਰ ਬਣਾ ਦਿੱਤਾ।

ਮੁਗਲਾਂ ਤੋਂ ਪਹਿਲਾਂ ਇਥੇ ਲੋਦੀ ਪਠਾਣਾਂ ਦਾ ਰਾਜ ਸੀ। ਸੁਲਤਾਨ ਬਹਿਲੋਲ ਲੋਦੀ ਨੇ ਆਪਣੇ ਰਾਜ ਦੀ ਪਕਿਆਈ ਵਾਸਤੇ ਸੁਲੈਮਾਨ ਦੀਆਂ ਪਹਾੜੀਆਂ ਦੇ ਇਲਾਕੇ ਰੋਹ ਦੇ ਪਠਾਣ ਭਰਤੀ ਕੀਤੇ ਹੋਏ ਸਨ। ਉਨ੍ਹਾਂ ਵਿਚ ਸੂਰ ਖ਼ਾਨਦਾਨ ਦਾ ਇਕ ਇਬਰਾਹੀਮ ਖ਼ਾਂ ਭੀ ਸੀ। ਉਸ ਦੇ ਪੁੱਤਰ ਹਸਨ ਖ਼ਾਂ ਨੂੰ ਸ਼ਾਹ ਵਲੋਂ ਸਸਰਾਮ ਹਾਜ਼ੀਪੁਰ ਦਾ ਇਲਾਕਾ ਮਿਲਿਆ ਹੋਇਆ ਸੀ। ਹਸਨ ਖ਼ਾਂ ਦੇ ਅੱਠ ਪੁੱਤਰ ਸਨ। ਸਭ ਤੋਂ ਵੱਡਾ ਫ਼ਰੀਦ ਸੰਨ ੧੪੮੫ ਦੇ ਕਰੀਬ ਸਸਰਾਮ ਵਿਚ ਜੰਮਿਆ ਸੀ।

ਜਦੋਂ ਲੋਦੀ ਖ਼ਾਨਦਾਨ ਦਾ ਅਖ਼ੀਰਲਾ ਬਾਦਸ਼ਾਹ ਇਬਰਾਹੀਮ ਬਾਬਰ ਦੇ ਮੁਕਾਬਲੇ ਤੇ ਜੰਗ ਵਿਚ ਮਾਰਿਆ ਗਿਆ, ਤਾਂ ਫ਼ਰੀਦ ਬਿਹਾਰ ਦੇ ਗਵਰਨਰ ਬਿਹਾਰ ਖ਼ਾਂ ਪਾਸ ਚਲਾ ਗਿਆ। ਇਕ ਦਿਨ ਬਿਹਾਰ ਖ਼ਾਂ ਦੇ ਨਾਲ ਸ਼ਿਕਾਰ ਖੇਡਣ ਗਿਆ ਫ਼ਰੀਦ ਨੇ ਇਕ ਸ਼ੇਰ ਮਾਰਿਆ, ਬਿਹਾਰ ਖ਼ਾਂ ਨੇ ਉਸ ਦਾ ਨਾਮ ਸ਼ੇਰ ਖ਼ਾਂ ਰੱਖ ਦਿੱਤਾ।

ਬਿਹਾਰ ਖਾਂ ਨੇ ਆਪਣੇ ਆਪ ਨੂੰ ਸੁਲਤਾਨ ਅਖਵਾਣਾ ਸ਼ੁਰੂ ਕਰ ਦਿਤਾ ਹੋਇਆ ਸੀ ।

ਸ਼ੇਰ ਖਾਂ ਵਧਦਾ ਵਧਦਾ ਇਤਨਾ ਤਾਕਤ-ਫੜ ਗਿਆ ਕਿ ਉਸ ਨੂੰ ਬੰਗਾਲ ਉਤੇ ਕਬਜ਼ਾ ਕਰਨ ਦਾ ਮੌਕਾ ਮਿਲ ਗਿਆ, ਅਤੇ ਉਸ ਨੇ ਆਪਣੇ ਆਪ ਨੂੰ ਫਰੀਦੁੱਦੀਨ ਸ਼ੇਰ ਸ਼ਾਹ ਅਖਵਾਣਾ ਅਰੰਭ ਕਰ ਦਿੱਤਾ । ਉਹਨੀਂ ਦਿਨੀਂ ਹਮਾਯੂੰ ਬਾਦਸ਼ਾਹ ਹਿੰਦੁਸਤਾਨ ਦੇ ਤਖਤ ਦਾ ਮਾਲਕ ਸੀ । ਸ਼ੇਰ ਸ਼ਾਹ ਦੀ ਵਧਦੀ ਤਾਕਤ ਰੋਕਣ ਲਈ ਹਮਾਯੂੰ ਨੇ ਉਸ ਉਤੇ ਹੱਲਾ ਬੋਲ ਦਿੱਤਾ, ਪਰ ਚੌਸੇ ਦੇ ਮੈਦਾਨ ਤੇ ੨੬ ਜੂਨ ੧੫੩੯ ਨੂੰ ਭਾਜ ਖਾਧੀਓ ਸੁ । ਆਗਰੇ ਆ ਕੇ ਹਮਾਯੂੰ ਨੇ ਫਿਰ ਦੂਜੀ ਵਾਰੀ ਫੌਜ ਇਕੱਠੀ ਕਰ ਕੇ ਹੱਲਾ ਕੀਤਾ, ਪਰ ਕਨੌਜ ਦੇ ਪਾਸ ੧੭ ਮਈ ਸੰਨ ੧੫੪੦ ਨੂੰ ਇਤਨੀ ਭਾਰੀ ਹਾਰ ਖਾਧੀਓ ਸੁ ਕਿ ਮੁੜ ਉਸ ਦੇ ਪੈਰ ਲੱਗਣੇ ਔਖੇ ਹੋ ਗਏ ।

ਆਗਰੇ ਦੇ ਰਸਤੇ ਹਮਾਯੂੰ ਲਾਹੌਰ ਨੂੰ ਉੱਠ ਨੱਠਾ । ਲਾਹੌਰ ਤੋਂ ਉਸ ਦਾ ਭਰਾ ਕਾਮਰਾਨ ਕਾਬਲ ਨੂੰ ਅਤੇ ਹਮਾਯੂੰ ਆਪ ਸਿੰਧ ਨੂੰ ਭੱਜ ਗਿਆ । ਸ਼ੇਰ ਸ਼ਾਹ ਕੁਝ ਵਾਟ ਹਮਾਯੂੰ ਦਾ ਪਿੱਛਾ ਕਰ ਕੇ ਲਾਹੌਰ ਵਾਪਸ ਮੁੜ ਆਇਆ । ਪੰਜਾਬ ਦੀ ਪੱਛਮ-ਉੱਤਰੀ ਸਰਹੱਦ ਪੱਕੀ ਕਰਨ ਲਈ ਜਿਹਲਮ ਤੋਂ ੧੦ ਮੀਲ ਉੱਤਰ ਵਲ ਸ਼ੇਰ ਸ਼ਾਹ ਨੇ ਇਕ ਕਿਲ੍ਹਾ ਬਣਾਇਆ, ਜਿਸ ਦਾ ਨਾਂ ਉਸ ਨੇ ਆਪਣੇ ਬਜ਼ੁਰਗਾਂ ਦੇ ਜੱਦੀ ਪੁਰਾਣੇ ਇਲਾਕੇ ਰੋਹ ਦੇ ਨਾਮ ਤੇ ਰੋਹਤਾਸ ਰੱਖਿਆ । ਬਿਹਾਰ ਵਿਚ ਭੀ ਉਸ ਨੇ ਰੋਹਤਾਸ ਨਾਮ ਦਾ ਹੀ ਕਿਲ੍ਹਾ ਬਣਾਇਆ ਹੋਇਆ ਸੀ ।

ਸੋ, ਹਮਾਯੂੰ ਹਾਰ ਖਾ ਕੇ ਲਾਹੌਰ ਨੂੰ ਆਉਂਦਾ ਹੋਇਆ ਰਸਤੇ ਵਿਚ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਨੂੰ ਜੂਨ ੧੫੪੦ ਵਿਚ ਮਿਲਿਆ ਸੀ ।

## (ਗੁਰੂ) ਅਮਰਦਾਸ ਜੀ ਦਾ ਮਿਲਾਪ—

ਸੰਨ ੧੫੪੧ ਵਿਚ (ਗੁਰੂ) ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਆਏ । ਇਹਨਾਂ ਨੇ ਭੀ ਗੁਰ-ਆਗਿਆ ਅਨੁਸਾਰ ਲੰਗਰ ਦੀ ਸੇਵਾ ਸ਼ੁਰੂ ਕੀਤੀ । ਯਾਰ੍ਹਾਂ ਬਾਰ੍ਹਾਂ ਸਾਲ ਇਤਨੀ ਘਾਲ ਘਾਲੀਓ ਨੇ, ਤੇ ਇਤਨਾ ਆਪਾ ਵਾਰਿਓ ਨੇ, ਕਿ ਗੁਰੂ ਅੰਗਦ ਸਾਹਿਬ ਨੇ ਸੰਨ ੧੫੫੨ ਵਿਚ ਇਹਨਾਂ ਨੂੰ ਹੀ ਆਪਣਾ ਜਾ-ਨਸ਼ੀਨ ਬਣਾਇਆ ਤੇ ਸਤਿਗੁਰੂ ਨਾਨਕ ਸਾਹਿਬ ਵਲੋਂ ਮਿਲੀ ਜ਼ਿਮੇਵਾਰੀ ਸੌਂਪ ਦਿੱਤੀ ।

## ਗੋਇੰਦਵਾਲ ਦਾ ਵੱਸਣਾ—

ਜਿੱਥੇ ਹੁਣ ਗੋਇੰਦਵਾਲ ਨਗਰ ਹੈ, ਉਥੇ ਪਹਿਲਾਂ ਇਕ ਥੇਹ ਸੀ, ਇਕ ਮਰਵਾਹੇ ਖੱਤ੍ਰੀ ਗੋਂਦੇ ਦੇ ਵੱਡਿਆਂ ਦੀ ਮਾਲਕੀ । ਗੋਂਦਾ ਆਪਣੇ ਵੱਡਿਆਂ ਦਾ ਨਾਮ ਉਜਾਗਰ ਕਰਨ ਲਈ ਉਥੇ ਨਗਰ ਵਸਾਣਾ ਚਾਹੁੰਦਾ ਸੀ । ਪਰ ਨਗਰ ਭੀ ਉਨ੍ਹਾਂ ਦੇ ਹੀ ਵੱਸ ਸਕਦੇ ਹਨ ਜੋ ਬੜੇ ਪਹਿਨੇ ਵਾਲੇ ਹੋਣ, ਜਿਨ੍ਹਾਂ ਦੀ ਚਾਰ ਭਰਾ ਮੰਨਦੇ ਹੋਣ । ਗੋਂਦਾ ਗੁਰੂ ਅੰਗਦ ਦੇਵ ਜੀ ਪਾਸ ਆਇਆ । ਉਹ ਜਾਣਦਾ ਸੀ ਕਿ ਸਤਿਗੁਰੂ ਜੀ ਦੇ ਮੂੰਹੋਂ ਬਚਨ ਨਿਕਲਣ ਦੀ ਢਿੱਲ ਹੈ, ਉਨ੍ਹਾਂ ਦੇ ਕਈ ਸਿੱਖ ਉਥੇ ਆ ਵੱਸਣਗੇ । ਥਾਂ ਬਹੁਤ ਟਿਕਾਣੇ ਦੀ ਸੀ । ਦਰਿਆ ਦਾ ਕੰਢਾ, ਅਤੇ ਦਿੱਲੀ ਤੋਂ ਲਾਹੌਰ ਨੂੰ ਆਉਣ ਵਾਲੀ ਸ਼ਾਹੀ ਸੜਕ ਦੇ ਉੱਤੇ । ਸਿੱਖ-ਧਰਮ ਦੇ ਪਰਚਾਰ ਦਾ ਸੋਹਣਾ ਕੇਂਦਰ ਬਣ ਸਕਦਾ ਸੀ । ਗੁਰੂ ਅੰਗਦ ਸਾਹਿਬ ਨੇ ਨਗਰ ਵਸਾਣ ਦੀ ਇਹ ਜ਼ਿਮੇਵਾਰੀ (ਗੁਰੂ) ਅਮਰਦਾਸ ਜੀ ਨੂੰ ਸੌਂਪੀ, ਅਤੇ ਹੁਕਮ ਦਿੱਤਾ ਕਿ ਨਗਰ ਬਣਾ ਕੇ ਬਾਸਰਕੇ ਤੋਂ ਆਪਣੇ ਨਿਕਟੀ ਸਾਕ-ਸੰਬੰਧੀਆਂ ਨੂੰ ਉਥੇ ਲਿਆ ਵਸਾਓ । ਇਹ ਜ਼ਿਕਰ ਸੰਨ ੧੫੪੬ (ਸੰਮਤ ੧੬੦੩) ਦਾ ਹੈ । ਨਗਰ ਦਾ ਨਾਮ ਗੋਇੰਦਵਾਲ ਰੱਖਿਆ ਗਿਆ । (ਗੁਰੂ) ਅਮਰਦਾਸ ਜੀ ਆਪਣੇ ਕਈ ਸਾਕ-ਸੰਬੰਧੀਆਂ ਨੂੰ ਗੋਇੰਦਵਾਲ ਲੈ ਆਏ । ਆਪਣੇ ਸ਼ਰੀਕੇ-ਬਿਰਾਦਰੀ ਦਾ ਯਤੀਮ ਦੋਹਤਰਾ ਭਾਈ

ਜੇਠਾ ਭੀ ਉਨ੍ਹਾਂ ਦੀਆਂ ਨਜ਼ਰਾਂ ਵਿਚ ਸੀ। ਪਹਿਲੇ ਦਿਨ ਦੇ ਮੇਲ ਤੋਂ ਸੰਨ ੧੫੪੧ ਤੋਂ (ਗੁਰੂ) ਅਮਰਦਾਸ ਜੀ ਨੂੰ ਭਾਈ ਜੇਠਾ ਜੀ ਦੇ ਚੇਹਰੇ ਤੋਂ ਹੋਣਹਾਰਤਾ ਦਿੱਸਦੀ ਸੀ। ਗੋਇੰਦਵਾਲ ਵੱਸਣ ਤੇ ਇਨ੍ਹਾਂ ਨੂੰ ਨਾਨੀ ਸਮੇਤ ਇਥੇ ਲੈ ਆਏ। ਖਡੂਰ ਦੇ ਨੇੜੇ ਆ ਜਾਣ ਕਰਕੇ ਭਾਈ ਜੇਠਾ ਜੀ ਨੂੰ ਮਿਲਣ ਦੇ ਬਹੁਤੇ ਅਵਸਰ ਮਿਲਣ ਲੱਗ ਪਏ, ਅਤੇ ਇਸ ਤਰ੍ਹਾਂ ਪਰਸਪਰ ਪਿਆਰ ਦੀ ਸਾਂਝ ਦਿਨੋ-ਦਿਨ ਪੱਕੀ ਹੋਣ ਲੱਗ ਪਈ। ਗੋਇੰਦਵਾਲ ਵੱਸਣ ਸਮੇਂ ਭਾਈ ਜੇਠਾ ਜੀ ੧੨ ਸਾਲਾਂ ਦੇ ਹੋ ਚੁਕੇ ਸਨ।

### ਜੋਤੀ ਜੋਤਿ ਸਮਾਣਾ—

ਗੁਰੂ ਅੰਗਦ ਸਾਹਿਬ ਖਡੂਰ ਨਗਰ ਵਿਚ ੩ ਵੈਸਾਖ-ਸੰਮਤ ੧੬੦੯ (ਚੇਤਰ ਸੁਦੀ ੪) ਨੂੰ ਜੋਤੀ ਜੋਤਿ ਸਮਾਏ। ਈਸਵੀ ਸੰਨ ਅਨੁਸਾਰ ੨੯ ਮਾਰਚ ਸੰਨ ੧੫੨੨ ਦਿਨ ਮੰਗਲਵਾਰ ਸੀ। ਕੁੱਲ ਉਮਰ ੪੮ ਸਾਲ ਦੀ ਸੀ।

ਜਨਮ—੩੧ ਮਾਰਚ ਸੰਨ ੧੫੦੪।

ਜੋਤੀ ਜੋਤਿ—੨੯ ਮਾਰਚ ਸੰਨ ੧੫੫੨।

ਸੰਤਾਨ—ਬਾਬਾ ਦਾਸੂ ਜੀ, ਬਾਬਾ ਦਾਤੂ ਜੀ।

ਬੀਬੀ ਅਮਰੋ ਜੀ, ਬੀਬੀ ਅਣੱਖੀ ਜੀ।

# ਗੁਰੂ ਅੰਗਦ ਦੇਵ ਜੀ ਦੀ ਰਚੀ ਬਾਣੀ

ਗੁਰੂ ਅੰਗਦ ਸਾਹਿਬ ਦੀ ਬਾਣੀ ਸਿਰਫ ਸਲੋਕ ਹੀ ਹਨ, ਜੋ ਗਿਣਤੀ ਵਿਚ ੬੩ ਹਨ । ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਵੇਲੇ ਇਹ ਸਲੋਕ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੀਆਂ ਲਿਖੀਆਂ 'ਵਾਰਾਂ' ਦੀਆਂ ਕੁਝ ਪਉੜੀਆਂ ਦੇ ਨਾਲ ਦਰਜ ਕਰ ਦਿੱਤੇ ਸਨ । ਉਨ੍ਹਾਂ ਦਾ ਵੇਰਵਾ ਇਉਂ ਹੈ :

ਸਿਰੀਰਾਗ ਕੀ ਵਾਰ ਮਹਲਾ ੪ ਵਿਚ—	੨	ਸਲੋਕ
ਮਾਝ ਕੀ ਵਾਰ ਮਹਲਾ ੧ ਵਿਚ—	੧੨	„
ਆਸਾ ਦੀ ਵਾਰ ਮਹਲਾ ੧ ਵਿਚ—	੧੫	„
ਸੋਰਠਿ ਕੀ ਵਾਰ ਮਹਲਾ ੪ ਵਿਚ—	੧	„
ਸੂਹੀ ਕੀ ਵਾਰ ਮਹਲਾ ੩ ਵਿਚ—	੧੧	„
ਰਾਮਕਲੀ ਕੀ ਵਾਰ ਮਹਲਾ ੩ ਵਿਚ—	੭	„
ਮਾਰੂ ਕੀ ਵਾਰ ਮਹਲਾ ੩ ਵਿਚ—	੧	„
ਸਾਰੰਗ ਕੀ ਵਾਰ ਮਹਲਾ ੪ ਵਿਚ—	੯	„
ਮਲਾਰ ਕੀ ਵਾਰ ਮਹਲਾ ੧ ਵਿਚ—	੫	„

ਕੁਲ ਜੋੜ ੬੩ ਸਲੋਕ

ਵਾਰਾਂ ਮਹਲਾ ੧ ਵਿਚ

ਮਾਝ ਕੀ ਵਾਰ	—	੧੨
ਆਸਾ ਦੀ ਵਾਰ	—	੧੫
ਮਲਾਰ ਕੀ ਵਾਰ	—	੫

੩੨ ਸਲੋਕ



ਵਾਰਾਂ ਮਹਲਾ ੩ ਵਿਚ

ਸੂਹੀ ਕੀ ਵਾਰ - ੧੧

ਰਾਮਕਲੀ ਕੀ ਵਾਰ - ੭

ਮਾਰੂ ਕੀ ਵਾਰ - ੧

-----  
੧੯ ਸਲੋਕ

ਵਾਰਾਂ ਮਹਲਾ ੪ ਵਿਚ

ਸਿਰੀ ਰਾਗ ਕੀ ਵਾਰ - ੨

ਸੌਰਠਿ ਕੀ ਵਾਰ - ੧

ਸਾਰੰਗ ਕੀ ਵਾਰ - ੯

-----  
੧੨ ਸਲੋਕ

ਕੁਲ ਜੋੜ ੬੩

ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਤੋਂ ਮਿਲੀ ਸਾਰੀ  
ਬਾਣੀ, ਸਮੇਤ ਆਪਣੀ, ਇਹੀ ਬਾਣੀ ਗੁਰਿਆਈ ਦੀ ਜਿਮੇਵਾਰੀ ਸੌਂਪਣ  
ਵੇਲੇ ਗੁਰੂ ਅਮਰਦਾਸ ਜੀ ਦੇ ਹਵਾਲੇ ਕਰ ਦਿੱਤੀ ।

# ਗੁਰੂ ਅੰਗਦ ਸਾਹਿਬ ਦੀ ਤਾਲੀਮ

੧. ਉਹਨਾਂ ਦੀਆਂ ਜੀਵਨ-ਸਾਖੀਆਂ ਵਿਚੋਂ

(ੳ) ਗ਼ਰੀਬੀ, ਗ਼ਰੀਬਾਂ ਨਾਲ ਪਿਆਰ-

(੧) ਇਕ ਵਾਰੀ ਖਡੂਰ ਸਾਹਿਬ ਜੋਗੀਆਂ ਦੀ ਇਕ ਜਮਾਤ ਆਈ। ਲੰਗਰ ਵਿਚ ਹੋਈ ਸੇਵਾ ਤੇ ਪ੍ਰਸੰਨ ਹੋ ਕੇ ਤੇ ਇਹ ਵੇਖ ਕੇ ਕਿ ਲੰਗਰ ਨਾਲ ਕੋਈ ਜਗੀਰ ਆਦਿ ਨਹੀਂ ਹੈ, ਜਮਾਤ ਦੇ ਮਹੰਤ ਨੇ ਵਰ ਮੰਗਣ ਲਈ ਸਤਿਗੁਰੂ ਜੀ ਨੂੰ ਆਖਿਆ। ਗੁਰੂ ਨਾਨਕ ਪਤਿਮਾਹ ਦੇ ਘਰੋਂ ਵਰਸਾਏ ਸਤਿਗੁਰੂ ਜੀ ਨੂੰ ਭਲਾ ਹੋਰ ਕਿਹੜੀ ਥੁੜ ਸੀ? ਪਰ ਮਹੰਤ ਨੇ ਹਠ ਕੀਤਾ ਕਿ ਅਸੀਂ ਮੂੰਹੋਂ ਆਖ ਚੁਕੇ ਹਾਂ, ਹੁਣ ਕੁਝ ਨਾ ਕੁਝ ਜ਼ਰੂਰ ਸਾਥੋਂ ਲਵੋ। ਗੁਰੂ ਅੰਗਦ ਸਾਹਿਬ ਨੇ ਇਹੀ ਮੰਗਿਆ ਕਿ ਗ਼ਰੀਬੀ, ਭਾਵ, ਗ਼ਰੀਬਾਂ ਨਾਲ ਪਿਆਰ ਕਰਨ ਦੀ ਬਰਕਤ ਮਿਲੀ ਰਹੇ। ਮਹੰਤ ਸੁਣ ਕੇ ਅੰਦਰੋਂ ਕੁਝ ਹੌਲਾ ਪੈ ਗਿਆ। ਕਹਿਣ ਲੱਗਾ ਕਿ ਸਾਡੇ ਪਾਸ ਤਾਂ ਰਿਧੀਆਂ ਸਿੱਧੀਆਂ ਹੀ ਹਨ। ਗ਼ਰੀਬਾਂ ਨਾਲ ਪਿਆਰ ਕਰਨ ਦੀ ਦਾਤ ਤਾਂ ਅੱਗੇ ਹੀ ਗੁਰੂ ਨਾਨਕ ਦੇਵ ਜੀ ਪੁਰੋਂ ਲੈ ਚੁਕੇ ਹਨ।

(੨) ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਜੀ-ਭਿਆਣਾ ਹਮਾਯੂੰ ਬਾਦਸ਼ਾਹ ਪੰਜਾਬ ਨੂੰ ਆਉਂਦਾ ਖਡੂਰ ਸਾਹਿਬ ਪਹੁੰਚਿਆ ਕਿ ਮਹਾਂ-ਪੁਰਖਾਂ ਦੀ ਮਿਹਰ ਨਾਲ ਸ਼ਾਇਦ ਰੇਖ ਵਿਚ ਮੇਖ ਵੱਜ ਜਾਏ। ਪਰ ਸਤਿਗੁਰੂ ਜੀ ਵਲੋਂ ਸ਼ਾਹੀ ਸੁਆਗਤ ਲਈ ਕੋਈ ਉਚੇਚ ਨਾ ਵੇਖ ਕੇ ਤੇ ਸਗੋਂ ਉਨ੍ਹਾਂ ਨੂੰ ਆਪਣੀ ਧੁਨ ਵਿਚ ਮਗਨ ਵੇਖ ਕੇ, ਜਾਤ-ਅਭਿਮਾਨੀਆਂ ਦੀ ਚੁੱਕ ਤੇ ਹਮਾਯੂੰ ਨੇ ਸਿਰ ਨਿਵਾਣ ਦੀ ਥਾਂ ਤਲਵਾਰ ਨੂੰ ਹੱਥ ਪਾਣ ਦੀ ਕੋਸ਼ਿਸ਼ ਕੀਤੀ। ਗੁਰੂ ਅੰਗਦ ਸਾਹਿਬ ਨੇ ਮੁਸਕਰਾ ਕੇ

ਤੱਕਿਆ ਤੇ ਆਖਿਆ ਕਿ ਸੂਰਮੇ ਦੀ ਤਲਵਾਰ ਰਣ-ਤੱਤੇ ਵਿਚ ਹੀ ਮਿਆਨੋਂ ਨਿਕਲਦੀ ਸੋਭ ਸਕਦੀ ਹੈ ।

(੩) ਗੁਰੂ ਕੇ ਲੰਗਰ ਦਾ ਇਕ ਲਾਂਗਰੀ-ਸਿੱਖ ਭਾਈ ਮਾਹਣਾ ਸਹਿਜੇ ਸਹਿਜੇ ਅਹੰਕਾਰੀ ਤੇ ਕਾਹਲਾ ਹੁੰਦਾ ਗਿਆ । ਆਖਰ ਗਰੀਬਾਂ ਨਾਲ ਖਰ੍ਹਵਾ ਹੋਣ ਲੱਗ ਪਿਆ ਕਿ ਮੈਂ ਸਤਿਗੁਰੂ ਦਾ ਸੇਵਕ ਹਾਂ, ਕੰਗਾਲਾਂ ਦਾ ਨੌਕਰ ਨਹੀਂ । ਸਤਿਗੁਰੂ ਜੀ ਦੇ ਕਈ ਵਾਰ ਸਮਝਾਣ ਤੇ ਜਦੋਂ ਉਸ ਦੀ ਇਹ ਮੰਦੀ ਬਾਣ ਨਾ ਹਟ ਸਕੀ, ਤਾਂ ਉਨ੍ਹਾਂ ਆਖਿਆ ਕਿ ਜੇ ਗੁਰੂ ਦਰ ਤੇ ਆ ਕੇ ਹਿਰਦੇ ਦੀ ਸ਼ਾਂਤੀ ਦੇ ਥਾਂ ਹਉਮੈ-ਅਹੰਕਾਰ ਦੀ ਅੱਗ ਵਧ ਰਹੀ ਹੈ ਤਾਂ ਇਥੇ ਟਿਕਣਾ ਵਿਅਰਥ ਹੈ । ਮਾਹਣੇ ਨੂੰ ਗਰੀਬਾਂ ਨਾਲ ਖਰ੍ਹਵਾ ਹੋਣ ਦੇ ਕਾਰਨ ਸੇਵਾ ਤੋਂ ਹਟਾਇਆ ਗਿਆ ।

(ਅ) ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣਾ—

(੧) ਭਾਈ ਜੀਵਾ ਗੁਰੂ ਕੇ ਲੰਗਰ ਦੀ ਸੇਵਾ ਕਰਦਾ ਸੀ । ਇਕ ਦਿਨ ਬੜੀ ਹਨੇਰੀ ਆ ਗਈ । ਲੰਗਰ ਤਿਆਰ ਨਾ ਹੋ ਸਕਿਆ । ਜੀਵੇ ਨੇ ਸਤਿਗੁਰੂ ਜੀ ਅੱਗੇ ਹਨੇਰੀ ਦਾ ਗਿੱਲਾ ਕੀਤਾ । ਗੁਰੂ ਅੰਗਦ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਜੀਵਨ ਦਾ ਪੱਧਰਾ ਰਾਹ ਅਸਲ ਵਿਚ ਹੈ ਹੀ “ਹੁਕਮਿ ਰਜਾਈ ਚਲਣਾ ।” ਜਿਸ ਘਰ ਵਿਚ ਪਿਉ ਤੇ ਪੁੱਤਰਾਂ ਦਾ ਸੁਭਾਉ ਨਾ ਰਲੇ, ਉਥੇ ਜੀਉਣ ਸਦਾ ਫਿੱਕਾ ਅਤੇ ਬੇ-ਸੁਆਦਾ ਰਹੇਗਾ । ਜੇ ਪੁੱਤਰ ਆਪਣੇ ਪਿਉ ਦੇ ਨਾਲ ਸੁਭਾਉ ਰਲਾਣ ਦੇ ਥਾਂ ਤੀਰਥਾਂ ਆਦਿਕ ਉਤੇ ਜਾ ਕੇ ਦਾਨ-ਪੁੰਨ ਕਰਦਾ ਫਿਰੇ ਜਾਂ ਵਿਦਵਾਨਾਂ ਪਾਸ ਬਹਿ ਕੇ ਧਰਮ ਬਾਰੇ ਸ਼ਾਸਤ੍ਰ ਰਥ ਕਰਦਾ ਰਹੇ ਤਾਂ ਭੀ ਪਿਉ ਪੁੱਤਰ ਦੇ ਅਜੁੜਵੇਂ ਸੁਭਾਵ ਦੇ ਕਾਰਨ ਘਰ ਦਾ ਜੀਵਨ ਫਿੱਕਾ ਹੀ ਰਹੇਗਾ । ਅਸਲ ਰਸਤਾ ਹੀ ਇਹ ਹੈ ਕਿ ਪੁੱਤਰ ਆਪਣੇ ਪਿਉ ਦੇ ਸੁਭਾਵ ਨੂੰ, ਪਿਉ ਦੀ ਰਜ਼ਾ ਨੂੰ ਸਮਝੇ, ਤੇ ਉਸ ਅਨੁਸਾਰ ਤੁਰਨ ਦਾ ਜਤਨ ਕਰੇ । ਪਰਮਾਤਮਾ ਸਾਡਾ ਪਿਉ ਹੈ, ਅਤੇ ਸਦਾ ਹੀ ਮਿਹਰ ਪਿਆਰ ਕਰਨ ਵਾਲਾ ਪਿਉ ਹੈ । ਉਸ ਦਾ ਹਰੇਕ ਕੰਮ ਜੀਵ-ਪੁੱਤਰਾਂ

ਦੇ ਭਲੇ ਵਾਸਤੇ ਹੈ, ਜਿਲ੍ਹਾ ਕਰਨ ਦੇ ਥਾਂ ਉਸ ਦੇ ਸੁਭਾਵ ਨੂੰ, ਉਸ ਦੀ ਨੀਅਤ ਨੂੰ, ਉਸ ਦੀ ਰਜ਼ਾ ਨੂੰ ਸਮਝਣ ਦੀ ਲੋੜ ਹੈ।

(੨) ਤੱਪਾ ਸ਼ਿਵਨਾਥ—ਜੋਗੀ ਲੋਕ ਪਹਾੜਾਂ ਤੇ ਜੰਗਲਾਂ ਦੀ ਇਕਾਂਤ ਵਿਚ ਜੋਗ-ਅਭਿਆਸ ਆਦਿਕ ਦੀ ਸਹਾਇਤਾ ਨਾਲ ਮਨ ਨੂੰ ਭਟਕਣ ਤੋਂ ਰੋਕਣ ਦੇ ਜਤਨ ਕਰਦੇ ਸਨ। ਇਸ ਤਰ੍ਹਾਂ ਮਨ ਵਿਚ ਬਲ ਪੈਦਾ ਹੋਣ ਦੇ ਕਾਰਨ ਉਹ ਲੋਕ ਸਧਾਰਨ ਜਨਤਾ ਨੂੰ ਰਿੱਧੀਆਂ ਸਿੱਧੀਆਂ ਆਦਿਕ ਦੇ ਅਲੌਕਿਕ ਕੰਮ ਵਿਖਾ ਵਿਖਾ ਕੇ ਉਨ੍ਹਾਂ ਤੋਂ ਆਪਣੀ ਸੇਵਾ-ਪੂਜਾ ਕਰਾਂਦੇ ਸਨ। ਕੋਈ ਵਰ ਦੀ ਪ੍ਰਾਪਤੀ ਲਈ, ਕੋਈ ਸਰਾਪ ਤੋਂ ਡਰਦਾ ਮਾਰਿਆ, ਜੋਗੀ ਅੱਗੇ ਨੱਕ ਰਗੜਦਾ ਸੀ। ਸਹਿਜੇ ਸਹਿਜੇ ਇਹ ਜੋਗੀ ਫਿਰ ਪਿੰਡਾਂ ਵਿਚ ਆਪਣੇ ਅੱਡੇ ਬਣਾਂਦੇ ਗਏ, ਅਤੇ ਗਰਜਮੰਦ ਲੋਕ ਇਨ੍ਹਾਂ ਦੇ ਚੇਲੇ ਬਣਦੇ ਗਏ। ਪਰ ਸਹਿਮ ਤੇ ਲਾਲਚ ਦੋਵੇਂ ਹੀ ਮਨੁੱਖ ਨੂੰ ਮਨੁੱਖਤਾ ਤੋਂ ਡੋਗਦੇ ਹਨ। ਗੁਰੂ ਨਾਨਕ ਦੇਵ ਜੀ ਦੇ ਘਰ ਦਾ ਪਰਚਾਰ ਹੀ ਇਹ ਹੈ ਕਿ ਨਾ ਕਿਸੇ ਤੋਂ ਡਰੋ, ਨਾ ਕਿਸੇ ਨੂੰ ਡਰਾਵੋ।

ਤੱਪਾ ਸ਼ਿਵਨਾਥ ਖੜੂਰ ਰਹਿੰਦਾ ਸੀ। ਗੁਰੂ ਅੰਗਦ ਸਾਹਿਬ ਨਾਲ ਬੜੀ ਈਰਖਾਂ ਕਰਦਾ ਸੀ। ਇਕ ਸਾਲ ਅੱਡ ਲੱਗਣ ਤੇ ਇਸ ਨੇ ਜਾਤ-ਅਭਿਮਾਨੀ ਬ੍ਰਾਹਮਣਾਂ ਨਾਲ ਮਿਲ ਕੇ ਪਿੰਡ ਦੇ ਜ਼ਿਮੀਦਾਰਾਂ ਨੂੰ ਚੁੱਕਿਆ ਕਿ ਵੇਖੋ ਇਕ ਗ੍ਰਿਹਸਤੀ ਨੂੰ ਗੁਰੂ ਮੰਨਣ ਦਾ ਇਹ ਫਲ ਮਿਲਿਆ ਹੈ ਜੁ ਮੀਂਹ ਨਹੀਂ ਪੈਂਦਾ। ਗੁਰੂ ਪਾਸੋਂ ਜਾਂ ਮੀਂਹ ਮੰਗੋ ਜਾਂ ਉਸ ਨੂੰ ਪਿੰਡੋਂ ਕੱਢ ਦਿਉ। ਮੈਂ ਮੀਂਹ ਪਾਵਾਂਗਾ। ਸਤਿਗੁਰੂ ਜੀ ਨੇ ਪਿੰਡ ਛੱਡਣਾ ਮੰਨ ਲਿਆ, ਪਰ ਪਰਮਾਤਮਾ ਦੀ ਰਜ਼ਾ ਦੇ ਉਲਟ ਉੱਦਮ ਕਰਨ ਤੋਂ ਨਾਂਹ ਕਰ ਦਿੱਤੀ। ਗੁਰੂ ਅੰਗਦ ਸਾਹਿਬ ਸੱਤ ਅੱਠ ਕੋਹਾਂ ਦੀ ਵਿੱਥ ਤੇ ਤੁਰ ਗਏ, ਪਰ ਜਦੋਂ ਜੋਗੀ ਪਾਸੋਂ ਭੀ ਉਨ੍ਹਾਂ ਦੀ ਗਉਂ ਪੂਰੀ ਨਾ ਹੋਈ, ਤਾਂ ਪਛਤਾ ਕੇ ਸਤਿਗੁਰੂ ਜੀ ਨੂੰ ਵਾਪਸ ਮੋੜ ਲਿਆਏ ਸਨ।

## ੨. ਉਹਨਾਂ ਦੀ ਬਾਣੀ ਵਿਚੋਂ ਤਾਲੀਮ—

### (ੳ) ਗੁਰੂ ਦੀ ਲੋੜ—

ਮਾਇਆ ਦੀ ਤ੍ਰਿਸ਼ਨਾ ਦੇ ਅਸਰ ਹੇਠ ਮਨੁੱਖ ਦਾ ਮਨ ਸੁਆਰਥ ਦੇ ਕਾਰਨ ਥੋੜ-ਵਿਤਾ ਹੋ ਜਾਂਦਾ ਹੈ। ਇਹ ਤੰਗ-ਦਿਲੀ ਸਿਰਫ ਗੁਰੂ ਦੀ ਸ਼ਰਨ ਪਿਆਂ ਹੀ ਦੂਰ ਹੁੰਦੀ ਹੈ :

ਗੁਰੂ ਕ੍ਰੋਧੀ, ਪਾਹੂ ਨਿਵਲ, ਮਨੁ ਕੋਠਾ, ਤਨੁ ਛਤਿ ॥

ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ,

ਅਵਰ ਨ ਕ੍ਰੋਧੀ ਹਥਿ ॥੧॥੧॥

[ਸਾਰੰਗ ਕੀ ਵਾਰ

ਮਾਇਆ-ਮੋਹ ਦੇ ਕੁਵੱਲੜੇ ਰਾਹ ਤੋਂ ਬਚ ਕੇ ਜੀਵਨ ਦੇ ਸਿੱਧੇ ਰਸਤੇ ਉੱਤੇ ਉਹੀ ਮਨੁੱਖ ਤੁਰਦਾ ਹੈ ਜਿਸ ਨੂੰ ਪਰਮਾਤਮਾ ਕਿਰਪਾ ਕਰ ਕੇ ਸਤਿਗੁਰੂ ਦੀ ਰਾਹੀਂ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ :—

ਇਕਨਾ ਭਾਣੈ ਕਢਿ ਲਏ, ਇਕਨਾ ਮਾਇਆ ਵਿਚਿ ਨਿਵਾਸੁ ॥

ਏਵ ਭਿ ਆਖਿ ਨ ਜਾਪਈ, ਜਿ ਕਿਸੈ ਆਣੈ ਰਾਸਿ ॥

ਨਾਨਕ ਗੁਰਮੁਖਿ ਜਾਣੀਐ, ਜਾ ਕਉ ਆਪਿ ਕਰੇ ਪਰਗਾਸੁ ॥੩॥੨॥

[ਆਸਾ ਦੀ ਵਾਰ

ਜਨਮਾਂ-ਜਨਮਾਂਤਰਾਂ ਦੀਆਂ ਬਣੀਆਂ ਵਾਦੀਆਂ ਦੀ ਹੱਦ-ਬੰਦੀ ਵਿਚੋਂ ਮਨੁੱਖ ਆਪਣੇ ਉੱਦਮ ਨਾਲ ਨਹੀਂ ਨਿਕਲ ਸਕਦਾ, ਦੁਖੀ ਹੁੰਦਾ ਹੋਇਆ ਭੀ ਉਸੇ ਕੈਦ ਨੂੰ ਪਸੰਦ ਕਰਦਾ ਹੈ। ਪਰਮਾਤਮਾ ਆਪ ਹੀ ਮਿਹਰ ਕਰ ਕੇ ਸਤਿਗੁਰੂ ਦੀ ਰਾਹੀਂ ਚੰਗੇ ਜੀਵਨ ਦੀ ਸੂਝ ਪਾਂਦਾ ਹੈ।

ਹਉਮੈ ਏਹੋ ਹੁਕਮੁ ਹੈ, ਪਇਐ ਕਿਰਤਿ ਫਿਰਾਂਹਿ ॥

ਹਉਮੈ ਦੀਰਘ ਚੋਗੁ ਹੈ, ਦਾਰੂ ਭੀ ਦਿਸੁ ਮਾਹਿ ॥

ਕਿਰਪਾ ਕਰੇ ਜੇ ਆਪਣੀ, ਤਾ ਗੁਰ ਕਾ ਸਬਦੁ ਕਸਾਹਿ ॥

[ਆਸਾ ਦੀ ਵਾਰ

ਮਨੁੱਖਤਾ ਦਾ ਸਹੀ ਰਸਤਾ ਸਤਿਗੁਰੂ ਤੋਂ ਹੀ ਮਿਲਦਾ ਹੈ :

ਜੇ ਸਉ ਚੰਦਾ ਉਗਵਹਿ, ਸੂਰਜ ਚੜਹਿ ਹਜਾਰ ॥

ਏਤੇ ਚਾਨਣ ਹੋਇਆ, ਗੁਰ ਬਿਨੁ ਘੋਰੁ ਅੰਧਾਰੁ ॥੨॥੧॥

[ਆਸਾ ਦੀ ਵਾਰ

ਗੁਰੂ ਨਾਨਕ ਦੇਵ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਹਜ਼ੂਰ ਵੇਖ ਚੁਕੇ ਸਨ ਕਿ ਕਰਮ-ਕਾਂਡ ਦੀ ਸਿੱਖਿਆ ਨੇ ਹਿੰਦੂ ਜਾਤੀ ਵਿਚ ਉੱਚੀ ਨੀਵੀਂ ਜਾਤ ਦਾ ਵਿਤਕਰਾ ਪੈਦਾ ਕੀਤਾ ਹੋਇਆ ਸੀ। ਨਰਕ ਸੁਰਗ ਦੇ ਡਰਾਵੇ ਤੇ ਇਕਰਾਰ ਦੇ ਕੇ ਦਾਨ-ਪੁੰਨ ਕਰਾਇਆ ਜਾ ਰਿਹਾ ਸੀ। ਇਸ ਕੁਵੱਲੇ ਰਸਤੇ ਤੋਂ ਗੁਰੂ ਨਾਨਕ ਪਾਤਿਸ਼ਾਹ ਨੇ ਹੀ ਬਚਾਇਆ। ਆਪ ਫੁਰਮਾਂਦੇ ਹਨ :

ਕਥਾ ਕਹਾਣੀ ਬੇਦੀ ਆਣੀ, ਪਾਪੁ ਪੁੰਨੁ ਬੀਚਾਰੁ ॥

ਦੇ ਦੇ ਲੈਣਾ, ਲੈ ਲੈ ਦੇਣਾ, ਨਰਕਿ ਸੁਰਗਿ ਅਵਤਾਰ ॥

ਉਤਮ ਮਧਿਮ ਜਾਤੀ ਜਿਨਸੀ ਭਰਮਿ, ਭਵੈ ਸੰਸਾਰੁ ॥

ਅੰਮ੍ਰਿਤ ਬਾਣੀ ਤਤੁ ਵਖਾਣੀ, ਗਿਆਨ ਧਿਆਨ ਵਿਚਿ ਆਈ ॥

ਗੁਰਮੁਖਿ ਆਖੀ ਗੁਰਮੁਖਿ ਜਾਤੀ, ਸੁਰਤੀ ਕਰਮ ਧਿਆਈ ॥੧॥੧੬॥

[ਸਾਰੰਗ ਕੀ ਵਾਰ

### (ਅ) ਮਨੁੱਖਤਾ—

ਮਨੁੱਖ ਉਹੀ ਹੈ ਜਿਸ ਦੇ ਮਨ ਵਿਚ ਪ੍ਰਭੂ ਦੇ ਪਿਆਰ ਦੀ ਖਿੱਚ ਹੈ, ਤੇ ਜੋ ਪ੍ਰਭੂ ਦੀ ਯਾਦ ਵਿਚ ਝੁਕਦਾ ਹੈ :

ਜੇ ਸਿਰੁ ਸਾਈ ਨਾ ਨਿਵੈ ਸੇ ਸਿਰੁ ਦੀਜੈ ਡਾਰਿ ॥

ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ, ਸੇ ਪਿੰਜਰੁ ਲੈ ਜਾਰਿ ॥੧॥੧੫॥

[ਸਿਰੀ ਰਾਗ ਕੀ ਵਾਰ

ਮਨੁੱਖ ਚਾਹੇ ਕਿਸੇ ਭੀ ਜਾਤ-ਵਰਨ ਦਾ ਹੋਵੇ, ਹਰੇਕ ਵਾਸਤੇ ਮਨੁੱਖਤਾ ਦਾ ਧਰਮ ਸਾਂਝਾ ਹੈ, ਤੇ ਉਹ ਹੈ ਪਰਮਾਤਮਾ ਦਾ ਸਿਮਰਨ। ਸਿਮਰਨ ਦੀ ਰਾਹੀਂ ਹੀ ਮਨੁੱਖ ਸੱਚੇ ਜੀਵਨ ਵਾਲਾ ਬਣ ਸਕਦਾ ਹੈ:

ਜੋਗ ਸਬਦੰ ਗਿਆਨ ਸਬਦੰ, ਬੋਦ ਸਬਦੰ ਬ੍ਰਾਹਮਣਹ ॥

ਖੜੀ ਸਬਦੰ ਸੂਰ ਸਬਦੰ, ਸੂਦ੍ਰ ਸਬਦੰ ਪਰਾਕ੍ਰਿਤਹ ॥

ਸਰਬ ਸਬਦੰ ਏਕ ਸਬਦੰ, ਜੋ ਕੰ ਜਾਣੈ ਭੇਉ ॥  
ਨਾਨਕ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ ॥੨॥੨॥

[ਆਸਾ ਦੀ ਵਾਰ

ਜੀਵ ਰੱਬੀ ਅਸਲੇ ਵਾਲਾ ਹੈ, ਇਸ ਦਾ ਅਸਲ ਸਾਥ ਪਰਮਾਤਮਾ  
ਨਾਲ ਹੀ ਫਬ ਤੇ ਨਿਭ ਸਕਦਾ ਹੈ :

ਤੁਰਦੇ ਕਉ ਤੁਰਦਾ ਮਿਲੈ, ਉਡਤੇ ਕਉ ਉਡਤਾ ॥  
ਜੀਵਤੇ ਕਉ ਜੀਵਤਾ ਮਿਲੈ, ਮੂਏ ਕਉ ਮੂਆ ॥  
ਨਾਨਕ ਸੋ ਸਲਾਹੀਐ, ਜਿਨਿ ਕਾਰਣੁ ਕੀਆ ॥੨॥੯॥

[ਸੂਹੀ ਕੀ ਵਾਰ

ਜਾਤ-ਜਨਮ ਕੋਈ ਭੀ ਹੋਵੇ, ਉਹੀ ਜਿਸਮ ਮਨੁੱਖਾ ਜਿਸਮ  
ਅਖਵਾਣ ਦੇ ਲਾਇਕ ਹੈ, ਜਿਸ ਦੇ ਅੰਗ ਕਾਮਾਦਿਕ ਵਿਕਾਰਾਂ ਤੋਂ ਬਚੇ  
ਹੋਏ ਹਨ :

ਜੈਸਾ ਕਰੇ ਕਹਾਵੈ ਤੈਸਾ, ਐਨੀ ਬਨੀ ਜਰੂਰਤਿ ॥  
ਹੋਵਹਿ ਲਿੰਡ, ਝਿੰਡ ਨ ਹੋਵਹਿ, ਐਸੀ ਕਹੀਐ ਸੂਰਤਿ ॥  
ਜੋ ਓਸੁ ਇਛੈ ਸੋ ਫਲੁ ਪਾਏ, ਤਾ ਨਾਨਕ ਕਹੀਐ ਮੂਰਤਿ ॥੨॥੨੦॥

[ਸਾਰੰਗ ਕੀ ਵਾਰ

ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਹੈ, ਉਹ ਜੀਵ-  
ਵਣਜਾਰਾ ਖੱਟੀ ਖੱਟਦਾ ਸਮਝੇ, ਜੋ ਸਤਿਗੁਰੂ ਦੀ ਸ਼ਰਨ ਪੈ ਕੇ  
ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ । ਉਸ ਨੂੰ ਦੁਨੀਆ ਦੀ ਮੁਥਾਜੀ  
ਨਹੀਂ ਰਹਿੰਦੀ :

ਸੇਈ ਪੂਰੇ ਸਾਹ, ਜਿਨੀ ਪੂਰਾ ਪਾਇਆ ॥  
ਅਠੀ ਵੇਪਰਵਾਹ, ਰਹਨਿ ਇਕੰਤੈ ਰੰਗਿ ॥  
ਦਰਸਨਿ ਰੂਪਿ ਅਥਾਹ, ਵਿਰਲੇ ਪਾਈਅਹਿ ॥  
ਕਰਮਿ ਪੂਰੇ ਪੂਰਾ ਗੁਰੁ, ਪੂਰਾ ਜਾ ਕਾ ਬੋਲੁ ॥  
ਨਾਨਕ, ਪੂਰਾ ਜੇ ਕਰੇ, ਘਟੈ ਨਾਹੀ ਤੋਲੁ ॥੨॥੧੦॥

[ਮਾਝ ਕੀ ਵਾਰ

ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਵਿਚ ਰੁੱਝ ਕੇ ਪਰਮਾਤਮਾ ਨੂੰ ਵਿਸਾਰ ਦੇਣਾ ਤੇ ਮੰਦੇ ਰਸਤੇ ਪੈ ਜਾਣਾ ਭਾਰੀ ਮੂਰਖਤਾ ਹੈ ।

ਦੇਂਦੇ ਥਾਵਹੁ ਦਿਤਾ ਚੰਗਾ, ਮਨਮੁਖਿ ਐਸਾ ਜਾਣੀਐ ॥

ਸੁਰਤਿ ਮਤਿ ਚਤੁਰਾਈ ਤਾ ਕੀ, ਕਿਆ ਕਰਿ ਆਖਿ ਵਖਾਣੀਐ॥੨॥੨॥

[ਮਾਝ ਕੀ ਵਾਰ

ਜੇ ਮਨੁੱਖ ਪਰਮਾਤਮਾ ਦੀ ਬੰਦਗੀ ਕਰਦੇ ਹਨ, ਉਹਨਾਂ ਦਾ ਹੀ ਜੀਵਨ ਕਾਮਯਾਬ ਹੈ :

ਨਦਰਿ ਤਿਨ੍ਹਾ ਕਉ ਨਾਨਕਾ, ਨਾਮੁ ਜਿਨ੍ਹਾ ਨੀਸਾਣੁ ॥੨॥੫॥

[ਸਾਰੰਗ ਕੀ ਵਾਰ

ਜੀਵਨ ਦਾ ਸਭ ਤੋਂ ਸ਼੍ਰੇਸ਼ਟ ਰਸਤਾ ਇਹ ਹੈ ਕਿ ਮਨੁੱਖ ਆਪਣੇ ਮਨ ਦੀਆਂ ਕਮਜ਼ੋਰੀਆਂ ਲੱਭ ਕੇ ਉਹਨਾਂ ਦਾ ਇਲਾਜ ਕਰੇ । ਤਦੋਂ ਹੀ ਜੀਵਨ ਸੁਖੀ ਹੋ ਸਕਦਾ ਹੈ :

ਵੈਦਾ ਵੈਦੁ ਸੁਵੈਦੁ ਤ੍ਰੁ, ਪਹਿਲਾ ਰੋਗੁ ਪਛਾਣੁ ॥

ਐਸਾ ਦਾਰੂ ਲੱਭਿ ਲਹੁ, ਜਿਤੁ ਵੰਞੈ ਰੋਗਾ ਘਾਣਿ ॥

ਜਿਤੁ ਦਾਰੂ ਰੋਗੁ ਉਠਿਅਹਿ, ਤਨਿ ਸੁਖੁ ਵਸੈ ਆਇ ॥

ਰੋਗੁ ਗਵਾਇਹਿ ਆਪਣਾ, ਤ ਨਾਨਕ ਵੈਦੁ ਸਦਾਏ ॥੨॥੩॥

[ਮਲਾਰ ਕੀ ਵਾਰ

ਕਰਤਾਰ ਦਾਤਾਰ ਦੀ ਯਾਦ ਤੋਂ ਸੁੰਝਾ ਜੀਵਨ ਵਿਅਰਥ ਹੈ :

ਨਿਹਫਲੰ ਤਸਿ ਜਨਮਸਿ, ਜਾਵਤੁ ਬ੍ਰਹਮ ਨ ਥਿਦੰਤੇ ॥੨॥੨੩॥

[ਮਾਝ ਕੀ ਵਾਰ

ਮਨ ਦੇ ਪਿੱਛੇ ਤੁਰਿਆਂ ਕਦੇ ਜੀਵਨ ਉੱਚਾ ਨਹੀਂ ਹੋ ਸਕਦਾ । ਇਸ ਮਨ ਨੂੰ ਪਰਮਾਤਮਾ ਦੀ ਸਿਫਤ-ਸਲਾਹ ਵਿਚ ਜੋੜੋ, ਤਾਂਕਿ ਇਸ ਦਾ ਪੁਰਾਣਾ ਸੁਭਾਉ ਬਦਲੇ ਤੇ ਪਰਮਾਤਮਾ ਦੀ ਰਜਾ ਮਿੱਠੀ ਲੱਗੇ । ਤਦੋਂ ਹੀ ਅੰਦਰ ਸ਼ਾਂਤੀ ਪੈਦਾ ਹੋਵੇਗੀ :

ਨਾਲਿ ਇਆਣੇ ਦੋਸਤੀ, ਕਦੇ ਨ ਆਵੈ ਰਾਸਿ ॥

ਜੇਹਾ ਜਾਣੈ ਤੇਹੋ ਵਰਤੈ, ਵੇਖਹੁ ਕੋ ਨਿਰਜਾਸਿ ॥.....



ਸਾਹਿਬ ਸੇਤੀ ਹੁਕਮੁ ਨ ਚਲੈ, ਕਹੀ ਬਣੈ ਅਰਦਾਸਿ ॥

ਕੂੜੈ ਕਮਾਣੈ ਕੂੜੈ ਹੋਵੈ, ਨਾਨਕ ਸਿਫਤਿ ਵਿਗਾਸਿ ॥੩॥੨੨॥

[ਆਸਾ ਦੀ ਵਾਰ

ਮਨ ਦੀ ਅਗਵਾਈ ਵਿਚ ਤੁਰਿਆਂ ਜੀਵਨ ਦਾ ਸਹੀ ਰਸਤਾ  
ਨਹੀਂ ਲੱਭ ਸਕਦਾ । ਇਹ ਆਪਣੀਆਂ ਵਾਦੀਆਂ ਅਨੁਸਾਰ ਜ਼ਰੂਰ ਉਕਾਈ  
ਖਾ ਹੀ ਜਾਂਦਾ ਹੈ :

ਹੋਇ ਇਆਣਾ ਕਰੇ ਕੰਮੁ, ਆਣਿ ਨ ਸਕੈ ਰਾਸਿ ॥

ਜੇ ਇਕ ਅਪ ਚੰਗੀ ਕਰੇ, ਦੂਜੀ ਭੀ ਵੇਰਾਸਿ ॥੪॥੨੨॥

[ਆਸਾ ਦੀ ਵਾਰ

ਕਾਮਯਾਬ ਜੀਵਨ ਦਾ ਸਹੀ ਰਸਤਾ ਇਹ ਹੈ ਕਿ ਅੰਮ੍ਰਿਤ ਵੇਲੇ  
ਸਤਿਸੰਗ ਵਿਚ ਅੱਪੜ ਕੇ ਮਨੁੱਖ ਪਰਮਾਤਮਾ ਦੀ ਸਿਫਤ-ਸਲਾਹ ਕਰੇ  
ਸੁਣੇ, ਤੇ ਦਿਨ ਦੇ ਬਾਕੀ ਸਮੇਂ ਵਿਚ ਕਿਰਤ-ਕਾਰ ਕਰਦਾ ਹੋਇਆ ਭੀ  
ਭਲਿਆਂ ਨਾਲ ਹੀ ਵਾਹ ਰੱਖੇ, ਤਾਂਕਿ ਖੋਟੇ ਪਾਸੇ ਨਾ ਪੈ ਜਾਏ :

ਚਉਥੈ ਪਹਰਿ ਸਬਾਹ ਕੈ, ਸੁਭਤਿਆ ਉਪਜੈ ਚਾਉ ॥

ਤਿਨਾ ਦਰੀਆਵਾ ਸਿਉ ਦੋਸਤੀ, ਮਨਿ ਮੁਖਿ ਸਚਾ ਨਾਉ ॥

ਓਥੈ ਅੰਮ੍ਰਿਤੁ ਵੰਡੀਐ, ਕਰਮੀ ਹੋਇ ਪਸਾਉ ॥...

ਸਤੀ ਪਹਰੀ ਸਤੁ ਭਲਾ, ਬਹੀਐ ਪੜਿਆ ਪਾਸਿ ॥

ਓਥੈ ਪਾਪੁ ਪੁੰਨੁ ਬੀਚਾਰੀਐ, ਕੂੜੈ ਘਟੈ ਰਾਸਿ ..... ॥੧॥੧੮॥

[ਮਾਝ ਕੀ ਵਾਰ

ਕਿਸੇ ਸਿਆਣਪ-ਚਤਰਾਈ ਦੇ ਆਸਰੇ ਜੋ ਆਪ-ਹੁਦਰਾ ਮਨੁੱਖ  
ਭਲੇ ਮਨੁੱਖਾਂ ਨਾਲ ਵਧੀਕੀ ਕਰਦਾ ਹੈ, ਉਹ ਇਸ ਤਰ੍ਹਾਂ ਆਪਣੇ ਜੀਵਨ  
ਨੂੰ ਹੋਰ ਭੀ ਨੀਵਾਂ ਕਰਨ ਦੀ ਮੂਰਖਤਾ ਕਰਦਾ ਹੈ :

ਮੰਤ੍ਰੀ ਹੋਇ ਅਠੂਹਿਆ, ਨਾਗੀ ਲਗੈ ਜਾਇ ॥

ਆਪਣ ਹਥੀ ਆਪਣੈ ਦੇ ਕੂਚਾ ਆਪਿ ਲਾਇ ॥

ਹੁਕਮੁ ਪਇਆ ਧੁਰਿ ਖਸਮ ਕਾ, ਅਤੀ ਹੁ ਧਕਾ ਖਾਇ ॥

ਗੁਰਮੁਖਿ ਸਿਉ ਮਨਮੁਖੁ ਅੜੈ, ਡੁਬੈ ਹਕਿ ਨਿਆਇ ॥੧॥੨੨॥

[ਮਾਝ ਕੀ ਵਾਰ

ਦੂਜਿਆਂ ਦੇ ਔਗਣ ਨਸ਼ਰ ਕਰਨ ਦੀ ਵਾਦੀ ਮਨੁੱਖ ਨੂੰ ਜੀਵਨ ਤੋਰ ਵਿਚ ਨੀਵੇਂ ਪਾਸੇ ਵੱਲ ਹੀ ਡੇਗਦੀ ਹੈ । ਅਸਲ ਸਿਆਣਪ ਇਹ ਹੈ ਕਿ ਜੀਵ ਆਪਣੀਆਂ ਜੀਵਨ-ਉਕਾਈਆਂ ਨੂੰ ਦੂਰ ਕਰਨ ਦਾ ਜਤਨ ਕਰੇ :

ਨਾਨਕ ਪਰਖੇ ਆਪ ਕਉ, ਤਾ ਪਾਰਖੁ ਜਾਣੁ ॥

ਰੋਗੁ ਦਾਰੂ ਦੋਵੈ ਬੁਝੈ, ਤਾ ਵੈਦੁ ਸੁਜਾਣੁ ॥ ..

ਸਰੁ ਸੰਧੇ ਆਗਾਸ ਕਉ, ਕਿਉ ਪਹੁਚੈ ਬਾਣੁ ॥

ਅਗੈ ਓਹੁ ਅਗੰਮੁ ਹੈ, ਵਾਹਦੜੁ ਜਾਣੁ ॥੨॥੨੨॥

[ਮਾਝ ਕੀ ਵਾਰ

### (ੲ) ਸਿਮਰਨ—

ਪਰਮਾਤਮਾ ਦਾ ਨਾਮ ਸਿਮਰਨ ਨਾਲ ਜੀਵਨ ਇਤਨਾ ਉੱਚਾ ਤੇ ਸ਼ਾਂਤ ਹੋ ਜਾਂਦਾ ਹੈ ਕਿ ਦੁਨੀਆ ਦੀ ਕੋਈ ਔਕੜ ਡਾਵਾਂ-ਡੋਲ ਨਹੀਂ ਕਰ ਸਕਦੀ :

ਸਾਵਣੁ ਆਇਆ ਹੇ ਸਖੀ, ਜਲਹਰੁ ਬਰਸਨਹਾਰੁ ॥

ਨਾਨਕ ਸੁਖਿ ਸਵਣੁ ਸੋਹਾਗਣੀ, ਜਿਨੁ ਸਹ ਨਾਲਿ ਪਿਆਰੁ ॥੨॥੪॥

[ਮਲਾਰ ਕੀ ਵਾਰ

ਅਕਾਲ ਪੁਰਖ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ :

ਦੀਖਿਆ ਆਖਿ ਬੁਝਾਇਆ, ਸਿਫਤੀ ਸੁਚਿ ਸਮੇਉ ॥

ਤਿਨ ਕਉ ਕਿਆ ਉਪਦੇਸੀਐ, ਜਿਨ ਗੁਰੁ ਨਾਨਕੁ ਦੇਉ ॥੧॥੨੭॥

[ਮਾਝ ਕੀ ਵਾਰ

ਉਹੀ ਹਿਰਦੇ ਸਦਾ ਖਿੜੇ ਰਹਿੰਦੇ ਹਨ ਜਿਨ੍ਹਾਂ ਵਿਚ ਪਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ :

ਨਾਨਕ ਤਿਨ੍ਹਾ ਬਸੰਤੁ ਹੈ, ਜਿਨ੍ਹ ਘਰਿ ਵਸਿਆ ਕੰਤੁ ॥  
ਜਿਨ੍ਹ ਕੇ ਕੰਤ ਦਿਸਾ ਪੁਰੀ, ਸੇ ਅਹਿਨਿਸਿ ਫਿਰਹਿ ਜਲੰਤ ॥੨॥੧੮॥

[ਸੁਹੀ ਕੀ ਵਾਰ

ਖੁਸ਼ੀ ਅਨੰਦ ਦਾ ਸੋਮਾ ਪਰਮਾਤਮਾ ਹੀ ਹੈ, ਉਸ ਨੂੰ ਹਿਰਦੇ  
ਵਿਚ ਵਸਾਉ :

ਪਹਿਲ ਬਸੰਤੈ ਆਗਮਨਿ, ਤਿਸ ਕਾ ਕਰਹੁ ਬੀਚਾਰੁ ॥  
ਨਾਨਕ ਸੋ ਸਾਲਾਹੀਐ, ਜਿ ਸਭਸੈ ਦੇ ਆਧਾਰੁ ॥੨॥੧੯॥

[ਸੁਹੀ ਕੀ ਵਾਰ

ਸਿਮਰਨ ਸਿਫਤ-ਸਲਾਹ ਦੀ ਕਦਰ ਸਤਿਗੁਰੂ ਜਾਣਦਾ ਹੈ, ਜਾਂ,  
ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਗੁਰਮੁਖਿ ਜਾਣਦੇ ਹਨ :

ਰਤਨਾ ਕੇਰੀ ਗੁਥਲੀ, ਰਤਨੀ ਖੋਲੀ ਆਇ ॥  
ਵਖਰ ਤੈ ਵਣਜਾਰਿਆ, ਦੁਹਾ ਰਹੀ ਸਮਾਇ ॥  
ਜਿਨ ਗੁਣੁ ਪਲੈ ਨਾਨਕਾ, ਮਾਣਕ ਵਣਜਹਿ ਸੋਇ ॥  
ਰਤਨਾ ਸਾਰ ਨ ਜਾਣਨੀ, ਅੰਧੇ ਵਤਹਿ ਲੋਇ ॥੨॥੧੫॥

[ਰਾਮਕਲੀ ਕੀ ਵਾਰ

ਸਿਮਰਨ ਜੀਵ ਨੂੰ ਪਰਮਾਤਮਾ ਨਾਲ ਇਕ-ਰੂਪ ਕਰ ਦੇਂਦਾ ਹੈ ।  
ਵਿੱਥ ਨਹੀਂ ਰਹਿ ਜਾਂਦੀ :

ਇਹ ਕਿਨੇਹੀ ਚਾਕਰੀ, ਜਿਤੁ ਭਉ ਖਸਮ ਨ ਜਾਇ ॥  
ਨਾਨਕ ਸੇਵਕੁ ਕਾਢੀਐ, ਜਿ ਸੇਤੀ ਖਸਮ ਸਮਾਇ ॥੨॥੨੩॥

[ਆਸਾ ਦੀ ਵਾਰ

ਪ੍ਰਭੂ ਨੂੰ ਹਿਰਦੇ ਵਿਚ ਵਸਾਇਆਂ ਹੀ ਪ੍ਰਭੂ ਨਾਲ ਮਿਲਾਪ ਹੁੰਦਾ  
ਹੈ, ਕਿਸੇ ਬਾਹਰਲੇ ਧਾਰਮਿਕ ਲਿਬਾਸ ਨਾਲ ਨਹੀਂ :

ਮਿਲਿਐ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਇ ॥  
ਅੰਤਰ ਆਤਮੈ ਜੇ ਮਿਲੈ, ਮਿਲਿਆ ਕਰੀਐ ਸੋਇ ॥੩॥੧੯॥

[ਸੁਹੀ ਕੀ ਵਾਰ

ਪ੍ਰਭੂ ਨੂੰ ਵਿਸਾਰਿਆਂ ਦੁਨੀਆ ਦੇ ਕਈ ਚਿੰਤਾ-ਝੋਰੇ ਆ  
ਵਾਪਰਦੇ ਹਨ :

ਸਾਵਣੁ ਆਇਆ ਹੇ ਸਖੀ, ਕੰਤੈ ਚਿਤਿ ਕਰੇਹੁ ॥  
ਨਾਨਕ ਬੁਰਿ ਮਰਹਿ ਦੋਹਾਗਣੀ, ਜਿਨੁ ਅਵਰੀ ਲਗਾ ਨੇਹੁ ॥੧॥੪॥  
[ਮਲਾਰ ਕੀ ਵਾਰ

ਬੰਦਗੀ-ਹੀਨ ਬੰਦਾ ਜੀਵਨ-ਸਫਰ ਵਿਚ ਅੰਨ੍ਹੇ ਮਨੁੱਖ ਵਾਂਗ ਠੇਡੇ  
ਖਾਂਦਾ ਹੈ । ਉਸ ਦੇ ਪਿੱਛੇ ਤੁਰਨਾ ਠੀਕ ਨਹੀਂ :

ਅੰਧੇ ਕੈ ਰਾਹਿ ਦਸਿਐ, ਅੰਧਾ ਹੋਇ ਸੁ ਜਾਇ ॥  
ਹੋਇ ਸੁਜਾਖਾ ਨਾਨਕਾ, ਸੋ ਕਿਉ ਉਜੜਿ ਪਾਇ ॥  
ਅੰਧੇ ਏਹਿ ਨ ਆਖੀਅਨਿ, ਜਿਨ ਮੁਖਿ ਲੋਇਣ ਨਾਹਿ ॥  
ਅੰਧੇ ਸੋਈ ਨਾਨਕਾ, ਖਸਮਹੁ ਘੁਬੈ ਜਾਹਿ ॥੧॥੧੬॥

[ਰਾਮਕਲੀ ਕੀ ਵਾਰ

ਭਗਤੀ-ਹੀਣ ਹਿਰਦਾ ਹਉਮੈ ਵਿਚ ਗੁਸਿਆ ਰਹਿੰਦਾ ਹੈ । ਉਹ  
ਸਿਫਤ-ਸਲਾਹ ਦੀ ਕਦਰ ਨਹੀਂ ਪਾ ਸਕਦਾ :

ਜਿਥੈ ਸੁ ਵਸਤੁ ਨ ਜਾਪਈ, ਆਪੇ ਵਰਤਉ ਜਾਣਿ ॥  
ਨਾਨਕ ਗਾਹਕੁ ਕਿਉ ਲਏ, ਸਕੈ ਨ ਵਸਤੁ ਪਛਾਣਿ ॥੨॥੨੬॥  
[ਰਾਮਕਲੀ ਕੀ ਵਾਰ

ਸਿਮਰਨ-ਭਗਤੀ ਦੇ ਮਾਰਗ ਨੂੰ ਨਿੰਦਣ ਵਾਲਾ ਮਨੁੱਖ ਅਜਲ  
ਵਿਚ ਆਪਣੀ ਹੀ ਅਗਿਆਨਤਾ ਨਸ਼ਰ ਕਰਦਾ ਹੈ :

ਨਾਨਕ ਅੰਧਾ ਹੋਇ ਕੈ, ਰਤਨਾ ਪਰਖਣ ਜਾਇ ॥  
ਰਤਨਾ ਸਾਰ ਨ ਜਾਣਈ, ਆਵੈ ਆਪੁ ਲਖਾਇ ॥੧॥੧੫॥  
[ਰਾਮਕਲੀ ਕੀ ਵਾਰ

(ਸ) ਪਰਮਾਤਮਾ ਨਾਲ ਮਿਲਾਪ--

ਪਰਮਾਤਮਾ ਨੂੰ ਮਿਲਣ ਦੇ ਰਸਤੇ ਉਤੇ ਤੁਰਨ ਲਈ ਇਹ

ਜ਼ਰੂਰੀ ਹੈ ਕਿ ਮਨੁੱਖ ਪਰ-ਧਨ, ਪਰ-ਤਨ ਅਤੇ ਪਰਾਈ ਨਿੰਦਾ  
ਛੱਡ ਦੇਵੇ :

ਅਖੀ ਬਾਝਹੁ ਵੇਖਣਾ, ਵਿਣੁ ਕੰਨਾ ਸੁਨਣਾ ॥  
ਪੈਰਾ ਬਾਝਹੁ ਚਲਣਾ, ਵਿਣੁ ਹਥਾ ਕਰਨਾ ॥  
ਜੀਭੈ ਬਾਝਹੁ ਬੋਲਣਾ, ਇਉ ਜੀਵਤ ਮਰਣਾ ॥  
ਨਾਨਕ, ਹੁਕਮੁ ਪਛਾਣਿ ਕੈ, ਤਉ ਖਸਮੈ ਮਿਲਣਾ ॥੧॥੩॥

[ਮਾਝ ਕੀ ਵਾਰ

ਪਰਮਾਤਮਾ ਇਸ ਕੁਦਰਤ ਵਿਚ ਹਰ ਥਾਂ ਮੌਜੂਦ ਹੈ, ਫਿਰ ਭੀ  
ਉਸ ਦਾ ਦਰਸ਼ਨ ਤਦੋਂ ਹੀ ਹੋ ਸਕਦਾ ਹੈ ਜੇ ਮਨੁੱਖ ਦੇ ਹਿਰਦੇ ਵਿਚ ਉਸ  
ਦਾ ਡਰ, ਪਿਆਰ ਤੇ ਯਾਂਦ ਟਿਕੀ ਰਹੇ :

ਦਿਸੈ ਸੁਣੀਐ ਜਾਣੀਐ, ਸਾਉ ਨ ਪਾਇਆ ਜਾਇ ॥  
ਰੁਹਲਾ ਟੁੰਡਾ ਅੰਧੁਲਾ, ਕਿਉ ਗਲਿ ਲਗੈ ਧਾਇ ॥  
ਭੈ ਕੇ ਚਰਣ, ਕਰ ਭਾਵ ਕੇ, ਲੋਇਣ ਸੁਰਤਿ ਕਰੇਇ ॥  
ਨਾਨਕੁ ਕਹੈ ਸਿਆਣੀਏ, ਇਵ ਕੰਤ ਮਿਲਾਵਾ ਹੋਇ ॥੨॥੩॥

[ਮਾਝ ਕੀ ਵਾਰ

ਪਰਮਾਤਮਾ ਦੇ ਸੇਵਕ ਦੇ ਇਹ ਦੋ ਜ਼ਰੂਰੀ ਲੱਛਣ ਹਨ—  
(੧) ਚਾਹੇ ਕੋਈ ਭੀ ਕਿਰਤ-ਕਾਰ ਕਰਦਾ ਹੋਵੇ, ਉਸ ਦੀ ਸੁਰਤ  
ਪਰਮਾਤਮਾ ਵਲ ਝੁਕੀ ਰਹੇ, (੨) ਜੀਵਨ ਵਿਚ ਵਾਪਰਦੇ ਸੁਖ-ਦੁੱਖ ਨੂੰ  
ਪਰਮਾਤਮਾ ਦੀ ਰਜਾ ਸਮਝ ਕੇ ਅਡੋਲ-ਚਿੱਤ ਰਹੇ :

ਇਹ ਕਿਨੇਹੀ ਆਸਕੀ, ਦੂਜੈ ਲਗੈ ਜਾਇ ॥  
ਨਾਨਕ ਆਸਕੁ ਕਾਢੀਐ, ਸਦ ਹੀ ਰਹੈ ਸਮਾਇ ॥  
ਚੰਗੈ ਚੰਗਾ ਕਰਿ ਮੰਨੇ, ਮੰਦੈ ਮੰਦਾ ਹੋਇ ॥  
ਆਸਕੁ ਏਹੁ ਨ ਆਖੀਐ, ਜਿ ਲੇਖੈ ਵਰਤੈ ਸੋਇ ॥੧॥੨੧॥

[ਆਸਾ ਦੀ ਵਾਰ

ਸਲਾਮੁ ਜਬਾਬੁ ਦੋਵੈ ਕਰੇ, ਮੁੰਦਹੁ ਘੁਰਾ ਜਾਇ ॥  
ਨਾਨਕ ਦੋਵੈ ਕੂੜੀਆ, ਥਾਇ ਨ ਕਾਈ ਪਾਇ ॥੨॥੨੧॥

[ਆਸਾ ਦੀ ਵਾਰ

ਬੰਦਗੀ ਕਰਨ ਵਾਲੇ ਵਾਸਤੇ ਇਹ ਅੱਤ ਜ਼ਰੂਰੀ ਹੈ ਕਿ ਉਹ  
ਹਉਮੈ ਅਹੰਕਾਰ ਦੂਰ ਕਰੇ :

ਚਾਕਰੁ ਲਗੈ ਚਾਕਰੀ, ਨਾਲੇ ਗਾਰਬੁ ਵਾਦੁ ॥  
ਗਲਾ ਕਰੇ ਘਣੇਰੀਆ, ਖਸਮ ਨ ਪਾਏ ਸਾਦੁ ॥  
ਆਪੁ ਗਵਾਏ ਸੇਵਾ ਕਰੇ ਤ ਕਿਛੁ ਪਾਏ ਮਾਨੁ ॥  
ਨਾਨਕ, ਜਿਸ ਨੋ ਲਗਾ ਤਿਸੁ ਮਿਲੈ, ਲਗਾ ਸੋ ਪਰਵਾਨੁ ॥੧॥੨੨॥

[ਆਸਾ ਦੀ ਵਾਰ

ਮਨੁੱਖ ਦਾ ਆਚਰਣ ਅੰਦਰਲੀ ਨੀਅਤ ਅਨੁਸਾਰ ਹੀ ਬਣਦਾ  
ਹੈ । ਅੰਦਰੋਂ ਹੋਰ ਤੇ ਬਾਹਰੋਂ ਹੋਰ ਵਾਲੀ ਠੱਗੀ ਨਹੀਂ ਨਿਭ ਸ

ਜੋ ਜੀਇ ਹੋਇ ਸੁ ਉਗਵੈ, ਮੁਹ ਕਾ ਕਹਿਆ ਵਾਉ ॥  
ਬੀਜੈ ਬਿਖੁ ਮੰਗੈ ਅੰਮ੍ਰਿਤੁ, ਵੇਖਹੁ ਏਹੁ ਨਿਆਉ ॥੨॥੨੨॥

[ਆਸਾ ਦੀ ਵਾਰ

ਸੁਖ ਹੋਵੇ ਚਾਹੇ ਦੁੱਖ, ਸਦਾ ਪ੍ਰਭੂ ਦਾ ਸਹਾਰਾ ਲਈਏ । ਇਹੀ ਹੈ  
ਉਸ ਨੂੰ ਮਿਲਣ ਦਾ ਰਸਤਾ :

ਜਾ ਸੁਖੁ ਤਾ ਸਹੁ ਰਾਵਿਓ, ਦੁਖਿ ਭੀ ਸੰਮੁਲੇਓਇ ॥

ਨਾਨਕੁ ਕਹੈ ਸਿਆਣੀਏ, ਇਉ ਕੰਤ ਮਿਲਾਵਾ ਹੋਇ ॥੨॥੨੦॥

[ਸੂਹੀ ਕੀ ਵਾਰ

## (ਹ) ਤ੍ਰਿਸ਼ਨਾ ਦਾ ਇਲਾਜ—

ਤ੍ਰਿਸ਼ਨਾ-ਅਧੀਨ ਮਨੁੱਖ ਦੇ ਚਸਕੇ ਤਦੋਂ ਹੀ ਮੁੱਕ ਸਕਦੇ ਹਨ ਜੇ  
ਮਨੁੱਖ ਪਰਮਾਤਮਾ ਦੀ ਸਿਫਤ-ਸਲਾਹ ਕਰਦਾ ਕਰਦਾ ਪਰਮਾਤਮਾ ਵਿਚ  
ਮਗਨ ਹੋ ਜਾਏ :

ਆਖਣੁ ਆਖਿ ਨ ਰਜਿਆ, ਸੁਨਣਿ ਨ ਰਜੇ ਕੰਨ ॥  
 ਅਖੀ ਦੇਖਿ ਨ ਰਜੀਆ, ਗੁਣ ਗਾਹਕ ਇਕ ਵੰਨ ॥  
 ਭੁਖਿਆ ਭੁਖ ਨ ਉਤਰੈ, ਗਲੀ ਭੁਖ ਨ ਜਾਇ ॥  
 ਨਾਨਕ, ਭੁਖਾ ਤ ਰਜੈ, ਜਾ ਗੁਣ ਕਹਿ ਗੁਣੀ ਸਮਾਇ ॥੨॥੧੯॥  
 [ਮਾਝ ਕੀ ਵਾਰ

ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦੀ  
 ਭਗਤੀ ਕਰਦਾ ਹੈ, ਉਸ ਨੂੰ ਦੁਨੀਆ ਦੀ ਹੋਰ ਕੋਈ ਚੀਜ਼ ਬਹੁਤੀ ਖਿੱਚ  
 ਨਹੀਂ ਪਾ ਸਕਦੀ :

ਜਿਨ ਵਡਿਆਈ ਤੇਰੇ ਨਾਮ ਕੀ, ਤੇ ਰਤੇ ਮਨ ਮਾਹਿ ॥  
 ਨਾਨਕ, ਅੰਮ੍ਰਿਤੁ ਏਕੁ ਹੈ, ਦੂਜਾ ਅੰਮ੍ਰਿਤੁ ਨਾਹਿ ॥੧॥੪॥

[ਸਾਰੰਗ ਕੀ ਵਾਰ

## (ਕ) ਕਲਿਜੁਗ -

ਕਲਿਜੁਗ ਕਿਸੇ ਖਾਸ ਸਮੇਂ ਦਾ ਨਾਮ ਨਹੀਂ । ਜਿਥੇ ਗਰੀਬਾਂ  
 ਦੀ ਗਰੀਬੀ ਉਤੇ ਹਾਸਾ ਉਡਾਇਆ ਜਾਏ, ਜਿਥੇ ਜਾਹਿਲਾਂ ਨੂੰ  
 ਜਿਆਣੇ ਵਿਦਵਾਨ ਸਮਝਿਆ ਜਾਏ, ਜਿਥੇ ਚੋਰ-ਉਚੱਕਾ ਚੌਧਰੀ  
 ਹੋਵੇ, ਜਿਥੇ ਗੁੰਡੀ ਰੰਨ ਪਰਧਾਨ ਹੋਵੇ, ਉਥੇ ਕਲਿਜੁਗ ਦਾ ਪਹਿਰਾ  
 ਸਮਝੋ :

ਨਾਉ ਫਕੀਰੈ ਪਾਤਿਸਾਹੁ, ਮੂਰਖ ਪੰਡਿਤੁ ਨਾਉ ॥  
 ਅੰਧੇ ਕਾ ਨਾਉ ਪਾਰਖੁ, ਏਵੈ ਕਰੇ ਗੁਆਉ ॥  
 ਇਲਤਿ ਕਾ ਨਾਉ ਚਉਧਰੀ, ਕੂੜੀ ਪੂਰੇ ਥਾਉ ॥  
 ਨਾਨਕ ਗੁਰਮੁਖਿ ਜਾਣੀਐ, ਕਲਿ ਕਾ ਏਹੁ ਨਿਆਉ ॥੧॥੨੨॥

[ਮਲਾਰ ਕੀ ਵਾਰ

## ਸਮਾਜ ਦੀ ਆਰਥਕ ਬਣਤਰ-

ਗੁਰੂ ਨਾਨਕ ਦੇਵ ਜੀ ਦੇ ਪਾਸ ਆਉਣ ਤੋਂ ਪਹਿਲਾਂ ਬਾਬਾ ਲਹਿਣਾ ਜੀ ਦੇਵੀ-ਪੂਜ ਸਨ । ਮੰਦਰਾਂ ਵਿਚ ਉਹਨਾਂ ਲੋਕਾਂ ਨੂੰ ਜਾਣ ਦੀ ਆਗਿਆ ਨਹੀਂ ਹੁੰਦੀ ਸੀ ਜਿਨ੍ਹਾਂ ਨੂੰ ਨੀਵੀਂ ਜਾਤ ਦੇ ਆਖਿਆ ਜਾਂਦਾ ਸੀ । ਇਨ੍ਹਾਂ ਨੀਵੇਂ ਲੋਕਾਂ ਦੀ ਆਰਥਕ ਹਾਲਤ ਉੱਚੀ ਜਾਤ ਵਾਲਿਆਂ ਨਾਲੋਂ ਬਹੁਤ ਹੀ ਕਮਜ਼ੋਰ ਹੋਣੀ ਭੀ ਇਕ ਕੁਦਰਤੀ ਗੱਲ ਸੀ । ਸੋ ਉੱਚੀ ਜਾਤ ਵਾਲੇ ਦਾ ਸਤਿਕਾਰ ਤੇ ਨੀਚ ਜਾਤ ਵਾਲੇ ਤੋਂ ਘਿਰਣਾ ਕਰਨ ਵਾਲਾ ਮਨੁੱਖ ਸੁਤੇ ਹੀ ਧਨਵਾਨਾਂ ਦਾ ਆਦਰ-ਮਾਣ ਕਰਦਾ ਹੈ ਤੇ ਗਰੀਬ ਲੋਕਾਂ ਤੋਂ ਪਰੇ ਪਰੇ ਹੁੰਦਾ ਹੈ । ਬਾਬਾ ਲਹਿਣਾ ਜੀ ੨੮ ਸਾਲਾਂ ਦੀ ਉਮਰ ਤਕ ਇਸੇ ਸੁਭਾਵ ਵਾਲੇ ਸਮਾਜ ਵਿਚ ਕਿਰਤ-ਵਿਰਤ ਕਰਦੇ ਰਹੇ ਸਨ, ਤੇ ਇਹ ਹੋ ਸਕਦਾ ਸੀ ਕਿ ਇਹ ਭੀ ਉਸ ਸਮਾਜ ਦੇ ਹਮ-ਖਿਆਲ ਹੋਣ ।

ਸੰਮਤ ੧੫੮੬ (ਸੰਨ ੧੫੩੨) ਵਿਚ ਇਨ੍ਹਾਂ ਦੇ ਜੀਵਨ ਅੰਦਰ ਅਚਨ-ਚੇਤ ਇਕ ਭਾਰਾ ਪਲਟਾ ਆਉਣ ਦਾ ਅਵਸਰ ਬਣ ਗਿਆ । ਜਿਸ ਮਹਾ ਪੁਰਖ ਤੋਂ ਜੀਵਨ ਦਾ ਸੁਚੱਜਾ ਰਾਹ ਸਿੱਖਣ ਵਾਸਤੇ ਬਾਬਾ ਲਹਿਣਾ ਜੀ ਕਰਤਾਰਪੁਰ ਆ ਟਿਕੇ, ਉਹ ਉੱਚ-ਆਦਰਸ਼-ਗੁਰੂ ਨਾਨਕ ਪਾਤਿਸ਼ਾਹ ਉਸ ਸਮੇਂ ਦੀ ਹਿੰਦੂ-ਜਨਤਾ ਦੇ ਵਿਤਕਰੇ-ਭਰੇ ਭਾਈਚਾਰਕ ਜੀਵਨ ਤੋਂ ਉੱਕਾ ਹੀ ਅਸੰਤੁਸ਼ਟ ਸਨ । ਇਕ ਪਾਸੇ ਮੰਜਾਂ ਮਾਣਦੇ ਧਨਾਢ ਲੋਕ, ਤੇ ਦੂਜੇ ਪਾਸੇ ਪਾਟੀਆਂ ਲੀਰਾਂ ਵਾਲੇ ਕੰਗਾਲ ਭੁੱਖ ਮਰਦੇ ਗਰੀਬ-ਥਾਂ ਥਾਂ ਤੇ ਇਹ ਇਕ ਇਤਨਾ ਉੱਘਾ ਦੁਖਦਾਈ ਟਾਕਰਾ ਸੀ ਜੋ ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ ਤੋਂ ਖੁੰਝ ਨਹੀਂ ਸਕਦਾ ਸੀ । ਹਜ਼ੂਰ ਮੁੜ ਆਪਣੇ ਕਰਤਾਰ ਅਗੇ ਗਿਲਾ ਕਰਦੇ ਹਨ :



ਨਾਨਕ ਅੰਤ ਨ ਜਾਪਨੀ, ਹਰਿ ਤਾ ਕੇ ਪਾਰਾਵਾਰ॥  
ਆਪਿ ਕਰਾਏ ਸਾਖਤੀ, ਫਿਰਿ ਆਪਿ ਕਰਾਏ ਸਾਰ॥  
ਇਕਨ੍ਹ ਗਲੀ ਜੰਜੀਰੀਆ, ਇਕਿ ਤੁਰੀ ਚੜਕਿ ਬਿਸੀਆਰ॥  
ਆਪਿ ਕਰਾਏ ਕਰੇ ਆਪਿ, ਹਉ ਕੈ ਸਿਉ ਕਰੀ ਪੁਕਾਰ॥  
ਨਾਨਕ ਕਰਣਾ ਜਿਨਿ ਕੀਆ, ਫਿਰਿ ਤਿਸ ਹੀ ਕਰਣੀ ਸਾਰ॥੨੩॥

ਅਤੇ

ਆਪੇ ਭਾਡੇ ਸਾਜਿਅਨੁ ਆਪੇ ਪੂਰਣੁ ਦੇਇ॥  
ਇਕਨੀ ਦੁਸੁ ਸਮਾਈਐ, ਇਕਿ ਚੁਲ੍ਹੇ ਰਹਨਿ ਚੜੇ॥  
ਇਕਿ ਨਿਹਾਲੀ ਪੈ ਸਵਨਿ, ਇਕਿ ਉਪਰਿ ਰਹਨਿ ਖੜੇ॥  
ਤਿਨ੍ਹਾ ਸਵਾਰੇ ਨਾਨਕਾ, ਜਿਨਿ ਕਉ ਨਦਰਿ ਕਰੇ॥੧॥੨੪॥

[ਆਸਾ ਦੀ ਵਾਰ]

ਸਤਿਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਨੂੰ ਉਸ ਵਿਤਕਰਾ-ਭਰੇ ਸਮਾਜ ਵਿਚੋਂ ਕੱਢ ਕੇ ਆਪਣਾ ਹਮ-ਖਿਆਲ ਬਨਾਣਾ ਸੀ, ਗ਼ਰੀਬਾਂ ਨਾਲ ਪਿਆਰ ਕਰਨ ਵਾਲਾ ਬਨਾਣਾ ਸੀ। ਇਸ ਕੰਮ ਲਈ ਕੁਦਰਤ ਵਲੋਂ ੭ ਸਾਲ ਮੌਕਾ ਮਿਲ ਗਿਆ। ਸੰਮਤ ੧੫੮੯ ਤੋਂ ਸੰਮਤ ੧੫੯੬ ਤਕ ਇਨ੍ਹਾਂ ਤੋਂ ਅੱਤ ਗ਼ਰੀਬਾਂ ਵਾਲੇ ਮਿਹਨਤ-ਮਜ਼ਦੂਰੀ ਦੇ ਕੰਮ ਕਰਾਏ ਰਹੇ, ਤਾਕਿ ਗ਼ਰੀਬ ਮਿਹਨਤੀ ਮਜ਼ਦੂਰ ਬੰਦਿਆਂ ਨਾਲ ਇਨ੍ਹਾਂ ਦੀ ਸਾਂਝ-ਪ੍ਰੀਤ ਬਣ ਸਕੇ। ੭ ਸਾਲ ਦੇ ਇਸ ਟਕਸਾਲ-ਘੜੀ ਦੇ ਜੀਵਨ ਵਿਚੋਂ ਸਾਡੇ ਇਤਿਹਾਸ ਨੇ ਸਾਨੂੰ ਨਮੂਨੇ ਵਜੋਂ ਛੇ ਸੱਤ ਸਾਖੀਆਂ ਅਪੜਾਈਆਂ ਹਨ—ਧਰਮਸਾਲ ਦੀ ਢੱਠੀ ਕੰਧ ਬਣਾਣੀ, ਮੌਈ ਚੂਹੀ ਬਾਹਰ ਸੁੱਟਣੀ, ਸਿਆਲ ਦੀ ਰਾਤੇ ਦਰਿਆ ਤੇ ਕੱਪੜੇ ਧੋਣ ਜਾਣਾ, ਆਦਿਕ।

ਇਸ ਦਾ ਅਸਰ ਇਹ ਹੋਇਆ ਕਿ ਬਾਬਾ ਲਹਿਣਾ ਜੀ ਭੀ ਗ਼ਰੀਬਾਂ ਦੇ ਦਰਦੀ ਬਣ ਗਏ, ਤੇ ਇਹ ਭੀ ਗੁਰੂ ਨਾਨਕ ਦੇਵ ਜੀ

ਵਾਂਗ ਪਰਮਾਤਮਾ ਅੱਗੇ ਪੁਕਾਰ ਉਠੇ ਕਿ ਇਸ ਆਰਥਿਕ ਵਿਤਕਰ ਨੂੰ ਹਟਾਣ ਵਾਸਤੇ ਪ੍ਰਭੂ ਤੋਂ ਬਿਨਾ :

ਕਿਸ ਨੇ ਕਹੀਐ ਨਾਨਕਾ, ਸਭੁ ਕਿਛੁ ਆਪੇ ਆਪਿ ॥੨॥੨੪॥

ਸਮਾਜਕ ਜੀਵਨ ਵਿਚ ਇਹ ਭਾਰੀ ਆਰਥਕ ਵਿਤਕਰਾ, ਗਰੀਬ ਤੇ ਅਮੀਰ ਦੀ ਇਹ ਡੂੰਘੀ ਵਿੱਥ, ਇਤਨੀ ਦੁਖਦਾਈ ਘਟਨਾ ਹੈ ਜਿਸ ਦਾ ਅਹਿਸਾਸ ਹਰੇਕ ਪ੍ਰਾਣੀ ਮਾਤ੍ਰ ਨੂੰ ਹੁੰਦੇ ਰਹਿਣਾ ਅੱਤ ਜ਼ਰੂਰੀ ਹੈ, ਤਾਕਿ ਮਨੁੱਖ ਜਾਤੀ ਆਖਰ ਇਸ ਟੋਏ-ਟਿੱਬੇ ਵਾਲੇ ਕੋਝੇ ਜੀਵਨ ਦੇ ਸੁਧਾਰ ਵਲ ਧਿਆਨ ਦੇਵੇ । ਗੁਰੂ ਅਰਜਨ ਸਾਹਿਬ ਨੇ ਸਿੱਖ ਕੌਮ ਦੀ ਰੋਜ਼ਾਨਾ ਗਾਈ ਜਾਣ ਵਾਲੀ ਬਾਣੀ ਹੀ ਆਸਾ ਦੀ ਵਾਰ ਨੀਯਤ ਕਰ ਦਿੱਤੀ, ਜਿਸ ਦੀ ਪਉੜੀ ਨੰ: ੨੩ ਇਸ ਵਿਤਕਰੇ ਵਲ ਧਿਆਨ ਦਿਵਾਂਦੀ ਹੈ, ਤੇ ਅਖੀਰਲੀ ਪਉੜੀ ਦੇ ਨਾਲ ਇਸੇ ਭਾਵ ਵਾਲੇ ਸਲੋਕ ਭੀ ਦਰਜ ਕਰ ਦਿੱਤੇ ।

ਗੁਰੂ ਅੰਗਦ ਸਾਹਿਬ ਨੇ ਪਰਤੱਖ ਵੇਖ ਲਿਆ ਸੀ ਕਿ ਮਾਇਆ ਜੋੜਨ ਤੇ ਮੱਲਾਂ ਮੱਲਣ ਦੀ ਹਵਾਸ—ਸਮਾਜ ਵਿਚ ਇਹ, ਅਦੁਕਵਾਂ ਜੀਵਨ ਪੈਦਾ ਕਰ ਰਹੀ ਹੈ । ਉਨ੍ਹਾਂ ਸਾਫ਼ ਕਹਿ ਦਿੱਤਾ ਕਿ ਮੱਲਾਂ ਮੱਲਣੀਆਂ ਮਨੁੱਖਾ ਜੀਵਨ ਦਾ ਸਹੀ ਆਦਰਸ਼ ਨਹੀਂ ਹੈ, ਇਸ ਥੋੜ੍ਹ-ਦਿਨੇ ਜੀਵਨ ਦੀ ਖ਼ਾਤਰ ਧਨ ਇਕੱਠਾ ਕਰੀ ਜਾਣਾ ਸਿਆਣਪ ਦੀ ਗੱਲ ਨਹੀਂ । ਜੇ ਮਨੁੱਖ ਦੀ ਸਾਰੀ ਲਗਨ ਧਨ-ਪਦਾਰਥ ਜੋੜਨ ਵਲ ਹੋਵੇ, ਮਾਇਆ ਜੋੜਨ ਨੂੰ ਹੀ ਉਹ ਜੀਵਨ ਦਾ ਅਸਲੀ ਮਨੋਰਥ ਸਮਝਦਾ ਹੋਵੇ, ਤੇ, ਉਸ ਜੋੜੀ ਹੋਈ ਵਿੱਚੋਂ ਕੁਝ ਥੋੜੀ ਬਹੁਤ ਲੋਕ-ਵਿਖਾਵੇ ਦੀ ਖ਼ਾਤਰ ਚੱਟੀ ਵਜੋਂ ਕਿਸੇ ਧਾਰਮਿਕ ਕੰਮ ਵਿਚ ਖਰਚ ਕਰ ਦੇਵੇ, ਤਾਂ ਇਸ ਦਾ ਉਸ ਨੂੰ ਕੋਈ ਆਤਮਕ ਲਾਭ ਨਹੀਂ ਹੋ ਸਕਦਾ, ਕਿਉਂਕਿ ਉਸ ਦੀ ਸੂਰਤ ਤਾਂ ਧਨ ਜੋੜਨ ਵਲ ਹੀ ਲੱਗੀ ਰਹਿੰਦੀ ਹੈ । ਕਿਸੇ ਸੁਆਰਥ ਵਾਸਤੇ ਮਨ ਦੀ ਵਾਂਗ ਕਿਸੇ ਬਾਹਰੋਂ-ਦਿੱਸਦੇ-ਧਾਰਮਿਕ ਕੰਮ ਵਲ ਬਦੋ-ਬਦੀ ਮੌੜਨੀ, ਪਰ ਅਸਲ ਤਾਰ ਮਾਇਆ ਵਲ ਹੀ

ਖੜਕਦੀ ਰਹਿਣੀ—ਇਸ ਤਰੀਕੇ ਨਾਲ ਪਰਮਾਤਮਾ ਦਾ ਪਿਆਰ ਨਹੀਂ ਹਾਸਲ ਕੀਤਾ ਜਾ ਸਕਦਾ । ਧਨ ਜੋੜਨ ਦੀ ਲਾਲਸਾ ਤੇ ਪ੍ਰਭੂ-ਚਰਨਾਂ ਦਾ ਪਿਆਰ ਇਕੋ ਹਿਰਦੇ ਵਿਚ ਨਹੀਂ ਟਿਕ ਸਕਦੇ । ਮਲਕੀਅਤਾਂ ਬਣਾਣੀਆਂ, ਮੱਲਾਂ ਮੱਲਣੀਆਂ ਅਤੇ ਧਰਮ—ਇਨ੍ਹਾਂ ਦੋਹਾਂ ਦੀ ਸਾਂਝ ਨਹੀਂ ਬਣ ਸਕਦੀ ।

ਸੂਹੀ ਕੀ ਵਾਰ ਮ: ੩ ਦੀ ਪਉੜੀ ਨੰ: ੭ ਦੇ ਨਾਲ ਗੁਰੂ ਅੰਗਦ ਸਾਹਿਬ ਦੇ ਇਸ ਉਪਰ-ਦਿੱਤੇ ਭਾਵ ਵਾਲੇ ਹੇਠ ਲਿਖੇ ਚਾਰ ਸਲੋਕ ਦਰਜ ਹਨ :

ਸਲੋਕ ਮ: ੨ ॥

ਜਿਨ੍ਹੀ ਚਲਣੁ ਜਾਣਿਆ, ਸੇ ਕਿਉ ਕਰਹਿ ਵਿਥਾਰ ॥

ਚਲਣ ਸਾਰ ਨ ਜਾਣਨੀ, ਕਾਜ ਸਵਾਰਣਹਾਰ ॥੧॥

ਰਾਤਿ ਕਾਰਣਿ ਧਨੁ ਸੰਚੀਐ, ਭਲਕੇ ਚਲਣੁ ਹੋਇ ॥

ਨਾਨਕ ਨਾਲਿ ਨ ਚਲਈ, ਫਿਰਿ ਪਛੁਤਾਵਾ ਹੋਇ ॥੨॥

ਬਧਾ ਚਟੀ ਜੋ ਭਰੇ, ਨਾ ਗੁਣੁ ਨਾ ਉਪਕਾਰੁ ॥

ਸੇਤੀ ਖੁਸੀ ਸੁਆਰੀਐ, ਨਾਨਕ ਕਾਰਜੁ ਸਾਰੁ ॥੩॥

ਮਨ ਹਠਿ ਤਰਫ ਨ ਜਿਪਈ, ਜੇ ਬਹੁਤਾ ਘਾਲੇ ॥

ਤਰਫ ਜਿਣੈ ਸਭ ਭਾਉ ਦੇ, ਜਨ ਨਾਨਕ ਸਬਦੁ ਵੀਚਾਰੇ ॥੪॥

ਗੁਰੂ ਅੰਗਦ ਸਾਹਿਬ ਧਨ ਜੋੜਨ ਵਾਲੇ ਬੰਦੇ ਨੂੰ ਕਾਮਯਾਬ ਜੀਵਨ ਵਾਲਾ ਨਹੀਂ ਮੰਨਦੇ । ਸਤਿਗੁਰੂ ਜੀ ਦੇ ਜੀਵਨ-ਪੱਧਰ ਅਨੁਸਾਰ ਮਾਇਆ ਦੀ ਤ੍ਰਿਸ਼ਨਾ ਦੇ ਅਸਰ ਹੇਠ ਮਨੁੱਖ ਦਾ ਮਨ ਸੁਆਰਥ ਦੇ ਕਾਰਨ ਥੋੜ੍ਹ-ਵਿੱਤਾ ਹੋ ਜਾਂਦਾ ਹੈ ਤੇ ਰੱਬ ਨੂੰ ਭੁਲਾ ਬੈਠਦਾ ਹੈ । ਇਹ ਵੇਖ ਕੇ ਭੀ ਕਿ ਜਗਤ ਵਿਚ ਖਾਲੀ-ਹੱਥ ਆਵੀਦਾ ਹੈ ਤੇ ਇਥੋਂ ਖਾਲੀ ਹੱਥ ਜਾਈਦਾ ਹੈ, ਮਾਇਆ-ਗੁਸੇ ਜੀਵ ਮਾਇਆ ਦੇ ਖਿਲਾਰ ਖਿਲਾਰੀ ਜਾਣ ਦੇ ਕੁਚੱਜੇ ਰਾਹੇ ਪਏ ਰਹਿੰਦੇ ਹਨ । ਹਜ਼ੂਰ ਆਖਦੇ ਹਨ :

ਨਾਨਕ ਦੁਨੀਆ ਕੀਆਂ ਵਡਿਆਈਆਂ, ਅਗੀ ਸੇਤੀ ਜਾਲਿ ॥

ਏਨੀ ਜਲੀਈਂ ਨਾਮੁ ਵਿਸਾਰਿਆ, ਇਕ ਨ ਚਲੀਆ ਨਾਲਿ ॥੨॥੨੬॥

ਮਲਾਰ ਕੀ ਵਾਰ

ਗੁਰੁ ਕੁੰਜੀ, ਪਾਹੂ ਨਿਵਲੁ, ਮਨੁ ਕੋਠਾ, ਤਨੁ ਛਤਿ ॥

ਨਾਨਕ ਗੁਰੁ ਬਿਨੁ ਮਨ ਕਾ ਤਾਕੁ ਨ ਉਘੜੈ, ਅਵਰ ਨ ਕੁੰਜੀ ਰਬਿ ॥੧॥੧॥

ਸਾਰੰਗ ਕੀ ਵਾਰ

ਸਭਨਾ ਸਾਹਿਬੁ ਏਕੁ ਹੈ, ਵੇਖੈ ਧੰਧੈ ਲਾਇ ॥

ਕਿਸੈ ਥੋੜਾ ਕਿਸੈ ਅਗਲਾ, ਖਾਲੀ ਕੋਈ ਨਾਹਿ ॥

ਆਵਹਿ ਨੰਗੇ ਜਾਹਿ ਨੰਗੇ, ਵਿਚੇ ਕਰਹਿ ਵਿਥਾਰ ॥

ਨਾਨਕ ਹੁਕਮੁ ਨ ਜਾਣੀਐ, ਅਗੈ ਕਾਈ ਕਾਰ ॥੧॥੨॥

ਸਾਰੰਗ ਕੀ ਵਾਰ

ਦੁਨੀਆ ਵਿਚ ਇਹ ਗੱਲ ਆਮ ਵੇਖਣ ਵਿਚ ਆਉਂਦੀ ਹੈ ਕਿ ਧਨੀ ਲੋਕਾਂ ਦਾ ਦਬ-ਦਬਾ ਬਣਿਆ ਹੁੰਦਾ ਹੈ, ਗ਼ਰੀਬ ਬੰਦੇ ਉਨ੍ਹਾਂ ਤੋਂ ਥਰ-ਥਰ ਕੰਬਦੇ ਹਨ, ਉਨ੍ਹਾਂ ਦੀ ਖੁਸ਼ਾਮਦ ਕਰਦੇ ਹਨ, ਤੇ ਉਨ੍ਹਾਂ ਨੂੰ ਖ਼ਾਸ ਉੱਚੀ ਸ਼ਰੇਣੀ ਦੇ ਆਦਮੀ ਸਮਝਦੇ ਹਨ । ਇਸ ਤਰ੍ਹਾਂ ਗ਼ਰੀਬਾਂ ਦੇ ਅੰਦਰ ਸਹਿਮ ਤੇ ਨਿਤਾਣਾ-ਪਣ ਵਧਦਾ ਹੈ, ਤੇ ਗ਼ਰੀਬੀ ਨੂੰ ਰੱਬ ਵਲੋਂ ਆਈ ਮਾਰ ਮਿਥ ਕੇ ਕੰਗਾਲੀ ਵਿਚ ਹੀ ਰੁਲ ਕੇ ਜ਼ਿੰਦਗੀ ਦੇ ਦਿਨ ਕੱਟ ਜਾਂਦੇ ਹਨ । ਗੁਰੂ ਅੰਗਦ ਸਾਹਿਬ ਗ਼ਰੀਬਾਂ ਦਾ ਇਹ ਸਹਿਮ ਦੂਰ ਕਰਨ ਲਈ ਉਨ੍ਹਾਂ ਨੂੰ ਸਮਝਾਂਦੇ ਹਨ ਕਿ ਮੀਰ ਮਲਕ ਸਲਾਰ ਭੀ ਦੁਨੀਆ ਦੇ ਸਧਾਰਨ ਮਨੁੱਖਾਂ ਵਾਂਗ ਹੀ ਹਨ, ਦਰਗ਼ਾਹੀ ਸੱਦਾ ਸਭ ਨੂੰ ਇਕੋ ਜਿਹਾ ਹੀ ਆਉਂਦਾ ਹੈ, ਦੁਨੀਆ ਦੇ ਧਨ-ਮਾਲ ਦੀ ਖ਼ਾਤਰ ਧਨੀ ਲੋਕਾਂ ਦੀ ਖੁਸ਼ਾਮਦ ਕਰਦੇ ਫਿਰਨਾ ਜੀਵਨ ਦਾ ਸਹੀ ਰਸਤਾ ਨਹੀਂ ਹੈ । ਆਪ ਫੁਰਮਾਂਦੇ ਹਨ :

(੧) ਤਿਸੁ ਸਿਉ ਕੈਸਾ ਬੋਲਣਾ, ਜਿ ਆਪੇ ਜਾਣੈ ਜਾਣੁ ॥

ਚੀਰੀ ਜਾ ਕੀ ਨਾ ਫਿਰੈ, ਸਾਹਿਬੁ ਸੋ ਪਰਵਾਣੁ ॥

ਚੀਰੀ ਜਿਸ ਕੀ ਚਲਣਾ, ਮੀਰ ਮਲਕ ਸਲਾਰ ॥  
ਜੋ ਤਿਸੁ ਭਾਵੈ ਨਾਨਕਾ, ਸਾਈ ਭਲੀ ਕਾਰ ॥  
ਜਿਨ੍ਹਾ ਚੀਰੀ ਚਲਣਾ, ਹਥਿ ਤਿਨ੍ਹਾ ਕਿਛੁ ਨਾਹਿ ॥  
ਸਾਹਿਬ ਕਾ ਫੁਰਮਾਣੁ ਹੋਇ, ਉਠੀ ਕਰਲੈ ਪਾਹਿ ॥੧॥੧੫॥

[ਸਾਰੰਗ ਕੀ ਵਾਰ]

(੨) ਕੀਤਾ ਕਿਆ ਸਾਲਾਹੀਐ, ਕਰੇ ਸੋਇ ਸਾਲਾਹਿ ॥  
ਨਾਨਕ ਏਕੀ ਬਾਹਰਾ, ਦੂਜਾ ਦਾਤਾ ਨਾਹਿ ॥  
ਕਰਤਾ ਸੋ ਸਾਲਾਹੀਐ, ਜਿਨਿ ਕੀਤਾ ਆਕਾਰੁ ॥  
ਦਾਤਾ ਸੋ ਸਾਲਾਹੀਐ, ਜਿ ਸਭਸੈ ਦੇ ਆਧਾਰੁ ॥੨॥੧੬॥

[ਸਾਰੰਗ ਕੀ ਵਾਰ]

# ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਗੁਰੂ ਅੰਗਦ ਸਾਹਿਬ ਪਾਸ ਮੌਜੂਦ ਸੀ

ਸਾਂਤੇ ਅਤੇ ਬਲਵੰਡ ਨੇ ਜੋ 'ਵਾਰ' ਗੁਰੂ ਦੀ ਉਸਤਤ ਵਿਚ ਉਚਾਰੀ ਸੀ, ਉਸ ਵਿਚ ਉਹ ਲਿਖਦੇ ਹਨ :

ਜੋਤਿ ਓਹਾ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ ॥

ਭਾਵ—ਸਾਰੇ ਗੁਰੂ ਸਾਹਿਬਾਨ ਆਪੋ ਆਪਣੇ ਸਮੇਂ ਵਿਚ ਉਹੀ ਜੀਵਨ ਜੁਗਤ ਸਿਖਾਂਦੇ ਆਏ ਹਨ ਜੋ ਗੁਰੂ ਨਾਨਕ ਸਾਹਿਬ ਨੇ ਦੱਸੀ ਸੀ। ਤੇ ਗੁਰੂ ਅਮਰਦਾਸ ਜੀ ਨੇ ਲਿਖਿਆ ਹੈ :

ਸਤਿਗੁਰ ਨੋ ਸਭੁ ਕੋ ਵੇਖਦਾ, ਜੇਤਾ ਜਗਤੁ ਸੰਸਾਰੁ ॥

ਡਿਠੈ ਮੁਕਤਿ ਨ ਹੋਵਈ, ਜਿਚਰੁ ਸਬਦਿ ਨ ਕਰੇ ਵੀਚਾਰੁ ॥

ਗੁਰੂ ਰਾਮਦਾਸ ਜੀ ਨੇ ਫੁਰਮਾਇਆ ਹੈ :

ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ ॥

ਸਤਿਗੁਰੂ ਨਾਨਕ ਸਾਹਿਬ ਨੇ ਆਪ ਭੀ 'ਸਿਧ ਗੋਸਟਿ' ਵਿਚ ਗੁਰੂ ਦਾ ਇਹੀ ਸਰੂਪ ਦੱਸਿਆ ਹੈ :

ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥

ਉਪਰ ਲਿਖੇ ਤਿੰਨਾਂ ਹੀ ਪ੍ਰਮਾਣਾਂ ਤੋਂ ਸਾਫ਼ ਦਿਸ ਰਿਹਾ ਹੈ ਕਿ ਗੁਰੂ ਨਾਨਕ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ 'ਸਬਦ' ਨੂੰ ਗੁਰੂ ਮੰਨਦੇ ਹਨ, ਬਾਣੀ ਨੂੰ 'ਗੁਰੂ' ਮੰਨਦੇ ਹਨ।

ਸਿੱਖ ਇਤਿਹਾਸ ਹੁਣ ਤਕ ਲਿਖਦਾ ਆ ਰਿਹਾ ਹੈ ਕਿ ਸਾਰੇ ਗੁਰੂ ਵਿਅਕਤੀਆਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ, ਕਿਸੇ ਸਤਿਗੁਰੂ ਨੇ ਆਪਣੀ ਬਾਣੀ ਆਪ ਸਾਂਭ ਕੇ ਨਹੀਂ ਰੱਖੀ

ਸੀ। ਪਰ ਗੁਰੂ ਨਾਨਕ ਸਾਹਿਬ ਤੇ ਗੁਰੂ ਰਾਮਦਾਸ ਜੀ ਸਿਰਫ ਬਾਣੀ ਨੂੰ, ਸਿਰਫ ਸ਼ਬਦ ਨੂੰ ਹੀ ਗੁਰੂ ਮੰਨਦੇ ਹਨ, ਤੇ ਗੁਰੂ ਅਮਰਦਾਸ ਜੀ ਇਹ ਵੀ ਆਖਦੇ ਹਨ ਕਿ ਜਿਤਨਾ ਚਿਰ 'ਸ਼ਬਦ' ਵਿਚ ਚਿੱਤ ਨਾ ਜੋੜਿਆ ਜਾਏ, ਦੁਨੀਆ ਦੇ ਬੰਧਨਾਂ ਤੋਂ ਖਲਾਸੀ ਨਹੀਂ ਹੋ ਸਕਦੀ। ਜਿਸ ਵਸਤੁ ਦਾ ਇਤਨਾ ਮੁੱਲ ਗੁਰੂ ਨਾਨਕ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਪਾਂਦੇ ਰਹੇ, ਇਹ ਕਿਵੇਂ ਮੰਨਿਆ ਜਾਏ ਕਿ ਉਸ ਵਸਤੁ ਨੂੰ ਉਨ੍ਹਾਂ ਨੇ ਆਪ ਸਾਂਭ ਕੇ ਭੀ ਨਹੀਂ ਰੱਖਿਆ ਸੀ ?

ਜੇ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਤੋਂ 'ਬਾਣੀ' ਨਹੀਂ ਮਿਲੀ ਸੀ, ਤਾਂ ਉਨ੍ਹਾਂ ਦੇ ਇਸ ਮਹਾ ਵਾਕ ਦਾ ਕੀ ਅਰਥ ਹੋਇਆ ? :

ਬਾਣੀ ਗੁਰੂ, ਗੁਰੂ ਹੈ ਬਾਣੀ

ਜੇ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਸਾਹਿਬ ਤੋਂ ਬਾਣੀ ਨਹੀਂ ਮਿਲੀ ਸੀ, ਤਾਂ ਉਨ੍ਹਾਂ ਦੇ ਵਾਕ 'ਸ਼ਬਦਿ ਨ ਕਰੇ ਵੀਚਾਰੁ' ਦਾ ਭਾਵ ਉਨ੍ਹਾਂ ਦੇ ਆਪਣੇ ਵਕਤ ਦੇ ਸਿੱਖ ਕੀ ਸਮਝਦੇ ਹੋਣਗੇ ?

ਜੇ 'ਸ਼ਬਦ' ਨੂੰ 'ਗੁਰੂ' ਮੰਨਣ ਵਾਲੇ ਸਤਿਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਸਾਹਿਬ ਨੂੰ ਅਸਲੀ 'ਗੁਰ ਮੋਹਰ' (ਭਾਵ, 'ਸ਼ਬਦ') ਨਹੀਂ ਦੇ ਗਏ ਸਨ, ਤਾਂ ਇਸ ਤੋਂ ਉਚੇਰੀ ਹੋਰ ਕੀ ਸ਼ੈ ਦੇ ਗਏ ?

ਪੁਸਤਕ "ਗੁਰਬਾਣੀ ਤੇ ਇਤਿਹਾਸ ਬਾਰੇ" (ਕੁਝ ਹੋਰ ਧਾਰਮਿਕ ਲੇਖ) ਦੇ ਪਹਿਲੇ ਤਿੰਨ ਲੇਖਾਂ ਵਿਚ ਗੱਲ ਬੜੇ ਖੁਲ੍ਹੇ ਤਰੀਕੇ ਨਾਲ ਸਮਝਾਈ ਗਈ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ ਸਾਰੀ ਬਾਣੀ ਆਪ ਲਿਖ ਕੇ ਸਾਂਭਦੇ ਗਏ ਸਨ, ਤੇ ਇਹ ਬਾਣੀ ਉਨ੍ਹਾਂ ਨੇ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤੀ ਸੀ। ਗੁਰੂ ਅੰਗਦ ਸਾਹਿਬ ਨੇ ਆਪਣੀ ਬਾਣੀ ਸਮੇਤ ਇਹ ਬਾਣੀ ਗੁਰੂ ਅਮਰਦਾਸ ਜੀ ਨੂੰ ਦਿੱਤੀ, ਇਸੇ ਤਰ੍ਹਾਂ ਅਖੀਰ ਵਿਚ ਸਾਰੀ ਦੀ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਤਕ ਪਹੁੰਚੀ ਸੀ। ਪਾਠਕ ਇਹ ਸਾਰੀ ਵਿਚਾਰ ਉਸ ਪੁਸਤਕ

ਵਿੱਚੋਂ ਪੜ੍ਹ ਲੈਣ ।

ਪਰ ਚੂੰਕਿ ਇਥੇ ਅਸੀਂ ਗੁਰੂ ਅੰਗਦ ਸਾਹਿਬ ਦੀ ਸਾਰੀ ਬਾਣੀ ਪੜ੍ਹਨ-ਵਿਚਾਰਨ ਲੱਗੇ ਹਾਂ, ਇਹ ਜ਼ਰੂਰੀ ਜਾਪਦਾ ਹੈ ਕਿ ਉਨ੍ਹਾਂ ਦੀ ਬਾਣੀ ਨੂੰ ਇਸ ਦ੍ਰਿਸ਼ਟੀ-ਕੋਣ ਤੋਂ ਭੀ ਵੇਖੀਏ ।

ਜਿਵੇਂ ਗੁਰੂ ਨਾਨਕ ਦੇਵ ਜੀ 'ਸ਼ਬਦ' ਨੂੰ ਗੁਰੂ ਮੰਨਦੇ ਹਨ ਤੇ ਮਨੁੱਖ ਦੀ 'ਸੁਰਤ' ਨੂੰ 'ਸਿੱਖ' ਆਖਦੇ ਹਨ, ਤਿਵੇਂ ਗੁਰੂ ਅੰਗਦ ਸਾਹਿਬ ਭੀ ਜੀਵਨ-ਪੰਥ ਵਿਚ 'ਸ਼ਬਦ' ਨੂੰ ਸਾਰੀ ਮਹੱਤਤਾ ਦੇਂਦੇ ਹਨ :

੧. ਮਨੁੱਖ ਦੀ ਹਉਮੈ ਦਾ ਇਲਾਜ ਸਿਰਫ ਗੁਰ-ਸ਼ਬਦ ਦੀ ਕਮਾਈ ਹੀ ਦੱਸੀ ਗਈ ਹੈ :

ਹਉਮੈ ਦੀਰਘੁ ਰੋਗੁ ਹੈ, ਦਾਰੂ ਭੀ ਇਸੁ ਮਾਹਿ ॥

ਕਿਰਪਾ ਕਰੇ ਜੋ ਆਪਣੀ, ਤਾ ਗੁਰ ਕਾ ਸਬਦੁ ਕਮਾਹਿ ॥

੨. ਜੀਵਨ ਦਾ ਸਹੀ ਰਸਤਾ ਦੱਸਣ ਲੱਗੇ ਗੁਰੂ ਅੰਗਦ ਸਾਹਿਬ ਹਿਦਾਇਤ ਕਰਦੇ ਹਨ ਕਿ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਸਤਿਸੰਗ ਵਿਚ ਜਾਏ ਤੇ ਪਰਮਾਤਮਾ ਦੀ ਸਿਫਤ-ਸਾਲਾਹ ਕਰੇ-ਸੁਣੇ, ਅਤੇ ਬਾਕੀ ਸਮੇਂ ਵਿਚ ਭੀ ਉਨ੍ਹਾਂ ਨਾਲ ਮੇਲ ਰੱਖੇ ਜੋ ਗੁਰ ਸ਼ਬਦ ਦੇ ਪ੍ਰੇਮੀ ਹੋਣ :

ਚਉਥੈ ਪਹਰਿ ਸਬਾਹ ਕੈ, ਸੁਰਤਿਆ ਉਪਜੈ ਚਾਉ ॥

ਤਿਨਾ ਦਰੀਆਵਾ ਸਿਉ ਦੋਸਤੀ, ਮਨਿ ਮੁਖਿ ਸਚਾ ਨਾਉ ॥

... ..

ਸਤੀ ਪਹਰੀ ਸਤੁ ਭਲਾ, ਬਹੀਐ ਪੜਿਆ ਪਾਸਿ ॥

ਓਥੈ ਪਾਪੁ ਪੁੰਨੁ ਬੀਚਾਰੀਐ, ਕੂੜੇ ਘਟੈ ਰਾਸਿ ॥੧॥੧੮॥

[ਮਾਝ

੩. ਪਰਮਾਤਮਾ ਵਾਲੇ ਪਾਸੇ ਦੀ ਲਗਨ ਪੈਦਾ ਕਰਨ ਲਈ ਗੁਰ-ਸ਼ਬਦ ਦੀ ਵਿਚਾਰ ਹੀ ਇਕੋ ਇਕ ਤਰੀਕਾ ਤਜਵੀਜ਼ ਕਰਦੇ ਹਨ :



ਮਨ ਹਠਿ ਤਰਫ ਨ ਜਿਪਈ, ਜੇ ਬਹੁਤਾ ਘਾਲੇ ॥  
ਤਰਫ ਜਿਣੈ ਸਤ ਭਾਉ ਦੇ, ਜਨ ਨਾਨਕ ਸਬਦੁ ਵੀਚਾਰੇ ॥੪॥੭॥

[ਮ: ੨, ਵਾਰ ਸੂਹੀ

੪. ਗੁਰੂ ਦੀ ਬਾਣੀ ਨੂੰ ਹਜ਼ੂਰ 'ਰਤਨਾਂ' ਦੀ ਗੁਥਲੀ' ਆਖਦੇ  
ਹਨ :

ਰਤਨਾਂ ਕੇਰੀ ਗੁਥਲੀ, ਰਤਨੀ ਖੋਲੀ ਆਇ ॥  
ਵਖਰ ਤੈ ਵਣਜਾਰਿਆ, ਦੁਹਾ ਰਹੀ ਸਮਾਇ ॥੨॥੧੫॥

[ਮ: ੨, ਵਾਰ ਰਾਮਕਲੀ

੫. ਵੇਦਾਂ ਦੀ ਤਾਲੀਮ ਨੂੰ ਗੁਰੂ ਅੰਗਦ ਸਾਹਿਬ ਉੱਚੀ ਨੀਵੀਂ  
ਜਾਤ ਦੇ ਵਿਤਕਰੇ ਦਾ ਮੂਲ ਸਮਝਦੇ ਹਨ, ਇਸ ਦੇ ਟਾਕਰੇ ਤੇ  
ਗੁਰਬਾਣੀ ਨੂੰ ਨਾਮ ਅੰਮ੍ਰਿਤ ਨਾਲ ਭਰਪੂਰ ਮੰਨਦੇ ਹਨ :

ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ ॥...  
ਉਤਮ ਮਧਿਮ ਜਾਤੀ ਜਿਨਸੀ ਭਰਮਿ ਭਵੈ ਸੰਸਾਰੁ ॥  
ਅੰਮ੍ਰਿਤ ਬਾਣੀ ਤਤੁ ਵਖਾਣੀ, ਗਿਆਨ ਧਿਆਨ ਵਿਚਿ ਆਈ ॥  
ਗੁਰਮੁਖਿ ਆਖੀ ਗੁਰਮੁਖਿ ਜਾਤੀ, ਸੁਰਤੀ ਕਰਮਿ ਧਿਆਈ ॥੧॥੨੬॥

[ਮ: ੨, ਵਾਰ ਸਾਰੰਗ

ਇਹ ਨਹੀਂ ਮੰਨਿਆ ਜਾ ਸਕਦਾ ਕਿ ਗੁਰੂ ਅੰਗਦ ਸਾਹਿਬ  
ਗੁਰਬਾਣੀ ਦੀ ਵਡਿਆਈ ਤਾਂ ਕਰੀ ਜਾਂਦੇ ਹੋਣ, ਪਰ ਉਹਨਾਂ ਪਾਸ  
ਆਪਣੇ ਸਤਿਗੁਰ ਪਾਤਿਸ਼ਾਹ ਦੀ ਬਾਣੀ ਹੋਵੇ ਹੀ ਨਾ । ਭਾਈ ਬਾਲੇ  
ਦੀ ਜਨਮ-ਸਾਖੀ ਵਾਲਾ ਲਿਖਦਾ ਹੈ ਕਿ ਗੁਰੂ ਅੰਗਦ ਸਾਹਿਬ ਨੇ  
ਸਤਿਗੁਰੂ ਨਾਨਕ ਦੇਵ ਜੀ ਦਾ ਜੀਵਨ-ਇਤਿਹਾਸ ਸੁਣਨ ਲਈ ਭਾਈ  
ਬਾਲੇ ਨੂੰ ਤਲਵੰਡੀ ਤੋਂ ਸਦਵਾਇਆ, ਤੇ ਬੜੀ ਮਿਹਨਤ ਨਾਲ ਉਸ  
ਤੋਂ ਲਿਖਵਾਇਆ । ਗੁਰ-ਸ਼ਬਦ ਦੀ ਕਦਰ ਜਾਨਣ ਵਾਲੇ ਗੁਰੂ ਅੰਗਦ  
ਸਾਹਿਬ ਬਾਰੇ ਸ਼ਰਧਾਵਾਨ ਸਿੱਖ ਕਦੇ ਇਹ ਖਿਆਲ ਨਹੀਂ ਬਣਾ

ਸਕਦਾ ਕਿ ਜੀਵਨ-ਸਾਖੀਆਂ ਇਕੱਠੀਆਂ ਕਰਨ ਲਈ ਉਹ ਭਾਈ ਪੈੜੇ ਆਦਿਕ ਦੀ ਰਾਹੀਂ ਇਤਨੀ ਕੋਸ਼ਿਸ਼ ਕਰਨ, ਪਰ ਆਪਣੇ ਦੋ ਜਹਾਨ ਦੇ ਵਾਲੀ ਸਤਿਗੁਰੂ ਦੇ ਆਪਣੇ ਸੌਣੇ ਮੁਖੜੇ ਤੋਂ ਉਚਾਰੀ ਹੋਈ ਸਾਰੀ ਬਾਣੀ ਜੋ ਉਹਨਾਂ ਪਾਸ ਮੌਜੂਦ ਨਹੀਂ ਸੀ ਤਾਂ ਉਸ ਨੂੰ ਇਕੱਠਾ ਕਰਨ ਦਾ ਚੇਤਾ ਹੀ ਨਾ ਆਇਆ ਹੋਵੇ।

ਸਾਖੀਆਂ ਵਿਚ ਜ਼ਿਕਰ ਆਉਂਦਾ ਹੈ ਕਿ ਗਵੀ ਦੇ ਕੰਢੇ ਪਿੰਡ ਕਰਤਾਰਪੁਰ ਵਿਚ ਗੁਰੂ ਨਾਨਕ ਦੇਵ ਜੀ ਨੇ ਇਕ ਧਰਮਸਾਲ ਭੀ ਬਣਾਈ ਹੋਈ ਸੀ। ਸਤਿਗੁਰੂ ਜੀ ਇਸ ਪਿੰਡ ਵਿਚ ਅਖੀਰਲੀ ਉਮਰੇ ੧੮ ਸਾਲ ਰਹੇ ਸਨ। ਧਰਮਸਾਲਾਂ ਗੁਰਦੁਆਰਿਆਂ ਵਿਚ ਅਸੀਂ ਦੋਵੇਂ ਵੇਲੇ ਸਤਿਸੰਗ ਹੁੰਦੇ ਵੇਖ ਰਹੇ ਹਾਂ, ਇਹ ਗੀਤ ਇਸ ਧਰਮ ਦੀ ਨੀਂਹ ਰੱਖਣ ਵਾਲੇ ਸਤਿਗੁਰੂ ਨੇ ਹੀ ਚਲਾਈ, ਤੇ ਕਰਤਾਰਪੁਰ ਦੀ ਧਰਮਸਾਲਾ ਵਿਚ ਭੀ ਦੋਵੇਂ ਵੇਲੇ ਹੀ ਸੰਗਤ ਜੁੜਦੀ ਸੀ। ਬਾਬਾ ਲਹਿਣਾ ਜੀ ਭੀ ੭ ਸਾਲ ਇਸ ਸਤਿਸੰਗ ਵਿਚ ਸਾਂਝੀਵਾਲ ਬਣਦੇ ਰਹੇ। ਪਰ ਕੀ ਇਹ ਸਤਿਸੰਗ ਅਠਾਰ੍ਹਾਂ ਸਾਲ ਜ਼ਬਾਨੀ ਹੀ ਹੁੰਦਾ ਰਿਹਾ? ਜਿਸ ਗੁਰੂ ਅੰਗਦ ਸਾਹਿਬ ਦੇ ਹਿਰਦੇ ਵਿਚ ਆਪਣੇ ਸਤਿਗੁਰ ਪਾਤਿਸ਼ਾਹ ਦੀਆਂ ਜੀਵਨ-ਸਾਖੀਆਂ ਦੀ ਇਤਨੀ ਤੜਫ ਸੀ, ਇਹ ਨਹੀਂ ਹੋ ਸਕਦਾ ਕਿ ਇਹਨਾਂ ਸੱਤਾਂ ਸਾਲਾਂ ਵਿਚ ਉਨ੍ਹਾਂ ਆਪਣੇ ਪ੍ਰੀਤਮ ਦੀ ਸਾਰੀ ਬਾਣੀ ਦਾ ਦੀਦਾਰ ਕਰਨ ਦੀ ਤਾਂਘ ਹੀ ਕਦੇ ਪੰਗਟ ਨਾ ਕੀਤੀ ਹੋਵੇ।

ਗੁਰੂ ਅੰਗਦ ਸਾਹਿਬ ਸੰਮਤ ੧੫੯੬ ਤੋਂ ਸੰਮਤ ੧੬੦੬ ਤਕ ੧੩ ਸਾਲ ਗੁਰਿਆਈ ਦੀ ਜ਼ਿੰਮੇਵਾਰੀ ਨਿਬਾਹੁੰਦੇ ਰਹੇ। ਇਨ੍ਹਾਂ ਦੀ ਆਪਣੀ ਲਿਖੀ ਹੋਈ ਬਾਣੀ ਸਿਰਫ ੬੩ ਸਲੋਕ ਹਨ। ਕੀ ਗੁਰੂ ਅੰਗਦ ਸਾਹਿਬ ੧੩ ਸਾਲ ਇਨ੍ਹਾਂ ੬੩ ਸਲੋਕਾਂ ਦੀ ਰਾਹੀਂ ਹੀ ਦੋਵੇਂ ਵੇਲੇ ਦਾ ਸਤਿਸੰਗ ਕਰਦੇ ਰਹੇ ਸਨ? ਇਹ ਨਹੀਂ ਹੋ ਸਕਦਾ। ਇਕ ਤਾਂ ਇਹ ਬਾਣੀ ਇਤਨੀ ਥੋੜੀ ਹੈ ਕਿ ਸਾਰੀ ਦਾ ਪਾਠ ਅੱਧੇ ਘੰਟੇ ਦੇ

ਅੰਦਰ ਹੀ ਹੋ ਸਕਦਾ ਹੈ, ਦੂਜੇ ਇਨ੍ਹਾਂ ਸਲੋਕਾਂ ਵਿਚ ਇਨਸਾਨੀ ਜੀਵਨ ਦੇ ਸਾਰੇ ਪਹਿਲੂਆਂ ਉਤੇ ਵਿਚਾਰ ਨਹੀਂ ਹੈ--ਹੱਕ ਦੀ ਕਮਾਈ, ਜਨੇਊ, ਸੂਤਕ, ਮ੍ਰਿਤਕ-ਸੰਸਕਾਰ, ਕਰਮ ਕਾਂਡ, ਇਸਲਾਮੀ ਸ਼ਰਹ, ਜੋਗ-ਮਤ ਦੇ ਮੁੰਦਰਾ ਝੋਲੀ ਆਦਿਕ; ਅਤੇ ਜ਼ਿੰਦਗੀ ਵਿਚ ਹਰ ਰੋਜ਼ ਵਾਪਰਨ ਵਾਲੀਆਂ ਹੋਰ ਕਈ ਗੁੰਝਲਾਂ--ਇਹਨਾਂ ਬਾਰੇ ਗੁਰੂ ਅੰਗਦ ਸਾਹਿਬ ਦੀ ਆਪਣੀ ਬਾਣੀ ਵਿਚ ਕੋਈ ਜ਼ਿਕਰ ਨਹੀਂ ਹੈ। ਸਿੱਖ-ਧਰਮ ਅਜੇ ਨਵਾਂ ਨਵਾਂ ਕੌਮਲ ਬੂਟਾ ਸੀ, ਜਿਸ ਦੀ ਛਾਵੇਂ ਬੈਠਣ ਵਾਲੇ ਰਾਹੀਆਂ ਨੂੰ ਇਹ ਔਕੜਾਂ ਜ਼ਰੂਰ ਆਉਂਦੀਆਂ ਸਨ। ਸਿੱਖੀ ਸਾਫ਼ ਗੱਲ ਹੈ ਕਿ ਗੁਰੂ ਅੰਗਦ ਸਾਹਿਬ ਸਿੱਖਾਂ ਦੀਆਂ ਇਹ ਔਕੜਾਂ ਸਤਿਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਰਾਹੀਂ ਹੱਲ ਕਰਦੇ ਸਨ। ਉਨ੍ਹਾਂ ਪਾਸ ਸਾਰੀ ਬਾਣੀ ਮੌਜੂਦ ਸੀ।

ਅਜਿਹੇ ਵਿਚਾਰ-ਜੋਗ ਮਾਮਲਿਆਂ ਵਿਚ ਬਾਣੀ ਦੀ ਅੰਦਰਲੀ ਗਵਾਹੀ ਬੜੀ ਸਹਾਇਤਾ ਕਰ ਸਕਦੀ ਹੈ ਤੇ ਹੁੰਦੀ ਭੀ ਹੈ ਸੁਆਦਲੀ। ਗੁਰੂ ਅੰਗਦ ਸਾਹਿਬ ਜੀ ਦੀ ਆਪਣੀ ਬਾਣੀ ਬਹੁਤ ਥੋੜੀ ਹੈ, ਫਿਰ ਭੀ ਸਾਨੂੰ ਇਹ ਗੱਲ ਸਾਬਤ ਕਰਨ ਵਿਚ ਮਦਦ ਦੇ ਹੀ ਦੇਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅੰਗਦ ਸਾਹਿਬ ਪਾਸ ਮੌਜੂਦ ਸੀ।

ਹਰੇਕ ਪੜ੍ਹਿਆ-ਲਿਖਿਆ ਬੰਦਾ ਜਾਣਦਾ ਹੈ ਕਿ ਜੇ ਕਿਸੇ ਕਵੀ ਜਾਂ ਲਿਖਾਰੀ ਦੀ ਰਚਨਾ ਮੁੜ ਮੁੜ ਪੜ੍ਹ ਕੇ ਵਿਚਾਰਦੇ ਰਹੀਏ ਤਾਂ, ਇਕ ਤਾਂ, ਉਸ ਰਚਨਾ ਵਿਚ ਦਿੱਤੇ ਹੋਏ ਖਿਆਲ ਨਿੱਤ ਦੇ ਪਾਠਕ ਦੇ ਆਪਣੇ ਮਨ ਵਿਚ ਰਚ ਜਾਂਦੇ ਹਨ ਤੇ ਉਸ ਦੇ ਆਪਣੇ ਖਿਆਲਾਂ ਦਾ ਹਿੱਸਾ ਬਣ ਜਾਂਦੇ ਹਨ, ਦੂਜੇ ਉਸ ਰਚਨਾ ਦੇ ਲਫਜ਼ ਤੇ ਤੁਕਾਂ ਪਾਠਕ ਦੀ ਆਪਣੀ ਰੋਜ਼ਾਨਾ ਬੋਲੀ ਵਿਚ ਵਰਤੇ ਜਾਣ ਲੱਗ ਪੈਂਦੇ ਹਨ।

ਇਸ ਦ੍ਰਿਸ਼ਟੀ-ਕੋਣ ਤੋਂ ਗੁਰੂ ਅੰਗਦ ਸਾਹਿਬ ਦੇ ਸਲੋਕ ਪੜ੍ਹ ਕੇ ਵੇਖੋ। ਗਿਣਤੀ ਥੋੜੀ ਹੋਣ ਕਰਕੇ ਥੋੜੇ ਹੀ ਪ੍ਰਮਾਣ ਮਿਲ

ਸਕਣਗੇ, ਪਰ ਇਤਨੇ ਨਾਲ ਭੀ ਇਹ ਸੱਚਾਈ ਦਿੱਸ ਪਏਗੀ ਕਿ  
ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅੰਗਦ ਸਾਹਿਬ ਪਾਸ ਮੌਜੂਦ ਸੀ :

(੧) ਭੁਖਿਆ ਭੁਖ ਨ ਉਤਰੈ, ਗਲੀ ਭੁਖ ਨ ਜਾਇ ॥  
ਨਾਨਕ ਭੁਖਾ ਤਾ ਰਜੈ, ਜਾ ਗੁਣ ਕਹਿ ਗੁਣੀ ਸਮਾਇ ॥੨॥੧੯॥  
[ਮ: ੨, ਮਾਭ ਕੀ ਵਾਰ

ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ ॥੧॥  
[ਜਪੁ, ਮ: ੧

(੨) ਦੁਹਾ ਸਿਰਿਆ ਆਪੇ ਖਸਮੁ, ਵੇਖੈ ਕਰਿ ਵਿਉਪਾਇ ॥  
ਨਾਨਕ ਏਵੈ ਜਾਣੀਐ, ਸਭੁ ਕਿਛੁ ਤਿਸੈ ਰਜਾਇ ॥੧॥੨੨॥  
[ਮ: ੨, ਮਾਭ

ਅੰਮ੍ਰਿਤ ਵੇਲਾ ਸਚੁ ਨਾਉ, ਵਡਿਆਈ ਵੀਚਾਰੁ ॥  
ਕਰਮੀ ਆਵੈ ਕਪੜਾ, ਨਦਰੀ ਮੋਖੁ ਦੁਆਰੁ ॥  
ਨਾਨਕ ਏਵੈ ਜਾਣੀਐ, ਸਭੁ ਆਪੇ ਸਚਿਆਰੁ ॥੪॥  
[ਜਪੁ, ਮ: ੧

(੩) ਚਾਕਰੁ ਲਗੈ ਚਾਕਰੀ, ਨਾਲੇ ਗਾਰਬੁ ਵਾਦੁ ॥  
ਗਲਾ ਕਰੇ ਘਣੇਰੀਆ, ਖਸਮ ਨ ਪਾਏ ਸਾਦੁ ॥੧॥

... ..  
ਸਾਹਿਬ ਸੋਤੀ ਹੁਕਮੁ ਨ ਚਲੈ, ਕਹੀ ਬਣੈ ਅਰਦਾਸਿ ॥  
ਕੂੜਿ ਕਮਾਣੈ ਕੂੜੇ ਹੋਵੈ, ਨਾਨਕ ਸਿਫਤਿ ਵਿਗਾਸਿ ॥੩॥੨੨॥

[ਮ: ੨, ਆਸਾ

ਚਾਕਰੁ ਲਗੈ ਚਾਕਰੀ, ਜੇ ਚਲੈ ਖਸਮੈ ਭਾਇ ॥  
ਹੁਰਮਤਿ ਤਿਸ ਨੋ ਅਗਲੀ, ਓਹੁ ਵਜਹੁ ਭਿ ਦੂਣਾ ਖਾਇ ॥  
ਖਸਮੈ ਕਰੇ ਬਰਾਬਰੀ, ਫਿਰਿ ਗੈਰਤਿ ਅੰਦਰਿ ਪਾਇ ॥  
ਵਜਹੁ ਗਵਾਏ ਅਗਲਾ, ਮੁਹੇ ਮੁਹਿ ਪਾਣਾ ਖਾਇ ॥

ਜਿਸ ਦਾ ਦਿਤਾ ਖਾਵਣਾ, ਤਿਸੁ ਕਹੀਐ ਸਾਬਾਸਿ ॥  
ਨਾਨਕੁ ਹੁਕਮੁ ਨ ਚਲਈ, ਨਾਲਿ ਖਸਮ ਚਲੈ ਅਰਦਾਸਿ ॥੨੨॥

[ਮ: ੧, ਆਸਾ

ਨੋਟ : ਇਥੇ ਹੇਠ-ਲਿਖੇ ਲਫਜ਼ ਤੇ ਵਾਕਾਂਸ਼ ਸਾਂਝੇ ਹਨ :

ਚਾਕਰੁ ਲਗੈ ਚਾਕਰੀ, ਹੁਕਮੁ ਨ ਚਲੈ, ਅਰਦਾਸਿ, ਖਸਮ ।

ਇਹ ਉੱਪਰ-ਦਿੱਤੇ ੩ ਪ੍ਰਮਾਣ ਸ਼ਾਇਦ ਪਾਠਕਾਂ ਲਈ ਤਸੱਲੀ ਜੋਗ ਨ ਹੋਣ, ਕਿਉਂਕਿ ਇਹ ਜਪੁਜੀ ਅਤੇ ਆਸਾ ਦੀ ਵਾਰ ਵਿਚੋਂ ਹਨ, ਤੇ, ਇਹਨਾਂ ਬਾਣੀਆਂ ਬਾਰੇ ਆਮ ਪ੍ਰਚਲਤ ਖਿਆਲ ਹੈ ਕਿ ਗੁਰੂ ਅੰਗਦ ਸਾਹਿਬ ਪਾਸ 'ਮੌਜੂਦ' ਸਨ, 'ਸੋ, ਇਨ੍ਹਾਂ ਤੋਂ ਇਲਾਵਾ ਹੋਰ ਸਾਂਝ ਲੱਭੀਏ :

(੪) ਸੇਈ ਪੂਰੇ ਸਾਹ, ਜਿਨੀ ਪੂਰਾ ਪਾਇਆ ॥

ਅਠੀ ਵੇਪਰਵਾਹ, ਰਹਨਿ ਇਕਤੈ ਰੰਗਿ ॥

ਦਰਸਨਿ ਰੂਪਿ ਅਬਾਹ, ਵਿਰਲੇ ਪਾਈਅਹਿ ॥

ਕਰਮਿ ਪੂਰੇ ਪੂਰਾ ਗੁਰੂ, ਪੂਰਾ ਜਾ ਕਾ ਬੋਲੁ ॥

ਨਾਨਕ ਪੂਰਾ ਜੇ ਕਰੇ, ਘਟੈ ਨਾਹੀ ਤੋਲੁ ॥੨॥੧੭॥

[ਮਾਝ, ਮ: ੨

...

...

...

...

ਚਉਥੇ ਪਹਰਿ ਸਬਾਹ ਕੈ, ਸੁਰਤਿਆ ਉਪਜੈ ਚਾਉ ॥੧॥੧੮॥

[ਮਾਝ, ਮ: ੨

ਸਬਾਹੀ ਸਾਲਾਹ, ਜਿਨੀ ਧਿਆਇਆ ਇਕ ਮਨਿ ॥

ਸੇਈ ਪੂਰੇ ਸਾਹ, ਵਖਤੈ ਉਪਰਿ ਲੜਿ ਮੁਏ ॥

...

...

...

...

ਸਭੇ ਵੇਲਾ ਵਖਤ ਸਿਤਿ, ਜੇ ਅਠੀ ਭਉ ਹੋਇ ॥੧॥੧੯॥

[ਮ: ੧, ਮਾਝ

ਸਾਂਝੇ ਲਫਜ਼ ਤੇ ਵਾਕਾਂਸ਼ :

ਸੇਈ ਪੂਰੇ ਸਾਹ, ਜਿਨੀ, ਅਠੀ, ਸਬਾਹ ।

ਦੋਹਾਂ ਸਲੋਕਾਂ ਦਾ ਮਜ਼ਮੂਨ ਵੀ ਇਕੋ ਹੀ ਹੈ ।

(੫) ਪਹਿਲ ਬਸੰਤੈ ਆਗਮਨਿ, ਤਿਸ ਕਾ ਕਰਹੁ ਬੀਚਾਰੁ ॥

ਨਾਨਕ ਸੋ ਸਾਲਾਹੀਐ, ਜਿ ਸਭਸੈ ਦੇ ਆਧਾਰੁ ॥੨॥੧੯॥

[ਮ: ੨, ਸੂਹੀ ਕੀ ਵਾਰ

ਪਹਿਲ ਬਸੰਤੈ ਆਗਮਨਿ, ਪਹਿਲਾ ਮਉਲਿਓ ਸੋਇ ॥

ਜਿਤੁ ਮਉਲਿਐ ਸਭ ਮਉਲੀਐ, ਤਿਸਹਿ ਨ ਮਉਲਿਹੁ ਕੋਇ ॥੧॥੧੯॥

[ਮ: ੧, ਸੂਹੀ

ਨੋਟ : ਇਹ ਦੋਵੇਂ ਸਲੋਕ ਇਸ ਵੇਲੇ ਤਾਂ ਸੂਹੀ ਕੀ ਵਾਰ ਦੀ ਪਉੜੀ ਨੰ: ੧੯ ਦੇ ਨਾਲ ਇਕੱਠੇ ਲਿਖੇ ਪਏ ਹਨ । ਪਰ ਇਹ 'ਵਾਰ' ਗੁਰੂ ਅਮਰਦਾਸ ਜੀ ਦੀ ਉਚਾਰੀ ਹੋਈ ਹੈ । ਗੁਰੂ ਅੰਗਦ ਸਾਹਿਬ ਨੂੰ ਸਲੋਕ ਇਸ 'ਵਾਰ' ਵਿਚੋਂ ਨਹੀਂ ਮਿਲ ਸਕਦਾ ਸੀ । ਤਦੋਂ ਇਹ ਸਲੋਕ ਗੁਰੂ ਨਾਨਕ ਦੇਵ ਜੀ ਦੇ ਸਲੋਕਾਂ ਦੇ ਸੰਗ੍ਰਹਿ ਵਿਚ ਹੀ ਹੋ ਸਕਦਾ ਸੀ, ਤੇ ਉਹ ਸੰਗ੍ਰਹਿ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਤੋਂ ਹੀ ਮਿਲ ਸਕਦਾ ਸੀ । ਗੁਰੂ ਅਰਜਨ ਸਾਹਿਬ ਇਕੱਠੇ ਨਹੀਂ ਕੀਤੇ ਸਨ ।

(੬) ਆਪੇ ਜਾਣੈ ਕਰੇ ਆਪਿ, ਆਪਿ ਆਣੈ ਰਾਜਿ ॥੧॥੨੦॥

[ਮ: ੨, ਮਾਰੂ ਵਾਰੁ

ਜਿਨਿ ਕੀਆ ਤਿਨਿ ਦੇਖਿਆ, ਕਿਆ ਕਹੀਐ ਰੇ ਭਾਈ ॥

ਆਪੇ ਜਾਣੈ ਕਰੇ ਆਪਿ, ਜਿਨਿ ਵਾੜੀ ਹੈ ਲਾਈ ॥੧॥੧॥

[ਤਿਲੰਗ ਮ: ੧ ਘਰੁ ੨

(੭) ਆਪਿ ਉਪਾਏ ਨਾਨਕਾ, ਆਪੇ ਰਖੈ ਵੇਕੁ ॥

ਮੰਦਾ ਕਿਸ ਨੋ ਆਖੀਐ, ਜਾ ਸਭਨਾ ਸਾਹਿਬੁ ਏਕੁ ॥੧॥੨॥

[ਮ: ੨, ਸਾਰੰਗ ਕੀ ਵਾਰ

ਮੰਦਾ ਕਿਸੇ ਨ ਆਖੀਐ, ਪੜਿ ਅਖਰੁ ਏਰੋ ਬੁਝੀਐ ॥੧੯॥

[ਮ: ੧, ਆਸਾ ਦੀ ਵਾਰ

(੮) ਕੀਤਾ ਕਿਆ ਸਾਲਾਹੀਐ, ਕਰੇ ਸੋਇ ਸਾਲਾਹਿ ॥੨॥੪॥

[ਮ: ੨, ਸਾਰੰਗ ਕੀ ਵਾਰ

ਕੀਤਾ ਕਿਆ ਸਾਲਾਹੀਐ, ਕਰਿ ਸੋਇ ਵੇਖੈ ॥

ਤਾ ਕੀ ਕੀਮਤਿ ਨਾ ਪਵੈ, ਜੇ ਲੋਚੈ ਕੋਈ ॥੯॥੨॥੫॥

[ਸੂਹੀ ਛੰਤ ਮ: ੧

## ਅਤੇ

ਕੀਤਾ ਕਿਆ ਸਾਲਾਹੀਐ, ਕਰਿ ਦੇਖੈ ਸੋਈ ॥

ਜਿਨਿ ਕੀਆ ਸੋ ਮਨਿ ਵਸੈ, ਮੈ ਅਵਰੁ ਨ ਕੋਈ ॥੩॥੮॥੬॥

[ਮਾਰੂ ਮ: ੧, ਅਸਟਪਦੀ

(੯) ਨਾਨਕ ਏਕੀ ਬਾਹਰਾ, ਦੂਜਾ ਦਾਤਾ ਨਾਹਿ ॥੨॥੪॥

[ਮ: ੨, ਸਾਰੰਗ ਕੀ ਵਾਰ

ਨਾਨਕ ਏਕੀ ਬਾਹਰਾ, ਦੂਜਾ ਨਾਹੀ ਕੋਇ ॥

ਤੇ ਸਹ ਲਗੀ ਜੇ ਰਹੈ, ਭੀ ਸਹੁ ਰਾਵੈ ਸੋਇ ॥੪॥੨॥

[ਵਡਹੰਸੁ ਮ: ੧

(੧੦) ਚੀਰੀ ਜਿਸ ਕੀ ਚਲਣਾ, ਮੀਰ ਮਲਕ ਸਲਾਰ ॥

ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥੧॥੫॥

[ਸਾਰੰਗ ਕੀ ਵਾਰ

ਜਿਉ ਲਾਹਾ ਤੋਟਾ ਤਿਵੈ, ਵਾਟ ਚਲਦੀ ਆਈ ॥

ਜੋ ਤਿਸੁ ਭਾਵੈ ਨਾਨਕਾ, ਸਾਈ ਵਡਿਆਈ ॥੧੦॥੧੩॥

[ਆਸਾ ਕਾਫੀ ਮ: ੧, ਪੰਨਾ ੪੧੮

ਅਤੇ

ਕਿਆ ਹੰਸੁ ਕਿਆ ਬਗੁਲਾ, ਜਾ ਕਉ ਨਦਰਿ ਕਰੇਇ ॥  
ਜੋ ਤਿਸੁ ਭਾਵੈ ਨਾਨਕਾ, ਕਾਗਹੁ ਹੰਸੁ ਕਰੇਇ ॥੨॥੨੦॥  
[ਮ: ੧, ਸਿਰੀਰਾਗ ਕੀ ਵਾਰ

ਅਤੇ

ਆਪੇ ਵੇਖੈ ਸੁਣੈ ਆਪੇ ਹੀ, ਕੁਦਰਤਿ ਕਰੇ ਜਹਾਨੁ ॥  
ਜੋ ਤਿਸੁ ਭਾਵੈ ਨਾਨਕਾ, ਹੁਕਮੁ ਸੋਈ ਪਰਵਾਨੁ ॥੪॥੩੧॥  
[ਸਿਰੀ ਰਾਗੁ ਮ: ੧

(੧੧) ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੋ ਹੋਇ ॥  
ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਇ ॥੩॥੧੯॥  
[ਮ: ੨, ਸੂਹੀ ਕੀ ਵਾਰ

ਜੋ ਦਿਲਿ ਮਿਲਿਆ ਸੁ ਮਿਲਿ ਰਹਿਆ, ਮਿਲਿਆ ਕਹੀਐ ਰੇ ਸੋਈ ॥  
ਜੇ ਬਹੁਤੇਰਾ ਲੋਚੀਐ, ਬਾਤੀ ਮੇਲੁ ਨ ਹੋਈ ॥ ੭ ॥ (੧੦॥੧੧)  
[ਤਿਲੰਗੁ ਮ: ੧ ਘਰੁ ੨

(੧੨) ਹੁਕਮੁ ਸਾਜਿ ਹੁਕਮੈ ਵਿਚਿ ਰਖੈ, ਹੁਕਮੈ ਅੰਦਰਿ ਵੇਖੈ ॥  
ਨਾਨਕ ਅਗਹੁ ਹਉਮੈ ਤੁਟੈ, ਤਾਂ ਕੋ ਲਿਖੀਐ ਲੇਖੈ ॥੧॥੧੬॥  
[ਮ: ੨, ਸਾਰੰਗ ਕੀ ਵਾਰ

ਆਖਣੁ ਵੇਖਣੁ ਬੋਲਣੁ ਚਲਣੁ, ਜੀਵਣੁ ਮਰਣੁ ਧਾਤੁ ॥  
ਹੁਕਮੁ ਸਾਜਿ ਹੁਕਮੈ ਵਿਚਿ ਰਖੈ, ਨਾਨਕ ਸਚਾ ਆਪਿ ॥੨॥੧੫॥  
[ਮ: ੧, ਮਾਝ ਕੀ ਵਾਰ

(੧੩) ਵੈਦਾ ਵੈਦੁ ਸੁਵੈਦੁ ਤੂ, ਪਹਿਲਾ ਰੰਗੁ ਪਛਾਣੁ ॥  
ਐਸਾ ਦਾਰੂ ਲੋੜਿ ਲਹੁ, ਜਿਤੁ ਵੇਖੈ ਰੰਗਾ ਘਾਣਿ ॥੨॥੩॥  
[ਮ: ੨, ਮਲਾਰ ਕੀ ਵਾਰ



ਵੈਦੁ ਬੁਲਾਇਆ ਵੈਦਗੀ, ਪਕੜਿ ਢੰਢੋਲੇ ਬਾਹੁ ॥  
ਭੋਲਾ ਵੈਦੁ ਨ ਜਾਣਈ, ਕਰਕ ਕਲੇਜੇ ਮਾਹਿ ॥੧॥੩॥

[ਮ: ੧, ਮਲਾਰ ਕੀ ਵਾਰ

(੧੪) ਨਾਉ ਫਕੀਰੇ ਪਾਤਿਸਾਹੁ, ਮੂਰਖ ਪੰਡਿਤੁ ਨਾਉ ॥  
ਅੰਧੇ ਕਾ ਨਾਉ ਪਾਰਖੁ, ਏਵੈ ਕਰੇ ਗੁਆਉ ॥  
ਇਲਤਿ ਕਾ ਨਾਉ ਚਉਧਰੀ, ਕੂੜੀ ਪੂਰੇ ਬਾਉ ॥  
ਨਾਨਕ ਗੁਰਮੁਖਿ ਜਾਣੀਐ, ਕਲਿ ਕਾ ਏਹੁ ਨਿਆਉ ॥੧॥੨॥

[ਮ: ੨, ਮਲਾਰ ਕੀ ਵਾਰ

ਅੰਧੇ ਅਕਲੀ ਬਾਹਰੇ, ਕਿਆ ਤਿਨ ਸਿਉ ਕਹੀਐ ॥  
ਬਿਨੁ ਗੁਰ ਪੰਥੁ ਨ ਸੂਝਈ, ਕਿਤੁ ਬਿਧਿ ਨਿਰਬਹੀਐ ॥੨॥  
ਬੋਟੇ ਕਉ ਖਰਾ ਕਹੈ, ਖਰੇ ਸਾਰ ਨ ਜਾਣੈ ॥  
ਅੰਧੇ ਕਾ ਨਾਉ ਪਾਰਖੁ, ਕਲੀ ਕਾਲ ਵਿਡਾਣੈ ॥੩॥੨॥੧੮॥

[ਗਉੜੀ ਮ: ੧ ਅਸਟਪਦੀ

ਗੁਰੂ ਅੰਗਦ ਸਾਹਿਬ ਦੇ ਕੁੱਲ ੬੩ ਸਲੋਕਾਂ ਵਿਚੋਂ ਅਸਾਂ ੧੪ ਐਸੇ ਪ੍ਰਮਾਣ (ਭਾਵ, ਸਾਰੇ ਸਲੋਕਾਂ ਦਾ ਚੌਥਾ-ਪੰਜਵਾਂ ਹਿੱਸਾ) ਪੇਸ਼ ਕੀਤੇ ਹਨ, ਜਿਨ੍ਹਾਂ ਤੋਂ ਸਾਫ਼ ਦਿੱਸ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅੰਗਦ ਸਾਹਿਬ ਪਾਸ ਮੌਜੂਦ ਸੀ, ਨਿਰੀ ਜਪੁਜੀ ਤੇ ਆਸਾ ਦੀ ਵਾਰ ਹੀ ਨਹੀਂ, ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚੋਂ ਕਈ ਸਲੋਕਾਂ ਦੇ ਹਵਾਲੇ ਭੀ ਮਿਲ ਰਹੇ ਹਨ, 'ਛੰਤਾਂ' ਵਿਚੋਂ ਭੀ ਪ੍ਰਮਾਣ ਮਿਲਦੇ ਹਨ, ਸ਼ਬਦਾਂ ਤੇ ਅਸਟਪਦੀਆਂ ਵਿਚੋਂ ਭੀ ਮਿਲਦੇ ਹਨ । ਇਹ ਛੰਤ, ਸ਼ਬਦ ਤੇ ਅਸਟਪਦੀਆਂ ਸਿਰੀ ਰਾਗ, ਗਉੜੀ, ਆਸਾ, ਵਡਹੰਸ, ਤਿਲੰਗ, ਸੂਹੀ ਅਤੇ ਮਾਰੂ ਰਾਗ ਵਿਚੋਂ ਹਨ । ਸਲੋਕਾਂ ਵਿਚ ਇਸ ਕਰਕੇ ਵਧੀਕ ਪ੍ਰਮਾਣ ਮਿਲੇ ਹਨ, ਕਿਉਂਕਿ ਗੁਰੂ ਅੰਗਦ ਸਾਹਿਬ ਨੇ ਆਪ ਵੀ ਸਿਰਫ਼ ਸਲੋਕ ਹੀ ਲਿਖੇ ਹਨ । ਪਰ ਇਕ ਹੋਰ ਗੱਲ ਭੀ ਸੁਆਦਲੀ ਹੈ । ਗੁਰੂ ਨਾਨਕ ਦੇਵ ਜੀ ਨੇ ਸਿਰਫ਼ ੧੯ ਰਾਗਾਂ

ਵਿਚ ਬਾਣੀ ਲਿਖੀ ਹੈ, ਤੇ ਗੁਰੂ ਅੰਗਦ ਸਾਹਿਬ ਨੇ ਉਹਨਾਂ ਦੇ ਇੰਨ੍ਹਾਂ ੧੯ ਰਾਗਾਂ ਵਿਚੋਂ ੭ ਰਾਗਾਂ ਵਿਚ ਦਿਤੀ ਹੋਈ ਬਾਣੀ ਨਾਲ ਸਾਂਝ ਵਿਖਾ ਦਿਤੀ ਹੈ। ਸਭ ਗੁਰ-ਵਿਅਕਤੀਆਂ ਵਿਚੋਂ ਘੱਟ ਬਾਣੀ ਗੁਰੂ ਅੰਗਦ ਦੇਵ ਜੀ ਦੀ ਹੈ, ਫਿਰ ਭੀ ਗੁਰੂ ਨਾਨਕ ਸਾਹਿਬ ਦੇ ਵਰਤੇ ਹੋਏ ੧੯ ਰਾਗਾਂ ਵਿਚੋਂ ਤੀਜੇ ਹਿੱਸੇ ਨਾਲ ਗੁਰੂ ਅੰਗਦ ਸਾਹਿਬ ਦੀ ਵਾਕਫੀ ਸਾਫ਼ ਪਰਗਟ ਹੋ ਰਹੀ ਹੈ।

ਅਗਾਂਹ ਇਕ ਹੋਰ ਸੁਆਦਲੀ ਗੱਲ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅੰਗਦ ਸਾਹਿਬ ਪਾਸ ਮੌਜੂਦ ਸਾਬਤ ਹੋ ਰਹੀ ਹੈ, ਤਿਵੇਂ ਗੁਰੂ ਅੰਗਦ ਸਾਹਿਬ ਦੇ ਇਹ ਸਲੋਕ ਭੀ (ਭਾਵੇਂ ਗਿਣਤੀ ਵਿਚ ਬੜੇ ਹੀ ਥੋੜੇ ਹਨ) ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ ਪਾਸ ਮੌਜੂਦ ਦਿੱਸ ਰਹੇ ਹਨ। ਟਾਕਰਾ ਕਰ ਕੇ ਵੇਖ ਲਵੋ :

- (੧) ਨਾਨਕ ਗੁਰਮੁਖਿ ਨਦਰੀ ਆਇਆ,  
ਹਰਿ ਇਕੋ ਸੁਘੜੁ ਸੁਜਾਣੀਐ ॥੨॥੨॥ [ਮ: ੨, ਮਾਝ ਕੀ ਵਾਰ  
ਨਾਨਕ ਗੁਰਮੁਖਿ ਨਦਰੀ ਆਇਆ,  
ਹਰਿ ਆਤਮ ਰਾਮੁ ਮੁਰਾਰਿ ॥੨॥੯॥ [ਮ: ੩, ਮਲਾਰ ਕੀ ਵਾਰ  
ਅਤੇ  
ਨਾਨਕ ਗੁਰਮੁਖਿ ਨਦਰੀ ਆਇਆ,  
ਮੋਹਿ ਮਾਇਆ ਵਿਛੁੜਿ ਸਭ ਜਾਇ ॥੧੭॥

[ਮ: ੪, ਸਲੋਕ ਵਾਰਾਂ ਤੇ ਵਧੀਕ

- (੨) ਨਾਨਕ ਗੁਰਮੁਖਿ ਜਾਣੀਐ,  
ਜਾ ਕਉ ਆਪਿ ਕਰੇ ਪਰਗਾਸੁ ॥੩॥੨॥ [ਮ: ੨, ਆਸਾ ਦੀ ਵਾਰ  
ਮਿਠਾ ਸੋ ਜੋ ਭਾਵਦਾ, ਸਜਣੁ ਸੋ ਜਿ ਰਾਸਿ ॥  
ਨਾਨਕ ਗੁਰਮੁਖਿ ਜਾਣੀਐ, ਜਾ ਕਉ ਆਪਿ ਕਰੇ ਪਰਗਾਸੁ ॥੨॥੨੧॥

[ਮ: ੩, ਗੁਜਰੀ ਕੀ ਵਾਰ

- (੩) ਕਿਰਪਾ ਕਰੇ ਜੇ ਆਪਣੀ, ਤਾ ਗੁਰ ਕਾ ਸਬਦੁ ਕਮਾਹਿ ॥੨॥੭॥  
 [ਮ: ੨, ਆਸਾ ਦੀ ਵਾਰ  
 ਕ੍ਰਿਪਾ ਕਰੇ ਜਿ ਆਪਣੀ, ਤਾ ਹਰਿ ਰਖਾ ਉਰਧਾਰਿ ॥੧॥੬॥  
 [ਮ: ੩, ਵਡਹੰਸ ਕੀ ਵਾਰ

ਅਤੇ

ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸਬਦਿ ਸਮਾਹੀ ॥੧॥੨੬॥  
 [ਮ: ੪, ਸੈਰਠਿ ਕੀ ਵਾਰ

- (੪) ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥੨॥੮॥  
 [ਮ: ੨, ਸੂਹੀ ਕੀ ਵਾਰ  
 ਨਾਨਕ ਸੋ ਸਾਲਾਹੀਐ, ਜਿ ਸਭਨਾ ਸਾਰ ਕਰੇਇ ॥੨੨੦॥  
 [ਮ: ੩, ਸਲੋਕ ਕਬੀਰ ਜੀ

ਅਤੇ

ਨਾਨਕ ਸੋ ਸਾਲਾਹੀਐ, ਜਿਸੁ ਵਸਿ ਸਭੁ ਕਿਛੁ ਹੋਇ ॥੧॥੮॥  
 [ਮ: ੩, ਮਲਾਰ ਕੀ ਵਾਰ

ਅਤੇ

ਨਾਨਕ ਸੋ ਸਾਲਾਹੀਐ, ਜਿ ਦੋਂਦਾ ਸਭਨਾ ਜੀਆ ਰਿਜਕੁ ਸਮਾਇ ॥੧॥੧੫॥  
 [ਮ: ੩, ਮਲਾਰ ਕੀ ਵਾਰ

- (੫) ਨਾਨਕ ਤਿਨ੍ਹਾ ਬਸੰਤੁ ਹੈ, ਜਿਨਿ ਘਰਿ ਵਸਿਆ ਕੰਤੁ ॥੨॥੧੮॥  
 [ਸੂਹੀ ਕੀ ਵਾਰ  
 ਨਾਨਕ ਤਿਨਾ ਬਸੰਤੁ ਹੈ, ਜਿਨਾ ਗੁਰਮੁਖਿ ਵਸਿਆ ਮਨਿ ਸੋਇ ॥੬੧॥  
 [ਮ: ੩, ਸਲੋਕ ਵਾਰਾਂ ਤੇ ਵਧੀਕ

- (੬) ਰਤਨਾ ਸਾਰ ਨਾ ਜਾਣਈ, ਆਵੈ ਆਪੁ ਲਖਾਇ ॥੧॥੧੫॥  
 [ਮ: ੨, ਰਾਮਕਲੀ ਕੀ ਵਾਰ  
 ਰਤਨਾ ਸਾਰ ਨ ਜਾਣਈ, ਅਗਿਆਨੀ ਅੰਧੁ ਅੰਧਾਰੁ ॥੧॥੬॥  
 [ਮ: ੩, ਵਡਹੰਸ ਕੀ ਵਾਰ

(੭) ਮੰਦਾ ਕਿਸ ਨੇ ਆਖੀਐ, ਜਾਂ ਸਭਨਾ ਸਾਹਿਬੁ ਏਕੁ ॥੧॥੨॥

[ਮ: ੨, ਸਾਰੰਗ ਕੀ ਵਾਰ

ਜੀਆ ਜੰਤ ਸਭਿ ਤਿਸ ਦੇ, ਸਭਨਾ ਕਾ ਸੋਈ ॥

ਮੰਦਾ ਕਿਸ ਨੇ ਆਖੀਐ, ਜੇ ਦੂਜਾ ਹੋਈ ॥੪॥੫॥੨੭॥

[ਆਸਾ ਮ: ੩, ਅਸਟਪਦੀ

ਅਤੇ

ਸਭੁ ਅੰਤਰਜਾਮੀ ਬ੍ਰਹਮੁ ਹੈ, ਬ੍ਰਹਮੁ ਵਸੈ ਸਭ ਥਾਇ ॥

ਮੰਦਾ ਕਿਸ ਨੇ ਆਖੀਐ, ਸਬਦਿ ਵੇਖਹੁ ਲਿਵਲਾਇ ॥੬॥੪॥੬॥

[ਮ: ੩, ਸੂਹੀ ਅਸਟਪਦੀਆ

(੮) ਸਭਨਾ ਸਾਹਿਬੁ ਏਕੁ ਹੈ, ਵੇਖੈ ਧੰਧੈ ਲਾਇ ॥੧॥੨॥

[ਮ: ੨, ਸਾਰੰਗ ਕੀ ਵਾਰ

ਸਭਨਾ ਸਾਹਿਬੁ ਏਕੁ ਹੈ, ਪੂਰੈ ਭਾਗਿ ਪਾਇਆ ਜਾਈ ॥੧॥੫॥

[ਮ: ੩, ਰਾਮਕਲੀ ਕੀ ਵਾਰ

(੯) ਕੀਤਾ ਕਿਆ ਸਾਲਾਹੀਐ, ਕਰੇ ਸੋਇ ਸਾਲਾਹਿ ॥੨॥੪॥

[ਮ: ੨, ਸਾਰੰਗ ਕੀ ਵਾਰ

ਕੀਤਾ ਕਿਆ ਸਾਲਾਹੀਐ, ਜਿਸੁ ਜਾਦੇ ਬਿਲਮ ਨ ਹੋਈ ॥੬॥

[ਮ: ੩, ਮਾਰੂ ਕੀ ਵਾਰ

ਨੋਟ : ਤੁਕ 'ਕੀਤਾ ਕਿਆ ਸਾਲਾਹੀਐ' ਸਤਿਗੁਰੂ ਨਾਨਕ ਦੇਵ  
ਜੀ ਨੇ ਭੀ 'ਸੂਹੀ ਛੰਤ' ਅਤੇ 'ਮਾਰੂ ਅਸਟਪਦੀ' ਵਿਚ ਉਚਾਰੀ ਹੈ ।

(੧੦) ਜੋ ਤਿਸੁ ਭਾਵੈ ਨਾਨਕਾ, ਸਾਈ ਭਲੀ ਕਾਰ ॥੧॥੫॥

[ਮ: ੨, ਸਾਰੰਗ ਕੀ ਵਾਰ

ਜੋ ਤਿਸੁ ਭਾਵੈ ਨਾਨਕਾ, ਸਾਈ ਗਲ ਚੰਗੀ ॥੨੨॥੨॥

[ਮ: ੪, ਤਿਲੰਗੁ

ਨੋਟ : ਤੁਕੇ "ਜੋ ਤਿਸੁ ਭਾਵੈ ਨਾਨਕਾ" ਗੁਰੂ ਨਾਨਕ ਸਾਹਿਬ ਨੇ ਭੀ ਆਸਾ ਅਤੇ ਸਿਰੀ ਰਾਗ ਦੇ ਸ਼ਬਦਾਂ ਅਤੇ ਇਕ ਸਲੋਕ ਵਿਚ ਵਰਤੀ ਹੈ।

ਇਹ ਅਖੀਰਲੇ ਦੋ ਪ੍ਰਮਾਣ ਦੱਸਦੇ ਹਨ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹਰੇਕ ਗੁਰ-ਵਿਅਕਤੀ ਦੀ ਬਾਣੀ ਵਾਰੀ-ਸਿਰ ਇਕੱਠੀ ਹੋ ਕੇ ਅਗਲੇ ਗੁਰ-ਵਿਅਕਤੀ ਨੂੰ ਮਿਲ ਜਾਂਦੀ ਸੀ।

ਪੁਸਤਕ "ਗੁਰਮਤਿ ਪ੍ਰਕਾਸ਼" ਦੇ ਪਹਿਲੇ ਲੇਖ ਵਿਚ ਅਸਾਂ ਦੱਸਿਆ ਹੈ ਕਿ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਨਾਨਕ ਦੇਵ ਜੀ ਪਾਸ ਮੌਜੂਦ ਸੀ, ਤੇ ਉਹਨਾਂ ਆਪਣੀ ਬਾਣੀ ਨਾਲ ਸਾਂਭ ਕੇ ਰੱਖੀ ਹੋਈ ਸੀ। ਜਦੋਂ ਉਹਨਾਂ ਆਪਣੀ ਬਾਣੀ ਗੁਰੂ ਅੰਗਦ ਸਾਹਿਬ ਦੇ ਹਵਾਲੇ ਕੀਤੀ, ਤਾਂ ਬਾਬਾ ਫਰੀਦ ਜੀ ਦੀ ਬਾਣੀ ਭੀ ਨਾਲ ਹੀ ਦੇ ਦਿੱਤੀ। ਇਸ ਗੱਲ ਦਾ ਸਬੂਤ ਭੀ ਗੁਰੂ ਅੰਗਦ ਸਾਹਿਬ ਦੇ ਸਲੋਕਾਂ ਵਿਚੋਂ ਮਿਲ ਰਿਹਾ ਹੈ :

ਜੋ ਸਿਰੁ ਸਾਈ ਨਾ ਨਿਵੈ, ਸੋ ਸਿਰੁ ਦੀਜੈ ਡਾਰਿ ॥੧॥੧੫॥

[ਮ: ੨, ਸਿਰੀ ਰਾਗ ਕੀ ਵਾਰ

ਜੋ ਸਿਰੁ ਸਾਈ ਨਾ ਨਿਵੈ, ਸੋ ਸਿਰੁ ਕਪਿ ਉਤਾਰਿ ॥੭੧॥

ਅਤੇ

ਜੋ ਸਿਰੁ ਸਾਈ ਨਾ ਨਿਵੈ, ਸੋ ਸਿਰੁ ਕੀਜੈ ਕਾਂਇ ॥੭੨॥

[ਸਲੋਕ ਫਰੀਦ ਜੀ

## ਅਰਦਾਸ

### (ਦਰਸ਼ਨ, ਰੂਪ ਤੇ ਅਭਿਆਸ)

ਡਾ. ਜਸਵੰਤ ਸਿੰਘ ਨੌਕੀ

ਵਿਦਵਾਨ ਲੇਖਕ ਨੇ ਇਸ ਪੁਸਤਕ ਵਿੱਚ ਸਿੱਖ ਅਰਦਾਸ ਸੰਬੰਧੀ ਦਾਰਸ਼ਨਿਕ ਤੇ ਇਤਿਹਾਸਕ ਪੱਖਾਂ ਤੋਂ ਵਿਸਤ੍ਰਿਤ ਵਿਚਾਰ ਦੇਣ ਉਪਰੰਤ ਅਰਦਾਸ ਦੀਆਂ ਮੰਜ਼ਲਾਂ ਤੇ ਮਾਨਸਿਕ ਗੂੰਝਲਾਂ ਵਰਗੇ ਅਹਿਮ ਤੇ ਸੂਖਮ ਨੁਕਤਿਆਂ 'ਤੇ ਵਿਚਾਰ ਦਰਜ ਕਰ ਕੇ ਸਿੱਖ-ਸਾਹਿਤ ਵਿੱਚ ਬੇਮਿਸਾਲ, ਠੱਸ ਤੇ ਨਿੰਗਰ ਵਾਧਾ ਕੀਤਾ ਹੈ । ਪੁਸਤਕ ਬਾਰੇ ਕੁਝ ਅਨੁਭਵੀ ਪਾਠਕਾਂ ਦੇ ਵਿਚਾਰ ਇਹ ਹਨ :

—ਇਹ ਪੁਸਤਕ ਹਰ ਸਿੱਖ ਘਰਾਣੇ ਵਿੱਚ ਪੁੱਜਣੀ ਚਾਹੀਦੀ ਹੈ ।

—ਕਈ ਦਹਾਕਿਆਂ ਬਾਦ ਏਡੀ ਵਧੀਆ ਕਿਤਾਬ ਪੜ੍ਹਨ ਨੂੰ ਮਿਲੀ ਹੈ ।

—ਇਸ ਪੁਸਤਕ ਦੀ ਸੇਧ ਵਿਚ ਸਿੱਖ-ਜਗਤ ਅਰਦਾਸ ਵਿਚ ਜੁੜ ਕੇ ਮੌਜੂਦਾ ਸੰਤਾਪ-ਸਥਿਤੀ ਤੋਂ ਮੁਕਤ ਹੋ ਸਕਦਾ ਹੈ ।

ਪੰਨੇ ੩੫੭, ਵੱਡਾ ਸਾਈਜ਼, ਭੇਟਾ ੮੦-੦੦

### ਬਹੁ-ਮੁੱਲੇ ਇਤਿਹਾਸਕ ਲੇਖ

(ਸੰਪਾਦਕ : ਕਰਮ ਸਿੰਘ ਹਿਸਟੋਰੀਅਨ)

ਇਹ ਸੰਗ੍ਰਹਿ ਸਿੱਖ-ਇਤਿਹਾਸ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾਣ ਦਾ ਪਹਿਲਾ ਵਸਤੂ-ਨਿਸ਼ਠ ਜਤਨ ਹੈ । ਪਰਮਾਣਿਕ ਹਵਾਲਿਆਂ ਨਾਲ ਭਰਪੂਰ ਇਹ ਲੇਖ ਇਤਿਹਾਸ-ਖੋਜੀਆਂ ਲਈ ਚਾਨਣ-ਮੁਨਾਰਾ ਹਨ ਅਤੇ ਨਵੇਂ ਦਿਲਚਸਪ ਵਿਚਾਰਾਂ ਨਾਲ ਭਰਪੂਰ ਹੋਣ ਕਰਕੇ ਆਮ ਪਾਠਕਾਂ ਨੂੰ ਸਿੱਖ ਇਤਿਹਾਸ ਪ੍ਰਤਿ ਜਾਗਰੂਕ ਕਰਦੇ ਹਨ ।

ਸੁੰਦਰ ਰੂਪ ਵਿਚ, ਭੇਟਾ ੧੨੫-੦੦

ਭਾਈ ਜੋਗਿੰਦਰ ਸਿੰਘ ਤਲਵਾੜਾ ਲਿਖਤ

ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ ੧

ਬਾਣੀ ਬਿਓਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਛੇਤੀ ਸਮਝ ਵਿੱਚ ਆਉਣ ਵਾਲੇ ਚਿਤਰਾਂ ਰਾਹੀਂ ਬਿਓਰਾ, ਵਿਸਤ੍ਰਿਤ ਭੂਮਿਕਾ ਸਾਹਿਤ । ਭੇਟਾ ੫੦ ਰੁਪਏ

ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ ੨

ਗੁਰਬਾਣੀ ਉਚਾਰਣ

ਗੁਰਬਾਣੀ ਦੇ ਸੁੱਧ ਉਚਾਰਣ ਬਾਰੇ ਖੋਜ-ਭਰਪੂਰ ਤੇ ਸੁਖੈਨ ਅਗਵਾਈ, ਜੋ ਸਾਧਾਰਣ ਪਾਠੀਆਂ ਤੋਂ ਲੈ ਕੇ ਵਿਦਵਾਨਾਂ ਤੱਕ ਲਾਭਦਾਇਕ ਹੈ ।

ਭੇਟਾ ੧੬ ਰੁਪਏ ਸਜਿਲਦ ੩੦ ਰੁਪਏ

ਸਹਸਕ੍ਰਿਤੀ ਸਲੋਕ ਤੇ ਗਾਥਾ ਸਟੀਕ

ਗੁਰਬਾਣੀ ਦੇ ਲਗ-ਮਾਤਰੀ ਨਿਯਮਾਂ ਅਨੁਸਾਰ ਸਹਸਕ੍ਰਿਤੀ ਸਲੋਕਾਂ ਤੇ ਗਾਥਾ ਦਾ ਬੜਾ ਸਰਲ ਤੇ ਛੇਤੀ ਸਮਝ ਵਿਚ ਆ ਸਕਣ ਵਾਲਾ ਟੀਕਾ । ਭੇਟਾ ੫-੦੦

ਬਾਣੀ ਮਹਲਾ ੯ ਸਟੀਕ


ਬਾਣੀ ਦੇ ਪਦ-ਅਰਥ ਅਤੇ ਸਮੁੱਚੇ ਅਰਥ ਬੜੇ ਸੁਚੱਜੇ ਢੰਗ ਨਾਲ ਅਸਲ ਬਾਣੀ ਦੇ ਨਾਲ ਢੁਕਵੇਂ, ਫਥਵੇਂ ਤੇ ਸੁਖੈਨ ਦਿੱਤੇ ਗਏ ਹਨ ।

ਪੰਨੇ ੨੨੮, ਭੇਟਾ ੭-੫੦, ਡੀਲਕਸ ੧੫-੦੦

ਜੀਵਨ ਕਥਾ ਸ੍ਰੀ ਗੁਰੂ ਅਮਰਦਾਸ ਜੀ

ਗੁਰੂ ਸਾਹਿਬ ਦੀਆਂ ਜੀਵਨ ਸਾਖੀਆਂ ਅਤੇ ਉਨ੍ਹਾਂ ਦੀ ਬਾਣੀ ਦੇ ਉਪਦੇਸ਼ਾਂ ਦੇ ਸਿਧਾਂਤਕ ਪੱਖਾਂ ਬਾਰੇ ਵਿਚਾਰ ਹੈ ।

ਸਫ਼ ੧੯੨, ਭੇਟਾ ੩-੦੦





## ਪ੍ਰੋ: ਸਾਹਿਬ ਸਿੰਘ ਲਿਖਤ ਪੁਸਤਕਾਂ

- |                     |                        |
|---------------------|------------------------|
| ੧. ਬਾਬਾਣੀਆਂ ਕਹਾਣੀਆਂ | ੨. ਮੋਰੀ ਜੀਵਨ ਕਹਾਣੀ     |
| ੩. ਗੁਰਬਾਣੀ ਵਿਆਕਰਣ   | ੪. ਸਿਮਰਨ ਦੀਆਂ ਬਰਕਤਾਂ   |
| ੫. ਆਦਿ ਬੀੜ ਬਾਰੇ     | ੬. ਸ ਦਾ ਚਾ ਰ ਕ ਲੇ ਖ    |
| ੭. ਸਰਬੱਤ ਦਾ ਭਲਾ     | ੮. ਧ ਰ ਮ ਤੇ ਸ ਦਾ ਚਾ ਰ  |
| ੯. ਬੁਰਾਈ ਦਾ ਟਾਕਰਾ   | ੧੦. ਸਿਖੁ ਸਿਦਕੁ ਨਾ ਹਾਰੇ |

### ੧੧. ਗੁਰਬਾਣੀ ਤੇ ਇਤਿਹਾਸ ਬਾਰੇ

- |                              |                                 |
|------------------------------|---------------------------------|
| ੧੨. ਜੀ: ਬਿ: ਗੁਰੂ ਨਾਨਕ ਦੇਵ ਜੀ | ੧੩. ਜੀ: ਬਿ: ਗੁਰੂ ਗੋਬਿੰਦ ਸਿੰਘ ਜੀ |
| ੧੪. „ ਗੁਰੂ ਅੰਗਦ ਦੇਵ ਜੀ       | ੧੫. „ ਗੁਰੂ ਅਮਰਦਾਸ ਜੀ            |
| ੧੬. „ ਗੁਰੂ ਰਾਮਦਾਸ ਜੀ         | ੧੭. „ ਗੁਰੂ ਅਰਜਨ ਦੇਵ ਜੀ          |
| ੧੮. „ ਗੁਰੂ ਹਰਿ ਗੋਬਿੰਦ ਜੀ     | ੧੯. „ ਗੁਰੂ ਤੇਗ ਬਹਾਦਰ ਜੀ         |
| ੨੦. „ ਗੁਰੂ ਹਰਿ ਰਾਇ ਜੀ ਤੇ     | ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ       |

### ੨੧. ਗੁਰੂ ਇਤਿਹਾਸ ਪਾ: ੨ ਤੋਂ ੯ ਇਕੋ ਜਿਲਦ ਵਿਚ

- |                        |                            |
|------------------------|----------------------------|
| ੨੨. ਜਪੁਜੀ ਸਾਹਿਬ ਸਟੀਕ   | ੨੩. ਆਸਾ ਦੀ ਵਾਰ ਸਟੀਕ        |
| ੨੪. ਸੁਖਮਨੀ ਸਾਹਿਬ ਸਟੀਕ  | ੨੫. ਨਿ ਤ ਨੇ ਮ ਸ ਟੀ ਕ       |
| ੨੬. ਭੱਟਾਂ ਦੇ ਸਵਈਏ ਸਟੀਕ | ੨੭. ਸੱਤੇ ਬਲਵੰਡ ਦੀ ਵਾਰ ਸਟੀਕ |
| ੨੮. ਸਿੱਧ ਗੋਸ਼ਟਿ ਸਟੀਕ   | ੨੯. ਰਾਮਕਲੀ ਸਦ ਸਟੀਕ         |
| ੩੦. ਸਲੋਕ ਫਰੀਦ ਜੀ ਸਟੀਕ  | ੩੧. ਸਲੋਕ ਕਬੀਰ ਜੀ ਸਟੀਕ      |

੩੨. ਭਗਤ ਬਾਣੀ ਸਟੀਕ (ਪੰਜ ਜਿਲਦਾਂ)

੩੩. ਸਲੋਕ ਗੁਰੂ ਅੰਗਦ ਸਾਹਿਬ ਸਟੀਕ

੩੪. ਬਾਰਹਮਾਹ ਤੁਖਾਰੀ ਤੇ ਮਾਝ ਸਟੀਕ

੩੫. ਜਪੁ ਸਾਹਿਬ, ਸਵੱਈਏ, ਚੌਪਈ ਸਟੀਕ

੩੬ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀਕ) ਦਸ ਜਿਲਦਾਂ

੩੭. ਜਪੁਜੀ ਸਟੀਕ (ਹਿੰਦੀ ਵਿਚ)

ੴ ਸਤਿਗੁਰਪ੍ਰਸਾਦਿ ॥

ਗੁਰ-ਇਤਿਹਾਸ ਨੰ: ੩

ਜੀਵਨ-ਬ੍ਰਿਤਾਂਤ

ਸ੍ਰੀ ਗੁਰੂ ਅਮਰਦਾਸ ਜੀ

ਲੇਖਕ

ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ.

\*



---

ਸਿੰਘ ਬਦਰਜ, ਮਾਈ ਸੇਵਾਂ, ਅੰਮ੍ਰਿਤਸਰ



ੴ ਸਤਿਗੁਰਪ੍ਰਸਾਦਿ ॥

ਗੁਰ-ਇਤਿਹਾਸ ਨੰ: ੩

# ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਅਮਰਦਾਸ ਜੀ

ਲੇਖਕ

ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ.,



---

ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ

ISBN 81-7205-081-X

ਤੀਜੀ ਵਾਰ	ਮਾਰਚ ੧੯੭੬
ਚੌਥੀ ਵਾਰ	ਜੁਲਾਈ ੧੯੭੭
ਪੰਜਵੀਂ ਵਾਰ	ਸਤੰਬਰ ੧੯੮੦
ਛੇਵੀਂ ਵਾਰ	ਫਰਵਰੀ ੧੯੮੮
ਸੱਤਵੀਂ ਵਾਰ	ਦਸੰਬਰ ੧੯੯੨

ਮੁੱਲ ੪-੫੦

ਪ੍ਰਕਾਸ਼ਕ

ਸਿੰਘ ਬੁੱਢਰਜ, ਮਾਈ ਸੇਵਾ, ਅੰਮ੍ਰਿਤਸਰ

ਪ੍ਰਿੰਟਰ

ਰਵਿੰਦਰ ਪ੍ਰਿੰਟਿੰਗ ਪ੍ਰੈਸ, ਸੁੰਦਰ ਨਗਰ, ਅੰਮ੍ਰਿਤਸਰ

# ਤਤਕਰਾ

## ਪਹਿਲਾ ਕਾਂਡ—

ਜਨਮ-ਪਿੰਡ ਤੇ ਜਨਮ-ਤਰੀਕ	੫
ਵਿਆਹ ਅਤੇ ਸੰਤਾਨ	੫
ਧਾਰਮਿਕ ਰੁਚੀਆਂ	੬
ਗੁਰੂ ਅੰਗਦ ਦੇਵ ਜੀ ਨਾਲ ਮੇਲ	੭
ਘਾਲ-ਕਮਾਈ ਅਤੇ ਗੁਰਿਆਈ	੮
ਪਰਚਾਰ-ਕੇਂਦਰ ਗੋਇੰਦਵਾਲ	੧੧

## ਦੂਜਾ ਕਾਂਡ—

ਬੀਬੀ ਭਾਨੀ ਜੀ ਦੀ ਸ਼ਾਦੀ	੧੨
ਗੁਰੂ ਕਾ ਲੰਗਰ	੧੪
ਗੁਰਿਆਈ ਦਾ ਦਾਅਵੇਦਾਰ	੧੬
ਅਕਬਰ ਪਾਸ ਸ਼ਿਕਾਇਤ	੧੯
ਗੁਰੂ ਅਮਰਦਾਸ ਜੀ ਕੁਰਖੇਤ ਗਏ	੨੨

## ਤੀਜਾ ਕਾਂਡ—

ਲੰਗਰ ਦੀ ਮਰਯਾਦਾ ਤੇ ਉਹੀ ਵਿਰੋਧਤਾ	੨੪
ਬਾਉਲੀ ਬਣਨੀ	੨੬
ਕੜ ਤੜਨਾ, ਮਾਣਕ ਚੰਦ	੨੭
ਜੱਗ	੨੯
ਅਕਬਰ ਵਲੋਂ ਜਾਗੀਰ	੩੧

## ਚੌਥਾ ਕਾਂਡ—

੨੨ ਮੰਜੀਆਂ	੩੩
-----------	----

## ਪੰਜਵਾਂ ਕਾਂਡ—

ਗੁਰੂ-ਚੌਕ ਵਸਾਣਾ	੪੧
ਗੁਰਿਆਈ	੪੨
ਜੋਤੀ ਜੋਤਿ ਸਮਾਣਾ	੪੫

## ਛੇਵਾਂ ਕਾਂਡ—

ਗੁਰੂ ਅਮਰਦਾਸ ਜੀ ਦੀ ਬਾਣੀ	੪੯
ਗੁਰੂ ਅਮਰਦਾਸ ਜੀ ਦੀ ਤਾਲੀਮ	੫੨

## ਦੂਜੀ ਛਾਪ

ਗੁਰੂ ਅਮਰਦਾਸ ਜੀ ਦਾ ਜੀਵਨ-ਬ੍ਰਿਤਾਂਤ ਮੈਂ ੪ ਮਈ ੧੯੫੧ ਨੂੰ ਲਿਖਣਾ ਸ਼ੁਰੂ ਕੀਤਾ ਸੀ ਅਤੇ ੧੪ ਮਈ ਨੂੰ ਮੁਕੱ ਲਿਆਂ ਸੀ। ਤਦੋਂ ਅਜੇ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਹੀ ਗੁਰਬਾਣੀ, ਗੁਰ-ਇਤਿਹਾਸ ਅਤੇ ਪੰਜਾਬੀ ਪੜ੍ਹਾਂਦਾ ਸਾਂ।

ਗੁਰੂ ਪਾਤਿਸ਼ਾਹ ਦੀ ਪ੍ਰੇਰਨਾ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਬ੍ਰਿਤਾਂਤ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਅਪੜਾਇਆ ਜਾ ਚੁੱਕਾ ਹੈ। ਤੇ, ਅਗਾਂਹ ਇਹੀ ਖਿਆਲ ਸੀ ਕਿ ਗੁਰੂ ਨਾਨਕ ਦੇਵ ਜੀ ਦੇ ੫੦੦ ਸਾਲਾ ਜਨਮ-ਖੁਰਬ ਤੇ ਗੁਰੂ ਨਾਨਕ ਦੇਵ ਜੀ ਦਾ ਜੀਵਨ-ਬ੍ਰਿਤਾਂਤ ਛਾਪਿਆ ਜਾ ਸਕੇਗਾ।

ਪੁਰ ਲੁਧਿਆਣਾ-ਨਿਵਾਸੀ ਬਾਵਾ ਚਰਨ ਸਿੰਘ ਜੀ ਭੱਲਾ ਦੀ ਮਿਲਵਰਤਣ ਨਾਲ ਗੁਰੂ ਅਮਰਦਾਸ ਜੀ ਦਾ ਜੀਵਨ ਅਪ੍ਰੈਲ ੧੯੬੭ ਵਿਚ ਹੀ ਦੂਣੀ ਗਿਣਤੀ ਵਿਚ ਛਪ ਗਿਆ। ਇਸ ਤੋਂ ਬਾਅਦ ਬਾਕੀ ਅਠ ਗੁਰੂ ਸਾਹਿਬਾਨ ਦੇ ਜੀਵਨ-ਬ੍ਰਿਤਾਂਤ ਮੁਕੰਮਲ ਰੂਪ ਵਿਚ ਛਪ ਕੇ ਮਾਰਕੀਟ ਵਿਚ ਆਏ।

ਗੁਰੂ ਅਮਰਦਾਸ ਜੀ ਦਾ ਜੀਵਨ-ਬ੍ਰਿਤਾਂਤ ਹੁਣ ਦੁਬਾਰਾ ਗੁਰ-ਸੰਗਤਾਂ ਤੇ ਸਾਰੇ ਪਾਤਿਸ਼ਾਹ ਦੀ ਕਿਰਪਾ ਨਾਲ ਛਪ ਰਿਹਾ ਹੈ। ਸਤਿਗੁਰੂ ਦੀ ਇਸ ਬਖਸ਼ਿਸ਼ ਲਈ ਧੰਨਵਾਦ।

੫੭ ਜੋਸ਼ੀ ਕਾਲੋਨੀ  
ਮਾਲ ਰੋਡ, ਅੰਮ੍ਰਿਤਸਰ  
੭ ਜੁਲਾਈ, ੧੯੭੩

ਦਾਸ—

ਸਾਹਿਬ ਸਿੰਘ

# ਜੀਵਨ-ਬ੍ਰਿਤਾਂਤ ਗੁਰੂ ਅਮਰਦਾਸ ਜੀ

[੧੪੭੯-੧੫੭੪]

## ਪਹਿਲਾ ਕਾਂਡ

### ਜਨਮ-ਪਿੰਡ-

(ਗੁਰੂ) ਅਮਰਦਾਸ ਜੀ ਦਾ ਜਨਮ ਬਾਸਰਕੇ ਪਿੰਡ ਵਿਚ ਹੋਇਆ। ਬਾਸਰਕਾ ਸ਼ਹਿਰ ਅੰਮ੍ਰਿਤਸਰ ਤੋਂ ਪੰਜ ਕੁ ਮੀਲਾਂ ਦੀ ਵਿੱਥ ਤੇ ਲਹਿੰਦੇ ਪਾਸੇ ਵਲ ਹੈ। ਗੁਰਦੁਆਰਾ ਛੇ-ਹਰਟਾ ਸਾਹਿਬ ਤੋਂ ਬਾਸਰਕਾ ਦੱਖਣ ਵਲ ਤਿੰਨ ਮੀਲਾਂ ਤੇ ਹੈ। ਇਹਨਾਂ ਦੇ ਪਿਤਾ ਬਾਬਾ ਤੇਜ ਭਾਨ ਜੀ ਭੱਲਾ ਕੁਲ ਦੇ ਖੱਤੀ ਸਨ। ਪਿੰਡ ਬਾਸਰਕੇ ਵਿਚ ਉਹਨਾਂ ਦੀ ਕੁਝ ਭੁਇ ਦੀ ਮਾਲਕੀ ਸੀ। ਬਾਬਾ ਤੇਜ ਭਾਨ ਜੀ ਵਾਹੀ ਭੀ ਕਰਾਂਦੇ ਸਨ, ਅਤੇ ਵਣਜ-ਵਿਹਾਰ ਭੀ ਕਰਦੇ ਸਨ। (ਗੁਰੂ) ਅਮਰਦਾਸ ਜੀ ਦੇ ਚਾਰ ਭਰਾ ਸਨ, ਇਹ ਭੀ ਵਾਹੀ ਅਤੇ ਵਣਜ-ਵਪਾਰ ਨਾਲ ਹੀ ਆਪਣਾ ਤੋਰਾ ਤੋਰਦੇ ਸਨ।

### ਜਨਮ-ਤਰੀਕ-

੮ ਜੇਠ ਸੰਮਤ ੧੫੩੬ ਨੂੰ (ਗੁਰੂ) ਅਮਰਦਾਸ ਜੀ ਦਾ ਜਨਮ ਹੋਇਆ। ਚੰਦਮਾ ਦੀਆਂ ਤਰੀਕਾਂ ਦੇ ਹਿਸਾਬ ਉਸ ਦਿਨ ਵੈਸਾਖ ਸੁਦੀ ੧੪ ਸੀ, ਭਾਵ, ਮੱਸਿਆ ਤੋਂ ਪਿਛੋਂ ੧੪ਵੇਂ ਦਿਨ। ਅੰਗਰੇਜ਼ੀ ਮਹੀਨੇ ਦੀ ੫ ਤਰੀਕ ਸੀ ਅਤੇ ਸੰਨ ੧੪੭੯ ਸੀ। ਇਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ੨੦ ਵੈਸਾਖ ਸੰਮਤ ੧੫੨੬ ਨੂੰ ਹੋਇਆ ਸੀ। ਸੋ ਗੁਰੂ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਨਾਲੋਂ ਉਮਰੋਂ ਪੂਰੇ ੧੦ ਸਾਲ ਛੋਟੇ ਸਨ।

### ਵਿਆਹ ਅਤੇ ਸੰਤਾਨ-

ਸਿਆਲਕੋਟ ਤੋਂ ਉਰੇ ੨੦ ਮੀਲ ਦੱਖਣ ਪਾਸੇ ਪਸਰੂਰ ਇਕ



ਬਹੁਤ ਹੀ ਪੁਰਾਣਾ ਨਗਰ ਹੈ । ਪਸਰੂਰ ਤੋਂ ੧੦ ਕੁ ਮੀਲ ਚੜ੍ਹਦੇ ਵਲ ਇਕ ਕਸਬਾ\* ਸਨਖੱਤ੍ਰਾ ਹੈ, ਜਿਸ ਵਿਚ ਬਹੁਤੀ ਖੱਤ੍ਰੀਆਂ ਦੀ ਵੱਸੋਂ ਚਲੀ ਆ ਰਹੀ ਸੀ । ਬਾਸਰਕੇ ਤੋਂ ਸਨਖੱਤ੍ਰਾ ਪੰਜਾਹ ਸੱਠ ਮੀਲਾਂ ਦੀ ਵਿੱਥ ਤੇ ਹੈ । ਸੰਨ ੧੫੦੩ ਵਿਚ ਜਦੋਂ (ਗੁਰੂ) ਅਮਰਦਾਸ ਜੀ ਦਾ ਵਿਆਹ ਹੋਇਆ, ਨਾ ਹੀ ਸ਼ਹਿਰ ਅੰਮ੍ਰਿਤਸਰ ਵੱਸਿਆ ਸੀ ਅਤੇ ਨਾ ਹੀ ਨਗਰ ਡੇਹਰਾ ਬਾਬਾ ਨਾਨਕ । ਬਾਸਰਕੇ ਤੋਂ ਸਨਖੱਤ੍ਰੇ ਜਾਣ ਲਈ ਦਰਿਆ ਰਾਵੀ ਤੋਂ ਰਮਦਾਸ ਦੇ ਪੱਤਣ ਹੀ ਲਾਂਘਾ ਹੁੰਦਾ ਹੋਵੇਗਾ; ਪਾਰਲੇ ਪਾਸੇ ਪੁਰਾਣਾ ਨਗਰ ਨਾਰੋਵਾਲ ਅਤੇ ਉਸ ਤੋਂ ਅਗਾਂਹ ਪੰਝੀ ਵੀਹ ਮੀਲਾਂ ਤੇ ਸਨਖੱਤ੍ਰਾ । ੨੪ ਕੁ ਸਾਲਾਂ ਦੀ ਉਮਰੇ ੧੧ ਮਾਘ ਸੰਮਤ ੧੫੫੯ ਨੂੰ (ਗੁਰੂ) ਅਮਰਦਾਸ ਜੀ ਦਾ ਵਿਆਹ ਸਨਖੱਤ੍ਰੇ ਹੋਇਆ ਸੀ, ਖੱਤ੍ਰੀਆਂ ਦੇ ਬਹਿਲ ਘਰਾਣੇ ਵਿਚ । ਇਹਨਾਂ ਦੇ ਘਰ ਦੋ ਲੜਕੇ ਅਤੇ ਦੋ ਲੜਕੀਆਂ ਪੈਦਾ ਹੋਈਆਂ—ਬੀਬੀ ਭਾਨੀ ਜੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਅਤੇ ਬੀਬੀ ਨਿਧਾਨੀ ਜੀ (ਜਾਂ ਦਾਨੀ ਜੀ) ।

### ਧਾਰਮਿਕ ਰੁਚੀਆਂ—

ਹਿੰਦੂ ਧਰਮ-ਸ਼ਾਸਤਰਾਂ ਅਨੁਸਾਰ ਇਹੀ ਪੁੰਨ ਕਰਮ ਮਿਥੇ ਹੋਏ ਸਨ ਕਿ ਮਨੁੱਖ ਦੇਵੀ ਦੇਵਤਿਆਂ ਦੇ ਮੰਦਰਾਂ ਦੀ ਯਾਤ੍ਰਾ ਕਰੇ, ਤੀਰਥਾਂ ਤੇ ਇਸ਼ਨਾਨ ਕਰੇ ਅਤੇ ਬ੍ਰਾਹਮਣਾਂ ਨੂੰ ਦਾਨ-ਪੁੰਨ ਕਰੇ । (ਗੁਰੂ) ਅਮਰਦਾਸ ਜੀ ਦੇ ਮਨ ਦਾ ਝੁਕਾਉ ਧਰਮ ਵਲ ਕਾਫੀ ਸੀ । ਵਣਜ-ਵਪਾਰ ਦੇ ਸੰਬੰਧ ਵਿਚ ਪੈਂਡੇ ਪਏ ਹੋਏ ਭੀ ਭਗਵਾਨ ਦੇ ਭਜਨ ਗਾਉਂਦੇ ਜਾਇਆ ਕਰਦੇ ਸਨ । ਪੱਕੇ ਵੈਸ਼ਨਵ ਸਨ, ਮਾਸ ਨਹੀਂ ਸਨ ਵਰਤਦੇ । ੪੨ ਸਾਲਾਂ ਦੀ ਉਮਰ ਸੀ, ਜਦੋਂ ਇਹ ਸੰਨ ੧੫੨੧ ਵਿਚ ਹਰਿਦੁਆਰ ਇਸ਼ਨਾਨ ਕਰਨ ਗਏ ਅਤੇ ਫਿਰ ਵੀਹ ਵਰ੍ਹੇ ਸੰਨ ੧੫੪੧ ਤਕ ਹਰ ਸਾਲ ਇਹ ਨੇਮ ਨਿਬਾਹੁੰਦੇ ਰਹੇ ।

\* ਹੁਣ ਤਾਂ ਉਹ ਪਾਸਾ ਪਾਕਿਸਤਾਨ ਵਿਚ ਆ ਜਾਣ ਕਰਕੇ ਹਿੰਦੂ ਤੇ ਸਿੱਖਾਂ ਨੂੰ ਆਪਣਾ ਵਤਨ ੧੯੪੭ ਵਿਚ ਛੱਡਣਾ ਪੈ ਗਿਆ ।

## ਗੁਰੂ ਅੰਗਦ ਦੇਵ ਜੀ ਨਾਲ—

ਸੰਨ ੧੫੪੧ ਵਿਚ ਇੱਕੀਵੀਂ ਵਾਰੀ (ਗੁਰੂ) ਅਮਰਦਾਸ ਜੀ ਗੰਗਾ ਦੇ ਇਸ਼ਨਾਨ ਵਾਸਤੇ ਹਰਿਦੁਆਰ ਗਏ। ਉਸ ਜਮਾਨੇ ਵਿਚ ਆਵਾ-ਜਾਈ ਦੇ ਵਸੀਲੇ ਅੱਜ-ਕਲ੍ਹ ਵਰਗੇ ਤਾਂ ਹੈ ਹੀ ਨਹੀਂ ਸਨ ਕਿ ਦੂਰ-ਦੂਰੇਡੇ ਪੈਂਡੇ ਲੋਕ ਘੰਟਿਆਂ-ਪਹਿਰਾਂ ਵਿਚ ਮੁਕੱ ਸਕਣ। ਪੈਦਲ ਹੀ ਜਾਣਾ ਪੈਂਦਾ ਸੀ। ਤੀਰਥਾਂ ਤੇ ਜਾਣ ਵਾਲੇ ਬੰਦੇ ਸੰਗ-ਸਾਥ ਬਣਾ ਕੇ ਘਰੋਂ ਤੁਰਿਆ ਕਰਦੇ ਸਨ। ਸ਼ਾਹੀ ਸੜਕਾਂ ਉਤੇ ਪੜਾਅ ਬਣੇ ਹੁੰਦੇ ਸਨ, ਜਿਥੇ ਦਿਨ ਦੀ ਮੰਜ਼ਲ ਮੁਕੱ ਕੇ ਜਾਤਰੂ ਰਾਤ ਲਈ ਬਸੇਰਾ ਕਰਦੇ ਸਨ, ਜਾਂ ਗਰਮੀ ਦੀ ਰੁੱਤੇ ਦੁਪਹਿਰ ਕੱਟ ਕੇ ਆਪਣੇ ਰਾਹੇ ਪੈਂਦੇ ਸਨ। ਰਾਹੀਆਂ ਮੁਸਾਫਿਰਾਂ ਦੀਆਂ ਖਾਣ-ਪੀਣ ਆਦਿਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹਨਾਂ ਪੜਾਵਾਂ ਤੇ ਹੱਟੀਆਂ ਦੀ ਰੋਣਕ ਹੁੰਦੀ ਸੀ। ਹਰਿਦੁਆਰ ਤੋਂ ਮੁੜਦੀ ਵਾਰੀ ਰਾਹ ਵਿਚ (ਗੁਰੂ) ਅਮਰਦਾਸ ਜੀ ਨੇ ਇਕ ਪੜਾਅ ਤੇ ਦੁਪਹਿਰੇ ਅਰਾਮ ਕੀਤਾ। ਉਥੇ ਇਕ ਪੰਡਿਤ ਰਹਿੰਦਾ ਸੀ, ਜਿਸ ਦੀ ਨਜ਼ਰ ਸਬੱਬ ਨਾਲ ਉਹਨਾਂ ਦੇ ਪੈਰਾਂ ਉਤੇ ਜਾ ਪਈ। ਪੰਡਿਤ ਹੱਥਾਂ ਪੈਰਾਂ ਦੀਆਂ ਰੇਖਾਂ ਨੂੰ ਸਮਝਦਾ ਸੀ। (ਗੁਰੂ) ਅਮਰਦਾਸ ਜੀ ਦੇ ਪੈਰ ਵਿਚ ਪਦਮ ਰੇਖਾ ਵੇਖ ਕੇ ਪੰਡਿਤ ਨੇ ਸਮਝ ਲਿਆ ਕਿ ਇਹ ਕੋਈ ਮਹਾਂ ਪੁਰਖ ਪਰਗਟ ਹੋਣ ਵਾਲੇ ਹਨ। ਆਪਣੀ ਇਹ ਵਿਚਾਰ ਪੰਡਿਤ ਨੇ ਉਹਨਾਂ ਨੂੰ ਭੀ ਦੱਸ ਦਿੱਤੀ। ਅਗਾਂਹ ਰਸਤੇ ਵਿਚ (ਗੁਰੂ) ਅਮਰਦਾਸ ਜੀ ਦੇ ਨਾਲ ਇਕ ਵੈਸ਼ਨਵ ਸਾਧੂ ਸਾਥੀ ਬਣ ਗਿਆ, ਜੋ ਬਾਸਰਕੇ ਤਕ ਨਾਲ ਹੀ ਆਇਆ। ਪਰ ਇਥੇ ਆ ਕੇ ਜਦੋਂ ਉਸ ਸਾਧੂ ਨੂੰ ਪਤਾ ਲੱਗਾ ਕਿ ਇਹਨਾਂ ਅਜੇ ਕੋਈ ਗੁਰੂ ਨਹੀਂ ਧਾਰਿਆ ਤਾਂ ਉਸ ਨੂੰ ਨਿਗੁਰੇ ਨਾਲ ਸੰਗ ਕਰਨ ਤੇ ਬੜਾ ਅਫਸੋਸ ਹੋਇਆ। ਰਸਤੇ ਵਿਚ ਮਿਲੇ ਪੰਡਿਤ ਅਤੇ ਇਸ ਸਾਧੂ—ਦੋਹਾਂ ਦੀਆਂ ਗੱਲਾਂ ਦਾ (ਗੁਰੂ) ਅਮਰਦਾਸ ਜੀ ਦੇ ਮਨ ਉਤੇ ਬੜਾ ਡੂੰਘਾ ਅਸਰ ਪਿਆ। ਕਈ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਉਸ ਪੰਡਿਤ ਨੇ ਹੀ ਗੁਰੂ ਨਾ ਧਾਰਨ ਕਰਨ ਦੀ ਉਕਾਈ ਚੇਤੇ ਕਰਾਈ ਸੀ।

ਅਜੇ ਬੋਝਾ ਹੀ ਸਮਾ ਹੋਇਆ ਸੀ ਜਦੋਂ ਗੁਰੂ ਅੰਗਦੋ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਦਾ ਵਿਆਹ (ਗੁਰੂ) ਅਮਰਦਾਸ ਜੀ ਦੇ ਭਤੀਜੇ ਨ ਲ ਹੋਇਆ ਸੀ। ਬੀਬੀ ਜੀ ਦੀ ਉਮਰ ਅਜੇ ੧੫ ਕੁ ਸਾਲਾਂ ਦੀ ਹੀ ਸੀ, ਪਰ ਗੁਰ-ਗੋਦੀ ਵਿਚ ਪਲ ਕੇ ਉਸ ਦੀ ਰੁਚੀ ਗੁਰੂ ਨਾਨਕ ਸਾਂਹਿਬ ਦੀ ਬਾਣੀ ਵਲ ਬਣ ਚੁਕੀ ਹੋਈ ਸੀ। ਮਾਪਿਆਂ ਦੇ ਘਰ ਸਿੱਖੀ ਮਰਯਾਦਾ ਅਨੁਸਾਰ ਸਹੁਰੇ ਘਰ ਆ ਕੇ ਭੀ ਉਸ ਨੇ ਅੰਮ੍ਰਿਤ ਵੇਲੇ ਉਠ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਨ ਦਾ ਨੇਮ ਜਾਰੀ ਰੱਖਿਆ। ਵੈਸ਼ਨਵ ਸਾਧੂ ਦੇ ਚਲੇ ਜਾਣ ਤੇ (ਗੁਰੂ) ਅਮਰਦਾਸ ਜੀ ਦੇ ਹਿਰਦੇ ਉਤੇ ਅਜੇ ਸੱਜਰੀ ਹੀ ਚੋਟ ਵੱਜੀ ਸੀ। ਆਪਣੀ ਹੀ ਬੋਲੀ ਵਿਚ ਰੱਬੀ ਸਿਫਤ-ਸਲਾਹ ਦੀ ਬਾਣੀ ਸੁਣ ਕੇ ਮਨ ਵਿਚ ਧੂਹ ਪਈਓ ਨੇ। ਉਸੇ ਹੀ ਦਿਨ ਖਡੂਰ ਸਹਿਬ ਆਏ। ਸਤਿਗੁਰੂ ਜੀ ਨੇ ਆਇਆਂ ਦੇ ਕੁਝਮ ਵਾਂਗ ਸਤਿਕਾਰ ਕਰਨਾ ਚਾਹਿਆ, ਪਰ ਇਹ ਅੱਪੜਦੇ ਹੀ ਚਰਨਾਂ ਤੇ ਢਹਿ ਪਏ। ਬੇਨਤੀ ਕੀਤੀਓ ਨੇ ਕਿ ਮੈਂ ਤਾਂ ਸਿੱਖ ਬਣਨ ਲਈ ਆਇਆ ਹਾਂ ਅਤੇ ਆਤਮਕ-ਜੀਵਨ ਦੀ ਦਾਤ ਲੈਣ ਆਇਆ ਹਾਂ। (ਗੁਰੂ) ਅਮਰਦਾਸ ਜੀ ਦੀ ਉਮਰ ਉਸ ਵੇਲੇ ੬੨ ਸਾਲਾਂ ਦੀ ਸੀ। ਇਸੇ ਹੀ ਸਾਲ ਸੰਨ ੧੫੪੧ ਵਿਚ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਦੀ ਨਾਨੀ ਉਹਨਾਂ ਨੂੰ ਉਹਨਾਂ ਦੇ ਪਿਤਾ ਦੇ ਚਲਾਣਾ ਕਰਨ ਤੇ ਲਾਹੌਰ ਤੋਂ ਬਾਸਰਕੇ ਲੈ ਆਈ ਸੀ। ਬਾਸਰਕੇ ਭਾਈ ਜੇਠਾ ਜੀ ਦੇ ਨਾਨਕੇ ਸਨ।

### ਘਾਲ-ਕਮਾਈ ਅਤੇ ਗੁਰਿਆਈ-

ਭਾਵੇਂ (ਗੁਰੂ) ਅਮਰਦਾਸ ਜੀ ਦੀ ਉਮਰ ਇਤਨੀ ਵਡੇਰੀ ਸੀ, ਪਰ ਦਿਲ ਵਿਚ ਆਪਾ ਵਾਰੋ ਕੇ ਗੁਰੂ ਦੀ ਦੱਸੀ ਕਾਰ ਕਰਨ ਦੀ ਤੀਬਰ ਖਿੱਚ ਸੀ। ਸੇਵਾ ਵਿਚ ਜਵਾਨਾਂ ਵਾਂਗ ਜੁੱਟ ਪਏ, ਦਿਨ-ਰਾਤ ਇਕ ਕਰ ਦਿੱਤੇ ਨੇ। ਇਹਨਾਂ ਦਾ ਘਰ ਦਾ ਗੁਜ਼ਾਰਾ ਚੰਗਾ ਸੋਖਾ ਸੀ, ਸਾਕੇ ਭੀ

ਗੁਰੂ ਅੰਗਦ ਸਾਹਿਬ ਦੇ ਕ੍ਰਮ ਸਨ, ਦੁਨੀਆ ਦੇ ਦ੍ਰਿਸ਼ਟੀ-ਕੋਣ ਤੋਂ ਉੱਚੇ  
 ਥਾਂ ਸਨ । ਮਾਇਆ ਅਤੇ ਮਾਣ ਹੱਥੀਂ ਸੇਵਾ ਕਰਨ ਦੇ ਰਾਹ ਵਿਚ ਭਾਰੀ  
 ਰੁਕਾਵਟ ਹੋਇਆ ਕਰਦੇ ਹਨ, ਪਰ (ਗੁਰੂ) ਅਮਰਦਾਸ ਜੀ ਨੂੰ ਇਹ ਭੀ  
 ਨਾ ਪੋਹ ਸਕੇ । ਖਡੂਰ ਸਾਹਿਬ ਤੋਂ ਬਿਆਸਾ ਦਰਿਆ ਤਿੰਨ ਕੁ ਕੋਹਾਂ ਤੇ  
 ਹੈ । ਅੱਧੀ ਰਾਤੇ ਉਠ ਕੇ ਗਾਗਰ ਲੈ ਕੇ ਬਿਆਸਾ ਤੇ ਜਾਣਾ, ਆਪ  
 ਇਸ਼ਨਾਨ ਕਰ ਕੇ ਆਪਣੇ ਗੁਰੂ ਪਾਤਸ਼ਾਹ ਦੇ ਇਸ਼ਨਾਨ ਲਈ ਗਾਗਰ  
 ਭਰਨੀ, ਅਤੇ ਵਾਪਸ ਖਡੂਰ ਅੱਪੜ ਕੇ ਉਹਨਾਂ ਨੂੰ ਅੰਮ੍ਰਿਤ ਵੇਲੇ ਹੀ  
 ਇਸ਼ਨਾਨ ਕਰਾਣਾ—(ਗੁਰੂ) ਅਮਰਦਾਸ ਜੀ ਨੇ ਇਹ ਆਪਣੀ ਨਿੱਤ ਦੀ  
 ਕਾਰ ਬਣਾ ਲਈ । ਸਿੱਖ-ਇਤਿਹਾਸ ਲਿਖਦਾ ਹੈ ਕਿ ਚੁੰਕਿ ਉਮਰ ਵਡੇਰੀ  
 ਸੀ, ਭਰੀ ਗਾਗਰ ਇਕੱਲੇ ਆਪ ਚੁਕਣੀ ਔਖਾ ਕੰਮ ਸੀ, ਇਸ ਵਾਸਤੇ  
 ਦਰਿਆ ਦੇ ਡੂੰਘੇ ਪਾਣੀ ਵਿਚੋਂ ਗਾਗਰ ਭਰਦੇ ਸਨ, ਅਤੇ ਇਸ ਤਰ੍ਹਾਂ  
 ਖੜੇ-ਖੜੋਤੇ ਸੌਖੇ ਹੀ ਗਾਗਰ ਸਿਰ ਉਤੇ ਧਰ ਲੈਂਦੇ ਸਨ । ਭਰੀ ਹੋਈ  
 ਗਾਗਰ ਤਿੰਨ ਕੋਹ ਪੈਂਡਾ ਸਿਰ ਉਤੇ ਚੁੱਕ ਕੇ ਲਿਆਉਣੀ ਭੀ ਕੋਈ ਸੌਖੀ  
 ਖੇਡ ਨਹੀਂ ਸੀ, ਰਾਹ ਵਿਚ ਦਮ ਲੈਣਾ ਪੈਂਦਾ ਸੀ । ਇਸ ਸੌਖ ਵਾਸਤੇ  
 ਉਹਨਾਂ ਨੇ ਅੱਧ ਕੁ ਵਾਟੇ ਦਮ ਲੈਣ ਲਈ ਇਕ ਦਮਦਮਾ (ਉੱਚਾ ਥੜਾ)  
 ਬਣਾ ਲਿਆ ਹੋਇਆ ਸੀ, ਜਿਥੇ ਖਲੋਤੇ ਹੀ ਗਾਗਰ ਸਿਰੋਂ ਲਾਹ ਕੇ ਰੱਖ  
 ਲੈਂਦੇ ਸਨ, ਅਤੇ ਵਿਸਹੁਣੀ ਕੱਢ ਕੇ ਮੁੜ ਖਲੋਤੇ ਹੀ ਸਿਰ ਉਤੇ ਰਖ ਲੈਂਦੇ  
 ਸਨ । ਆਲਸ ਉਹਨਾਂ ਦੇ ਕਿਤੇ ਨੇੜੇ ਨਹੀਂ ਸੀ ਢੁਕਦਾ, ਦਿਨ ਦੇ ਵੇਲੇ  
 ਲੰਗਰ ਦੀ ਸੇਵਾ ਕਰਦੇ ਸਨ । ਲੰਗਰ ਦੇ ਭਾਂਡੇ ਮਾਂਜਣੇ, ਬਾਲਣ  
 ਲਿਆਉਣਾ, ਪਾਣੀ ਢੋਣਾ, ਗਰਮੀ ਦੀ ਰੁੱਤੇ ਲੋੜ ਅਨੁਸਾਰ ਪੱਖਾ ਝਲਣਾ,  
 ਗੱਲ ਕੀ ਗੁਰੂ-ਦਰ ਤੇ ਆਏ ਬੰਦਿਆਂ ਦੀ ਹਰੇਕ ਸਰੀਰਕ ਲੋੜ ਪੂਰੀ  
 ਕਰਨੀ ਉਹਨਾਂ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਬਣਾ ਲਿਆ ਹੋਇਆ  
 ਸੀ । ਨਿਰਾ ਇਹ ਨਹੀਂ ਸੀ, ਹੱਥ ਪਿਆਰੇ ਦੀ ਇਸ ਕਾਰ ਵੱਲ ਤੇ ਚਿੱਤ  
 ਕਰਤਾਰ ਵੱਲ ਰਹਿੰਦਾ ਸੀ । ਉਹਨਾਂ ਦੇ ਹਿਰਦੇ ਵਿਚ ਗੁਰੂ ਨਾਨਕ  
 ਪਾਤਸ਼ਾਹ ਦੀ ਬਾਣੀ ਦਾ ਭੀ ਇਹ ਇਕ ਅਜਬ ਇਸ਼ਕ ਪੈਦਾ ਹੋਇਆ ।

ਇਹ ਇਸ਼ਕ ਹੀ ਤਾਂ ਪੂਰ ਕੇ ਲਿਆਇਆ ਸੀ । ਹੱਥਾਂ ਦੀ ਕਾਰ ਦੇ ਨਾਲ ਨਾਲ ਇਹ ਭੀ ਬੇ-ਮਿਸਾਲ ਕਰ ਵਿਖਾਇਓ ਨੇ । ਸੰਗਤਾਂ ਦੀ ਸੇਵਾ ਤੋਂ ਜਿਹੜਾ ਭੀ ਵਿਹਲਾ ਵੇਲਾ ਮਿਲਦਾ ਸੀ, ਗੁਰੂ ਅੰਗਦ ਸਾਹਿਬ ਪਾਸੋਂ ਲੈ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦੇ ਰਹਿੰਦੇ ਸਨ । ਸਾਰੀ ਬਾਣੀ ਦਾ ਸੰਗ੍ਰਹਿ ਗੁਰੂ ਅੰਗਦ ਦੇਵ ਜੀ ਪਾਸ ਮੌਜੂਦ ਤਾਂ ਸੀ ਹੀ । ਆਖਰ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਉਹਨਾਂ ਦੇ ਸਪੁਰਦ ਕੀਤੀ ਤਾਂ ਇਸੇ ਇਸ਼ਕ ਤੇ ਅਭਿਆਸ ਨੇ ਹੀ ਉਹਨਾਂ ਦੇ ਅੰਦਰ ਭੀ ਇਲਾਹੀ-ਕਾਵਿ ਦੀਆਂ ਤਰਬਾਂ ਹਿਲਾ ਦਿੱਤੀਆਂ ਸਨ, ਅਤੇ ਚੁਹੱਤਰ ਸਾਲਾਂ ਦੀ ਬਿਰਧ ਉਮਰੇ ਉਹਨਾਂ ਨੂੰ ਉੱਚੀ ਚੋਟੀ ਦਾ ਰੱਬੀ ਕਵੀ ਬਣ ਦਿੱਤਾ ਸੀ ।

ਹਾੜ ਹੋਵੇ, ਸਿਆਲ ਹੋਵੇ, ਹਨੇਰੀ ਹੋਵੇ, ਮੀਂਹ ਹੋਵੇ, ਅੱਧੀ ਰਾਤੇ ਬਿਆਸਾ ਤੋਂ ਪਾਣੀ ਦੀ ਗਾਗਰ ਲਿਆਉਣ ਵਾਲੇ ਨੇਮ ਵਿਚ (ਗੁਰੂ) ਅਮਰਦਾਸ ਜੀ ਨੇ ਕਦੇ ਫਰਕ ਨਾ ਪੈਣ ਦਿੱਤਾ । ਜਿਉਂ ਜਿਉਂ ਉਮਰ ਵਡੇਰੀ ਹੁੰਦੀ ਜਾਏ, ਸਰੀਰਕ ਬਲ ਘਟਦਾ ਜਾਣਾ ਇਕ ਕੁਦਰਤੀ ਨਿਯਮ ਹੈ, (ਗੁਰੂ) ਅਮਰਦਾਸ ਜੀ ਉਤੇ ਭੀ ਇਸ ਨਿਯਮ ਦਾ ਅਸਰ ਪੈਣਾ ਹੀ ਸੀ । ਕਈ ਵਾਰੀ ਹਨੇਰੇ ਵਿਚ ਠੇਡੇ ਖਾਧੇ ਹੋਣਗੇ, ਪ੍ਰੇਮ ਦੀ ਸਾਰ ਨਾ ਜਾਨਣ ਵਾਲਿਆਂ ਨੇ ਉਹਨਾਂ ਠੇਡਿਆਂ ਉਤੇ ਹਾਸਾ ਭੀ ਕਈ ਵਾਰੀ ਕੀਤਾ ਹੋਵੇਗਾ, ਪਰ ਲੋਕਾਂ ਦਾ ਕੋਈ ਹਾਸਾ-ਮਖੌਲ (ਗੁਰੂ) ਅਮਰਦਾਸ ਜੀ ਦੇ ਇਸ ਇਸ਼ਕ-ਪੰਧ ਵਿਚ ਠੇਡਾ ਨਾ ਮਾਰ ਸਕਿਆ । ਸਿੱਖ-ਇਤਿਹਾਸ ਨੇ ਅਜਿਹੇ ਇਕੋ ਮਖੌਲ ਦਾ ਜ਼ਿਕਰ ਕੀਤਾ ਹੈ ਜਦੋਂ ਇਕ ਹਨੇਰੀ ਸਿਆਲੀ ਰਾਤੇ ਮੀਂਹ ਵਰ੍ਹਦੇ ਵਿਚ ਭਰੀ ਗਾਗਰ ਲਈ ਆਉ ਦੇ ਖੜੂਰ ਦੇ ਜੁਲਾਹਿਆਂ ਦੀ ਖੱਡੀ ਵਿਚ ਆਪ ਠੇਡਾ ਖਾ ਕੇ ਡਿੱਗ ਪਏ ਸਨ । ਖੜਕ ਸੁਣ ਕੇ ਜੁਲਾਹੇ ਨੇ ਆਪਣੀ ਵਹਟੀ ਤੋਂ ਪੁੱਛਿਆ ਕਿ ਖੜਕ ਕਿਹਾ ਹੋਇਆ ਹੈ, ਅਗੋਂ ਜੁਲਾਹੀ ਨੇ ਆਖਿਆ ਕਿ ਇਹ ਉਹੋ ਹੀ ਨਿਥਾਵਾਂ ਹੋਵੇਗਾ, ਜੋ ਰਾਤ ਭੀ ਚੈਨ ਨਹੀਂ

ਲੈਂਦਾ। ਇਹ ਜ਼ਿਕਰ ਸੰਨ ੧੫੫੨ ਦਾ ਹੈ, ਜਦੋਂ ਇਹਨਾਂ ਦੀ ਉਮਰ ਤਿਹੱਤਰ ਸਾਲਾਂ ਦੀ ਹੋ ਗਈ ਸੀ। ਅੱਪੜਦੀ ਅੱਪੜਦੀ ਜੁਲਾਹੀ ਦੀ ਇਹ ਬੋਲੀ ਗੁਰੂ ਅੰਗਦ ਸਾਹਿਬ ਤਕ ਭੀ ਜਾ ਅੱਪੜੀ, ਅੱਗੇ ਭੀ ਕਈ ਅਜਿਹੀਆਂ ਪਹੁੰਚਦੀਆਂ ਹੀ ਹੋਣਗੀਆਂ। ਗੁਰੂ ਦੇ ਬਚਨਾਂ ਵਿਚ ਅਡੋਲ ਸਿਦਕ, ਗੁਰੂ ਅਤੇ ਖਲਕਤ ਦੀ ਸੇਵਾ ਲਈ ਕਰੜੀ ਘਾਲ, ਲੋਕਾਂ ਦੇ ਮੇਹਣੇ-ਹਾਸੇ ਵਲੋਂ ਬੇ-ਪਰਵਾਹੀ ਤੇ ਠੰਡਾ ਜਿਗਰਾ—ਇਹਨਾਂ ਗੁਣਾਂ ਨੇ ਗੁਰੂ ਅੰਗਦ ਸਾਹਿਬ ਨੂੰ ਯਕੀਨ ਕਰਾ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦੀ ਸੌਂਪੀ ਜ਼ਿੰਮੇਵਾਰੀ ਦਾ ਭਾਰ (ਗੁਰੂ) ਅਮਰਦਾਸ ਜੀ ਹੀ ਚੁੱਕਣ-ਯੋਗ ਹਨ। ੧ ਮਾਘ ਸੰਮਤ ੧੬੦੮ (ਜਨਵਰੀ ਸੰਨ ੧੫੫੨) ਨੂੰ ਸਾਰੀ ਸੰਗਤ ਦੇ ਸਾਹਮਣੇ ਗੁਰੂ ਅੰਗਦ ਸਾਹਿਬ ਨੇ (ਗੁਰੂ) ਅਮਰਦਾਸ ਜੀ ਨੂੰ ਗੁਰੂ ਥਾਪ ਦਿੱਤਾ, ਆਪਣੀ ਬਾਣੀ ਤੇ ਭਗਤ-ਬਾਣੀ ਸਮੇਤ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਇਹਨਾਂ ਦੇ ਹਵਾਲੇ ਕਰ ਦਿੱਤੀ, ਅਤੇ ਬਚਨ ਕੀਤਾ ਕਿ ਨਿਆਸਰੇ ਤੇ ਨਿਥਾਵੇਂ ਸਿਰਫ ਉਹ ਲੋਕ ਹੁੰਦੇ ਹਨ ਜੋ ਦੁਨੀਆ ਵਾਲੇ ਕੱਚੇ ਤੇ ਤੌੜ ਨਾ ਨਿਭਣ ਵਾਲੇ ਆਸਰੇ ਭਾਲਦੇ ਹਨ। ਜਿਨ੍ਹਾਂ ਦੀ ਟੇਕ ਗੁਰੂ ਤੇ ਕਰਤਾਰ ਹੋਵੇ, ਉਹ ਪੱਕੇ ਆਸਰੇ ਵਾਲੇ ਹੋ ਕੇ ਦੂਜਿਆਂ ਲਈ ਭੀ ਆਸਰਾ ਬਣਦੇ ਹਨ। ਸੌ, ਗੁਰੂ ਅਮਰਦਾਸ ਨਿਥਾਵਿਆਂ ਦਾ ਥਾਂ ਹੈ, ਅਤੇ ਨਿਆਸਰਿਆਂ ਦਾ ਆਸਰਾ ਹੈ।

### ਪਰਚਾਰ-ਕੇਂਦਰ ਗੋਇੰਦਵਾਲ—

ਗੁਰੂ ਅੰਗਦ ਦੇਵ ਜੀ ੩ ਵੈਸਾਖ ੧੬੦੬ (੨੬ ਮਾਰਚ ਸੰਨ ੧੫੫੨) ਨੂੰ ਜੋਤੀ ਜੋਤਿ ਸਮਾਏ ਸਨ। ਉਸ ਦਿਨ ਤੋਂ ਇਹ ਜ਼ਿੰਮੇਵਾਰੀ ਗੁਰੂ ਅਮਰਦਾਸ ਜੀ ਨੇ ਚੁੱਕ ਲਈ, ਅਤੇ ਸਿੱਖ ਧਰਮ ਦੇ ਪਰਚਾਰ ਦਾ ਕੇਂਦਰ ਖੜੂਰ ਦੇ ਥਾਂ ਗੋਇੰਦਵਾਲ ਜਾ ਬਣਾਇਆ। ਇਹ ਨਗਰ ਬਿਆਸਾ ਦੇ ਕੰਢੇ ਗੁਰੂ ਅੰਗਦ ਸਾਹਿਬ ਦੇ ਹੁਕਮ ਅਨੁਸਾਰ ਇਹਨਾਂ ਆਪ ਹੀ ਵਸਾਇਆ ਸੀ।

# ਦੂਜਾ ਕਾਂਡ

ਸੰਨ ੧੫੫੨ ਤੋਂ ੧੫੫੮ ਤਕ

## ਬੀਬੀ ਭਾਨੀ ਜੀ ਦੀ ਸ਼ਾਦੀ—

ਗੁਰੂ ਅਮਰਦਾਸ ਜੀ ਦੀ ਲੜਕੀ ਬੀਬੀ ਭਾਨੀ ਵਿਆਹੁਣ-ਯੋਗ ਹੋ ਗਈ। ਲੜਕੀ ਵਾਸਤੇ ਸੁਚੱਜਾ ਜੀਵਨ-ਸਾਥੀ ਚੁੰਡਣਾ ਸਾਡੇ ਦੇਸ਼ ਵਿਚ ਮਾਪਿਆਂ ਲਈ ਇਕ ਬੜੀ ਭਾਰੀ ਜ਼ਿੰਮੇਵਾਰੀ ਹੈ। ਜਿਉਂ-ਜਿਉਂ ਧੀ ਗੁੱਡੀਆਂ-ਪਟੋਲਿਆਂ ਵਾਲੀ ਉਮਰੋਂ ਅਗਾਂਹ ਲੰਘਦੀ ਹੈ, ਮਾਪੇ ਚੁਫੇਰੇ ਅੱਖਾਂ ਖੋਲ੍ਹ ਕੇ ਆਪਣੇ ਸਾਕਾਂ ਅੰਗਾਂ ਦੇ ਬੱਚਿਆਂ ਨੂੰ ਗੁਰੂ ਨਾਲ ਵੇਖਦੇ ਹਨ ਅਤੇ ਆਪਣੇ ਮਨ ਵਿਚ ਮਿੱਥਾਂ ਮਿੱਥਦੇ ਰਹਿੰਦੇ ਹਨ। ਗੁਰੂ ਅਮਰਦਾਸ ਜੀ ਨੇ ਸੰਨ ੧੫੪੧ ਵਿਚ ਭਾਈ ਜੇਠਾ ਜੀ ਨੂੰ ਵੇਖਿਆ, ਜਦੋਂ ਉਹਨਾਂ ਦੇ ਪਿਤਾ ਦੇ ਚਲਾਣੇ ਤੇ ਨਾਨੀ ਉਹਨਾਂ ਨੂੰ ਬਾਸਰਕੇ ਲੈ ਆਈ ਸੀ। ਚਿਹਰੇ ਤੋਂ ਬੜੇ ਹੋਣਹਾਰ ਅਤੇ ਬੋਲ-ਚਾਲ ਤੋਂ ਬਹੁਤ ਪਿਆਰੇ ਦਿੱਸੇ। ਇਸੇ ਕਰਕੇ ਸੰਨ ੧੫੪੬ ਵਿਚ ਉਹਨਾਂ ਨੂੰ ਗੋਇੰਦਵਾਲ ਲੈ ਆਏ ਸਨ। ਇਥੇ ਆ ਕੇ ਗੁਰੂ-ਦਰ ਦੀ ਸੇਵਾ, ਲੰਗਰ ਦੀ ਸੇਵਾ ਅਤੇ ਸੰਗਤਾਂ ਦੀ ਸੇਵਾ ਵਿਚ ਤਾਂ ਸਾਂਝ-ਪਿਆਰ ਹੋਰ ਭੀ ਵਧੀਕ ਵਧਦਾ ਗਿਆ। (ਗੁਰੂ) ਅਮਰਦਾਸ ਜੀ ਦੀ ਰਾਹੀਂ ਹੀ ਗੁਰੂ ਅੰਗਦ ਸਾਹਿਬ ਦੇ ਵੇਲੇ ਭਾਈ ਜੇਠਾ ਜੀ ਦਾ ਜੀਵਨ ਗੁਰ-ਮਰਜ਼ੀ ਵਾਲੇ ਸੱਚੇ ਵਿਚ ਢਲਦਾ ਰਿਹਾ। ਜਦੋਂ ਗੁਰੂ ਅਮਰਦਾਸ ਜੀ ਸੰਨ ੧੫੫੨ ਵਿਚ ਗੁਰੂ ਬਣੇ, ਭਾਈ ਜੇਠਾ ਜੀ ਦੀ ਉਮਰ ੧੮ ਸਾਲਾਂ ਦੀ ਹੋ ਚੁਕੀ ਸੀ। ਸੰਨ ੧੫੫੩ ਵਿਚ ਸਤਿਗੁਰੂ ਜੀ ਨੇ ਬੀਬੀ ਭਾਨੀ ਜੀ ਦੀ ਸ਼ਾਦੀ ਭਾਈ ਜੇਠਾ (ਗੁਰੂ ਰਾਮਦਾਸ) ਜੀ ਨਾਲ ਕਰ ਦਿੱਤੀ।

## ਦੁਨਿਆਵੀ ਮਾਪਿਆਂ ਲਈ ਪੂਰਨੇ—

ਦੁਨੀਆ ਦੇ ਦ੍ਰਿਸ਼ਟੀ-ਕੋਣ ਤੋਂ ਭਾਈ ਜੇਠਾ ਜੀ ਯਤੀਮ ਸਨ । ਉਹਨਾਂ ਦੀ ਕੋਈ ਜਾਇਦਾਦ ਭੀ ਨਹੀਂ ਸੀ, ਕੋਈ ਸਰਦੇ-ਪੁੱਜਦੇ ਭਰਾ ਭੀ ਨਹੀਂ ਸਨ । ਮਾਪਿਆਂ ਦੇ ਇਕੋ ਇਕ ਪੁੱਤਰ ਤੇ ਉਹ ਭੀ ਯਤੀਮ । ਪਰ ਗੁਰੂ ਅਮਰਦਾਸ ਜੀ ਨੇ ਉਹਨਾਂ ਦੇ ਹੋਣਹਾਰਤਾ ਵੇਖੀ, ਉਹਨਾਂ ਦਾ ਜੀਵਨ ਵੇਖਿਆ । ੭ ਸਾਲਾਂ ਦੀ ਉਮਰ ਤੋਂ ੧੯ ਸਾਲਾਂ ਦੀ ਉਮਰ ਤਕ ੧੨ ਸਾਲ ਆਪਣੇ ਸਾਹਮਣੇ ਪਲਦਾ-ਪਲਦਾ ਵੇਖਿਆ, ਤੇ ਹਰ ਤਰ੍ਹਾਂ ਆਪਣੀ ਲੜਕੀ ਲਈ ਯੋਗ ਵਰ ਜਾਣਿਆ । ਮਾਇਆ ਦਾ ਸਾਥ ਹੋਛਾ ਸਾਥ ਹੈ । ਸਿਹਤ, ਗੁਣ, ਆਚਰਨ, ਸੁਭਾਉ—ਇਹ ਸਨ ਗੱਲਾਂ ਵੇਖਣ ਵਾਲੀਆਂ, ਜੋ ਗੁਰੂ ਅਮਰਦਾਸ ਜੀ ਨੇ ਵੇਖੀਆਂ, ਆਪ ਵੇਖੀਆਂ, ਤੇ ਦੁਨੀਆ ਦੇ ਹੋਰ ਮਾਪਿਆਂ ਲਈ ਪੂਰਨੇ ਪਾ ਦਿੱਤੇ ।

## ਗੋਇੰਦਵਾਲ ਦੀ ਰੋਣਕ—

ਖਡੂਰ ਸਾਹਿਬ ਦੇ ਥਾਂ ਸਿੱਖ-ਧਰਮ ਦਾ ਕੇਂਦਰ ਗੋਇੰਦਵਾਲ ਬਣ ਜਾਣ ਤੇ ਸਿੱਖਾਂ ਦੀ ਆਵਾਜਾਈ ਗੋਇੰਦਵਾਲ ਹੋ ਗਈ । ਸਿੱਖਾਂ ਦੀ ਗਿਣਤੀ ਭੀ ਦਿਨੋ-ਦਿਨ ਵਧਦੀ ਜਾ ਰਹੀ ਸੀ । ਇਹ ਨਗਰ ਹੈ ਸੀ ਭੀ ਸ਼ਾਹੀ ਸੜਕ ਉਤੇ । ਵਪਾਰ ਵੀ ਵੱਧਣ ਲੱਗ ਪਿਆ, ਤੇ ਹੋਰ ਕਈ ਲੋਕ ਭੀ ਇਥੇ ਆ ਵੱਸੇ । ਇਸ ਨੂੰ ਬਣਿਆਂ ਅਜੇ ਥੋੜੇ ਹੀ ਸਾਲ ਹੋਏ ਸਨ, ਨਗਰ ਦੇ ਮਕਾਨ ਇਤਨੇ ਨਹੀਂ ਸਨ ਕਿ ਇਸ ਵਧ ਰਹੀ ਵੱਸੋਂ ਲਈ ਕਾਫੀ ਹੋ ਸਕਣ । ਨਵੀਆਂ ਇਮਾਰਤਾਂ ਵਾਸਤੇ ਇਮਾਰਤੀ ਲੱਕੜੀ ਦੀ ਲੋੜ ਸੀ । ਗੁਰੂ ਅਮਰਦਾਸ ਜੀ ਨੇ ਆਪਣੇ ਭਤੀਜੇ ਸਾਵਣ ਮੱਲ ਨੂੰ ਲੱਕੜੀ ਵਾਸਤੇ ਕਾਂਗੜੇ ਦੇ ਇਲਾਕੇ ਵਿਚ ਹਰੀਪੁਰ ਭੇਜਿਆ । ਹਰੀਪੁਰ ਦਾ ਰਾਜਾ ਅਤੇ ਉਥੋਂ ਦੇ ਬਾਕੀ ਲੋਕ ਬੈਰਾਗੀ ਸਾਧੂਆਂ ਦੇ ਚੇਲੇ ਸਨ, ਤੇ ਇਕਾਦਸ਼ੀ



ਆਦਿਕ ਵਰਤ ਰੱਖਦੇ ਸਨ। ਭਾਈ ਸਾਵਣ ਮੱਲ ਅਤੇ ਉਸ ਦੇ ਸਾਥੀ ਗੁਰ-ਸਿੱਖਾਂ ਦੀ ਰੋਜ਼ਾਨਾ ਰਹਿਣੀ-ਬਹਿਣੀ ਉਹਨਾਂ ਲੋਕਾਂ ਨੂੰ ਪਹਿਲਾਂ ਪਹਿਲਾਂ ਓਪਰੀ-ਓਪਰੀ ਜਾਪੀ। ਪਰ ਜਿਉਂ-ਜਿਉਂ ਗੁਰੂ ਅਮਰਦਾਸ ਜੀ ਦੇ ਸਿੱਖਾਂ ਨਾਲ ਪਹੜੀਆਂ ਨੂੰ ਵਾਹ ਪਿਆ, ਉਹਨਾਂ ਉਤੇ ਇਹਨਾਂ ਦੇ ਸਾਦਾ ਜੀਵਨ ਦਾ ਬੜਾ ਅਸਰ ਪਿਆ। ਹਰੀਪੁਰ ਦਾ ਰਾਜਾ ਸਤਿਗੁਰੂ ਜੀ ਦਾ ਸਿੱਖ ਬਣਿਆ। ਗੋਇੰਦਵਾਲ ਦੀਆਂ ਨਵੀਆਂ ਇਮਾਰਤਾਂ ਵਾਸਤੇ ਲੱਕੜੀ ਭਿਜਵਾਣ ਵਿਚ ਉਸ ਨੇ ਬੜੀ ਸੇਵਾ-ਸਹਾਇਤਾ ਕੀਤੀ। ਜਦੋਂ ਭਾਈ ਸਾਵਣ ਮੱਲ ਵਾਪਸ ਗੋਇੰਦਵਾਲ ਆਏ ਤਾਂ ਉਹ ਰਾਜਾ ਭੀ ਆਪਣੇ ਪਰਵਾਰ ਸਮੇਤ ਦਰਸ਼ਨ ਨੂੰ ਆਇਆ। ਇਹ ਜ਼ਿਕਰ ਸੰਨ ੧੫੫੬ (ਸੰਮਤ ੧੬੧੩) ਦਾ ਹੈ।

### ਗੁਰੂ ਕਾ ਲੰਗਰ—

ਅਸੀਂ ਪਿਛੇ ਵੇਖ ਆਏ ਹਾਂ ਕਿ ਹਿੰਦੂ ਸਮਾਜ ਵਿਚ ਪਏ ਛੂਤ-ਛਾਤ ਦੇ ਰੋਗ ਨੂੰ ਦੂਰ ਕਰਨ ਵੱਲ ਗੁਰੂ ਨਾਨਕ ਦੇਵ ਜੀ ਖਾਸ ਧਿਆਨ ਦੇਂਦੇ ਰਹੇ। ਉਹਨਾਂ ਦੇ ਹੀ ਪੂਰਨਿਆਂ ਉਤੇ ਤੁਰ ਕੇ ਗੁਰੂ ਅੰਗਦ ਸਾਹਿਬ ਨੇ ਲੰਗਰ ਚਲਾਇਆ ਹੋਇਆ ਸੀ, ਜਿਸ ਵਿਚ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ ਕਿ ਕਿਸੇ ਵੀ ਆਏ ਪਰਦੇਸੀ ਨਾਲ ਕੋਈ ਹੌਲਾ ਸਲੂਕ ਨਾ ਹੋਵੇ। ਗੁਰੂ ਅਮਰਦਾਸ ਜੀ ਨੇ ਭੀ ਉਹਨਾਂ ਹੀ ਲੀਹਾਂ ਉਤੇ ਇਸ ਉੱਦਮ ਨੂੰ ਜਾਰੀ ਰੱਖਿਆ। ਕਿਸੇ ਭੀ ਜਾਤਿ-ਵਰਨ ਦਾ ਮਨੁੱਖ ਹੋਵੇ, ਸਭ ਨੂੰ ਇਕੋ ਪੰਗਤ ਵਿਚ ਬਿਠਾ ਕੇ ਪਰਸਾਦ ਛਕਾਇਆ ਜਾਂਦਾ ਸੀ। ਗ਼ਰੀਬ ਜਾਤੀਆਂ ਉਤੇ ਹੋ ਰਹੀ ਵਧੀਕੀ ਨੂੰ ਦੂਰ ਕਰਨ ਲਈ ਗੁਰੂ ਅਮਰਦਾਸ ਜੀ ਨੇ ਇਕ ਹੋਰ ਨਵਾਂ ਕਦਮ ਚੁੱਟਿਆ। ਉਹਨਾਂ ਹੁਕਮ ਦਿੱਤਾ ਕਿ ਸੰਗਤ ਵਿਚ ਦੀਵਾਨ ਵਿਚ ਸਿਰਫ ਉਹਨਾਂ ਲੋਕਾਂ ਨੂੰ ਬੈਠਣ ਦੀ ਆਗਿਆ ਮਿਲੇਗੀ, ਜੋ

ਗੁਰੂ ਕੇ ਲੰਗਰ ਵਿਚ ਸਭ ਨਾਲ ਰਲ ਕੇ ਇਕੋ ਪੰਗਤ ਵਿਚ ਰੋਟੀ ਖਾਣ। ਆਖਰ ਦੀਵਾਨਾਂ ਵਿਚ ਭੀ ਤਾਂ ਨਿੱਤ ਇਹੀ ਸਿਖਿਆ ਦਿੱਤੀ ਜਾ ਰਹੀ ਸੀ ਕਿ ਕਿਸੇ ਭੀ ਬੰਦੇ ਨੂੰ ਨੀਵਾਂ ਨਾ ਸਮਝੋ, ਕਿਸੇ ਨੂੰ ਭੀ ਸੂਦਰ ਸੂਦਰ ਆਖ ਕੇ ਨਾ ਦੁਰਕਾਰੋ। ਇਸ ਸਿਖਿਆ ਨੂੰ ਵਧੀਕ ਅਮਲੀ ਸਕਲ ਵਿਚ ਲਿਆਉਣ ਲਈ ਗੁਰੂ ਅਮਰਦਾਸ ਜੀ ਨੇ ਸੰਗਤ ਅਤੇ ਲੰਗਰ ਦੀ ਡੂੰਘੀ ਸਾਝ ਬਣਾਣ ਵਾਸਤੇ ਇਕੋ ਪੰਗਤ ਵਾਲੀ ਇਹ ਵਧੀਕ ਕਰੜਾਈ ਕਰ ਦਿੱਤੀ।

ਗੋਂਦੇ ਨੇ ਸਤਿਗੁਰੂ ਜੀ ਦੀ ਸਹਾਇਤਾ ਨਾਲ ਇਹ ਨਗਰ ਵਸਾ ਕੇ ਆਪਣੀ ਬਰਾਦਰੀ ਦੇ ਕਈ ਭਰਾ ਇਥੇ ਲਿਆ ਵਸਾਏ ਸਨ। ਬ੍ਰਾਹਮਣਾਂ ਦੇ ਭੀ ਕਈ ਟੱਬਰ ਆ ਵੱਸੇ ਸਨ। ਇਹਨਾਂ ਉੱਚ-ਜਾਤੀਏ ਲੋਕਾਂ ਨੂੰ ਇਹ ਗੱਲ ਪਸੰਦ ਨਾ ਆਈ ਕਿ ਚੂਹੜੇ, ਚਮਾਰ ਅਤੇ ਖੱਤਰੀ ਬ੍ਰਾਹਮਣ ਸਭ ਇਕੋ ਕਤਾਰ ਵਿਚ ਬੈਠ ਕੇ ਰੋਟੀ ਖਾਣ। ਸਦੀਆਂ ਦੇ ਪੈਰਾਂ ਹੇਠ ਲਤਾੜੇ ਗਰੀਬਾਂ ਨੂੰ ਇਹ ਲੋਕ ਭਲਾ ਕਿਵੇਂ ਆਪਣੇ ਕੋਲ ਬੈਠਣ ਦੇਣ? ਬ੍ਰਾਹਮਣਾਂ ਤੇ ਖੱਤਰੀਆਂ ਨੇ ਸਹਿਜੇ-ਸਹਿਜੇ ਇਸ ਗੱਲੋਂ ਗੁਰੂ ਅਮਰਦਾਸ ਜੀ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਦੂਰ ਨੇੜੇ ਦੇ ਪਿੰਡਾਂ-ਨਗਰਾਂ ਦੇ ਬ੍ਰਾਹਮਣਾਂ ਖੱਤਰੀਆਂ ਦੇ ਵਿਚ ਇਹ ਗਿਲੇ ਹਣੇ ਸ਼ੁਰੂ ਹੋ ਗਏ ਕਿ ਗੁਰੂ ਅਮਰਦਾਸ ਜੀ ਸ਼ਾਸਤਰਾਂ ਦੀ ਮਰਯਾਦਾ ਉਲੰਘ ਕੇ ਸਭ ਸੰਕਰ ਵਰਨ ਕਰੀ ਜਾ ਰਹੇ ਹਨ। ਪਰ ਇਹਨਾਂ ਲੋਕਾਂ ਦੀ ਵਿਰੋਧਤਾ ਲੰਗਰ ਦੀ ਮਰਯਾਦਾ ਵਿਚ ਕੋਈ ਰੋਕ ਨਾ ਪਾ ਸਕੀ। ਇਹ ਨਿਯਮ ਜਾਰੀ ਹੀ ਰਿਹਾ ਕਿ ਸੰਗਤ ਵਿਚ ਉਹੀ ਬੈਠ ਸਕੇਗਾ ਜੋ ਲੰਗਰ ਵਿਚੋਂ ਪੰਗਤ ਵਿਚ ਬੈਠ ਕੇ ਪਰਸਾਦ ਛਕੇਗਾ। ਸਿੱਖ ਇਤਿਹਾਸ ਵਿਚ ਇਕ ਪੰਡਤ ਮਾਈਦਾਸ ਦਾ ਜ਼ਿਕਰ ਆਉਂਦਾ ਹੈ, ਜਿਸ ਨੇ ਪਹਿਲਾਂ ਤਾਂ ਪੰਗਤ ਵਿਚ ਬੈਠ ਕੇ ਰੋਟੀ ਖਾਣ ਤੋਂ ਕੁਝ ਸੰਕੋਚ ਕੀਤਾ, ਪਰ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਗੁਰੂ-ਦਰ ਤੇ ਅਪੜਨ ਲਈ ਬੰਦਿਆਂ ਤੋਂ ਇਹ ਘ੍ਰਿਣਾ ਦੂਰ ਕਰਨੀ

ਹੀ ਪਏਗੀ, ਤਾਂ ਉਸ ਨੇ ਛੂਤ-ਛਾਤ ਤੇ ਭਰਮ ਮਿਟਾ ਲਏ। ਇਸ ਦਾ ਸਿੱਟਾ ਇਹ ਨਿਕਲਿਆ ਕਿ ਗੁਰੂ ਦਰ ਤੇ ਰਹਿ ਕੇ ਸਿੱਖ ਧਰਮ ਵਿਚ ਪੱਕਾ ਹੋ ਕੇ ਮਾਈਦਾਸ ਉੱਘੇ ਸਿੱਖਾਂ ਵਿਚ ਗਿਣਿਆ ਜਾਣ ਲੱਗ ਪਿਆ। ੨੨ ਮੰਜੀਆਂ ਥਾਪਣ ਵੇਲੇ ਸਤਿਗੁਰੂ ਜੀ ਨੇ ਇਕ ਇਲਾਕੇ ਦਾ ਪਰਚਾਰਕ ਮਾਈਦਾਸ ਨੂੰ ਭੀ ਮੁਕੱਰਰ ਕੀਤਾ।

### ਗੁਰਿਆਈ ਦਾ ਦਾਅਵੇਦਾਰ—

ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੇ ਪਾਏ ਹੋਏ ਪੂਰਨਿਆਂ ਉਤੇ ਤੁਰ ਕੇ ਸਾਰੀ ਉਮਰ ਖਡੂਰ ਵਿਚ ਲੰਗਰ ਜਾਰੀ ਰੱਖਿਆ, ਜਿਥੇ ਉਚ-ਨੀਚ ਗਰੀਬ-ਅਮੀਰ ਸਭ ਨੂੰ ਇਕੋ ਪੰਗਤ ਵਿਚ ਬਿਠਾ ਕੇ ਛੂਤ-ਛਾਤ ਦਾ ਸਮਾਜਿਕ ਰੰਗ ਦੂਰ ਕਰਨ ਦੇ ਜਤਨ ਕੀਤੇ ਜਾਂਦੇ ਰਹੇ। ਉਹਨਾਂ ਹੀ ਲੀਹਾਂ ਉਤੇ ਗੁਰੂ ਅਮਰਦਾਸ ਜੀ ਤੁਰੇ। ਇਹ ਕੁਦਰਤੀ ਗੱਲ ਸੀ ਕਿ ਸੂਦਰ ਅਖਵਾਂਦੇ ਗਰੀਬ ਲੋਕਾਂ ਦੇ ਦਿਲ ਵਿਚ ਗੁਰੂ ਅਮਰਦਾਸ ਜੀ ਵਾਸਤੇ ਪਿਆਰ ਸਤਿਕਾਰ ਬਣੇ। ਸਤਿਗੁਰੂ ਜੀ ਦੀ ਵਡਿਆਈ ਚੁਫੇਰੇ ਵਧਣ ਲੱਗੀ। ਗੋਇੰਦਵਾਲ ਤੋਂ ਖਡੂਰ ਕੋਈ ਦੂਰ ਨਹੀਂ ਸੀ। ਗੁਰੂ ਅੰਗਦ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਦਾਤੂ ਜੀ ਦੇ ਮਨ ਵਿਚ ਕਦੇ ਕਦੇ ਇਹ ਖੋਹ ਪੈਣ ਲੱਗ ਪਈ ਕਿ ਜੇ ਮੈਂ ਗੁਰੂ ਬਣਦਾ ਤਾਂ ਇਹ ਮਾਣ-ਵਡਿਆਈ ਅੱਜ ਮੈਨੂੰ ਮਿਲਦੀ। ਜਦੋਂ ਲੰਗਰ ਦੀ ਅਭੇਦਤਾ ਦੇ ਕਾਰਨ ਗੋਇੰਦਵਾਲ ਦੇ ਬ੍ਰਾਹਮਣਾਂ ਤੇ ਖੱਤ੍ਰੀਆਂ ਨੇ ਗੁਰੂ ਅਮਰਦਾਸ ਜੀ ਦੀ ਵਿਰੋਧਤਾ ਸ਼ੁਰੂ ਕੀਤੀ, ਤਾਂ ਬਾਬਾ ਦਾਤੂ ਜੀ ਨੂੰ ਕੁਝ ਆਸਾਂ ਭੀ ਬਝਣ ਲੱਗ ਪਈਆਂ। ਸਤਿਗੁਰੂ ਜੀ ਦੇ ਮੁਕਾਬਲੇ ਤੇ ਖੜਾ ਹੋਣ ਲਈ ਜਾਤਿ-ਅਭਿਮਾਨੀਆਂ ਵਲੋਂ ਚੁੱਕਣਾਂ ਭੀ ਮਿਲਣ ਲੱਗੀਆਂ। ਪੰਜਾਬ ਵਿਚ ਸਮਾ ਭੀ ਸੀ ਅਜੇ ਰਾਜ-ਗਰਦੀ ਦਾ। ਅਸੀਂ ਪਿੱਛੇ ਪੜ੍ਹ ਆਏ ਹਾਂ ਕਿ ਸ਼ੇਰ ਸ਼ਾਹ ਸੂਰੀ ਨੇ ੧੭ ਮਈ ਸੰਨ ੧੫੪੦ ਨੂੰ ਕਨੌਜ ਦੇ ਮੈਦਾਨ ਤੇ

ਹਮਾਯੂੰ ਨੂੰ ਭਾਂਜ ਦੇ ਕੇ ਹਿੰਦੁਸਤਾਨ ਤੋਂ ਭਜਾ ਦਿੱਤਾ ਸੀ। ਸ਼ੇਰ ਸ਼ਾਹ ਨੇ ਹਿੰਦੁਸਤਾਨ ਵਿਚ ਚਾਰ ਵੱਡੀਆਂ ਸ਼ਾਹੀ ਸੜਕਾਂ ਬਣਵਾਈਆਂ— (੧) ਸੋਨਾਰਗਾਉ (ਬੰਗਾਲ) ਤੋਂ ਆਗਰਾ, ਦਿੱਲੀ, ਲਾਹੌਰ, ਪਿਸ਼ੌਰ ਤਕ; (੨) ਆਗਰੇ ਤੋਂ ਮਾਂਡੂ, (੩) ਆਗਰੇ ਤੋਂ ਜੋਧਪੁਰ ਚਤੌੜ, (੪) ਲਾਹੌਰ ਤੋਂ ਮੁਲਤਾਨ ਤਕ।

ਕਾਲੰਜਰ ਦਾ ਕਿਲ੍ਹਾ ਸਰ ਕਰਨ ਗਿਆ ਸ਼ੇਰ ਸ਼ਾਹ ਉਥੇ ਹੀ ਸਖਤ ਜ਼ਖਮੀ ਹੋ ਗਿਆ, ਅਤੇ ੨੨ ਮਈ ਸੰਨ ੧੫੪੫ ਨੂੰ ਉਸ ਦੀ ਮੌਤ ਹੋਈ। ਸ਼ੇਰ ਸ਼ਾਹ ਦੀ ਔਲਾਦ ਤਖਤ ਸਾਂਭ ਨਾ ਸਕੀ।

ਹਮਾਯੂੰ ਨੇ ਕਾਬਲ ਤੋਂ ਆ ਕੇ ਫਰਵਰੀ ਸੰਨ ੧੫੫੫ ਵਿਚ ਲਾਹੌਰ ਮੱਲਿਆ; ਅਤੇ ਸ਼ੇਰ ਸ਼ਾਹ ਸੂਰੀ ਦੇ ਭਤੀਜੇ ਸਿਕੰਦਰ ਸੂਰੀ ਨੂੰ ਜੂਨ ਵਿਚ ਸਰਹੰਦ ਦੇ ਕੋਲ ਰਣ-ਭੂਮੀ ਵਿਚ ਭਾਂਜ ਦੇ ਕੇ ਜੁਲਾਈ ਸੰਨ ੧੫੫੫ ਵਿਚ ਦਿੱਲੀ ਉਤੇ ਕਬਜ਼ਾ ਕਰ ਲਿਆ। ਆਪ ਤਾਂ ਉਹ ਦਿੱਲੀ ਟਿਕਿਆ, ਆਪਣੇ ਪੁੱਤਰ ਅਕਬਰ ਨੂੰ, ਜੋ ਅਜੇ ਮਸਾਂ ਤੇਰ੍ਹਾਂ ਸਾਲਾਂ ਦਾ ਸੀ, ਉਸ ਨੂੰ ਪੰਜਾਬ ਦਾ ਸੂਬੇਦਾਰ ਬਣਾ ਕੇ ਨਵੰਬਰ ਵਿਚ ਲਾਹੌਰ ਭੇਜਿਆ।

ਸੋ, ਦਿਲ ਦੀ ਉਮੰਗ, ਬ੍ਰਾਹਮਣਾਂ ਖੱਤੀਆਂ ਵਲੋਂ ਮਿਲੀ ਹਲਾ-ਸ਼ੇਰੀ ਅਤੇ ਦੇਸ ਦੀ ਰਾਜਸੀ ਗੜਬੜ—ਇਹਨਾਂ ਸਭਨਾਂ ਦੇ ਹੌਸਲੇ ਤੇ ਗੁਰੂ-ਘਰ ਦੇ ਵਿਰੋਧੀ ਕੁਝ ਸਾਥੀਆਂ ਨੂੰ ਨਾਲ ਲੈ ਕੇ ਬਾਬਾ ਦਾਤੂ ਜੀ ਗੋਇੰਦਵਾਲ ਆਏ। ਦੀਵਾਨ ਲੱਗਾ ਹੋਇਆ ਸੀ। ਗੁਰੂ ਅਮਰਦਾਸ ਜੀ ਚੌਂਕੀ ਉਤੇ ਬੈਠੇ ਹੋਏ ਸਨ। ਦਾਤੂ ਜੀ ਨੇ ਭਰੇ ਦੀਵਾਨ ਵਿਚ ਆ ਕੇ ਸਤਿਗੁਰੂ ਜੀ ਦੇ ਲੱਕ ਵਿਚ ਲੱਤ ਮਾਰ ਕੇ ਉਹਨਾਂ ਨੂੰ ਹੇਠਾਂ ਡੇਗ ਦਿੱਤਾ। ਆਪ ਗੁਰਿਆਈ ਦੀ ਗੱਦੀ ਉਤੇ ਬੈਠ ਗਏ। ਗੁਰੂ ਅਮਰਦਾਸ ਜੀ ਦੀ ਉਮਰ ਉਸ ਵੇਲੇ ਸਤੱਤਰ ਸਾਲਾਂ ਦੇ ਨੇੜ-ਤੇੜ ਸੀ। ਆਪਣੇ ਆਪ ਨੂੰ ਸੰਭਾਲ ਕੇ ਉਹਨਾਂ ਬਾਬਾ ਦਾਤੂ ਜੀ ਦੇ ਪੈਰ ਘੁੱਟਣੇ ਸ਼ੁਰੂ ਕਰ ਦਿੱਤੇ; ਅਤੇ ਖਿਮਾ ਮੰਗੀ ਕਿ ਮੇਰੇ ਬਿਰਧ

ਉਮਰ ਦੇ ਖਰੂਵੇ ਹੱਡਾਂ ਨਾਲ ਤੁਹਾਡੇ ਨਰਮ ਪੈਰਾਂ ਨੂੰ ਸੱਟ ਲੱਗੀ ਹੋਵੇਗੀ। ਸਤਿਗੁਰੂ ਜੀ ਦੀ ਇਸ ਅੱਤ ਦਰਜੇ ਦੀ ਸਹਿਨ-ਸ਼ੀਲਤਾ ਨੂੰ ਵੇਖ ਕੇ ਸੰਗਤ ਵਿਚੋਂ ਕਿਸੇ ਸਿੱਖ ਨੂੰ ਇਹ ਹਿੰਮਤ ਹੀ ਨਾਂ ਪੈ ਸਕੀ ਕਿ ਬਾਬਾ ਦਾਤੂ ਜੀ ਦੀ ਇਸ ਮੰਦੀ ਕਰਤੂਤ ਨੂੰ ਉੱਠ ਕੇ ਭੰਡ ਸਕੇ।

ਸਿੱਖ ਸੰਗਤਾਂ ਲਈ ਉਹ ਬੜੇ ਇਮਤਿਹਾਨ ਦਾ ਸਮਾਂ ਸੀ। ਭਾਵੇਂ ਗੁਰੂ ਅੰਗਦ ਦੇਵ ਜੀ ਨੇ ਆਪ ਹੀ ਆਪਣੀ ਹਯਾਤੀ ਵਿਚ ਗੁਰੂ ਅਮਰਦਾਸ ਜੀ ਨੂੰ ਗੁਰੂ ਬਣਾਇਆ ਸੀ, ਪਰ ਅਸਥਾਨਕ ਵਿਰੋਧੀਆਂ ਦੀ ਸ਼ਹਿ ਦੇ ਭਰੋਸੇ ਉਤੇ ਬਾਬਾ ਦਾਤੂ ਜੀ ਬਦੋ-ਬਦੀ ਆ ਗੁਰੂ ਬਣੇ। ਕੀ ਸਿੱਖ ਇਸ ਧੱਕੇ ਨੂੰ ਸਹਾਰ ਲੈਣਗੇ? ਕੀ ਪਿਆਰ ਤੇ ਕੁਰਬਾਨੀ ਦੇ ਸੋਮੇ-ਅਸਥਾਨ, ਨੂੰ ਸਿੱਖ ਮੱਥੇ ਟਿਕਾਣੇ ਅਤੇ ਮਾਇਆ ਇਕੱਠੀ ਕਰਨ ਦਾ ਵਸੀਲਾ ਬਣਨ ਦੇਣਗੇ?

ਬਿਰਧ ਉਮਰੇ ਬਾਰਾਂ ਸਾਲ ਕਰੜੀ ਸੇਵਾ ਵਿਚ ਹੱਡ ਰੋਲਣ ਵਾਲੇ ਮਹਾਂਪੁਰਖ ਦੇ ਅੰਦਰ ਦੁਨਿਆਵੀ ਵੱਡੱਪਣ ਦੀ ਤਾਂ ਕੋਈ ਲਾਲਸਾ ਹੀ ਨਹੀਂ ਸੀ। ਰਾਤ-ਰਾਤ ਗੁਰੂ ਅਮਰਦਾਸ ਜੀ ਗੋਇੰਦਵਾਲ ਤੋਂ ਆਪਣੇ ਪਿੰਡ ਬਾਸਰਕੇ ਆ ਗਏ। ਇਥੇ ਭੀ ਆਪਣੇ ਆਉਣ ਦੀ ਕਿਸੇ ਨੂੰ ਖਬਰ ਨਾ ਹੋਣ ਦਿੱਤੀ। ਪਿੰਡੋਂ ਬਾਹਰ ਸਰਕਾਰੀ ਬੀੜ ਵਿਚ ਇਕ ਕੋਠਾ ਬਣਿਆ ਹੋਇਆ ਸੀ, ਉਸ ਵਿਚ ਜਾ ਟਿਕੇ। ਤੇ, ਇਸ ਤਰ੍ਹਾਂ ਬਾਬਾ ਦਾਤੂ ਜੀ ਨੂੰ ਖੁਲ੍ਹਾ ਮੌਕਾ ਦੇ ਦਿੱਤੋਂ ਨੇ ਕਿ ਉਹ ਗੁਰੂ ਬਣ ਸਕਣ। ਪਰ ਗਾਂਦੇ ਆਦਿਕ ਚੌਧਰੀਆਂ ਦੇ ਜ਼ੋਰ ਪਾਣ ਤੇ ਭੀ ਸੰਗਤ ਨੇ ਬਾਬਾ ਦਾਤੂ ਜੀ ਨੂੰ ਗੁਰੂ ਮੰਨਣੋਂ ਨਾਂਹ ਕਰ ਦਿੱਤੀ। ਸਾਰਾ ਦਿਨ ਜ਼ੋਰ-ਅਜ਼ਮਾਈ ਹੁੰਦੀ ਰਹੀ; ਇਕ ਭੀ ਸਿੱਖ ਨੇ ਧੱਕੇ ਨਾਲ ਬਣੇ ਗੁਰੂ ਵੱਲ ਮੂੰਹ ਨਾ ਕੀਤਾ। ਸਿੱਖ ਸਤਿਗੁਰੂ ਜੀ ਦੀ ਭਾਲ ਕਰਦੇ ਕਰਦੇ ਬਾਸਰਕੇ ਆ ਪਹੁੰਚੇ, ਅਤੇ ਬਾਬਾ ਦਾਤੂ ਜੀ ਆਪਣੇ ਆਪ ਵਿਚ ਹੌਲੇ ਪੈ ਕੇ ਖੜ੍ਹ ਮੁੜ ਆਏ।

ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਨੂੰ ਗੁਰੂ ਅਮਰਦਾਸ ਜੀ ਨੂੰ ਬਾਸਰਕੇ ਤੋਂ ਮੁੜ ਗੋਇੰਦਵਾਲ ਮੋੜ ਲਿਆਂਦਾ ।

### ਅਕਬਰ ਪਾਸ ਸ਼ਿਕਾਇਤ—

੨੪ ਜਨਵਰੀ ੧੫੫੬ ਨੂੰ ਹਮਾਯੂੰ ਦਿੱਲੀ ਆਪਣੇ ਮਹੱਲ ਦੀਆਂ ਪੌੜੀਆਂ ਤੋਂ ਤਿਲੁਕਣ ਕਰਕੇ ਖੋਪਰੀ ਟੁੱਟਣ ਨਾਲ ਮਰ ਗਿਆ । ਅਕਬਰ ਨੂੰ ਜਦੋਂ ਇਹ ਖਬਰ ਮਿਲੀ, ਉਹ ਤਖਤ ਦੇ ਸ਼ਰੀਕ ਸਿਕੰਦਰ ਸੂਰੀ ਦਾ ਪਿੱਛਾ ਕਰਦਾ ਹੋਇਆ ਕਲਾਨੌਰ ਵੱਲ ਗਿਆ ਹੋਇਆ ਸੀ । ਅਕਬਰ ਦੀ ਗ਼ੈਰ-ਹਾਜ਼ਰੀ ਵਿਚ ਹੀ ਉਸ ਦੀ ਦਿੱਲੀ ਦੇ ਤਖਤ ਉਤੇ ਬੈਠਣ ਦੀ ਰਸਮ ਦਿੱਲੀ ਵਿਚ ਕੀਤੀ ਗਈ । ਸਿਕੰਦਰ ਨੂੰ ਜੰਮੂ ਦੀਆਂ ਪਹਾੜੀਆਂ ਵਲ ਭਜਾ ਕੇ ਜੂਨ ਵਿਚ ਬਹੁਤੀ ਵਰਖਾ ਦੇ ਕਾਰਨ ਅਕਬਰ ਜਲੰਧਰ ਆ ਗਿਆ, ਅਤੇ ਇਥੇ ਪੰਜ ਕੁ ਮਹੀਨੇ ਟਿਕਿਆ । ਇਥੋਂ ਪਾਨੀਪਤ ਦੇ ਨੇੜੇ ਦੂਜੇ ਸ਼ਰੀਕ ਹੇਮੂ ਨੂੰ ਮੁਕੱ ਕੇ ਨਵੰਬਰ ਵਿਚ ਅਕਬਰ ਦਿੱਲੀ ਪਹੁੰਚਿਆ । ਉਥੇ ਸਿਰਫ਼ ਇਕ ਮਹੀਨਾ ਰਹਿ ਕੇ ਫਿਰ ਪੰਜਾਬ ਨੂੰ ਮੁੜਿਆ, ਕਿਉਂਕਿ ਸਿਕੰਦਰ ਵਾਲਾ ਕੰਡਾ ਅਜੇ ਚੁੱਭਦਾ ਸੀ । ਜੰਮੂ ਦੇ ਇਲਾਕੇ ਵਿਚ ਇਕ ਕਿਲ੍ਹੇ ਵਿਚ ਘਿਰ ਕੇ ਸਿਕੰਦਰ ਸੂਰੀ ਨੇ ਈਨ ਮੰਨ ਲਈ । ਉਹਨੀਂ ਹੀ ਦਿਨੀਂ ਅਕਬਰ ਦੀ ਮਾਂ ਅਤੇ ਸ਼ਾਹੀ ਹਰਮ ਦੀਆਂ ਹੋਰ ਬੇਗਮਾਂ ਕਾਬਲ ਤੋਂ ਉਥੇ ਆ ਪਹੁੰਚੀਆਂ । ਅਕਬਰ ਸਭ ਨੂੰ ਨਾਲ ਲੈ ਕੇ ਲਾਹੌਰ ਆ ਗਿਆ । ਇਹ ਜ਼ਿਕਰ ਮਈ-ਜੂਨ ਸੰਨ ੧੫੫੭ ਦਾ ਹੈ । ਤਦੋਂ ਕੁਝ ਮਹੀਨੇ ਅਕਬਰ ਲਾਹੌਰ ਠਹਿਰਿਆ ਸੀ ।

ਗੋਂਦੇ ਅਤੇ ਉਸ ਦੇ ਸਾਥੀ ਬ੍ਰਾਹਮਣਾਂ ਤੇ ਖੱਤੀਆਂ ਨੂੰ ਜਦੋਂ ਬਾਬਾ ਦਾਤੂ ਜੀ ਦੇ ਗੁਰੂ ਬਣਨ ਵਿਚ ਕਾਮਯਾਬੀ ਨਾ ਹੋਈ, ਤਾਂ ਉਹ ਪੰਚਾਇਤ ਬਣਾ ਕੇ ਅਕਬਰ ਪਾਸ ਸ਼ਿਕਾਇਤ ਕਰਨ ਲਈ ਲਾਹੌਰ ਪਹੁੰਚੇ । ਸਾਧਾਰਨ ਹਾਲਤਾਂ ਵਿਚ ਸ਼ਾਹੀ ਦਰਬਾਰ ਤਕ ਹਰੇਕ ਬੰਦੇ ਦੀ

ਪਹੁੰਚ ਹੋ ਸਕਣੀ ਕੋਈ ਸੋਖੀ ਖੇਡ ਨਹੀਂ ਹੈ । ਪਰ ਗੋਂਦੇ ਤੇ ਉਸ ਦੇ ਸਾਥੀਆਂ ਦੇ ਅੰਦਰ ਇਕ ਤਾਂ ਸਤਿਗੁਰੂ ਜੀ ਦੇ ਵਿਰੁੱਧ ਸਾੜਾ ਸੀ, ਦੂਜੇ, ਉਹ ਇਹ ਭੀ ਸਹਾਰ ਨਹੀਂ ਸਕਦੇ ਸਨ ਕਿ ਨਗਰ ਦੇ ਕੰਮੀ-ਕਮੀਣ ਤੇ ਕੰਗਾਲ ਸੂਦਰ ਲੋਕ ਉਹਨਾਂ ਦੇ ਨਾਲ ਬਰਾਬਰੀ ਦੀਆਂ ਗੱਲਾਂ ਕਰਨ ਜੋਗੇ ਹੋ ਜਾਣ । ਮਿਲ-ਮਿਲਾ ਕੇ ਸ਼ਾਹੀ ਦਰਬਾਰ ਦੇ ਕਈ ਹਿੰਦੂ ਕਰਮ-ਚਾਰੀਆਂ ਨੂੰ ਉਹਨਾਂ ਆਪਣੇ ਵਲ ਕਰ ਲਿਆ, ਅਤੇ ਇਸ ਤਰ੍ਹਾਂ ਬਾਦਸ਼ਾਹ ਦੇ ਕੰਨਾਂ ਤਕ ਕਈ ਬੁਠੀਆਂ-ਸਚੀਆਂ ਜਾਂ ਅੱਪੜਾਈਆਂ । ਅਕਬਰ ਨੇ ਸਤਿਗੁਰੂ ਜੀ ਨੂੰ ਬੁਲਾ ਭੇਜਿਆ ।

ਗੁਰੂ ਅਮਰਦਾਸ ਜੀ ਦੀ ਉਮਰ ਉਸ ਵੇਲੇ ੭੮ ਸਾਲਾਂ ਤੋਂ ਵਧੀਕ ਹੋ ਚੁਕੀ ਸੀ । ਉਹਨਾਂ ਨੇ ਆਪਣੇ ਵਿਰੁੱਧ ਹੋਈਆਂ ਸ਼ਿਕਾਇਤਾਂ ਦਾ ਉੱਤਰ ਦੇਣ ਲਈ (ਗੁਰੂ) ਰਾਮਦਾਸ ਜੀ ਨੂੰ ਭੇਜਿਆ । (ਗੁਰੂ) ਰਾਮਦਾਸ ਜੀ ਦੀ ਉਮਰ ਉਸ ਵੇਲੇ ੨੩ ਸਾਲਾਂ ਦੀ ਸੀ । ਉਹਨਾਂ ਅਕਬਰ ਪਾਸ ਜਾ ਕੇ ਗੁਰੂ ਨਾਨਕ ਦੇਵ ਜੀ ਦਾ ਮਤ ਐਸੇ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਕਿ ਦੋਖੀਆਂ ਦੀ ਦਾਲ ਨਾ ਗਲ ਸਕੀ । ਗੋਂਦਾ ਅਤੇ ਉਸ ਦੇ ਸਾਥੀ ਅਕਬਰ ਅਤੇ ਉਸ ਦੇ ਸਿਆਣੇ ਸਰਪ੍ਰਸਤ ਬੈਰਮ ਖਾਂ ਦੀ ਤਸੱਲੀ ਨਾ ਕਰਾ ਸਕੇ । ਸਤਿਗੁਰੂ ਜੀ ਦਾ ਕੁਝ ਵਿਗਾੜ ਸਕਣ ਦੇ ਥਾਂ ਉਹ ਬੜੇ ਹੌਲੇ ਪੈ ਕੇ ਮੁੜੇ ।

ਸਤਿਗੁਰੂ ਜੀ ਦੇ ਸਾਹਮਣੇ ਤਾਂ ਨਿਸ਼ਾਨਾਂ ਸੀ ਦਿਸ-ਵਾਸੀਆਂ ਦੀ ਭਲਾਈ ਦਾ । ਕਈ ਬਿਪਤਾਂ, ਐਸੀਆਂ ਸਨ ਜੋ ਹਿੰਦੂ ਜਾਤੀ ਉਤੇ ਮੁਸਲਮਾਨ ਹਾਕਮਾਂ ਵਲੋਂ ਪਾਈਆਂ ਹੋਈਆਂ ਸਨ । ਕਈ ਮੁਸੀਬਤਾਂ ਐਸੀਆਂ ਸਨ ਜੋ ਹਿੰਦੂ ਕੌਮ ਦੇ ਨੇਤਾ, ਬ੍ਰਾਹਮਣਾਂ ਦੇ ਧਰਮ-ਸ਼ਾਸਤਰਾਂ ਨੇ ਲਿਆਂਦੀਆਂ, ਹੋਈਆਂ ਸਨ । ਬਾਦਸ਼ਾਹ ਨੂੰ ਮਿਲਣ ਦਾ ਰੋਜ਼ ਰੋਜ਼ ਮੌਕਾ ਕਿਥੇ ਮਿਲ ਸਕਦਾ ਸੀ ? ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਇਸ ਗੱਲ ਲਈ ਭੀ ਤਿਆਰ ਕਰ ਕੇ ਭੇਜਿਆ ਸੀ ਕਿ ਉਹ ਅਕਬਰ ਨੂੰ ਪਰਜਾ ਦੀਆਂ ਮੁਸੀਬਤਾਂ ਦੱਸ ਸਕਣ । ਪਤੀ ਦੇ

ਮਰਨ ਤੇ ਹਿੰਦੂ ਵਿਧਵਾ ਨੂੰ ਸ਼ਾਸਤਰਾਂ ਦੀ ਮਰਯਾਦਾ ਅਨੁਸਾਰ ਮਰੇ ਖਸਮ ਦੀ ਚਿਖਾ ਉਤੇ ਜੀਉਂਦੇ ਸੜਨਾ ਪੈਂਦਾ ਸੀ। ਹਿੰਦੂ-ਇਸਤ੍ਰੀ-ਜਾਤੀ ਉਤੇ ਇਹ ਇਕ ਐਸਾ ਨਿਰਦਈ ਅੱਤਿਆਚਾਰ ਸੀ, ਜਿਸ ਨੂੰ ਗੁਰੂ ਅਮਰਦਾਸ ਜੀ ਵਰਗੇ ਕੌਮਲ-ਦਿਲ ਸਹਾਰ ਨਹੀਂ ਸਕਦੇ ਸਨ। ਸਤਿਗੁਰੂ ਜੀ ਤਾਂ ਇਸ ਅੱਤਿਆਚਾਰ ਦੇ ਵਿਰੁੱਧ ਅਵਾਜ਼ ਹੀ ਉਠਾ ਸਕਦੇ ਸਨ, ਅਤੇ ਹਿੰਦੂ-ਨੇਤਾਵਾਂ ਨੂੰ ਪ੍ਰੇਰਨਾ ਹੀ ਕਰ ਸਕਦੇ ਸਨ, ਪਰ ਇਹਨਾਂ ਨਿਰਦਈ ਲੋਕਾਂ ਨੂੰ ਇਹ ਪ੍ਰੇਰਨਾ ਛੇਤੀ ਕਾਟ ਨਹੀਂ ਕਰ ਸਕਦੀਆਂ ਸਨ। ਸੋ ਸਤਿਗੁਰੂ ਜੀ ਦੀ ਆਗਿਆ ਅਨੁਸਾਰ (ਗੁਰੂ) ਰਾਮਦਾਸ ਜੀ ਨੇ ਬਾਦਸ਼ਾਹ ਅਕਬਰ ਨੂੰ ਆਖਿਆ ਕਿ ਉਹ ਇਸ ਜ਼ੁਲਮ ਨੂੰ ਰੋਕਣ ਲਈ ਸ਼ਾਹੀ ਤਾਕਤ ਵਰਤੇ।

ਹਿੰਦੂ ਯਾਤਰੂਆਂ ਨੂੰ ਆਪਣੇ ਤੀਰਥਾਂ ਦੇ ਦਰਸ਼ਨ ਕਰਨ ਗਿਆਂ ਇਕ ਉਚੇਚਾ ਮਸੂਲ ਭਰਨਾ ਪੈਂਦਾ ਸੀ। (ਗੁਰੂ) ਰਾਮਦਾਸ ਜੀ ਨੇ ਅਕਬਰ ਨੂੰ ਇਹ ਭੀ ਕਹਿ ਦਿੱਤਾ ਕਿ ਰਾਜੇ ਦਾ ਫ਼ਰਜ਼ ਹੈ ਆਪਣੀ ਸਾਰੀ ਪਰਜਾ ਨੂੰ ਇਕ-ਅੱਖ ਵੇਖੇ, ਸਭ ਨਾਲ ਪਿਆਰ ਤੇ ਇਨਸਾਫ਼ ਵਾਲਾ ਸਲੂਕ ਕਰੇ। ਹਿੰਦੂ-ਯਾਤਰੂਆਂ ਤੋਂ ਇਹ ਮਸੂਲ ਲੈਣਾ ਇਕ ਵਧੀਕੀ ਹੈ, ਜੋ ਜਾਰੀ ਨਹੀਂ ਰਹਿਣੀ ਚਾਹੀਦੀ।

ਜਦੋਂ ਅਕਬਰ ਨੂੰ ਪਤਾ ਲੱਗਾ ਕਿ ਗੁਰੂ ਅਮਰਦਾਸ ਜੀ ਆਪ ਆਉਂਦੇ ਅਭੀਚ ਪੁਰਬ ਸਮੇਂ ਕੁਰਖੇਤ ਹਰਿਦੁਆਰ ਆਦਿਕ ਹਿੰਦੂ-ਤੀਰਥਾਂ ਤੇ ਜਾਣ ਦੀ ਸਲਾਹ ਕਰ ਰਹੇ ਹਨ, ਤਾਂ ਕਿ ਦੂਰੋਂ-ਦੂਰੋਂ ਆਏ ਯਾਤਰੂਆਂ ਦਾ ਧਿਆਨ ਹਿੰਦੂ-ਸਮਾਜ ਵਿਚ ਪਈਆਂ ਕੁਰੀਤੀਆਂ ਵਲ ਦਿਵਾਇਆ ਜਾਏ, ਅਤੇ ਗੁਰੂ ਨਾਨਕ ਦੇਵ ਜੀ ਦਾ ਦੱਸਿਆ ਸਿੱਧਾ ਜੀਵਨ-ਰਾਹ ਸਮਝਾਇਆ ਜਾਏ, ਤਾਂ ਉਸ ਨੇ ਇਹ ਫ਼ੈਸਲਾ ਕਰ ਲਿਆ ਕਿ ਹਾਲਾਂ ਸਤਿਗੁਰੂ ਜੀ ਦੇ ਨਾਲ ਗਏ ਲੋਕਾਂ ਪਾਸੋਂ ਕੋਈ ਉਚੇਚਾ ਮਸੂਲ ਨਾ ਲਿਆ ਜਾਏ। ਸਤਿਗੁਰੂ ਜੀ ਪਾਸੋਂ ਤਾਂ ਉਂਜ ਹੀ ਨਹੀਂ ਸੀ ਲੈਣਾ, ਕਿਉਂਕਿ ਉਹਨਾਂ ਦਾ ਮਤ



ਹਿੰਦੂ ਮਤ ਨਾਲੋਂ ਵੱਖਰਾ ਸੀ, ਉਹ ਯਾਤਰੂ ਬਣ ਕੇ ਤੀਰਥਾਂ ਤੇ ਨਹੀਂ ਜਾ ਰਹੇ ਸਨ।

### ਗੁਰੂ ਅਮਰਦਾਸ ਜੀ ਕੁਰਖੇਤ ਗਏ—

ਸਤਿਗੁਰੂ ਨਾਨਕ ਦੇਵ ਜੀ ਨੇ ਹਿੰਦੂ ਸਮਾਜ ਵਿਚੋਂ ਅਨੇਕਾਂ ਧਾਰਮਿਕ ਕੁਰੀਤੀਆਂ ਤੇ ਵਹਿਮ ਦੂਰ ਕਰਨ ਲਈ ਸਾਰੇ ਹਿੰਦੂ-ਤੀਰਥਾਂ ਦੇ ਲੰਮੇ ਸਫ਼ਰ ਕੀਤੇ ਸਨ। ਹਰੇਕ ਤੀਰਥ ਦਾ ਕੋਈ ਖਾਸ ਦਿਨ-ਦਿਹਾਰ ਮਿਥਿਆ ਹੋਇਆ ਹੁੰਦਾ ਹੈ, ਜਦੋਂ ਉਥੇ ਭਾਰੀ ਮੇਲਾ ਲਗਦਾ ਹੈ ਅਤੇ ਸ਼ਰਧਾਲੂ ਲੋਕ ਦੂਰੋਂ-ਦੂਰੋਂ ਆ ਕੇ ਇਕੱਠੇ ਹੁੰਦੇ ਤੇ ਤੀਰਥ-ਇਸ਼ਨਾਨ ਕਰਦੇ ਹਨ। ਗੁਰੂ ਨਾਨਕ ਸਾਹਿਬ ਉਹਨਾਂ ਮੇਲਿਆਂ-ਪੁਰਬਾਂ ਸਮੇਂ ਹੀ ਤੀਰਥਾਂ ਉਤੇ ਗਏ, ਤਾਕਿ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੂੰ ਸਹੀ ਜੀਵਨ-ਰਾਹ ਸਮਝਾਇਆ ਜਾ ਸਕੇ।

ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਆਉਣ ਤੋਂ ਪਹਿਲਾਂ ੨੧ ਸਾਲ ਹਰਿਦੁਆਰ ਆਦਿਕ ਤੀਰਥਾਂ ਤੇ ਜਾਂਦੇ ਰਹੇ। ਇਸ ਤਰ੍ਹਾਂ ਉਹਨਾਂ ਨੂੰ ਸ਼ਾਂਤੀ ਤਜਰਬਾ ਭੀ ਸੀ ਕਿ ਸਿੱਧੇ ਜੀਵਨ-ਰਸਤੇ ਤੋਂ ਖੁੰਝ ਕੇ ਲੋਕ ਕਿਵੇਂ ਖੁਆਰ ਹੋ ਰਹੇ ਹਨ। ਗੁਰੂ ਨਾਨਕ ਦੇਵ ਜੀ ਦੇ ਪੂਰਨਿਆਂ ਉਤੇ ਤੁਰ ਕੇ ਉਹਨਾਂ ਭੀ ਪੁਰਬਾਂ ਦੇ ਸਮੇਂ ਕੁਰਖੇਤ ਅਤੇ ਹਰਿਦੁਆਰ ਜਾਣ ਦਾ ਫੈਸਲਾ ਕੀਤਾ।

ਜੋਤਿਸ਼ ਅਨੁਸਾਰ ਉੱਤਰਾਖਾੜਾ ਨਛੱਤ੍ਰ ਦੇ ਪਿਛਲੇ ਹਿੱਸੇ ਅਤੇ ਸੁਵਣ ਨਛੱਤ੍ਰ ਦੀਆਂ ਪਹਿਲੀਆਂ ਚਾਰੇ ਕਲਾਂ ਦੇ ਮੇਲ ਵਿਚ ਇਕ ਸਮਾ ਆਉਂਦਾ ਹੈ, ਇਕ ਲਗਨ ਆਉਂਦਾ ਹੈ, ਜਿਸ ਅਭੀਚ ਆਖਦੇ ਹਨ। ਸੂਰਜ ਗ੍ਰਹਿਣ ਦੇ ਮੌਕੇ ਤੇ ਇਸ ਦਾ ਅਵਸਰ ਬਣਦਾ ਹੈ। ਲਫਜ਼ 'ਅਭੀਚ' ਸੰਸਕ੍ਰਿਤ ਦਾ ਲਫਜ਼ 'ਅਭਿਜਿਤ' ਹੈ, ਇਸ ਦਾ ਅਰਥ ਹੈ 'ਸਾਹਮਣੇ ਹੋ ਕੇ ਵੈਰੀ ਨੂੰ ਜਿੱਤ ਲੈਣਾ'। ਦੁਨੀਆਂ ਦੀਆਂ ਮੱਲਾਂ ਮੱਲਣ ਵਿਚੋਂ ਕਈ ਉਪਾਧੀਆਂ ਤਾਂ ਨਿਕਲਣੀਆਂ ਹੀ

ਹੋਈਆਂ, ਕਈ ਵੈਰੀ ਬਣਨੇ ਹੀ ਹੋਏ। ਸੋ, ਤੀਰਥਾਂ ਦੇ ਸਰਧਾਲੂ ਲੋਕ ਅਭੀਚ ਪੁਰਬ ਸਮੇਂ ਕੁਰਖੇਤ ਹਰਿਦੁਆਰਾ ਤੀਰਥ ਉਤੇ ਇਸ਼ਨਾਨ ਤੇ ਦਾਨ-ਪੁੰਨ ਕਰਦੇ ਹਨ, ਤਾਕਿ ਆਪਣੇ ਵੈਰੀਆਂ ਨੂੰ ਜਿੱਤਿਆ ਜਾ ਸਕੇ। ਗੁਰੂ ਅਮਰਦਾਸ ਜੀ ਨੇ ਭੁੱਲੜ ਲੋਕਾਂ ਤਕ ਅੱਪੜਨ ਲਈ ਇਸ ਮੌਕੇ ਨੂੰ ਵਰਤਿਆ। (ਗੁਰੂ) ਰਾਮਦਾਸ ਜੀ ਅਤੇ ਹੋਰ ਮੁਖੀ ਸਿਖ ਭੀ ਉਹਨਾਂ ਦੇ ਨਾਲ ਗਏ। ਜਦੋਂ ਆਮ ਹਿੰਦੂ ਜਨਤਾ ਨੂੰ ਇਹ ਖਬਰ ਮਿਲੀ ਕਿ ਗੁਰੂ ਅਮਰਦਾਸ ਜੀ ਦੇ ਨਾਲ ਗਿਆਂ ਸਰਕਾਰੀ ਮਸੂਲ ਨਹੀਂ ਭਰਨਾ ਪਏਗਾ ਤਾਂ ਬਹੁਤ ਲੋਕ ਸਤਿਗੁਰੂ ਜੀ ਦੇ ਨਾਲ ਰਲ ਪਏ।

ਪਹਿਲਾਂ ਕੁਰਖੇਤ ਗਏ, ਫਿਰ ਜਮਨਾ ਅਤੇ ਫਿਰ ਹਰਿਦੁਆਰ। ਜਿਉਂ ਜਿਉਂ ਹਿੰਦੂਆਂ ਨੂੰ ਪਤਾ ਲੱਗਾ ਕਿ ਇਹਨਾਂ ਦੇ ਨਾਲ ਗਿਆਂ ਸਰਕਾਰੀ ਮਸੂਲ ਦੀ ਬਚਤ ਹੋ ਰਹੀ ਹੈ, ਭੀੜ ਵਧਦੀ ਗਈ। ਸਤਿਗੁਰੂ ਜੀ ਇਹਨਾਂ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦਾ ਦੱਸਿਆ ਜੀਵਨ-ਰਾਹ ਸਮਝਾਏ ਰਹੇ। ਇਹ ਜ਼ਿਕਰ ਸੰਨ ੧੫੫੮ ਦਾ ਹੈ।

ਕਈ ਪੀੜ੍ਹੀਆਂ ਦੇ ਬਣੇ ਹੋਏ ਭਰਮ-ਵਹਿਮ ਚੱਖਾ ਸਮਾ ਪਾ ਕੇ ਹੀ ਨਿਕਲ ਸਕਦੇ ਹਨ। ਸਗੋਂ ਕਿਸੇ ਮਹਾਂਪੁਰਬ ਦੇ ਉਹਨਾਂ ਵਹਿਮਾਂ ਵਿਰੁੱਧ ਕੀਤੇ ਜਤਨਾਂ ਨੂੰ ਭੀ ਭੁੱਲੜ ਲੋਕ ਉਹਨਾਂ ਵਹਿਮਾਂ ਵਿਚ ਹੀ ਰਲਾ ਲੈਂਦੇ ਹਨ। ਗੁਰੂ ਅਮਰਦਾਸ ਜੀ ਕੁਰਖੇਤ ਹਰਿਦੁਆਰ ਗਏ ਤਾਂ ਇਸ ਵਾਸਤੇ ਸਨ ਕਿ ਲੋਕਾਂ ਨੂੰ ਸਮਝਾਇਆ ਜਾਏ ਜੁ ਮਨੁੱਖ ਦਾ ਸਭ ਤੋਂ ਵੱਡਾ ਵੈਰੀ ਤਾਂ ਆਪਣਾ ਵਿਗੜਿਆ ਹੋਇਆ ਮਨ ਹੀ ਹੈ ਤੇ ਇਸ ਨੂੰ ਜਿੱਤਣਾ ਹੈ ਗੁਰੂ ਦੀ ਸ਼ਰਨ ਪੈ ਕੇ, ਗੁਰੂ ਦਾ ਦੀਦਾਰ ਹੀ ਸਭ ਤੋਂ ਸਰੇਸ਼ਟ ਅਭੀਚ ਪੁਰਬ ਹੈ। ਪਰ ਭੁਲੇਖੇ ਪਾਣ ਵਾਲਿਆਂ ਨੇ ਸਿੱਧੇ ਸਾਢੇ ਸਿੱਖਾਂ ਨੂੰ ਭੀ ਇਹ ਟਪਲੇ ਲਾ ਦਿੱਤੇ ਕਿ ਗੁਰੂ ਅਮਰਦਾਸ ਜੀ ਭੀ ਅਭੀਚ ਪੁਰਬ ਸਮੇਂ ਤੀਰਥਾਂ ਦੇ ਇਸ਼ਨਾਨ ਕਰਨ ਗਏ ਸਨ, ਸਿੱਖਾਂ ਨੂੰ ਭੀ ਇਹੀ ਫਬਦਾ ਹੈ ਕਿ ਤੀਰਥਾਂ ਤੇ ਜਾਇਆ ਕਰਨ। ਇਹਨਾਂ ਟਪਲਿਆਂ ਤੋਂ ਬਚਣ ਲਈ ਗੁਰੂ ਰਾਮਦਾਸ ਜੀ ਨੇ ਤੁਖਾਰੀ ਰਾਗ ਵਿਚ ਲਿਖੇ ਆਪਣੇ ਇਕ ਛੰਤ ਵਿਚ ਵਿਸਥਾਰ ਨਾਲ ਸਮਝਾ ਦਿੱਤਾ ਕਿ ਗੁਰੂ ਅਮਰਦਾਸ ਜੀ ਭੁੱਲੜਾਂ ਨੂੰ ਰਾਹੇ ਪਾਣ ਹੀ ਗਏ ਸਨ।

## ਤੀਜਾ ਕਾਂਡ

ਲੰਗਰ ਦੀ ਮਰਯਾਦਾ ਅਤੇ ਫਿਰ ਉਹੀ ਵਿਰੋਧਤਾ :-

ਕੁਰਬੇਤ ਹਰਿਦੁਆਰ ਤੋਂ ਵਾਪਸ ਆ ਕੇ ਗੁਰੂ ਅਮਰਦਾਸ ਜੀ ਨੇ ਨੀਵਿਆਂ ਅਤੇ ਗਰੀਬਾਂ ਦੇ ਦਿਲਾਂ ਵਿਚ ਮਨੁੱਖਤਾ ਦਾ ਅਹਿਸਾਸ ਪੈਦਾ ਕਰਨ ਲਈ ਲੰਗਰ ਦੀ ਮੁੜ ਉਹੀ ਪਹਿਲੀ ਮਰਯਾਦਾ ਸ਼ੁਰੂ ਕਰ ਦਿੱਤੀ । ਗੋਂਦਾ ਅਤੇ ਉਸ ਦੇ ਸਾਥੀ ਭਾਵੇਂ ਸ਼ਾਹੀ ਦਰਬਾਰ ਤੋਂ ਖਾਲੀ ਹੀ ਮੁੜੇ ਸਨ, ਪਰ ਉਹਨਾਂ ਅਜੇ ਇਸ ਵਿਰੋਧਤਾ ਨੂੰ ਜਾਰੀ ਹੀ ਰੱਖਿਆ । ਹੁਣ ਉਹਨਾਂ ਨੂੰ ਇਕ ਹੋਰ ਨਵੀਂ ਚਾਲ ਸੁੱਝੀ । ਗੋਇੰਦਵਾਲ ਵਿਚ ਮੁਸਲਮਾਨ ਖੋਜਿਆਂ ਦੇ ਭੀ ਚੋਖੇ ਘਰ ਸਨ । ਆਮ ਪਿੰਡਾਂ-ਨਗਰਾਂ ਵਿਚ, ਜਿਵੇਂ ਹਰ ਥਾਂ ਹੋਇਆ ਕਰਦਾ ਹੈ, ਗੋਇੰਦਵਾਲ ਵਿਚ ਭੀ ਸਾਂਝੇ ਖੂਹ ਉੱਤੇ ਹੀ ਸਾਰੇ ਨਗਰ-ਨਿਵਾਸੀ ਪਾਣੀ ਭਰ ਕੇ ਲਿਆਉਂਦੇ ਸਨ । ਸਿੱਖ ਗੁਰੂ ਕੇ ਲੰਗਰ ਵਿਚ ਭੀ ਪਾਣੀ ਉਸ ਖੂਹ ਤੋਂ ਲਿਆਇਆ ਕਰਦੇ ਸਨ । ਵਿਰੋਧੀ ਬ੍ਰਾਹਮਣਾਂ ਤੇ ਖੱਤ੍ਰੀਆਂ ਨੇ ਖੋਜੇ-ਮੁੰਡਿਆਂ ਨੂੰ ਚੁੱਕਿਆ, ਜਿਨ੍ਹਾਂ ਨੇ ਵੱਟੇ ਮਾਰ ਮਾਰ ਕੇ ਸਿੱਖਾਂ ਦੇ ਘੜੇ ਭੰਨਣੇ ਸ਼ੁਰੂ ਕੀਤੇ । ਸਤਿਗੁਰੂ ਜੀ ਨੇ ਸ਼ੇਖਾਂ ਨੂੰ ਪਿਆਰ ਨਾਲ ਸਮਝਾਣ ਦੇ ਕਈ ਜਤਨ ਕੀਤੇ, ਪਰ ਉਹਨਾਂ ਨੂੰ ਬ੍ਰਾਹਮਣਾਂ ਤੇ ਖੱਤ੍ਰੀਆਂ ਦੀ ਚੁੱਕ ਸੀ; ਆਖਰ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਹੀ ਇਹ ਵਧੀਕੀ ਜਰਨ ਲਈ ਆਖਿਆ । ਸਿੱਖਾਂ ਨੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਘੜਿਆਂ ਦੀ ਥਾਂ ਗਾਗਰਾਂ ਲੈ ਆਂਦੀਆਂ । ਖੋਜੇ ਇਹਨਾਂ ਨੂੰ ਭੰਨਣ ਲਈ ਪੱਥਰ ਵਰਤਣ ਲੱਗ ਪਏ । ਗੋਂਦੇ ਤੇ ਉਸ ਦੇ ਸਾਥੀਆਂ ਦੀ ਚੁੱਕ ਨਾਲ ਝਗੜਾ ਬਥੇਰਾ

ਵਧ ਸਕਦਾ ਸੀ, ਪਰ ਗੁਰੂ ਅਮਰਦਾਸ ਜੀ ਸਿੱਖਾਂ ਨੂੰ ਇਹ ਸਾਰੀਆਂ ਵਧੀਕੀਆਂ ਜਰਨ ਲਈ ਹੀ ਉਪਦੇਸ਼ ਕਰਦੇ ਰਹੇ ।

ਕਦੇ ਕੋਈ ਸੂਝ-ਬੂਝ ਵਾਲੇ ਬੰਦੇ ਬਿਗਾਨਾ ਝਗੜਾ ਆਪਣੇ ਸਿਰ ਲੈਣ ਨੂੰ ਤਿਆਰ ਨਹੀਂ ਹੁੰਦੇ । ਖੋਜੇ ਨਿਰੇ ਬ੍ਰਾਹਮਣਾਂ ਖੱਤੀਆਂ ਦੀ ਸਹਿ ਤੇ ਇਹ ਨਿੱਤ ਦਾ ਫਸਾਦ ਮੁੱਲ ਲੈਣ ਦਾ ਹੀਆ ਨਹੀਂ ਕਰ ਸਕਦੇ ਸਨ । ਇਹ ਚੁੱਕਣਾ ਇਕ ਹੋਰ ਪਾਸੇ ਵਲੋਂ ਭੀ ਸੀ, ਜਿੱਥੇ ਉਹਨਾਂ ਦੇ ਦੀਨੀ ਭਾਈਆਂ ਦੀ ਰੋਜ਼ੀ ਅਤੇ ਮਾਨਤਾ ਨੂੰ ਖਤਰਾ ਪੈ ਰਿਹਾ ਸੀ । ਅਰੋੜੇ ਹਿੰਦੂਆਂ ਤੋਂ ਬਣੇ ਮੁਸਲਮਾਨ ਲੋਕ ਆਪਣੇ ਆਪ ਨੂੰ ਖੋਜੇ ਅਖਵਾਣ ਲੱਗ ਪਏ ਸਨ । ਮਾਝੇ ਵਿਚ ਸਰਵਰੀਏ ਸ਼ੇਖ ਫੱਤੇ ਦੀ ਗੱਦੀ ਦਾ ਅਸਰ-ਰਸੂਖ ਸੀ । ਸ਼ੇਖ ਫੱਤੇ ਦੇ ਮੁਰੀਦ ਹਰ ਜੁਮੇਰਾਤ ਨੂੰ ਭੁੰਵੇ ਸੌਂਦੇ ਹਨ, ਵਿਆਹਾਂ-ਸ਼ਾਦੀਆਂ ਸਮੇਂ ਭੀ ਸਰਵਰ ਦੀਆਂ ਸੁਖਣਾਂ ਸੁਖਦੇ ਹਨ, ਨਵੀਂ ਸੂਈ ਗਾਂ ਮਹਿੰ ਦੇ ਦੁੱਧ ਦੀ ਪਹਿਲੀ ਖੀਰ ਸਰਵਰ ਦੀ ਦਰਗਾਹੇ ਲੈ ਜਾਂਦੇ ਹਨ । ਸਰਵਰੀਏ ਹਿੰਦੂ ਅਸਲ ਵਿਚ ਅੱਧੇ ਕੁ ਇਸਲਾਮ ਦੇ ਧਾਰਨੀ ਹੋ ਜਾਂਦੇ ਹਨ । ਇਹਨਾਂ ਨੂੰ ਇਸ ਅਸਰ ਹੇਠੋਂ ਕੱਢਣ ਲਈ ਹੀ ਸਿੱਖ-ਧਰਮ ਦੇ ਪਰਚਾਰ ਦਾ ਕੇਂਦਰ ਕਰਤਾਰਪੁਰੋਂ ਖਡੂਰ ਤੇ ਗੋਇੰਦਵਾਲ ਲਿਆਂਦਾ ਗਿਆ ਸੀ । ਸੈ, ਜਦੋਂ ਜਾਤ-ਅਭਿਮਾਨੀ ਲੋਕਾਂ ਨੇ ਗੁਰੂ ਅਮਰਦਾਸ ਜੀ ਦੇ ਲੰਗਰ ਦੀ ਵਿਰੋਧਤਾ ਕੀਤੀ ਤਾਂ ਸ਼ੇਖ ਫੱਤੇ ਦੀ ਗੱਦੀ ਵਾਲਿਆਂ ਨੇ ਭੀ ਆਪਣੇ ਅਸਰ ਰਸੂਖ ਨੂੰ ਕਾਇਮ ਰਖਣ ਅਤੇ ਸਿੱਖ-ਧਰਮ ਦੇ ਰਾਹ ਵਿਚ ਰੋਕਾਂ ਪਾਉਣ ਲਈ ਸ਼ੇਖਾਂ ਨੂੰ ਚੁੱਕਿਆ ਸੀ ।

ਸਬੱਬ ਨਾਲ ਇਕ ਵਾਰੀ ਸੰਨਿਆਸੀਆਂ ਦੀ ਇਕ ਜਮਾਤ ਗੋਇੰਦਵਾਲ ਆ ਗਈ । ਜਦੋਂ ਉਹਨਾਂ ਦੇ ਕੁਝ ਆਦਮੀ ਖੂਹ ਤੋਂ ਪਾਣੀ ਭਰਨ ਗਏ, ਤਾਂ ਕੁ-ਚੱਲਣੇ ਗਿੱਝੇ ਹੋਏ ਖੋਜੇ ਮੁੰਡਿਆਂ ਨੇ ਉਹਨਾਂ ਨੂੰ ਭੀ ਵੱਟੇ-ਪੱਥਰ ਮਾਰੇ । ਝਗੜਾ ਦੁ-ਵੱਲੀ ਵਧ ਗਿਆ ।

ਇਕ ਵੱਟਾ ਮਸੰਦ ਦੀ ਅੱਖ ਉਤੇ ਆ ਵੱਜਾ । ਫਿਰ ਤਾਂ ਤੀਰਾਂ ਤਲਵਾਰਾਂ ਤਕ ਲੜਾਈ ਜਾ ਅੱਪੜੀ, ਤੇ ਦੋਹੀਂ ਪਾਸੀਂ ਕਈ ਜਾਨਾਂ ਦਾ ਨੁਕਸਾਨ ਹੋਇਆ ।

ਸਿੱਖ-ਇਤਿਹਾਸ ਲਿਖਦਾ ਹੈ ਕਿ ਉਹ ਭੂਹੇ ਹੋਏ ਹੋਏ ਖੋਜੇ ਮੁੰਡੇ ਲਾਹੌਰੋਂ ਦਿੱਲੀ ਨੂੰ ਜਾਂਦੇ ਸ਼ਾਹੀ ਖਜ਼ਾਨੇ ਦੀ ਇਕ ਖੱਚਰ ਨੂੰ ਭੀ ਹੱਥ ਪਾ ਬੈਠੇ, ਜੋ ਹਨੇਰੀ ਆ ਜਾਣ ਦੇ ਕਾਰਨ ਸਾਥ ਨਾਲੋਂ ਖੁੰਝ ਕੇ ਖੋਜਿਆਂ ਦੀ ਗਲੀ ਵਿਚ ਚਲੀ ਗਈ ਸੀ । ਖੋਜਿਆਂ ਦਾ ਖਿਆਲ ਸੀ ਕਿ ਚੋਰੀ ਸਿੱਖਾਂ ਦੇ ਮੱਥੇ ਲਾ ਦਿੱਤੀ ਜਾਏਗੀ । ਪਰ ਸਾਥ ਤੋਂ ਖੁੰਝੀ ਖੱਚਰ ਦੀ ਘਬਰਾਹਟ-ਭਰੀ ਹੀਂਗਣੀ ਨੇ ਹੀ ਉਹਨਾਂ ਦਾ ਭਾਂਡਾ ਭੰਨ ਦਿੱਤਾ । ਚੋਰੀ ਕਰਨ ਵਾਲੇ ਖੋਜੇ ਮੌਕੇ ਉਤੇ ਹੀ ਫੜੇ ਗਏ । ਉਹਨਾਂ ਦੀਆਂ ਪਿਛਲੀਆਂ ਸਾਰੀਆਂ ਕਾਲੀਆਂ ਕਰਤੂਤਾਂ ਸ਼ਾਹੀ ਹਾਕਮਾਂ ਤਕ ਅੱਪੜੀਆਂ । 'ਵਿਗੜਿਆਂ-ਤਿਗੜਿਆਂ ਦਾ ਡੰਡਾ ਪੀਰ' ਦੇ ਅਖਾਣ ਅਨੁਸਾਰ ਸੁਰਤ ਟਿਕਾਣੇ ਆਈਓ ਨੇ ।

### ਬਾਉਲੀ ਬਣਨੀ—

ਗੋਇੰਦਵਾਲ ਦਰਿਆ ਦੇ ਕੰਢੇ ਤੇ ਹੋਣ ਕਰਕੇ, ਇਸ ਗੱਲ ਦੀ ਤਾਂ ਲੋੜ ਹੀ ਨਹੀਂ ਪੈਂਦੀ ਸੀ ਕਿ ਆਏ ਸਿੱਖਾਂ ਦੇ ਇਸ਼ਨਾਨ ਆਦਿਕ ਵਾਸਤੇ ਕੋਈ ਸਰੋਵਰ ਬਣਾਇਆ ਜਾਏ । ਛੇ ਸੱਤ ਸਾਲ ਸਾਂਝੇ ਖੂਹ ਤੋਂ ਪਾਣੀ ਦਾ ਕੰਮ ਚਲਦਾ ਰਿਹਾ । ਪਰ ਜਦੋਂ ਗੋਂਦੇ ਤੇ ਉਸ ਦੇ ਸਾਥੀਆਂ ਨੇ ਛੇੜਖਾਨੀ ਦੀ ਅੱਤ ਕਰ ਦਿੱਤੀ, ਤਾਂ ਸਤਿਗੁਰੂ ਜੀ ਨੇ ਫੈਸਲਾ ਕੀਤਾ ਕਿ ਆਪਣਾ ਵੱਖਰਾ ਪਰਬੰਧ ਕਰ ਲਿਆ ਜਾਏ, ਤਾਂ ਕਿ ਨਿੱਤ ਦੀ ਕਲਹ ਮੁੱਕ ਸਕੇ । ਸੰਨ ੧੫੫੯ ਵਿਚ ਗੁਰੂ ਅਮਰ ਦਾਸ ਜੀ ਨੇ ਬਾਉਲੀ ਬਣਵਾਣੀ ਸ਼ੁਰੂ ਕਰ ਦਿੱਤੀ । ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਦੇਵ ਜੀ ਦੇ ਵੇਲੇ ਹਾਲਾਤ ਅਨੁਸਾਰ ਕਦੇ ਐਸੀ ਲੋੜ ਨਹੀਂ ਪਈ ਸੀ ਕਿ ਕੋਈ ਅਸਥਾਨ ਐਸਾ ਤਿਆਰ ਕੀਤਾ

ਜਾਏ, ਜਿਸ ਵਿਚ ਸਿਰਫ਼ ਸਿੱਖਾਂ ਨੂੰ ਹੀ ਦਿਲਚਸਪੀ ਹੋਵੇ । ਨਗਰ ਦੇ ਬ੍ਰਾਹਮਣਾਂ, ਗਾਂਦੇ ਦੇ ਸਾਥੀ ਖੜੀਆਂ ਅਤੇ ਚੁੱਕੇ ਹੋਏ ਖੋਜਿਆਂ ਦੇ ਕੋਝੇ ਰਵੱਈਏ ਨੇ ਇਸ ਬਾਉਲੀ ਵਿਚ ਸਭ ਸਿੱਖਾਂ ਦੀ ਦਿਲਚਸਪੀ ਪੈਦਾ ਕਰ ਦਿੱਤੀ । ਸਿੱਖ ਇਤਿਹਾਸਕ ਜੀਵਨ ਵਿਚ ਸ਼ਾਇਦ ਇਹ ਸਭ ਤੋਂ ਪਹਿਲਾ ਹਲੂਣਾ ਸੀ । ਨੀਵੀਆਂ ਜਾਤੀਆਂ ਵਿਚ ਮਨੁੱਖਤਾ ਜਗਾਣੀ ਸਿੱਖ-ਧਰਮ ਦਾ ਮੁੱਖ-ਮਨੋਰਥ ਸੀ । ਸਿੱਖ ਇਹ ਵੇਖ ਚੁਕੇ ਸਨ ਕਿ ਜਾਤਿ-ਅਭਿਮਾਨੀਆਂ ਦਾ ਜੀਵਨ-ਰਾਹ ਵੱਖ-ਵੱਖ ਹੋ ਗਿਆ । ਬਾਉਲੀ ਦੀ ਤਿਆਰੀ ਵਿਚ ਹਰੇਕ ਸਿੱਖ ਬੜੇ ਸ਼ੌਕ ਨਾਲ ਹਿੱਸਾ ਲੈਣ ਲੱਗ ਪਿਆ । ਦੂਰੋਂ ਦੂਰੋਂ ਸਿੱਖ ਸੇਵਾ ਕਰਨ ਲਈ ਆਉਣ ਲਗ ਪਏ, ਅਤੇ ਬਾਉਲੀ ਨੂੰ ਇਕ ਤੀਰਥ ਦੀ ਮਹਾਨਤਾ ਮਿਲ ਗਈ । ਬਾਉਲੀ ਦੀਆਂ ੮੪ ਪਉੜੀਆਂ ਨੇ ਸਹਿਜੇ ਸਹਿਜੇ ਸਿੱਖਾਂ ਵਿਚ ਇਹ ਖਿਆਲ ਭੀ ਭਰ ਦਿੱਤਾ ਕਿ ਇਥੋਂ ਦੇ ਇਸ਼ਨਾਨ ਨਾਲ ੮੪ ਲੱਖ ਜੂਨਾਂ ਕੱਟੀਆਂ ਜਾਣਗੀਆਂ ।

### ਕੜ ਤੋੜਨਾ, ਮਾਣਕ ਚੰਦ—

ਸਿੱਖ-ਇਤਿਹਾਸ ਲਿਖਦਾ ਹੈ ਕਿ ਜਦੋਂ ਲੋੜ-ਅਨੁਸਾਰ ਬਾਉਲੀ ਦੀ ਸਾਰੀ ਪੁਟਾਈ ਹੋ ਚੁੱਕੀ, ਤਾਂ ਅਗਾਂਹ ਚੀਕਣੀ ਮਿੱਟੀ ਦਾ ਬੜਾ ਕਰੜਾ ਕੜ ਆ ਗਿਆ । ਉਸ ਕੜ ਦੇ ਹੇਠ ਪਾਣੀ ਸੀ । ਬੜੇ ਜਤਨ ਕੀਤੇ ਗਏ, ਪਰ ਕਹੀ ਦਾ ਕੋਈ ਟੱਪ ਉਸ ਕੜ ਨੂੰ ਪੱਹਦਾ ਨਹੀਂ ਸੀ । ਗੁਰੂ ਅਮਰ ਦਾਸ ਜੀ ਨੇ ਤਜਵੀਜ਼ ਕੀਤੀ ਕਿ ਜੇ ਲੋਹੇ ਦੀ ਤ੍ਰਿਖੀ ਵੱਡੀ ਛੈਣੀ, ਹਥੌੜੇ ਦੀਆਂ ਸੱਟਾਂ ਨਾਲ ਇਸ ਕੜ ਵਿਚ ਗੱਡੀ ਜਾਏ, ਤਾਂ ਕੜ ਪਾਟ ਜਾਏਗਾ । ਪਰ ਉਹਨਾਂ ਇਸ ਯਤਨ ਵਿਚ ਇਕ ਭਾਰਾ ਖਤਰਾ ਵੀ ਦੱਸਿਆ । ਕੜ ਪਾਟਣ ਨਾਲ ਹੇਠੋਂ ਪਾਣੀ ਇਕੋ ਵਾਰ ਬਹੁਤ ਤੇਜ਼ੀ ਨਾਲ ਨਿਕਲੇਗਾ, ਤੇ, ਜੇ ਕੜ ਤੋੜਨ ਵਾਲਾ ਬੰਦਾ ਬਾਉਲੀ ਵਿਚੋਂ ਨਿਕਲਣ ਦੀ ਰਤਾ ਭੀ ਢਿੱਲ ਕਰੇਗਾ, ਤਾਂ ਹੋ

ਸਕਦਾ ਹੈ ਕਿ ਉਹ ਵਿਚੇ ਹੀ ਡੁੱਬ ਜਾਏ । ਭਾਵੇਂ ਸਿੱਖ ਬੜੇ ਉਤਸ਼ਾਹ ਨਾਲ ਹੁਣ ਤਕ ਬਾਉਲੀ ਦੀ ਸੇਵਾ ਕਰ ਰਹੇ ਸਨ, ਪਰ ਮੌਤ ਦੇ ਡਰ ਨੇ ਕੜ ਤੋੜਨ ਲਈ ਹੇਠਾਂ ਜਾਣ ਦੀ ਕਿਸੇ ਨੂੰ ਹਿੰਮਤ ਨਾ ਪੈਣ ਦਿੱਤੀ । ਆਖਰ ਇਕ ਗੱਭਰੂ ਮਾਣਕ ਚੰਦ ਨਿੱਤਰਿਆ । ਮਾਂ ਦਾ ਇਹ ਇਕੋ-ਇਕ ਪੁੱਤਰ ਸੀ । ਛੈਣੀ ਹਥੜਾ ਲੈ ਕੇ ਜਾ ਕੜ ਤੋੜਿਓਸੁ।\* ਛੋਹਲਾ ਤਾਂ ਉਹ ਬਹੁਤ ਸੀ, ਪਰ ਕੜ ਹੇਠੋਂ ਪਾਣੀ ਇਤਨੀ ਤੇਜ਼ੀ ਨਾਲ ਨਿਕਲਿਆ ਕਿ ਵੇਂਹਦਿਆਂ ਵੇਂਹਦਿਆਂ ਬਾਉਲੀ ਨਕਾ-ਨਕ ਹੋ ਗਈ, ਅਤੇ ਮਾਣਕ ਚੰਦ ਪਾਣੀ ਹੇਠ ਕਾਬੂ ਆ ਗਿਆ । ਵਿਧਵਾ ਮਾਂ ਨੇ ਤਾਂ ਵਿਰਲਾਪ ਕਰਨੇ ਹੀ ਸਨ, ਹੋਰ ਸਾਰੀ ਸੰਗਤ ਵਿਚ ਭੀ ਬੜਾ ਸਹਿਮ ਪਿਆ । ਪਰ ਗੁਰੂ ਅਮਰਦਾਸ ਜੀ ਨੇ ਸਭ ਨੂੰ ਹੌਸਲਾ ਦਿਤਾ । ਜਤਨ ਕੀਤੇ ਗਏ । ਕੁਝ ਕੁ ਚਿਰ ਪਿਛੋਂ ਮਾਣਕ ਚੰਦ ਦਾ ਬੇ-ਸੁਰਤ ਸਰੀਰ ਪਾਣੀ ਉਤੇ ਤਰ ਆਇਆ । ਪੇਟ ਵਿਚੋਂ ਪਾਣੀ

\*ਬਾਉਲੀ ਸੰਨ ੧੫੫੯ ਵਿਚ ਬਣੀ ਸੀ । ਕਈ ਅੰਞਾਣ ਲਿਖਾਰੀ ਕਿਸੇ ਖਾਸ ਅਸਰ ਹੇਠ ਇਹ ਲਿਖ ਗਏ ਹਨ ਕਿ ਜਦੋਂ ਬਾਉਲੀ ਦਾ ਕੜ ਟੁੱਟਾ ਸੀ, ਤਦੋਂ ਹੀ ਸਤਿਗੁਰੂ ਜੀ ਦੇ ਵਾਕ ਅਨੁਸਾਰ ਅਕਬਰ ਨੇ ਚਤੋੜ ਫਤਹ ਕੀਤਾ ਸੀ । ਇਹ ਉੱਕਾ ਹੀ ਨਿਰਮੂਲ ਹੈ । ਸ਼ਾਹੀ ਫੌਜ ਨੇ ਚਤੋੜ ਦਾ ਘੇਰਾ ਸਤੰਬਰ ਸੰਨ ੧੫੬੭ ਵਿਚ ਪਾਇਆ ਸੀ, ਅਤੇ ੨੩ ਫਰਵਰੀ ਸੰਨ ੧੫੬੮ ਨੂੰ ਚਤੋੜ ਸਰ ਹੋਇਆ ਸੀ । ਪਰ ਬਾਉਲੀ ਸੰਨ ੧੫੫੯ ਵਿਚ ਬਣੀ ਸੀ । ਇਹ ਮਿਥ ਲੈਣਾ ਕਿ ਸੰਨ ੧੫੫੯ ਤੋਂ ਲੈ ਕੇ ੧੫੬੮ ਤਕ ੯ ਸਾਲ ਬਾਉਲੀ ਦੀ ਪੁਟਾਈ ਹੀ ਹੁੰਦੀ ਰਹੀ ਸੀ, ਅਤੇ ੯ ਸਾਲਾਂ ਵਿਚ ਮਸਾਂ ਕੜ ਹੀ ਪਾਟਾ ਸੀ, ਇਕ ਭਾਰੀ ਹਾਸੋ-ਹੀਣੀ ਗੱਲ ਹੈ । ਖੂਹ ਅਤੇ ਬਾਉਲੀਆਂ ਲਵਾਣ ਵਾਲੇ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ । ਚਤੋੜ ਦੇ ਕਿਲ੍ਹੇ ਦੇ ਸਰ ਹੋਣ ਦਾ 'ਵਰ' ਮੁਗਲ ਹਕੂਮਤ ਦੇ ਅਸਰ ਹੇਠ ਕਿਸੇ ਪਾਸੋਂ ਮਸ਼ਹੂਰ ਕਰਾਇਆ ਜਾਪਦਾ ਹੈ, ਤਾਂਕਿ ਸਿੱਖ ਮੁਗਲ ਹਕੂਮਤ ਦੀ ਗੁਲਾਮੀ ਵਿਚ ਟਿਕੇ ਰਹਿਣ ।

ਕੱਢਣ ਆਦਿਕ ਦੇ ਉੱਦਮਾਂ ਨਾਲ ਸੁਰਤ ਨੇ ਮੋੜਾ ਖਾਧਾ, ਤੇ ਘੜੀਆਂ ਪਲਾਂ ਵਿਚ ਸਤਿਗੁਰੂ ਦੀ ਮਿਹਰ ਨਾਲ ਮਾਣਕ ਚੰਦ ਨੌ-ਬਰ-ਨੌ ਹੋ ਗਿਆ ।

ਇਸ ਘਟਨਾ ਨੇ ਸਿੱਖ-ਸੰਗਤਾਂ ਦੇ ਸਾਹਮਣੇ ਨਵੇਂ ਪੂਰਨੇ ਪਾ ਕੇ ਰੱਖ ਦਿੱਤੇ । ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰਨ ਲਈ, ਗਰੀਬ ਜਨਤਾ ਦੀ ਸੇਵਾ ਕਰਨ ਲਈ ਜਿੰਦ ਭੀ ਤਲੀ ਉਤੇ ਧਰਨੀ ਪੈਂਦੀ ਹੈ । ਆਪਾ ਵਾਰਨ ਤੋਂ ਬਿਨਾ ਸੇਵਾ ਹੋ ਨਹੀਂ ਸਕਦੀ । ਜੇ ਸਿੱਖ ਆਪਾ ਸਦਕੇ ਕਰਦਾ ਹੈ, ਉਸ ਦਾ ਆਪਣਾ ਜੀਵਨ ਹੀ ਧਰਮ-ਪਰਚਾਰ ਦਾ ਵਸੀਲਾ ਬਣ ਜਾਂਦਾ ਹੈ । ਸਮੇ ਅਨੁਸਾਰ ਗੁਰੂ ਅਮਰਦਾਸ ਜੀ ਨੇ ਭਾਈ ਮਾਣਕ ਚੰਦ ਨੂੰ ਸਿੱਖ-ਧਰਮ ਦਾ ਪਰਚਾਰਕ ਬਣਾ ਦਿੱਤਾ ।

### ਜੱਗ—

ਬਾਉਲੀ ਤਿਆਰ ਹੋਣ ਦਾ ਸਾਰਾ ਕੰਮ ਸਿਰੇ ਚੜ੍ਹ ਗਿਆ । ਵਿਰੋਧੀ ਜਾਤਿ-ਅਭਿਮਾਨੀਆਂ ਦੇ ਟਾਕਰੇ ਤੇ ਮਨੁੱਖਤਾ ਦੀ ਜਿੱਤ ਦੀ ਇਹ ਪਹਿਲੀ ਯਾਦਗਾਰ ਸੀ । ਜਿਉਂ ਜਿਉਂ ਦੂਰ ਨੇੜੇ ਖਬਰਾਂ ਗਈਆਂ, ਸਿੱਖਾਂ ਦੇ ਦਿਲ ਵਿਚ ਹੁਲਾਰਾ ਆਉਂਦਾ ਗਿਆ । ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਨਾਮ-ਲੇਵਾ ਜਨਤਾ ਦੇ ਅੰਦਰ ਉਤਸ਼ਾਹ ਤੇ ਹੌਸਲਾ ਵਧਾਣ ਲਈ ਸਾਰੀ ਸਿੱਖ-ਜਨਤਾ ਦਾ ਇਕੱਠ ਕੀਤਾ । ਨਿਯਤ ਦਿਹਾੜੇ ਤੇ ਦੂਰੋਂ ਦੂਰੋਂ ਸਿੱਖ ਨਰ-ਨਾਰ ਆ ਇਕੱਠੇ ਹੋਏ । ਗੁਰੂ ਕੇ ਲੰਗਰ ਵਿਚ ਤਾਂ ਅੱਗੇ ਭੀ ਕੋਈ ਕਮੀ ਨਹੀਂ ਹੋਇਆ ਕਰਦੀ ਸੀ, ਪਰ ਇਸ ਅਦੁੱਤੀ ਮੌਕੇ ਤੇ ਹੋਰ ਭੀ ਵਧੀਕ ਉਚੇਚ ਕੀਤੇ ਗਏ । ਸੁੰਦਰ ਭੋਜਨ ਤਿਆਰ ਹੋਏ । ਸਾਰੇ ਨਗਰ-ਵਾਸੀਆਂ ਨੂੰ ਭੀ ਪਿਆਰ ਨਾਲ ਸੱਦਾ ਦਿੱਤਾ ਗਿਆ ਕਿ ਲੰਗਰ ਵਿਚ ਪਰਸ਼ਾਦ ਛਕਣ ।



ਗੋਇੰਦਵਾਲ ਵਿਚ ਇਕ ਜੋਗੀ ਤਪਾ ਰਹਿੰਦਾ ਸੀ। ਤਪਾ ਤਾਂ ਉਹ ਨਿਰਾ ਆਖਣ ਨੂੰ ਹੀ ਤਪਾ ਸੀ। ਜੋਗੀਆਂ ਵਾਂਗ ਪਿੰਡੇ ਉਤੇ ਸੁਆਹ ਭੀ ਮਲੀ ਹੋਈ ਸੀ, ਅਤੇ ਧੀਆਂ ਪੁੱਤਰਾਂ ਵਾਲਾ ਭੀ ਸੀ। ਆਗੂ-ਹੀਣ ਅਨਪੜ੍ਹ ਲੋਕਾਂ ਦੀ ਭੇਡਾ-ਚਾਲ ਹੀ ਹੋਇਆ ਕਰਦੀ ਹੈ। ਉਸ ਵੇਹਲੜ ਗਿ੍ਹਸਤੀ, ਉਂਜ ਵੇਖਣ ਨੂੰ ਜੋਗੀ ਤਪੇ ਦੀ ਲੋਕ ਵਰ-ਸਰਾਪਾਂ ਦੇ ਲੋਕ-ਡਰ ਕਰਕੇ ਸੇਵਾ ਕਰਿਆ ਕਰਦੇ ਸਨ। ਪਰ ਜਿਉਂ ਜਿਉਂ ਗੁਰੂ ਅਮਰਦਾਸ ਜੀ ਤੋਂ ਲੋਕਾਂ ਨੂੰ ਗੁਰਬਾਣੀ ਦਾ ਚਾਨਣ ਮਿਲਿਆ, ਤੇ ਸਹੀ ਮਨੁੱਖਤਾ ਦੀ ਸੂਝ ਆਉਂਦੀ ਗਈ, ਉਸ ਵੇਹਲੜ ਦੀ ਸੇਵਾ ਘਟਦੀ ਗਈ। ਉਹ ਤਪਾ ਗੁਰੂ ਅਮਰਦਾਸ ਜੀ ਦਾ ਦੋਖੀ ਬਣਦਾ ਗਿਆ। ਗੋਂਦੇ ਤੇ ਉਸ ਦੇ ਹੋਰ ਸਾਥੀਆਂ ਨੂੰ ਸਤਿਗੁਰੂ ਜੀ ਦੇ ਵਿਰੁੱਧ ਖੜੇ ਕਰਨ ਵਿਚ ਭੀ ਬਹੁਤਾ ਹੱਥ ਇਸ ਤਪੇ ਦਾ ਹੀ ਹੁੰਦਾ ਸੀ। ਗੁਰੂ-ਘਰ ਦੀ ਨਿੰਦਿਆ ਕਰਦੇ ਰਹਿਣਾ ਤਪੇ ਦਾ ਨਿੱਤ ਦਾ ਵਿਹਾਰ ਸੀ। ਉਂਜ ਆਪਣੇ ਆਪ ਨੂੰ ਉਹ ਬੜਾ ਤਿਆਗੀ ਜਾਹਰ ਕਰਿਆ ਕਰਦਾ ਸੀ।

ਜਾਤਿ-ਅਭਿਮਾਨੀਆਂ ਅਤੇ ਤਪੇ ਵਰਗੇ ਤਿਆਗੀ ਅਖਵਾਣ ਵਾਲਿਆਂ ਦਾ ਪਾਜ ਉਘਾੜਨ ਲਈ ਵੀ ਇਹ ਚੰਗਾ ਮੌਕਾ ਬਣ ਗਿਆ। ਇਕ ਤਾਂ ਲੰਗਰ ਵਿਚ ਬਹੁਤ ਸੁੰਦਰ ਸੁਆਦਲੇ ਖਾਣੇ ਤਿਆਰ ਕੀਤੇ ਗਏ, ਦੂਜੇ, ਆਪਣੇ ਮਨ ਨੂੰ ਦਛਣਾ ਦੇ ਹੱਕਦਾਰ ਸਮਝਣ ਵਾਲੇ ਉਚ-ਜਾਤੀ ਵਾਲਿਆਂ ਲਈ ਸਤਿਗੁਰੂ ਜੀ ਨੇ ਚੋਖੀ ਨਕਦ ਭੇਟਾ ਦਾ ਭੀ ਪਰਬੰਧ ਕਰ ਦਿੱਤਾ। ਬ੍ਰਾਹਮਣ ਲੋਕ ਭੀ ਲੰਗਰ ਵਿਚ ਆ ਸ਼ਾਮਲ ਹੋਏ। ਤਪੇ ਨੇ ਆਪਣਾ ਤਿਆਗ ਵਾਲਾ ਹਠ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ, ਉਚੇਚੇ ਸੱਦੇ ਭੇਜਿਆਂ ਭੀ ਨਾ ਆਇਆ। ਪਰ ਉਸ ਦੇ ਅੰਦਰ ਲੋਭ ਦੀ ਫੁਰੀ ਚੱਲ ਰਹੀ ਸੀ। ਮੋਹਰਾਂ ਦੀ ਦਛਣਾ ਕਿਵੇਂ ਛੱਡੇ? ਆਪ ਤਾਂ ਨਾ ਆਇਆ, ਚੋਰੀ-ਛਿਪੀ ਆਪਣੇ ਪੁੱਤਰਾਂ ਨੂੰ ਭੇਜ ਦਿੱਤੇ ਸੁ। ਨਗਰ ਦੇ ਪੈਰਾਂ ਨੇ ਜਦੋਂ ਤਪੇ ਦੀ

ਇਹ ਕਰਤੂਤ ਵੇਖੀ, ਤਾਂ ਬੜਾ ਹਾਸਾ ਪਿਆ। ਸਭਨਾਂ ਨੂੰ ਤਪੇ ਦੀ ਅਸਲੀਅਤ ਦੀ ਸਮਝ ਆ ਗਈ। ਸਤਿਗੁਰੂ ਜੀ ਦੇ ਵਿਰੁੱਧ ਖੜੀ ਕੀਤੀ ਹੋਈ ਦੰਦ-ਕਥਾ ਤੇ ਈਰਖਾ ਮੁੱਕ ਗਈ।

### ਅਕਬਰ ਵੱਲੋਂ ਜਾਗੀਰ—

ਅਕਬਰ ਨਾ-ਬਾਲਗ਼ ਉਮਰੇ ਤਖ਼ਤ ਤੇ ਬੈਠਾ ਸੀ। ਬੈਰਮ ਖ਼ਾਂ ਉਸ ਦਾ ਸਰ-ਪ੍ਰਸਤ ਬਣਿਆ ਸੀ, ਜੋ ਸ਼ਾਹੀ ਘਰਾਣੇ ਨਾਲ ਸਦਾ ਵਫ਼ਾਦਾਰੀ ਕਰਦਾ ਰਿਹਾ। ਸਹਿਜੇ ਸਹਿਜੇ ਇਸ ਦੇ ਵਿਰੁੱਧ ਕੁਝ ਕੁ ਸੁਆਰਥੀਆਂ ਵਲੋਂ ਗੋਂਦਾਂ ਗੂੰਦੀਆਂ ਜਾਣ ਲੱਗ ਪਈਆਂ। ਅਕਬਰ ਦੇ ਮਨ ਵਿਚ ਸ਼ੱਕ ਪੱਕੇ ਕਰ ਦਿੱਤੇ ਗਏ। ਗੱਲ ਇਥੋਂ ਤਕ ਵੱਧ ਗਈ ਕਿ ਬੈਰਮ ਖ਼ਾਂ ਅਪਰੈਲ ਸੰਨ ੧੫੬੦ ਵਿਚ ਪੰਜਾਬ ਵੱਲ ਭੱਜ ਨਿਕਲਿਆ। ਆਪਣਾ ਟੱਬਰ ਉਹ ਬਠਿੰਡੇ ਦੇ ਕਿਲ੍ਹੇ ਵਿਚ ਛੱਡ ਆਇਆ। ਅਕਬਰ ਨੇ ਪਿੱਛਾ ਕੀਤਾ। ਜਲੰਧਰ ਦੇ ਕੋਲ ਬੈਰਮ ਨੂੰ ਸ਼ਾਹੀ ਫੌਜ ਤੋਂ ਭਾਂਜ ਹੋਈ। ਬੈਰਮ ਪਹਾੜਾਂ ਵਲ ਭੱਜਿਆ, ਪਰ ਬਿਆਸ ਦੇ ਕੰਢੇ ਫੜਿਆ ਗਿਆ। ਅਕਬਰ ਨੇ ਉਸ ਦੀ ਪਿਛਲੀ ਸੇਵਾ ਸਦਕਾ ਉਸ ਨੂੰ ਮੁਆਫ਼ ਕਰ ਦਿੱਤਾ ਅਤੇ ਆਪ ਲਾਹੌਰ ਆ ਗਿਆ। ਇਥੋਂ ੧੫੬੦ ਦੇ ਅਖੀਰ ਵਿਚ ਦਿੱਲੀ ਵਲ ਰਵਾਨਾ ਹੋਇਆ।

ਗੋਇੰਦਵਾਲ, ਲਾਹੌਰ ਤੋਂ ਦਿੱਲੀ ਜਾਣ ਵਾਲੀ ਸ਼ਾਹੀ ਸੜਕ ਉਤੇ ਸੀ। ਅਕਬਰ ਨੇ ਗੋਇੰਦਵਾਲ ਆ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ। ਇਹ ਪਹਿਲਾ ਮੌਕਾ ਸੀ। ਜਿਸ ਲੰਗਰ ਦੇ ਵਿਰੁੱਧ ਉਸ ਨੇ ਦੋਖੀਆਂ ਪਾਸੋਂ ਕਈ ਸ਼ਿਕਾਇਤਾਂ ਸੁਣੀਆਂ ਹੋਈਆਂ ਸਨ, ਉਥੇ ਆਪ ਜਾ ਕੇ ਪਰਸ਼ਾਦ ਛਕਿਆ। ਸਭ ਲੋਕਾਂ ਨਾਲ ਇਕੋ ਜਿਹਾ ਪਿਆਰ-ਭਰਿਆ ਸਲੂਕ ਆਪਣੀ ਅੱਖੀਂ ਵੇਖ ਕੇ ਅਕਬਰ ਬਹੁਤ ਖੁਸ਼ ਹੋਇਆ। ਗੁਰੂ ਕਾ ਲੰਗਰ ਸੇਵਕ ਸਿੱਖਾਂ ਦੀ ਭੇਟਾ ਨਾਲ ਹੀ

ਚੱਲ ਰਹਿਆ ਸੀ । ਅਕਬਰ ਨੇ ਲੰਗਰ ਦੇ ਖਰਚ ਪੂਰੇ ਕਰਨ ਲਈ ਜਾਗੀਰ ਦੇਣੀ ਚਾਹੀ, ਪਰ ਗੁਰੂ ਅਮਰਦਾਸ ਜੀ ਨੇ ਆਦਰ-ਭਰੇ ਲਫਜ਼ਾਂ ਨਾਲ ਅਕਬਰ ਦੀ ਇਹ ਇੱਛਾ ਪੂਰੀ ਕਰਨ ਤੋਂ ਨਾਂਹ ਕਰ ਦਿੱਤੀ, ਅਤੇ ਆਖਿਆ ਕਿ ਗੁਰੂ ਕਾ ਲੰਗਰ ਸਭ ਸਿੱਖਾਂ ਦੇ ਸਾਂਝੇ ਉੱਦਮ ਨਾਲ ਹੀ ਚੱਲਣਾ ਚਾਹੀਦਾ ਹੈ । ਸਤਿਗੁਰੂ ਜੀ ਨੇ ਚੰਗਾ ਮੌਕਾ ਜਾਣ ਕੇ ਅਕਬਰ ਨੂੰ ਮੁੜ ਚੇਤਾ ਕਰਾ ਦਿੱਤਾ ਕਿ ਬਾਦਸ਼ਾਹ ਦਾ ਫਰਜ਼ ਹੈ ਸਾਰੀ ਪਰਜਾ ਨਾਲ ਹੀ ਇਕੋ ਜਿਹਾ ਸਲੂਕ ਕਰੇ । ਹਿੰਦੂ ਜਨਤਾ ਉਤੇ ਤੀਰਥਾਂ ਤੇ ਜਾਣ ਦਾ ਉਚੇਚਾ ਮਸੂਲ ਨਹੀਂ ਹੋਣਾ ਚਾਹੀਦਾ ।

ਜਦੋਂ ਸਤਿਗੁਰੂ ਜੀ ਨੇ ਲੰਗਰ ਵਾਸਤੇ ਜਾਗੀਰ ਲੈਣੋਂ ਇਨਕਾਰ ਕੀਤਾ, ਤਾਂ ਅਕਬਰ ਨੇ ਝਬਾਲ ਪਰਗਣੇ ਦੀ ਜਾਗੀਰ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦੇ ਨਾਮ ਕਰ ਦਿੱਤੀ ।

ਸੰਨ ੧੫੬੩ ਵਿਚ ਅਕਬਰ ਮਥਰਾ ਵਲ ਗਿਆ । ਹਿੰਦੂ-ਪੁਰਬ ਦਾ ਮੌਕਾ ਸੀ । ਯਾਤਰੂਆਂ ਪਾਸੋਂ ਮਸੂਲ ਵਸੂਲ ਹੋ ਰਿਹਾ ਸੀ । ਅਕਬਰ ਨੂੰ ਗੁਰੂ ਅਮਰਦਾਸ ਜੀ ਦੀ ਕੀਤੀ ਪ੍ਰੇਰਨਾ ਦਾ ਚੇਤਾ ਆ ਗਿਆ, ਅਤੇ ਉਸ ਨੇ ਉਥੇ ਹੀ ਹੁਕਮ ਜਾਰੀ ਕਰ ਦਿੱਤੇ ਕਿ ਅਗਾਂਹ ਨੂੰ ਇਹ ਮਸੂਲ ਬੰਦ ਕਰ ਦਿੱਤਾ ਜਾਏ ।

\*

## ਚੌਥਾ ਕਾਂਡ

੨੨ ਮੰਜੀਆਂ—

ਗੁਰੂ ਨਾਨਕ ਦੇਵ ਜੀ ਨੇ ਪਹਿਲੀ 'ਉਦਾਸੀ' ਵਿਚ ਹਿੰਦੂ-ਪੁਰਬਾਂ ਸਮੇਂ ਭਾਰਤ ਦੇ ਸਾਰੇ ਹਿੰਦੂ-ਤੀਰਥ ਵੇਖੇ, ਅਤੇ ਆਪਣੇ ਖਿਆਲਾਂ ਦਾ ਪਰਚਾਰ ਕਾਇਮ ਰੱਖਣ ਲਈ ਕਈ ਥਾਈਂ ਕੇਂਦਰ ਬਣਾਏ। ਯੋਗ ਬੰਦਿਆਂ ਨੂੰ ਪਰਚਾਰਕ ਥਾਪਿਆ। ਪਰਚਾਰਕ ਨੇ ਬੋਲਣ ਸਮੇਂ ਆਪਣੇ ਸਾਹਮਣੇ ਬੈਠੇ ਸਭ ਸੱਜਣਾਂ ਵਲ ਨਿਗਾਹ ਮਾਰਨੀ ਹੁੰਦੀ ਹੈ, ਇਸ ਵਾਸਤੇ ਉਸ ਨੇ ਬਾਕੀ ਸਭ ਸਥਾਨਾਂ ਨਾਲੋਂ ਉੱਚੇ ਥਾਂ ਉੱਤੇ ਬੈਠਣਾ ਹੁੰਦਾ ਹੈ। ਇਸ ਕੰਮ ਲਈ ਆਮ ਤੌਰ ਤੇ ਮੰਜੀ ਹੀ ਵਰਤੀ ਜਾਂਦੀ ਸੀ, ਜਿਸ ਉੱਤੇ ਬੈਠ ਕੇ ਪਰਚਾਰਕ ਸੰਗਤ ਨੂੰ ਗੁਰਮਤਿ ਦੀਆਂ ਗੱਲਾਂ ਸੁਣਾਂਦਾ ਸੀ। ਹਰੇਕ ਸਿੱਖ ਆਪਣੇ ਆਪ ਪਰਚਾਰਕ ਨਹੀਂ ਸੀ ਬਣ ਜਾਂਦਾ। ਇਕ ਕੰਮ ਉਹੀ ਕਰਦਾ ਸੀ, ਜਿਸ ਨੂੰ ਸਤਿਗੁਰੂ ਵਲੋਂ ਪਰਵਾਨਗੀ ਮਿਲੇ। ਸਿੱਖਾਂ ਵਿਚ ਇਹ ਪਦਵੀ ਬੜੇ ਸਤਿਕਾਰ ਤੇ ਇਤਬਾਰ ਦੀ ਪਦਵੀ ਸੀ। ਜਿਸ ਨੂੰ ਪਰਚਾਰਕ ਬਣਾਇਆ ਜਾਂਦਾ ਸੀ, ਸਿੱਖ ਸਧਾਰਨ ਬੋਲੀ ਵਿਚ ਆਖਦੇ ਸਨ ਕਿ ਉਸ ਸਿੱਖ ਨੂੰ ਸਤਿਗੁਰੂ ਨੇ 'ਮੰਜੀ' ਬਖਸ਼ੀ ਹੈ। ਗੁਰੂ ਨਾਨਕ ਦੇਵ ਜੀ ਪਹਿਲੀ 'ਉਦਾਸੀ' ਸਮੇਂ ਲੋੜ ਅਨੁਸਾਰ ਯੋਗ ਸਿੱਖਾਂ ਨੂੰ ਕਈ ਥਾਈਂ 'ਮੰਜੀ' ਬਖਸ਼ਦੇ ਗਏ।

ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੀ ਆਗਿਆ ਅਨੁਸਾਰ ਆਪਣਾ ਸਾਰਾ ਸਮਾ ਗਵੀ ਬਿਆਸ ਦੇ ਵਿਚਕਾਰਲੇ ਇਲਾਕੇ ਦੇ ਪਿੰਡਾਂ ਵਿਚ ਹੀ ਪਰਚਾਰ ਕਰਨ ਲਈ ਖਰਚ ਕੀਤਾ।

ਸਹਿਜੇ ਸਹਿਜੇ ਸਿੱਖ ਜਨਤਾ ਦੀ ਗਿਣਤੀ ਵਧਦੀ ਗਈ। ਜਾਤਿ-ਅਭਿਮਾਨੀਆਂ ਦੀ ਵਿਰੋਧਤਾ ਅਤੇ ਉਸ ਦੇ ਨਤੀਜੇ ਦੇ ਤੌਰ ਤੇ

ਬਾਉਲੀ ਦੇ ਬਣਨ ਨੇ ਸਿੱਖਾਂ ਵਿਚ ਬੜੀ ਜਾਗਰਤ ਲੈ ਆਂਦੀ । ਇਸ ਗੱਲ ਦੀ ਬੜੀ ਲੋੜ ਪੈ ਗਈ ਕਿ ਸਿੱਖ-ਧਰਮ ਦੇ ਪਰਚਾਰ ਨੂੰ ਪੱਕੇ ਪੈਰਾਂ ਉਤੇ ਖੜਾ ਕੀਤਾ ਜਾਏ । ਗੁਰੂ ਅਮਰਦਾਸ ਜੀ ਨੇ ਸਾਰੀ ਸਿੱਖ-ਵੱਸੋਂ ਦੇ ਇਲਾਕਿਆਂ ਨੂੰ ੨੨ ਹਿੱਸਿਆਂ ਵਿਚ ਵੰਡਿਆ ਅਤੇ ਇਸ ਤਰ੍ਹਾਂ ੨੨ ਮੰਜੀਆਂ ਥਾਪੀਆਂ ੨੨ ਸਿਆਣੇ ਪਰਚਾਰਕ ਨੀਅਤ ਕੀਤੇ, ਜਿਨ੍ਹਾਂ ਵਿਚੋਂ ਪੰਡਿਤ ਮਾਈ ਦਾਸ, ਭਾਈ ਮਾਣਕ ਚੰਦ ਤੇ ਮਥੇ ਮੁਰਾਰੀ ਦੇ ਨਾਮ ਸਿੱਖ-ਇਤਿਹਾਸ ਵਿਚ ਉੱਘੇ ਹਨ ।

ਹੇਠ-ਲਿਖੇ ਗੁਰਸਿੱਖਾਂ ਨੂੰ ਮੰਜੀਆਂ (ਉਪਦੇਸ਼ਕ-ਗੱਦੀਆਂ) ਬਖਸ਼ੀਆਂ ਗਈਆਂ ਸਨ :-

- |     |          |   |                          |
|-----|----------|---|--------------------------|
| ੧.  | ਅੱਲਾ ਯਾਰ | - | ਪਠਾਣ ਸੰਦਾਗਰ              |
| ੨.  | ਸੱਚਨ ਸੱਚ | - | ਪਿੰਡ ਮੰਦਰ ਤਸੀਲ ਸ਼ਕਰਪੁਰ   |
| ੩.  | ਸਾਧਾਰਨ   | - | ਗੋਇੰਦਵਾਲ                 |
| ੪.  | ਸਾਵਣ ਮਲ  | - | ਗੋਇੰਦਵਾਲ                 |
| ੫.  | ਸੁੱਖਣ    | - | ਧਮਿਆਲ                    |
| ੬.  | ਹੰਦਾਲ    | - | ਜੰਡਿਆਲਾ                  |
| ੭.  | ਕੇਦਾਰੀ   | - | ਬਟਾਲਾ                    |
| ੮.  | ਖੇਡਾ     | - | ਖੇਮਕਰਨ                   |
| ੯.  | ਗੰਗੂਸ਼ਾਹ | - | ਗੜ੍ਹ ਸ਼ੰਕਰ               |
| ੧੦. | ਦਰਬਾਰੀ   | - | ਮਜੀਠਾ                    |
| ੧੧. | ਪਾਰੋ     | - | ਡੱਲਾ                     |
| ੧੨. | ਫੇਰਾ     | - | ਮੀਰਪੁਰ                   |
| ੧੩. | ਬੂਆ      | - | ਹਰਿ ਗੋਬਿੰਦਪੁਰ ਇਸਦੀ ਸੰਤਾਨ |
| ੧੪. | ਬੇਣੀ     | - | ਚੂਹਨੀਆਂ                  |
| ੧੫. | ਮਹੇਸ਼ਾ   | - | ਸੁਲਤਾਨਪੁਰ                |
| ੧੬. | ਮਾਈਦਾਸ   | - | ਨਰੋਲੀ (ਮਾਝਾ)             |

੧੭. ਮਾਣਕ ਚੰਦ - ਵੈਰੋਵਾਲ  
 ੧੮. ਮੁਰਾਰੀ - ਖਾਈ (ਲਾਹੌਰ)  
 ੧੯. ਰਾਜਾ ਰਾਮ - ਸੰਧਮਾ (ਜਲੰਧਰ) ਇਸਦੀ ਸੰਤਾਨ  
 ੨੦. ਰੰਗ ਸ਼ਾਹ - ਮੱਲੂ ਪੋਤਾ (ਜਲੰਧਰ)  
 ੨੧. ਰੰਗ ਦਾਸ - ਘੜੂਆਂ (ਅੰਬਾਲਾ)  
 ੨੨. ਲਾਲੋ - ਡੱਲਾ

(੧) ਅੱਲਾਯਾਰ—ਇਸ ਨੂੰ ਅੱਲਾਸ਼ਾਹ ਭੀ ਆਖਦੇ ਸਨ। ਇਹ ਇਕ ਪਠਾਣ ਸੀ, ਜੋ ਦਿੱਲੀ ਅਤੇ ਲਾਹੌਰ ਘੋੜਿਆਂ ਦਾ ਵਪਾਰ ਕਰਦਾ ਸੀ। ਇਕ ਵਾਰੀ ਦਿੱਲੀ ਤੋਂ ਆਉਂਦੇ ਨੂੰ ਬਿਆਸ ਦੇ ਕੰਢੇ ਡੱਲਾ ਨਿਵਾਸੀ ਭਾਈ ਪਾਰੋ ਜੀ ਮਿਲ ਪਏ, ਜਿਸ ਤੋਂ ਇਸ ਦੇ ਦਿਲ ਵਿਚ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਦੀ ਤਾਂਘ ਪੈਦਾ ਹੋਈ। ਸਤਿਗੁਰੂ ਜੀ ਦੇ ਪਾਸ ਗੋਇੰਦਵਾਲ ਪਹੁੰਚ ਕੇ ਅੱਲਾਯਾਰ ਨੇ ਸਿੱਖੀ ਧਾਰਨ ਕੀਤੀ। ਇਸਦਾ ਜੀਵਨ ਇਤਨਾ ਉੱਚਾ ਬਣਿਆ ਕਿ ਇਹ ਗੁਰਮੁਖ ਸਿੱਖਾਂ ਵਿਚ ਗਿਣਿਆ ਗਿਆ। ਗੁਰੂ ਅਮਰਦਾਸ ਜੀ ਨੇ ਇਸ ਨੂੰ ਧਰਮ-ਪਰਚਾਰ ਦੀ ਸੇਵਾ ਸੌਂਪੀ।

(੨) ਸੱਚਨ ਸਚ—ਇਹ ਜ਼ਿਲਾ ਲਾਹੌਰ ਦੀ ਤਸੀਲ ਸ਼ਕਰਪੁਰ ਦੇ ਪਿੰਡ ਮੰਦਰ ਦੇ ਰਹਿਣ ਵਾਲਾ ਇਕ ਬ੍ਰਾਹਮਣ ਸੀ। ਗੁਰੂ ਅਮਰਦਾਸ ਜੀ ਦਾ ਇਹ ਸਿੱਖ ਬਣਿਆ। ਲਫਜ਼ 'ਸੱਚਨ ਸੱਚ' ਹਰ ਵੇਲੇ ਆਖਣ ਦੀ ਇਸ ਨੂੰ ਆਦਤ ਪੈ ਗਈ, ਇਸ ਵਾਸਤੇ ਇਸ ਦਾ ਨਾਮ ਹੀ 'ਸੱਚਨ ਸੱਚ' ਪਰਸਿੱਧ ਹੋ ਗਿਆ। ਜਦੋਂ ਭਾਈ ਸਾਵਣ ਮਲ ਦੇ ਨਾਲ ਆਏ ਹਰੀਪੁਰ-ਕਾਂਗੜੇ ਦੇ ਰਾਜੇ ਦੀ ਇਕ ਰਾਣੀ ਪਾਗਲ ਹੋ ਗਈ ਸੀ ਤੇ ਰਾਜਾ ਉਸ ਨੂੰ ਗੋਇੰਦਵਾਲ ਹੀ ਛੱਡ ਗਿਆ ਸੀ, ਤਾਂ ਗੁਰੂ ਅਮਰਦਾਸ ਜੀ ਨੇ ਉਸਨੂੰ ਅਰੋਗ ਕਰ ਕੇ ਉਸ ਦੀ ਸ਼ਾਦੀ ਸੱਚਨ ਸੱਚ ਨਾਲ ਕਰ ਦਿੱਤੀ ਸੀ। ਇਹ ਜੋੜਾ ਸਾਰੀ ਉਮਰ ਗੁਰਮਤਿ ਦਾ ਪਰਚਾਰ ਕਰਦਾ ਰਿਹਾ। ਸਤਿਗੁਰੂ ਜੀ ਨੇ ਭਾਈ ਸੱਚਨ ਸੱਚ ਨੂੰ ਮੰਜੀ ਬਖਸ਼ੀ ਸੀ।

(੩) ਸਾਧਾਰਨ—ਇਹ ਗੋਇੰਦਵਾਲ ਦਾ ਰਹਿਣ ਵਾਲਾ ਇਕ ਲੋਹਾਰ ਸੀ। ਗੁਰੂ ਅਮਰਦਾਸ ਜੀ ਦਾ ਸਿੱਖ ਬਣਿਆ ਸੀ। ਇਸਦੀ ਸੇਵਾ ਤੇ ਭਗਤੀ-ਭਾਵ ਉੱਤੇ ਪ੍ਰਸੰਨ ਹੋ ਕੇ ਸਤਿਗੁਰੂ ਜੀ ਨੇ ਇਸ ਨੂੰ ਪਰਚਾਰਕ ਥਾਪ ਦਿੱਤਾ ਸੀ।

(੪) ਸਾਵਣ ਮਲ—ਇਹ ਗੁਰੂ ਅਮਰਦਾਸ ਜੀ ਦਾ ਭਤੀਜਾ ਸੀ। ਜਦੋਂ ਗੋਇੰਦਵਾਲ ਵਿਚ ਗੁਰਦੁਆਰਾ ਅਤੇ ਸੰਗਤਾਂ ਲਈ ਮਕਾਨ ਬਣਾਣ ਦੀ ਲੋੜ ਪਈ, ਤਾਂ ਗੁਰੂ ਅਮਰਦਾਸ ਜੀ ਨੇ ਇਸ ਨੂੰ ਪਹਾੜੀ ਲੱਕੜ ਲਿਆਉਣ ਵਾਸਤੇ ਹਰੀਪੁਰ ਵਲ ਭੇਜਿਆ। ਸਾਵਣ ਮਲ ਉਸ ਇਲਾਕੇ ਵਿਚ ਸਿੱਖ ਧਰਮ ਦਾ ਪਰਚਾਰ ਭੀ ਕਰਦਾ ਰਿਹਾ। ਇਸ ਦੇ ਵਸੀਲੇ ਹੀ ਹਰੀਪੁਰ ਦਾ ਰਾਜਾ ਗੁਰੂ ਅਮਰਦਾਸ ਜੀ ਪਾਸ ਹਾਜ਼ਰ ਹੋ ਕੇ ਪਰਵਾਰ ਸਮੇਤ ਸਿੱਖ ਬਣਿਆ ਸੀ। ਸਤਿਗੁਰੂ ਜੀ ਨੇ ਭਾਈ ਸਾਵਣ ਮਲ ਨੂੰ ਮੰਜੀ ਬਖਸ਼ੀ।

(੫) ਸੁੱਖਣ—ਇਹ ਜ਼ਿਲਾ ਰਾਵਲਪਿੰਡੀ ਦੇ ਨਗਰ ਧਮਿਆਣ ਦਾ ਰਹਿਣ ਵਾਲਾ ਸੀ, ਜਾਤਿ ਦਾ ਖੱਤ੍ਰੀ। ਪਹਿਲਾਂ ਇਹ ਦੁਰਗਾ ਦਾ ਭਗਤ ਸੀ। ਗੁਰੂ ਅਮਰਦਾਸ ਜੀ ਦੀ ਸ਼ਰਨ ਆ ਕੇ ਇਹ ਸਿੱਖ ਬਣਿਆ। ਇਸ ਦਾ ਜੀਵਨ ਇਤਨਾ ਉੱਚਾ ਬਣਿਆ ਕਿ ਸਤਿਗੁਰੂ ਜੀ ਨੇ ਇਸ ਨੂੰ ਪੋਠੋਹਾਰ ਵਿਚ ਧਰਮ-ਪਰਚਾਰ ਕਰਨ ਲਈ ਪਰਚਾਰਕ ਦੀ ਗੱਦੀ ਬਖਸ਼ੀ।

(੬) ਹੰਦਾਲ—ਇਹ ਜ਼ਿਲਾ ਅੰਮ੍ਰਿਤਸਰ ਦੇ ਨਗਰ ਜੰਡਿਆਲੇ ਦਾ ਵਸਨੀਕ ਸੀ, ਜਾਤਿ ਦਾ ਜੱਟ। ਭਾਈ ਹੰਦਾਲ ਗੁਰੂ ਅਮਰਦਾਸ ਜੀ ਦਾ ਅਨੰਨ ਸਿੱਖ ਹੋਇਆ। ਗੁਰੂ ਕੇ ਲੰਗਰ ਦੀ ਸੇਵਾ ਬੜੇ ਪ੍ਰੇਮ ਨਾਲ ਕਰਿਆ ਕਰਦਾ ਸੀ। ਸਤਿਗੁਰੂ ਜੀ ਨੇ ਇਸ ਨੂੰ ਮੰਜੀ ਬਖਸ਼ੀ। ਇਸ ਦੇ ਨਗਰ ਦਾ ਨਾਮ ਗੁਰੂ ਕਾ ਜੰਡਿਆਲਾ ਪਰਸਿੱਧ ਹੋਇਆ। ਹਰ ਵੇਲੇ 'ਨਿਰੰਜਨ ਨਿਰੰਜਨ' ਮੂੰਹੋਂ ਆਖਣ ਕਰਕੇ ਇਸ ਦੀ ਸੰਪ੍ਰਦਾਇ ਦਾ ਨਾਮ ਨਿਰੰਜਨੀਏ ਪੈ ਗਿਆ।

ਭਾਈ ਹੰਦਾਲ ਦਾ ਪੁੱਤਰ ਬਿਧੀ ਚੰਦ ਕੁਰਾਹੇ ਪੈ ਗਿਆ। ਉਸ ਨੇ

ਭਾਈ ਬਾਲੇ ਦੇ ਨਾਮ ਉਤੇ ਗੁਰੂ ਨਾਨਕ ਦੇਵ ਜੀ ਦੀ ਇਕ ਜਨਮ ਸਾਖੀ ਲਿਖੀ, ਜਿਸ ਵਿਚ ਬਹੁਤ ਸਾਰੀਆਂ ਮਨ-ਮੰਨੀਆਂ ਗੱਲਾਂ ਦਰਜ ਕਰ ਦਿੱਤੀਆਂ।

(੭) ਕੇਦਾਰੀ—ਭਾਈ ਕੇਦਾਰੀ ਬਟਾਲੇ (ਜ਼ਿਲਾ ਗੁਰਦਾਸਪੁਰ) ਦਾ ਰਹਿਣ ਵਾਲਾ ਸੀ, ਜਾਤਿ ਦਾ ਲੁੰਬਾ ਖੱਤੀ ਸੀ। ਸਤਿਗੁਰੂ ਜੀ ਦਾ ਸਿੱਖ ਬਣ ਕੇ ਇਹ ਬੜੀ ਕਰਣੀ ਵਾਲਾ ਪਰਸਿੱਧ ਹੋਇਆ। ਗੁਰੂ ਅਮਰਦਾਸ ਜੀ ਨੇ ਇਸ ਨੂੰ ਪਰਚਾਰਕ ਥਾਪ ਕੇ ਮੰਜੀ ਬਖਸ਼ੀ।

(੮) ਖੇਡਾ—ਇਹ ਜ਼ਿਲਾ ਲਾਹੌਰ ਦੇ ਨਗਰ ਖੇਮਕਰਨ ਦਾ ਵਸਨੀਕ ਸੀ, ਜਾਤਿ ਦਾ ਬ੍ਰਾਹਮਣ। ਪਹਿਲਾਂ ਇਹ ਦੁਰਗਾ ਦਾ ਭਗਤ ਸੀ। ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਭਾਈ ਖੇਡਾ ਪਰਮਾਤਮਾ ਦਾ ਅਨੰਨ ਭਗਤ ਪਰਸਿੱਧ ਹੋਇਆ। ਸਤਿਗੁਰੂ ਜੀ ਨੇ ਇਸ ਨੂੰ ਸਿੱਖ ਧਰਮ ਦਾ ਪਰਚਾਰਕ ਥਾਪਿਆ।

(੯) ਗੰਗੂਸ਼ਾਹ—ਇਹ ਗੜ੍ਹ ਸ਼ੰਕਰ ਦਾ ਰਹਿਣ ਵਾਲਾ ਸੀ, ਜਾਤਿ ਦਾ ਬੱਸੀ ਖੱਤੀ। ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਇਤਨੇ ਉੱਚੇ ਜੀਵਨ ਵਾਲਾ ਬਣਿਆ ਕਿ ਸਤਿਗੁਰੂ ਜੀ ਨੇ ਇਸ ਨੂੰ ਰਿਆਸਤ ਸਰਮੌਰ ਦੇ ਇਲਾਕੇ ਦਾ ਪਰਚਾਰਕ ਬਣਾ ਭੇਜਿਆ। ਭਾਈ ਗੰਗੂਸ਼ਾਹ ਦਾ ਪਰਸਿੱਧ ਅਸਥਾਨ 'ਦਾਉਂ' (ਜ਼ਿਲਾ ਅੰਬਾਲਾ) ਵਿਚ ਹੈ। ਇਸ ਦੀ ਸੰਪ੍ਰਦਾਇ ਦੇ ਲੋਕ ਆਪਣੇ ਆਪ ਨੂੰ ਗੰਗੂਸ਼ਾਹੀ ਸਦਾਂਦੇ ਹਨ। ਗੰਗੂਸ਼ਾਹ ਦਾ ਪੜੋਤਾ ਭਾਈ ਜਵਾਹਰ ਸਿੰਘ ਬੜਾ ਕਰਣੀ ਵਾਲਾ ਹੋਇਆ ਹੈ, ਇਸ ਦਾ ਦੇਹੁਰਾ ਖਟਕੜ ਕਲਾਂ (ਜ਼ਿਲਾ ਜਲੰਧਰ) ਵਿਚ ਹੈ।

(੧੦) ਦਰਬਾਰੀ—ਜਾਤਿ ਦਾ ਲੁੰਬਾ ਖੱਤੀ ਭਾਈ ਦਰਬਾਰੀ ਨਗਰ ਮਜੀਠੇ (ਜ਼ਿਲਾ ਅੰਮ੍ਰਿਤਸਰ) ਦਾ ਰਹਿਣ ਵਾਲਾ ਸੀ।

(੧੧) ਪਾਰੋ—ਜਾਤਿ ਦਾ ਜੁਲਕਾ ਖੱਤੀ ਭਾਈ ਪਾਰੋ ਡੱਲੇ ਦਾ ਰਹਿਣ ਵਾਲਾ ਸੀ। ਇਹ ਗੁਰੂ ਅੰਗਦ ਦੇਵ ਜੀ ਦਾ ਸਿੱਖ ਬਣਿਆ ਸੀ। ਗੁਰੂ ਅਮਰਦਾਸ ਜੀ ਦੀ ਸੇਵਾ ਕਰ ਕੇ ਇਸ ਨੇ 'ਪਰਮਹੰਸ' ਦੀ ਪਦਵੀ



ਹਾਸਲ ਕੀਤੀ । ਸਤਿਗੁਰੂ ਜੀ ਨੇ ਇਸ ਨੂੰ ਪਰਚਾਰਕ ਥਾਪ ਕੇ ਮੰਜੀ ਬਖਸ਼ੀ ਸੀ । ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਹੁਰਾ ਭਾਈ ਨਾਰਾਇਣ ਦਾਸ ਇਸੇ ਦੀ ਕੁਲ ਵਿਚੋਂ ਸੀ ।

(੧੨) ਫੇਰਾ—ਇਹ ਮੀਰਪੁਰ (ਇਲਾਕਾ ਜੰਮੂ) ਦਾ ਵਸਨੀਕ ਸੀ, ਜਾਤ ਦਾ ਕਟਾਰਾ ਖੱਤੀ । ਭਾਈ ਫੇਰਾ ਪਹਿਲਾਂ ਜੋਗੀਆਂ ਦਾ ਚੇਲਾ ਸੀ । ਫਿਰ ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਆਤਮ-ਗਿਆਨੀ ਹੋਇਆ । ਸਤਿਗੁਰੂ ਜੀ ਨੇ ਇਸ ਨੂੰ ਮੰਜੀ ਬਖਸ਼ੀ । ਪਹਾੜੀ ਇਲਾਕੇ ਵਿਚ ਇਸ ਨੇ ਬਹੁਤ ਪਰਚਾਰ ਕੀਤਾ ।

(੧੩) ਬੁਆ—ਇਹ ਤੇਹਣ ਜਾਤਿ ਦਾ ਖੱਤੀ ਸੀ । ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ ਸੀ । ਸਤਿਗੁਰੂ ਜੀ ਨੇ ਇਸ ਨੂੰ ਪਰਚਾਰਕ ਥਾਪਿਆ । ਇਸ ਦੀ ਸੰਤਾਨ ਹਰਿਗੋਬਿੰਦਪੁਰ ਵਿਚ ਵੱਸਦੀ ਹੈ ।

(੧੪) ਬੇਣੀ—ਜੂਹਨੀਆਂ (ਜ਼ਿਲਾ ਲਾਹੌਰ) ਦਾ ਵਸਨੀਕ ਪੰਡਿਤ ਬੇਣੀ ਬੜਾ ਵਿਦਵਾਨ ਸੀ । ਸ਼ਾਸਤ੍ਰਾਰਥ ਕਰ ਕੇ ਜਿੱਤਾਂ ਜਿੱਤਦਾ ਪੰਡਿਤ ਬੇਣੀ ਜਦੋਂ ਗੋਇੰਦਵਾਲ ਆਇਆ, ਤਾਂ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰ ਕੇ ਇਸ ਨੇ ਵਿੱਦਿਆ-ਅਭਿਮਾਨ ਛੱਡ ਦਿੱਤਾ, ਅਤੇ ਸਤਿਗੁਰੂ ਜੀ ਦਾ ਸਿੱਖ ਬਣਿਆ । ਸਤਿਗੁਰੂ ਜੀ ਨੇ ਇਸ ਨੂੰ ਸਿੱਖ ਧਰਮ ਦੇ ਪਰਚਾਰ ਦਾ ਕੰਮ ਸੌਂਪਿਆ । ਇਸ ਦਾ ਨਾਮ ਕਈਆਂ ਨੇ ਬੇਣੀ ਮਾਧੋ ਭੀ ਲਿਖਿਆ ਹੈ । ਪੰਡਿਤ ਹਰਦਿਆਲ ਕਵੀ ਇਸੇ ਦੀ ਕੁਲ ਵਿਚੋਂ ਸੀ, ਜਿਸ ਨੇ ਸਾਰੁਕਤਾਵਲੀ ਅਤੇ ਵੈਰਾਗ ਸ਼ਤਕ ਦਾ ਸੁੰਦਰ ਉਲਥਾ ਕੀਤਾ ।

(੧੫) ਮਹੇਸ਼—ਸੁਲਤਾਨਪੁਰ ਦਾ ਰਹਿਣ ਵਾਲਾ, ਧੀਰ ਜਾਤਿ ਦਾ ਖੱਤੀ ।

(੧੬) ਮਾਈਦਾਸ—ਮਾਝੇ ਦੇ ਨਰੋਲੀ ਪਿੰਡ ਦਾ ਵਸਨੀਕ ਸੀ । ਪੰਡਿਤ ਮਾਈਦਾਸ ਪਹਿਲਾਂ ਵੈਸ਼ਨਵ ਮਤ-ਧਾਰੀ ਸੀ । ਗੁਰੂ ਅਮਰਦਾਸ ਜੀ ਦੀ ਸ਼ਰਨ ਆਇਆ । ਭਾਈ ਮਾਣਕ ਚੰਦ ਦੀ ਸੰਗਤ ਵਿਚ

ਆਤਮ-ਗਿਆਨੀ ਹੋਇਆ । ਸਤਿਗੁਰੂ ਜੀ ਨੇ ਇਸ ਨੂੰ ਪਰਚਾਰਕ  
ਥਾਪਿਆ । ਮਾਝੇ ਦੇ ਇਲਾਕੇ ਵਿਚ ਇਸ ਨੇ ਬਹੁਤ ਪਰਚਾਰ ਕੀਤਾ ਸੀ ।

△ (੧੭) ਮਾਣਕ ਚੰਦ-ਵੈਰੋਵਾਲ (ਜ਼ਿਲਾ ਅੰਮ੍ਰਿਤਸਰ) ਦਾ  
ਰਹਿਣ ਵਾਲਾ ਪਥਰੀਆ ਖੱਤ੍ਰੀ । ਇਸ ਨੇ ਗੋਇੰਦਵਾਲ ਦੀ ਬਾਉਲੀ ਦਾ  
ਕੜ ਤੋੜਿਆ ਸੀ ਅਤੇ ਡੁੱਬ ਗਿਆ ਸੀ । ਗੁਰੂ ਅਮਰਦਾਸ ਜੀ ਨੇ ਇਸ ਨੂੰ  
ਜੀਵਨ ਬਖਸ਼ਿਆ ਅਤੇ ਇਸ ਦਾ ਨਾਮ 'ਮਰ-ਜੀਵੜਾ' ਰੱਖਿਆ । ਇਸ  
ਦੀ ਸੰਤਾਨ ਹੁਣ ਵੈਰੋਵਾਲ ਵਿਚ 'ਮਰਜੀਵੜੇ' ਨਾਮ ਨਾਲ ਪਰਸਿੱਧ ਹੈ ।  
ਭਾਈ ਮਾਣਕ ਚੰਦ ਦੀ ਸੰਗਤ ਵਿਚ ਹੀ ਪੰਡਿਤ ਮਾਈਦਾਸ ਬੈਰਾਗੀ  
ਗੁਰਸਿੱਖੀ ਦਾ ਅਧਿਕਾਰੀ ਹੋਇਆ ਸੀ ।

(੧੮) ਮੁਰਾਰੀ-ਜ਼ਿਲਾ ਲਾਹੌਰ ਦੇ ਪਿੰਡ ਖਾਈ ਦਾ ਰਹਿਣ  
ਵਾਲਾ ਪ੍ਰੇਮਾ ਖੱਤ੍ਰੀ । ਇਸ ਨੂੰ ਕੋੜ੍ਹ ਹੋ ਗਿਆ ਸੀ । ਗੁਰੂ ਅਮਰਦਾਸ ਜੀ  
ਦੀ ਕਿਰਪਾ ਨਾਲ ਇਹ ਅਰੋਗ ਹੋਇਆ । ਸਤਿਗੁਰੂ ਜੀ ਨੇ ਇਸ ਦਾ ਨਾਮ  
'ਮੁਰਾਰੀ' ਰੱਖ ਦਿਤਾ, ਉੱਪਲ ਜਾਤਿ ਦੇ ਖੱਤ੍ਰੀ ਭਾਈ ਸ਼ੀਂਹੇ ਨੇ ਸਤਿਗੁਰੂ  
ਜੀ ਦੀ ਆਗਿਆ ਨਾਲ ਆਪਣੀ ਲੜਕੀ ਮੱਥੋ ਦਾ ਵਿਆਹ ਮੁਰਾਰੀ ਨਾਲ  
ਕਰ ਦਿੱਤਾ । ਇਸ ਸੁਭਾਗ ਜੋੜੀ ਨੇ ਗੁਰਮਤਿ ਦਾ ਬੜਾ ਪਰਚਾਰ  
ਕੀਤਾ । ਦੋਹਾਂ ਦਾ ਮਿਲਵਾਂ ਨਾਮ 'ਮੱਥੋ ਮੁਰਾਰੀ' ਸਿੱਖ ਇਤਿਹਾਸ ਵਿਚ  
ਪਰਸਿੱਧ ਹੋ ਗਿਆ । ਸਤਿਗੁਰੂ ਜੀ ਨੇ ਮੱਥੋ-ਮੁਰਾਰੀ ਨੂੰ ਪਰਚਾਰਕ ਦੀ  
ਮੰਜੀ ਬਖਸ਼ੀ ।

(੧੯) ਰਾਜਾ ਰਾਮ-ਇਹ ਇਕ ਸਾਰਸੂਤ ਬ੍ਰਾਹਮਣ ਸੀ, ਜਿਸ ਨੇ  
ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਜਾਤਿ-ਅਭਿਮਾਨੀ ਤੋਂ ਖਲਾਸੀ  
ਹਾਸਲ ਕੀਤੀ । ਸਤਿਗੁਰੂ ਜੀ ਨੇ ਇਸ ਨੂੰ ਪਰਚਾਰਕ ਦੀ ਮੰਜੀ ਬਖਸ਼ੀ ।  
ਭਾਈ ਰਾਜਾ ਰਾਮ ਦੀ ਸੰਤਾਨ ਹੁਣ ਪਿੰਡ ਸੰਧਮਾ (ਜ਼ਿਲਾ ਜਲੰਧਰ)  
ਵਿਚ ਵੱਸਦੀ ਹੈ ।

(੨੦) ਰੰਗ ਸ਼ਾਹ-ਜ਼ਿਲਾ ਜਲੰਧਰ ਦੇ ਪਿੰਡ ਮੱਲੂਪੋਤੇ ਦਾ  
ਇਕ ਅਰੋੜਾ ਸੀ । ਗੁਰੂ ਅਮਰਦਾਸ ਜੀ ਦਾ ਸਿੱਖ ਬਣ ਕੇ ਇਸ ਨੇ

ਆਪਣੀ ਉਮਰ ਧਰਮ-ਪਰਚਾਰ ਵਿਚ ਖਰਚ ਕੀਤੀ। ਸਤਿਗੁਰੂ ਜੀ ਨੇ ਇਸ ਨੂੰ ਮੰਜੀ ਬਖਸ਼ੀ। ਭਾਈ ਰੰਗ ਸ਼ਾਹ ਨੇ ਦੁਆਬੇ ਵਿਚ ਪਰਚਾਰ ਕੀਤਾ। ਇਸ ਦੀ ਸੰਤਾਨ ਬੰਗਿਆਂ ਵਿਚ ਵੱਸਦੀ ਹੈ।

(੨੧) ਰੰਗ ਦਾਸ—ਜ਼ਿਲਾ ਅੰਬਾਲਾ ਦੇ ਪਿੰਡ ਘੜੂਆਂ ਦਾ ਵਸਨੀਕ, ਭੰਡਾਰੀ ਖੱਤ੍ਰੀ। ਪਹਿਲਾਂ ਇਹ ਵੈਰਾਗੀਆਂ ਦਾ ਚੇਲਾ ਸੀ। ਗੁਰੂ ਅਮਰਦਾਸ ਜੀ ਦਾ ਸਿੱਖ ਬਣਿਆ। ਸਤਿਗੁਰੂ ਜੀ ਨੇ ਇਸ ਨੂੰ ਪਰਚਾਰਕ ਬਾਪ ਦਿੱਤਾ। ਭਾਈ ਰੰਗ ਦਾਸ ਦੀ ਸੰਤਾਨ ਘੜੂਏਂ ਵਿਚ ਵੱਸਦੀ ਹੈ।

(੨੨) ਲਾਲੋ-ਡੱਲੇ ਦਾ ਰਹਿਣ ਵਾਲਾ ਸੱਭਰਵਾਲ ਖੱਤ੍ਰੀ। ਗੁਰੂ ਅਮਰਦਾਸ ਜੀ ਦਾ ਸਿੱਖ ਬਣਿਆ। ਭਾਈ ਲਾਲੋ ਇਲਾਕੇ ਵਿਚ ਉੱਘਾ ਵੈਦ ਭੀ ਸੀ। ਤੇਈਏ ਤਾਪ ਦਾ ਇਲਾਜ ਕਰਨ ਵਿਚ ਕਮਾਲ ਰੱਖਦਾ ਸੀ। ਸਤਿਗੁਰੂ ਜੀ ਨੇ ਇਸ ਨੂੰ ਪਰਚਾਰਕ ਦੀ ਮੰਜੀ ਬਖਸ਼ੀ।

## ਪੰਜਵਾਂ ਕਾਂਡ

ਗੁਰੂ-ਚੱਕ ਵਸਾਣਾ—

ਸਾਹੀ ਸੜਕ ਉਤੇ ਹੋਣ ਕਰਕੇ ਗੋਇੰਦਵਾਲ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖ-ਧਰਮ ਦੇ ਪਰਚਾਰ ਦਾ ਬੜਾ ਹੀ ਉੱਘਾ ਕੇਂਦਰ ਬਣਿਆ ਰਿਹਾ। ਪਰ ਸਿੱਖਾਂ ਦੀ ਗਿਣਤੀ ਵਧਦੀ ਵੇਖ ਕੇ ਸਤਿਗੁਰੂ ਜੀ ਨੇ ਇਹ ਜ਼ਰੂਰੀ ਸਮਝਿਆ ਕਿ ਇਸ ਕੇਂਦਰ ਨੂੰ ਮਾਝੇ ਦੇ ਵਿਚਕਾਰਲੇ ਇਲਾਕੇ ਵਿਚ ਬਦਲਿਆ ਜਾਏ। ਗੁਰੂ ਅਮਰਦਾਸ ਜੀ ਨੇ ੨੨ ਸਾਲ ਗੁਰਿਆਈ ਦੀ ਜ਼ਿੰਮੇਵਾਰੀ ਨਿਬਾਹੀ। ਸੰਨ ੧੫੫੮ ਵਿਚ ਸਿਰਫ਼ ਇਕ ਵਾਰ ਕੁਰਖੇਤ ਹਰਿਦੁਆਰ ਜਾਣ ਤੋਂ ਛੁੱਟ ਬਾਕੀ ਸਾਰਾ ਸਮਾ ਉਹਨਾਂ ਮਾਝੇ ਦੇ ਪਿੰਡਾਂ ਵਿਚ ਹੀ ਫਿਰ ਕੇ ਬਿਤਾਇਆ ਸੀ। ਇਸ ਧਰਤੀ ਦੇ ਚੱਪੇ ਚੱਪੇ ਨੂੰ ਉਹ ਜਾਣਦੇ ਸਨ। ਨਵੇਂ ਕੇਂਦਰ ਵਾਸਤੇ ਉਹਨਾਂ ਇਹ ਥਾਂ ਪਸੰਦ ਕੀਤੀ। ਲਾਗੇ ਦੇ ਚੌਹਾਂ ਪਿੰਡਾਂ ਗੁਮਟਾਲਾ, ਤੁੰਗ, ਸੁਲਤਾਨਵਿੰਡ ਤੇ ਗਿਲਵਾਲੀ ਦੇ ਪੈਂਚ ਸਦਵਾ ਲਏ। ਅਤੇ ਉਹਨਾਂ ਦੇ ਸਾਹਮਣੇ ਮੌੜੀ ਗਡਵਾ ਕੇ ਪਿੰਡ ਦਾ ਨਾਮ ਗੁਰੂ-ਚੱਕ ਰੱਖ ਦਿੱਤਾ। ਇਹ ਜ਼ਿਕਰ ਹਾੜ ਸੰਮਤ ੧੬੨੭ (ਜੂਨ ਸੰਨ ੧੫੭੦) ਦਾ ਹੈ। ਜਦੋਂ ਲੋਕਾਂ ਨੂੰ ਇਹ ਪਤਾ ਲੱਗਾ ਕਿ ਗੁਰ-ਸਿੱਖੀ ਦਾ ਕੇਂਦਰੀ ਅਸਥਾਨ ਝਬਦੇ ਹੀ ਗੋਇੰਦਵਾਲ ਤੋਂ ਇਸ ਨਵੇਂ ਵਸਾਏ ਥਾਂ ਤੇ ਬਣਨ ਵਾਲਾ ਹੈ, ਤਾਂ ਕਈ ਕਿੱਤਿਆਂ ਦੇ ਲੋਕਾਂ ਨੇ ਇਥੇ ਘਰ ਬਣਾਣੇ ਸ਼ੁਰੂ ਕਰ ਦਿੱਤੇ। ਹੱਟੀਆਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਥੋੜੇ ਹੀ ਸਮੇਂ ਵਿਚ ਚੰਗੀ ਰੋਣਕ ਬਣ ਗਈ। ਨਗਰ ਦੀ ਵੱਸੋਂ ਦਾ ਇਹ ਸਾਰਾ ਕੰਮ ਸਤਿਗੁਰੂ ਜੀ ਨੇ (ਗੁਰੂ) ਰਾਮਦਾਸ ਜੀ ਦੀ ਨਿਗਰਾਨੀ ਵਿਚ ਕਰਾਇਆ।

ਜਦੋਂ ਗੁਰੂ ਰਾਮਦਾਸ ਜੀ ਗੁਰੂ ਬਣੇ ਅਤੇ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਗੁਰੂ-ਚੱਕ ਆ ਗਏ, ਤਾਂ ਇਸ ਦੀ ਵੱਸੋਂ ਦਿਨਾਂ ਵਿਚ ਹੀ ਬੜੀ ਵਧ ਗਈ। ਇਕ ਵੱਡਾ ਸ਼ਹਿਰ ਬਣਨ ਦੀ ਸੰਭਾਵਨਾ ਹੋ ਗਈ ਤਾਂ ਸੰਨ ੧੫੭੭ ਵਿਚ ਗੁਰੂ ਰਾਮਦਾਸ ਜੀ ਨੇ ਪਿੰਡ ਤੁੰਗ ਵਾਲਿਆਂ ਤੋਂ ਪੰਜ ਸੌ ਵਿਘੇ ਹੋਰ ਜ਼ਮੀਨ ਸਤ ਸੌ ਰੁਪਏ ਦੇ ਕੇ ਖਰੀਦੀ ਅਤੇ ਪਟਾ ਕਰਾ ਲਿਆ। ਇਹ ਨਵੀਂ ਖਰੀਦੀ ਜ਼ਮੀਨ ਪਿੰਡ ਤੁੰਗ ਦੀ ਮਾਲਕੀ ਸੀ।

### ਗੁਰਿਆਈ—

ਸੰਨ ੧੫੪੧ ਵਿਚ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਆਏ ਸਨ। ਉਸੇ ਸਾਲ ਇਹਨਾਂ ਦਾ ਮੇਲ ਭਾਈ ਜੇਠਾ ਜੀ ਨਾਲ ਹੋਇਆ ਸੀ, ਜਦੋਂ ਯਤੀਮ ਹੋ ਕੇ ਇਹ ਆਪਣੀ ਨਾਨੀ ਦੇ ਨਾਲ ਲਾਹੌਰੋਂ ਬਾਸਰਕੇ ਨਾਨਕੇ-ਘਰ ਆ ਗਏ ਸਨ। ਭਾਈ ਜੇਠਾ ਜੀ ਤਦੋਂ ੭ ਸਾਲਾਂ ਦੇ ਸਨ। ਜਦੋਂ ਸੰਨ ੧੫੪੬ ਵਿਚ ਗੋਇੰਦਵਾਲ ਵੱਸਿਆ, ਤਾਂ ਗੁਰੂ ਅਮਰਦਾਸ ਜੀ ਆਪਣੇ ਹੋਰ ਸਾਕਾਂ-ਸੰਬੰਧੀਆਂ ਦੇ ਨਾਲ ਭਾਈ ਜੇਠਾ ਜੀ ਨੂੰ ਭੀ ਗੋਇੰਦਵਾਲ ਲੈ ਗਏ ਸਨ। ਸੰਨ ੧੫੫੨ ਵਿਚ ਗੁਰੂ ਅਮਰਦਾਸ ਜੀ ਗੁਰੂ ਬਣੇ, ਤੇ ਖੜੂਰ ਤੋਂ ਰਿਹਾਇਸ਼ ਗੋਇੰਦਵਾਲ ਕਰ ਲਈਓ ਨੇ। ਗਿਆਰਾਂ ਸਾਲ ਦੀ ਨੇੜਤਾ ਤੇ ਨਿਗਰਾਨੀ ਨਾਲ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਬੜੇ ਗੁਰੂ ਨਾਲ ਪਰਖ ਲਿਆ, ਅਤੇ ਸੰਨ ੧੫੫੩ ਵਿਚ ਆਪਣੀ ਲੜਕੀ ਬੀਬੀ ਭਾਨੀ ਜੀ ਦੀ ਸ਼ਾਦੀ ਇਹਨਾਂ ਨਾਲ ਕਰ ਦਿੱਤੀਓ ਨੇ।

ਸਭ ਗ੍ਰਿਹਸਤੀ ਜਾਣਦੇ ਹਨ ਕਿ ਸਹੁਰੇ ਘਰ ਆ ਕੇ ਜਵਾਈ ਦੀ ਹਵਾ ਕਿਹੋ ਜਿਹੀ ਹੋ ਜਾਂਦੀ ਹੈ। ਪਰ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਦੇ ਗਰੀਬੀ ਸੁਭਾਵ ਵਿਚ ਰਤਾ ਵੀ ਫਰਕ ਨਾ ਪਿਆ। ਗੁਰੂ ਅਮਰਦਾਸ ਜੀ ਨੂੰ ਸਦਾ ਗੁਰੂ-ਰੂਪ ਵਿਚ ਵੇਖਦੇ ਰਹੇ। ਗੁਰੂ ਨਾਲ

ਪਿਆਰ ਤੇ ਸ਼ਰਧਾ ਦਿਨੋ-ਦਿਨ ਵੱਧਦੇ ਗਏ । ਜਦੋਂ ਗੋਂਦੇ ਤੇ ਉਸ ਦੇ ਸਾਥੀਆਂ ਨੇ ਸਤਿਗੁਰੂ ਜੀ ਦੇ ਵਿਰੁੱਧ ਅਕਬਰ ਪਾਸ ਸ਼ਿਕਾਇਤ ਕੀਤੀ, ਅਤੇ ਅਕਬਰ ਨੇ ਸਤਿਗੁਰੂ ਜੀ ਨੂੰ ਸੱਦ ਭੇਜਿਆ ਤਾਂ ਸਤਿਗੁਰੂ ਜੀ ਨੇ (ਗੁਰੂ) ਰਾਮਦਾਸ ਜੀ ਨੂੰ ਗੁਰੂ-ਘਰ ਦੀ ਵਕਾਲਤ ਲਈ ਭੇਜਿਆ । ਉਸ ਵੇਲੇ ਇਹਨਾਂ ਦੀ ਉਮਰ ਸਿਰਫ ੨੩ ਸਾਲਾਂ ਦੀ ਸੀ । ਜਾਤਿ-ਅਭਿਮਾਨੀਆਂ ਦਾ ਵਿਰੋਧੀ ਧੜਾ ਸ਼ਾਹੀ ਦਰਬਾਰ ਵਿਚ ਵੀ ਰਸੂਖ ਰੱਖਦਾ ਸੀ । ੨੩ ਸਾਲਾਂ ਦੇ ਗੱਭਰੂ ਲਈ ਉਥੇ ਆਪਣਾ ਪੱਖ ਉਜਾਗਰ ਕਰਨਾ ਕੋਈ ਸੌਖੀ ਖੇਡ ਨਹੀਂ ਸੀ । ਪਰ (ਗੁਰੂ) ਰਾਮਦਾਸ ਜੀ ਦੀ ਗੰਭੀਰਤਾ, ਧੀਰਜ, ਮਿਠਾਸ, ਨਿਮ੍ਰਤਾ ਤੇ ਉੱਚੀ ਅਕਲ ਨੇ ਅਕਬਰ ਨੂੰ ਮੋਹ ਲਿਆ । ਇਤਨੀ ਭਾਰੀ ਵਿਰੋਧਤਾ ਦੇ ਸਾਹਮਣੇ ਸ਼ਾਹੀ ਦਰਬਾਰ ਵਿਚ ਜਾ ਕੇ ਰਤਾ ਭੀ ਨਾ ਡੋਲਣਾ, ਇਕ ਸੂਰਮੇ ਮਰਦ ਦਾ ਕੰਮ ਸੀ । ਉਹਨਾਂ ਦੀ ਇਹ ਅਡੋਲਤਾ ਇਸ ਗੱਲ ਦਾ ਪੱਕਾ ਸਬੂਤ ਸੀ ਕਿ (ਗੁਰੂ) ਰਾਮਦਾਸ ਜੀ ਨੂੰ ਆਪਣੇ ਗੁਰੂ ਪਾਤਿਸ਼ਾਹ ਦੀ ਉੱਚਤਾ ਅਤੇ ਸਚਾਈ ਵਿਚ ਸੋਲ੍ਹਾਂ ਆਨੇ ਇਤਬਾਰ ਸੀ ।

ਫਿਰ ਭੀ, ਸਿੱਖ-ਇਤਿਹਾਸ ਲਿਖਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਹੋਰ ਪਰਖ ਕਰਨ ਦੀ ਲੋੜ ਸਮਝੀ, ਕਿਉਂਕਿ ਉਹਨਾਂ ਦਾ ਦੂਜਾ ਜਵਾਈ ਭਾਈ ਰਾਮਾ ਭੀ ਸਤਿਗੁਰੂ ਜੀ ਦਾ ਹਰ ਤਰ੍ਹਾਂ ਆਗਿਆ-ਕਾਰ ਰਹਿੰਦਾ ਸੀ । ਜਿਉਂ ਜਿਉਂ ਗੁਰੂ ਅਮਰਦਾਸ ਜੀ ਦੀ ਉਮਰ ਵਡੇਰੀ ਹੁੰਦੀ ਗਈ, ਸਿੱਖ-ਸੰਗਤਾਂ ਦੀ ਨਿਗਾਹ ਇਹਨਾਂ ਦੋਹਾਂ ਉੱਤੇ ਹੀ ਪੈਣ ਲੱਗ ਪਈ ਸੀ । ਇਕ ਦਿਨ ਸਤਿਗੁਰੂ ਜੀ ਨੇ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਦੋਹਾਂ ਨੂੰ ਸੱਦਿਆ, ਅਤੇ ਹੁਕਮ ਦਿੱਤਾ ਕਿ ਸੰਗਤਾਂ ਦੇ ਸ਼ਾਮ ਦੇ ਦੀਵਾਨ ਵਾਸਤੇ ਬਾਉਲੀ ਦੇ ਪਾਸ ਥੜ੍ਹੇ ਬਣਾਓ । ਜਿਹੌਂ ਜਿਹੌਂ ਥੜ੍ਹੇ ਚਾਹੀਦੇ ਸਨ, ਲੋੜ ਅਨੁਸਾਰ ਹਦਾਇਤ ਭੀ ਕਰ ਦਿੱਤੀਓ ਨੇ । ਸਵੇਰ ਤੋਂ ਲੈ ਕੇ ਸ਼ਾਮ ਤਕ ਦੋਵੇਂ ਥੜ੍ਹੀ ਮਿਹਨਤ

ਨਾਲ ਆਪੋ ਆਪਣਾ ਥੜ੍ਹਾ ਬਣਾਂਦੇ ਰਹੇ । ਪਰ ਸਤਿਗੁਰੂ ਜੀ ਨੇ ਦੋਵੇਂ ਹੀ ਰੱਦ ਦਿੱਤੇ । ਅਗਲੇ ਦਿਨ ਉਹਨਾਂ ਫਿਰ ਥੜ੍ਹੇ ਬਣਾਏ ਸ਼ੁਰੂ ਕੀਤੇ, ਪਰ ਸ਼ਾਮ ਵੇਲੇ ਮੁੜ ਢਹਾਏ ਗਏ । ਤੀਜੇ ਦਿਨ ਭੀ ਜਦੋਂ ਇਹੀ ਹਾਲ ਹੋਇਆ, ਤਾਂ ਭਾਈ ਰਾਮਾ ਜੀ ਹੰਭ ਗਏ ਤੇ ਡੌਲ ਗਏ । ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਮੈਂ ਤੁਹਾਡੀ ਹਿਦਾਇਤ ਅਨੁਸਾਰ ਥੜ੍ਹਾ ਠੀਕ ਬਣਾ ਰਿਹਾ ਹਾਂ, ਤੁਹਾਨੂੰ ਆਪ ਨੂੰ ਚੇਤਾ ਵਿਸਰ ਜਾਂਦਾ ਹੈ । ਹੁਣ ਇਕੱਲੇ ਭਾਈ ਜੇਠਾ ਜੀ ਥੜ੍ਹਾ ਤਿਆਰ ਕਰਨ ਦੇ ਕੰਮ ਤੇ ਲੱਗੇ । ਉਹ ਸਾਰਾ ਦਿਨ ਬਣਾਂਦੇ ਰਹਿਣ, ਤੇ ਸ਼ਾਮ ਵੇਲੇ ਸਤਿਗੁਰੂ ਜੀ ਨਾ-ਪਸੰਦ ਕਰ ਦੇਣ । ਸਤਵੇਂ ਦਿਨ ਜਦੋਂ ਇਹੀ ਹਾਲ ਹੋਇਆ, ਤਾਂ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੇ ਚਰਨਾਂ ਉਤੇ ਢਹਿ ਪਏ, ਆਖਣ ਲੱਗੇ-ਪਾਤਿਸ਼ਾਹ ! ਮੈਂ ਮੂਰਖ ਅੰਞਾਣ ਹਾਂ, ਇਹ ਨਿੱਕਾ ਜਿਹਾ ਕੰਮ ਭੀ ਮੈਂ ਤੁਹਾਡੀ ਮਨ-ਮਰਜ਼ੀ ਦਾ ਨਹੀਂ ਬਣਾ ਸਕਿਆ, ਤੁਹਾਨੂੰ ਹਰ ਰੋਜ਼ ਇਤਨੀ ਖੇਚਲ ਹੋ ਰਹੀ ਹੈ । ਮਿਹਰ ਕਰੋ, ਮੈਨੂੰ ਅਕਲ ਭੀ ਬਖਸ਼ੋ, ਤਾਕਿ ਮੈਂ ਤੁਹਾਡੇ ਕੰਮ ਨੂੰ ਸਮਝ ਕੇ ਸਹੀ ਤਰੀਕੇ ਨਾਲ ਪਾਲਣਾ ਕਰ ਸਕਾਂ ।

ਸਤਿਗੁਰੂ ਜੀ ਤਾਂ ਭਾਈ ਜੇਠਾ ਜੀ ਦੀ ਉਸ ਜ਼ਿੰਮੇਵਾਰੀ ਲਈ ਯੋਗਤਾ ਪਰਖ ਰਹੇ ਸਨ, ਜਿਹੜੀ ਸਪੁਰਦ ਕੀਤੀ ਜਾਣ ਵਾਲੀ ਸੀ । ਉਹਨਾਂ ਦੀ ਇਹ ਮਿਠਾਸ ਤੇ ਸਹਿਨ-ਸ਼ੀਲਤਾ ਵੇਖ ਕੇ ਗੁਰੂ ਅਮਰਦਾਸ ਜੀ ਦੀ ਤਸੱਲੀ ਹੋ ਗਈ । ਸਾਰੀ ਸੰਗਤ ਦੇ ਸਾਹਮਣੇ ਸਤਿਗੁਰੂ ਜੀ ਨੇ (ਗੁਰੂ) ਰਾਮਦਾਸ ਜੀ ਅੱਗੇ ਮੱਥਾ ਟੇਕਿਆ, ਉਹਨਾਂ ਨੂੰ ਗੁਰੂ ਥਾਪਿਆ, ਅਤੇ ਸੰਗਤ ਨੂੰ ਭੀ ਆਗਿਆ ਕੀਤੀ ਕਿ ਸਭ ਗੁਰੂ ਰਾਮਦਾਸ ਜੀ ਅੱਗੇ ਸਿਰ ਨਿਵਾਣ । ਗੁਰੂ ਅਮਰਦਾਸ ਜੀ ਦੇ ਦੋਵੇਂ ਸਾਹਿਬਜ਼ਾਦੇ ਭੀ ਉਥੇ ਹਾਜ਼ਰ ਸਨ । ਛੋਟੇ ਪੁੱਤਰ ਬਾਬਾ ਮੋਹਰੀ ਜੀ ਨੇ ਹੁਕਮ ਮੰਨ ਕੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕ ਦਿੱਤਾ । ਗੁਰੂ ਅਮਰਦਾਸ ਜੀ ਨੇ ਗੁਰਬਾਣੀ ਦਾ ਉਹ ਸਾਰਾ ਸੰਗ੍ਰਹਿ (ਜਿਸ ਵਿਚ ਗੁਰੂ

ਨਾਨਕ ਦੇਵ ਅਤੇ ਗੁਰੂ ਅੰਗਦ ਸਾਹਿਬ ਦੀ ਸਾਰੀ ਬਾਣੀ ਅਤੇ ਭਗਤਾਂ ਦੀ ਸਾਰੀ ਬਾਣੀ ਸੀ) ਜੋ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਤੋਂ ਮਿਲਿਆ ਸੀ, ਗੁਰੂ ਰਾਮਦਾਸ ਜੀ ਦੇ ਹਵਾਲੇ ਕਰ ਦਿੱਤਾ । ਆਪਣੀ ਸਾਰੀ ਬਾਣੀ ਭੀ, ਜੋ ਉਹ ਆਪ ਹੀ ਲਿਖਦੇ ਰਹੇ ਸਨ, ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀਓ ਨੇ ।

### ਜੋਤੀ-ਜੋਤਿ ਸਮਾਉਣਾ—

ਜਦੋਂ ਕਿਸੇ ਹਿੰਦੂ-ਘਰ ਵਿਚ ਕੋਈ ਪ੍ਰਾਣੀ ਮਰਨ ਲੱਗਦਾ ਹੈ, ਤਾਂ ਉਸ ਦੇ ਪੁੱਤਰ ਇਸ਼ਤੀ ਆਦਿਕ ਵਾਰਸ ਸ਼ਾਸਤਰਾਂ ਦੀ ਮਰਯਾਦਾ ਅਨੁਸਾਰ ਉਸ ਨੂੰ ਮੰਜੇ ਤੋਂ ਹੇਠਾਂ ਲਾਹ ਲੈਂਦੇ ਹਨ, ਉਸ ਦੇ ਹੱਥ ਦੀ ਤਲੀ ਉਤੇ ਆਟੇ ਦਾ ਦੀਵਾ ਰੱਖ ਕੇ ਜਗਾ ਦੇਂਦੇ ਹਨ, ਤੇ ਦੀਵੇ ਵਿਚ ਬ੍ਰਾਹਮਣ ਦੀ ਭੇਟਾ ਲਈ ਸਮਰੱਥਾ ਅਨੁਸਾਰ ਅਠਿਆਨੀ ਰੁਪਇਆ ਆਦਿ ਚਾਂਦੀ ਸੋਨੇ ਦਾ ਸਿੱਕਾ ਪਾ ਦੇਂਦੇ ਹਨ । ਇਸ ਮਰਯਾਦਾ ਦਾ ਭਾਵ ਉਹ ਇਹ ਸਮਝਦੇ ਹਨ ਕਿ ਮਰਨ ਵਾਲੇ ਬੰਦੇ ਦੀ ਆਤਮਾ ਨੇ ਅਗਾਂਹ ਬੜੇ ਹਨੇਰੇ ਪੈਂਡਿਆਂ ਵਿਚੋਂ ਦੀ ਲੰਘਣਾ ਹੈ, ਜਿਥੇ ਰਾਹ-ਖਹਿੜਾ ਵੇਖਣ ਲਈ ਉਸ ਨੂੰ ਚਾਨਣ ਦੀ ਲੋੜ ਪੈਂਦੀ ਹੈ । ਮਰਨ ਵੇਲੇ ਉਸ ਦੀ ਤਲੀ ਉਤੇ ਰਖਿਆ ਹੋਇਆ ਦੀਵਾ ਉਸ ਨੂੰ ਪਰਲੋਕ ਦੇ ਪੈਂਡਿਆਂ ਵਿਚ ਚਾਨਣ ਦੇਂਦਾ ਹੈ । ਜਦੋਂ ਆਦਮੀ ਮਰ ਜਾਂਦਾ ਹੈ ਤਾਂ ਉਸ ਦੇ ਸਰੀਰ ਦਾ ਸਸਕਾਰ ਕਰਨ ਤੋਂ ਪਹਿਲਾਂ ਜਵਾਂ ਦੇ ਆਟੇ ਦੇ ਪੋੜੇ ਪੱਤਲਾਂ ਉਤੇ ਰੱਖ ਕੇ ਮਣਸੇ ਜਾਂਦੇ ਹਨ । ਬ੍ਰਾਹਮਣ ਵੇਦ ਆਦਿਕਾਂ ਦੇ ਮੰਤ੍ਰ ਪੜ੍ਹਦਾ ਹੈ । ਸੂਰਜ ਵਲ ਮੂੰਹ ਕਰ ਕੇ ਪਾਣੀ ਦੀਆਂ ਚੁਲੀਆਂ ਭੀ ਭੇਟਾ ਕੀਤੀਆਂ ਜਾਂਦੀਆਂ ਹਨ । ਇਹ ਉਸ ਵਿਛੜੀ ਰੂਹ ਲਈ ਖੁਰਾਕ ਭੇਜੀ ਜਾਂਦੀ ਹੈ ।

ਘਰੋਂ ਤੁਰ ਕੇ ਮਸਾਣਾਂ ਤੋਂ ਉਰੇ ਅੱਧਵਾਟੇ ਮਿਰਤਕ ਦਾ ਢੱਟਾ ਭੁੰਢੇ ਰਖ ਦਿੱਤਾ ਜਾਂਦਾ ਹੈ । ਘਰੋਂ ਤੁਰਨ ਲੱਗਿਆਂ ਮਿੱਟੀ ਦਾ



ਇਕ ਕੋਰਾ ਭਾਂਡਾ ਲੈ ਕੇ ਤੁਰਦੇ ਹਨ । ਉਸ ਅੱਧ-ਮਾਰਗ ਤੇ ਉਹ ਭਾਂਡਾ ਭੰਨ ਦੇਂਦੇ ਹਨ । ਅਤੇ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਬਹੁਤ ਉੱਚੀ ਡਰਾਉਣੀ ਸੁਰ ਵਿਚ ਢਾਹ ਮਾਰਦਾ ਹੈ । ਇਸ ਰਸਮ ਦੇ ਹੇਠ ਖਿਆਲ ਇਹ ਹੈ ਕਿ ਮਿਰਤਕ ਦੀ ਆਤਮਾ ਸਰੀਰਕ ਮੌਹ ਕਰਕੇ ਅਜੇ ਉਸ ਮੁਰਦੇ ਦੇ ਦੁਆਲੇ ਹੀ ਭੌਂਦੀ ਫਿਰਦੀ ਹੈ । ਇਸ ਭਿਆਨਕ ਢਾਹ ਨਾਲ ਉਸ ਨੂੰ ਡਰਾਂਦੇ ਹਨ ਕਿ ਚਲੀ ਜਾਏ । ਸਸਕਾਰ ਤੋਂ ਪਿਛੋਂ ਬਚ ਰਹੀਆਂ ਹੱਡੀਆਂ (ਅਸਥੀਆਂ) ਹਰਿਦੁਆਰ ਗੰਗਾ ਨਦੀ ਵਿਚ ਪਾਈਆਂ ਜਾਂਦੀਆਂ ਹਨ । ਹਿੰਦੂ ਖਿਆਲ ਅਨੁਸਾਰ ਜਿਸ ਦੀਆਂ ਅਸਥੀਆਂ ਗੰਗਾ ਵਿਚ ਨਾ ਪੈਣ ਉਸ ਦੀ ਗਤੀ ਨਹੀਂ ਹੁੰਦੀ ।

ਮਰਨ ਪਿਛੋਂ ੧੩ ਦਿਨਾਂ ਤਕ ਹਰੇਕ ਪ੍ਰਾਣੀ ਦੀ ਆਤਮਾ ਪ੍ਰੇਤ ਬਣੀ ਰਹਿੰਦੀ ਹੈ । ਅਤੇ ਆਪਣੇ ਛੱਡੇ ਘਰਾਂ ਦੇ ਦੁਆਲੇ ਹੀ ਭੌਂਦੀ ਫਿਰਦੀ ਹੈ । ਜਿਨ੍ਹਾਂ ਦਾ ਕੋਈ ਮਰਦਾ ਹੈ, ਉਹਨਾਂ ਦੇ ਘਰ ਸਰੀਰਕੇ ਬਿਰਾਦਰੀ ਦੇ ਘਰਾਂ ਵਿਚੋਂ ਜਨਾਨੀਆਂ ਮਰਦ ਰਾਤ ਨੂੰ ਆ ਕੇ ਸੌਂਦੇ ਹਨ । ਸਵੇਰੇ ਪਹਿਰ ਰਾਤ ਰਹਿੰਦੀ ਹੀ ਮਰੇ ਪ੍ਰਾਣੀ ਦਾ ਪੁੱਤਰ ਆਦਿਕ ਉੱਠ ਕੇ ਢਾਹ ਮਾਰਦਾ ਹੈ । ੧੩ ਦਿਨ ਹਰ ਸਵੇਰੇ ਇਹੀ ਕੁਝ ਹੁੰਦਾ ਹੈ । ਇਹ ਭੀ ਮਿਰਤਕ ਦੀ ਆਤਮਾ ਨੂੰ ਡਰਾਣ ਵਾਸਤੇ ਕੀਤਾ ਜਾਂਦਾ ਹੈ ।

ਤੇਰ੍ਹਵੇਂ ਦਿਨ ਮਿਰਤਕ ਦੀ ਕਿਰਿਆ ਕੀਤੀ ਜਾਂਦੀ ਹੈ । ਅਚਾਰਜ ਆ ਕੇ ਇਹ ਰਸਮ ਕਰਾਂਦਾ ਹੈ । ਇਹ ਮਰਯਾਦਾ ਵਿਛੜੀ ਆਤਮਾ ਨੂੰ ਪ੍ਰੇਤ ਜੂਨ ਵਿਚੋਂ ਕੱਢ ਕੇ ਪਿੱਤਰ-ਲੋਕ ਤਕ ਅਪੜਾਣ ਵਾਸਤੇ ਕੀਤੀ ਜਾਂਦੀ ਹੈ । ਸ਼ਾਸਤਰਾਂ ਅਨੁਸਾਰ ਖਿਆਲ ਇਹ ਬਣਿਆ ਹੋਇਆ ਹੈ ਕਿ ਪਿੱਤਰ-ਲੋਕ ਅੱਪੜਨ ਲਈ ੩੬੦ ਦਿਨ ਲੱਗਦੇ ਹਨ । ਪੈਂਡਾ ਹੈ ਅਣਡਿੱਠਾ ਤੇ ਹਨੇਰਾ । ਇਸ ਵਾਸਤੇ

---

† ਜਿਉਂ ਜਿਉਂ ਲੋਕ ਵਿਦਿਆ ਦੇ ਚਾਨਣ ਵਿਚ ਸਿਆਣੇ ਬਣਦੇ ਜਾ ਰਹੇ ਹਨ, ਇਹ ਢਾਹਾਂ ਮਾਰਨ ਵਾਲੀ ਰਸਮ ਹਟਾਈ ਜਾ ਰਹੀ ਹੈ ।

ਕਿਰਿਆ ਕਰਨ ਵੇਲੇ ੩੬੦ ਦੀਵੇ ਵੱਟੀਆਂ ਤੇ ਲੋੜੀਂਦਾ ਤੇਲ ਲਿਆ ਕੇ ਰੱਖ ਦੇਂਦੇ ਹਨ । ਜਦੋਂ ਵੇਦ-ਮੰਤ੍ਰ ਆਦਿਕ ਪੜ੍ਹਨ ਦੀ ਸਾਰੀ ਰਸਮ ਹੋ ਚੁਕਦੀ ਹੈ ਤਾਂ ਉਹ ਵੱਟੀਆਂ ਇਕੱਠੀਆਂ ਹੀ ਤੇਲ ਵਿਚ ਭਿਉਂ ਕੇ ਬਾਲ ਦਿੱਤੀਆਂ ਜਾਂਦੀਆਂ ਹਨ, ਅਤੇ ਇਸ ਤਰ੍ਹਾਂ ਮਰੇ ਪ੍ਰਾਣੀ ਨੂੰ ਪਿੱਤਰ-ਲੋਕ ਦੇ ਲੰਮੇ ਪੈਂਡੇ ਵਿਚ ੩੬੦ ਦਿਨ ਚਾਨਣ ਮਿਲਦਾ ਰਹਿੰਦਾ ਹੈ । ਇਹਨਾਂ ਇਕੱਠੇ-ਬਾਲੇ ਦੀਵਿਆਂ ਤੋਂ ਇਲਾਵਾ ਭੀ ਛਨਿਛਰ ਦੇਵਤੇ ਦੇ ਮੰਦਰ ਵਿਚ ਸਾਲ ਭਰ ਹਰ ਰੋਜ਼ ਦੀਵਾ ਜਗਾਣ ਲਈ ਤੇਲ ਭੇਜਿਆ ਜਾਂਦਾ ਹੈ । ਕਿਰਿਆ ਵਾਲੇ ਦਿਨ ਭੀ ਵਿਛੜੀ ਰੂਹ ਦੀ ਖੁਰਾਕ ਵਾਸਤੇ ਪਿੰਡ ਭਰਾਏ ਜਾਂਦੇ ਹਨ । ਕਿਰਿਆ ਵਾਲੇ ਦਿਨ ਤੋਂ ਲੈ ਕੇ ਇਕ ਸਾਲ ਹਰ ਰੋਜ਼ ਬ੍ਰਾਹਮਣ ਨੂੰ ਭੋਜਨ ਖੁਆਇਆ ਜਾਂਦਾ ਹੈ ।

ਵਰ੍ਹੇ ਪਿੱਛੋਂ ਮਰਨ ਦੀ ਥਿੱਤ ਉਤੇ ਹੀ 'ਵਰ੍ਹੀਣਾ' ਕੀਤਾ ਜਾਂਦਾ ਹੈ । ਖੁਰਾਕ ਦੇ ਇਲਾਵਾ ਵਿਛੜੇ ਪ੍ਰਾਣੀ ਵਾਸਤੇ ਭਾਂਡੇ ਬਸਤ੍ਰ ਆਦਿਕ ਭੀ ਭੇਜੇ ਜਾਂਦੇ ਹਨ । ਸਾਰਾ ਸਮਾਨ ਅਚਾਰਜ ਨੂੰ ਦਾਨ ਕੀਤਾ ਜਾਂਦਾ ਹੈ । ਇਸ ਤੋਂ ਪਿੱਛੋਂ ਹਰ ਸਾਲ ਸਰਾਧਾਂ ਦੇ ਦਿਨਾਂ ਵਿਚ ਉਸੇ ਥਿੱਤ ਉਤੇ ਬ੍ਰਾਹਮਣਾਂ ਨੂੰ ਭੋਜਨ ਦਿੱਤਾ ਜਾਂਦਾ ਹੈ । ਇਹ ਭੀ ਵਿਛੜੇ ਸੰਬੰਧੀ ਨੂੰ ਅਪੜਾਣ ਲਈ ਹੈ ।

ਜੇ ਕੋਈ ਪ੍ਰਾਣੀ ਬਹੁਤ ਵੱਡੀ ਉਮਰ ਦਾ ਹੋ ਕੇ ਮਰੇ, ਪੰਤਰਿਆਂ ਪੜੋਤੜਿਆਂ ਵਾਲਾ ਹੋ ਜਾਏ, ਤਾਂ ਉਸ ਨੂੰ 'ਵੱਡਾ' ਕਰਦੇ ਹਨ । ਜਿਸ ਫੱਟੇ ਉਤੇ ਮੁਰਦਾ ਚੁੱਕ ਕੇ ਲੈ ਜਾਈਦਾ ਹੈ ਉਸ ਫੱਟੇ ਨੂੰ ਸੋਹਣੇ ਕੱਪੜਿਆਂ ਤੇ ਫੁੱਲਾਂ ਨਾਲ ਸਜਾਂਦੇ ਹਨ । ਮੁਰਦਾ ਲੈ ਜਾਣ ਵੇਲੇ ਉਸ ਦੇ ਉਤੋਂ ਦੀ ਉਸ ਦੇ ਪੋਤਰੇ ਪੜੋਤਰੇ ਆਦਿਕ ਛੁਹਾਰੇ ਮਖਾਣੇ ਪੈਸੇ ਆਦਿਕ ਸੁੱਟਦੇ ਹਨ । ਇਸ ਰਸਮ ਨੂੰ 'ਬਥਾਣ ਕੱਢਣਾ' ਆਖੀਦਾ ਹੈ ।

ਗੁਰੂ ਅਮਰਦਾਸ ਜੀ ਗੋਇੰਦਵਾਲ ਵਿਚ ਪਹਿਲੀ ਅੱਸੂ ਸੰਮਤ ੧੬੩੧ ਨੂੰ ਜੋਤੀ ਜੋਤਿ ਸਮਾਏ । ਚੰਦ੍ਰਮਾ ਦੇ ਹਿਸਾਬ ਉਸ ਦਿਨ

ਭਾਦਰੋਂ ਸੁਦੀ ੧੫ ਸੀ। ਅੰਗ੍ਰੇਜ਼ੀ ਸੰਨ ੧੫੭੪ ਸੀ ਅਤੇ ਸਤੰਬਰ ਦੀ ੧ ਤਰੀਕ ਸੀ।

ਆਪਣਾ ਸਰੀਰਕ ਅੰਤ ਨੇੜੇ ਆਇਆ ਜਾਣ ਕੇ ਸਤਿਗੁਰੂ ਜੀ ਨੇ ਆਪਣੇ ਸਾਰੇ ਪਰਵਾਰ ਨੂੰ ਆਪਣੇ ਪਾਸ ਸੱਦਿਆ। ਸਭ ਨੂੰ ਸਮਝਾ ਦਿੱਤਾ ਕਿ ਕਿਰਿਆ ਕਰਨੀ ਗੁਰੂ ਦੀ ਨਿਰਾਦਰੀ ਹੈ, ਗੁਰੂ ਪ੍ਰੇਤ ਨਹੀਂ ਬਣਦਾ। ਸਾਡੇ ਪਿੱਛੋਂ ਕਿਸੇ ਨੇ ਰੋਣਾ ਨਹੀਂ ਹੋਵੇਗਾ। ਸਾਨੂੰ ਕਿਸੇ ਦੀਵੇ-ਵੱਟੀ ਦੀ ਲੋੜ ਨਹੀਂ ਹੈ। ਸਤਿਗੁਰੂ ਦੀ ਬਾਣੀ ਅਤੇ ਪਰਮਾਤਮਾ ਦਾ ਨਾਮ ਹੀ ਆਤਮਾ ਵਾਸਤੇ ਸਦਾ ਕਾਇਮ ਰਹਿਣ ਵਾਲਾ ਚਾਨਣ ਹੈ। ਆਤਮਾ ਨੂੰ ਪਿੰਡ ਆਦਿਕ ਕਿਸੇ ਖੁਰਾਕ ਦੀ ਵੀ ਲੋੜ ਨਹੀਂ। ਆਤਮਾ ਦੀ ਖੁਰਾਕ ਪਰਮਾਤਮਾ ਦਾ ਨਾਮ ਹੀ ਹੈ। ਸਾਡੇ ਸਰੀਰ ਦੀਆਂ ਬਚੀਆਂ ਅਸਥੀਆਂ (ਫੁੱਲ) ਭੀ ਹਰਿਦੁਆਰ ਨਹੀਂ ਲੈ ਜਾਣੇ। ਨਾ ਹੀ ਕਿਸੇ ਨੇ ਸਾਨੂੰ 'ਵੱਡਾ' ਕਰਨਾ ਤੇ ਸਾਡਾ 'ਬਬਾਣ' ਕੱਢਣਾ। ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿਣਾ ਹੀ ਗੁਰੂ ਦੀਆਂ ਨਜ਼ਰਾਂ ਵਿਚ ਇਹਨਾਂ ਸਾਰੀਆਂ ਰਸਮਾਂ ਦੀ ਮੂਲ ਸੇਸ਼ਟ ਰਸਮ ਦੇ। ਬੱਸ! ਸੰਗਤ ਇਕੱਠੀ ਕਰਨੀ, ਕੀਰਤਨ ਕਰਨਾ ਅਤੇ ਨਾਮ ਮਿਮਰਨਾ। ਅਸੀਂ ਉਸੇ ਨੂੰ ਹੀ ਮਿੱਤਰ ਸਮਝਾਂਗੇ ਜੋ ਸਿਰਫ ਸਾਡੇ ਇਸ ਦੱਸੇ ਰਸਤੇ ਉੱਤੇ ਤੁਰੇਗਾ।



\* ਗੁਰੂ ਅਮਰਦਾਸ ਜੀ ਦੀ ਇਹ ਅੰਤਮ ਸਿੱਖਿਆ ਉਹਨਾਂ ਦੇ ਪੜੋਤਕੇ ਬਾਬਾ ਸੁੰਦਰ ਜੀ ਨੇ ੬ ਪੌੜੀਆਂ ਦੀ ਇਕ ਨਿੱਕੀ ਜਿਹੀ ਬਾਣੀ ਦੇ ਰੂਪ ਵਿਚ ਲਿਖੀ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਮਕਲੀ ਰਾਗ ਵਿਚ 'ਸੱਦ' ਸਿਰਲੇਖ ਹੇਠ ਦਰਜ ਕਰ ਦਿੱਤਾ। ਜੇ ਸੱਜਣ ਉਸ 'ਸੱਦ' ਨੂੰ ਵਧੀਕ ਵਿਸਥਾਰ ਨਾਲ ਸਮਝਣਾ ਚਾਹੁਣ, ਉਹ ਮੇਰੀ ਪੁਸਤਕ 'ਸਦ ਸਟੀਕ' ਵਿਚੋਂ "ਫੁਲ ਹਰਿ ਸਰਿ ਪਾਵਏ" ਪੜ੍ਹਨ।

## ਛੇਵਾਂ ਕਾਂਡ

ਗੁਰੂ ਅਮਰਦਾਸ ਜੀ ਦੀ ਬਾਣੀ—

ਗੁਰੂ ਗ੍ਰੰਥ ਸਾਹਿਬ ਵਿਚ ਕੁਲ ੩੧ ਰਾਗਾਂ ਵਿਚ ਬਾਣੀ ਦਰਜ ਹੈ । ਇਹਨਾਂ ਵਿਚੋਂ ਹੇਠ-ਲਿਖੇ ੧੭ ਰਾਗਾਂ ਵਿਚ ਗੁਰੂ ਅਮਰਦਾਸ ਜੀ ਨੇ ਬਾਣੀ ਲਿਖੀ :-

ਸਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਵਡਹੰਸ,  
ਸੋਰਠਿ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਮਾਰੂ,  
ਭੈਰਉ, ਬਸੰਤ, ਸਾਰੰਗ, ਮਲਾਰ, ਪ੍ਰਭਾਤੀ ।

ਇਹ ਰਾਗ ਹੂ-ਬ-ਹੂ ਉਹੀ ਹਨ ਜੋ ਗੁਰੂ ਨਾਨਕ ਦੇਵ ਜੀ ਨੇ ਭੀ ਵਰਤੇ ਹਨ । ਫਰਕ ਸਿਰਫ ਇਹ ਹੈ ਕਿ ਸਤਿਗੁਰੂ ਨਾਨਕ ਸਾਹਿਬ ਨੇ ਇਹਨਾਂ ੧੭ ਤੋਂ ਛੁਟ ਦੋ ਹੋਰ ਰਾਗ ਵਰਤੇ ਹਨ—ਤਿਲੰਗ ਅਤੇ ਤੁਖਾਰੀ ।

ਸਾਧਾਰਨ ਤੌਰ ਤੇ ਹਰੇਕ ਰਾਗ ਵਿਚ ਪਹਿਲਾਂ ਸ਼ਬਦ ਹਨ, ਫਿਰ ਅਸ਼ਟਪਦੀਆਂ ਤੇ ਫਿਰ ਛੰਤ । ਇਹਨਾਂ ਤੋਂ ਇਲਾਵਾ 'ਵਾਰਾਂ' ਹਨ ਅਤੇ 'ਸਲੋਕ' ਭੀ ਹਨ ।

ਗੁਰੂ ਅਮਰਦਾਸ ਜੀ ਦੀ ਸਾਰੀ ਲਿਖੀ ਬਾਣੀ ਦਾ ਜੋੜ ਇਉਂ ਹੈ :-

ਸ਼ਬਦ	—	੧੭੨
ਅਸ਼ਟਪਦੀਆਂ	—	੯੧
ਛੰਤ	—	੨੦

ਗੁਰੂ ਅਮਰਦਾਸ ਜੀ ਨੇ ੪ 'ਵਾਰਾਂ' ਲਿਖੀਆਂ, ਜੋ ਹੇਠ ਲਿਖੇ ਰਾਗਾਂ ਵਿਚ ਦਰਜ ਹਨ—ਗੂਜਰੀ, ਸੂਹੀ, ਰਾਮਕਲੀ ਅਤੇ

ਮਾਰੂ । ਇਹਨਾਂ ਚੌਹਾਂ 'ਵਾਰਾਂ' ਦੀਆਂ ਪਉੜੀਆਂ ਦੀ ਗਿਣਤੀ ੮੫ ਹੈ ।

ਗੁਰੂ ਗ੍ਰੰਥ ਸਾਹਿਬ ਵਿਚ ੨੧ 'ਵਾਰਾਂ'† ਹਨ ਜੋ ਪਹਿਲੇ, ਤੀਜੇ, ਚੌਥੇ ਅਤੇ ਪੰਜਵੇਂ ਗੁਰੂ ਸਾਹਿਬ ਨੇ ਲਿਖੀਆਂ । 'ਵਾਰਾਂ' ਦੀ ਹਰੇਕ ਪਉੜੀ ਦੇ ਨਾਲ ਗੁਰੂ ਅਰਜਨ ਸਾਹਿਬ ਨੇ ਘਟ ਤੋਂ ਘਟ ਦੋ ਦੋ ਸਲੋਕ ਦਰਜ ਕਰ ਦਿੱਤੇ । ਹਰੇਕ ਗੁਰ-ਵਿਅੱਕਤੀ ਨੇ ਸਲੋਕ ਭੀ ਕਾਫ਼ੀ ਗਿਣਤੀ ਵਿਚ ਲਿਖੇ ਸਨ ।

'ਵਾਰਾਂ' ਦੀਆਂ ਪਉੜੀਆਂ ਦੇ ਨਾਲ ਦਰਜ ਹੋਏ ਹੋਏ ਗੁਰੂ ਅਮਰਦਾਸ ਜੀ ਦੇ ਸਲੋਕਾਂ ਦੀ ਸਾਰੀ ਗਿਣਤੀ ੩੪੩ ਹੈ । 'ਵਾਰਾਂ' ਵਿਚ ਦਰਜ ਹੋਣੇ ਕੁਝ ਸਲੋਕ ਬਚ ਭੀ ਰਹੇ ਸਨ, ਉਹ ਸਲੋਕ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿਚ ਦਰਜ ਹਨ । ਉਸ ਸੰਗ੍ਰਹਿ ਵਿਚ ਗੁਰੂ ਅਮਰਦਾਸ ਜੀ ਦੇ ੬੭ ਸਲੋਕ ਹਨ । ਇਹਨਾਂ ਤੋਂ ਇਲਾਵਾ ਇਹਨਾਂ ਦਾ ੧ ਸਲੋਕ ਗੁਰੂ ਨਾਨਕ ਦੇਵ ਜੀ ਦੇ ਵਧੇ ਸਲੋਕਾਂ ਵਿਚ ਨੰਬਰ ੨੭ ਉਤੇ ਦਰਜ ਹੈ । ਇਹਨਾਂ ਸਾਰੇ ਸਲੋਕਾਂ ਦਾ ਜੋੜ ੪੧੧ ਬਣਿਆ ।

ਸ਼ਬਦ, ਅਸ਼ਟਪਦੀ, ਛੰਤ, ਵਾਰ, ਸਲੋਕ-ਇਹਨਾਂ ਬਾਣੀਆਂ ਤੋਂ ਇਲਾਵਾ ਗੁਰੂ ਅਮਰਦਾਸ ਜੀ ਨੇ ਹੇਠ ਲਿਖੀਆਂ ਹੋਰ ਉਚੇਚੀਆਂ ਬਾਣੀਆਂ ਭੀ ਲਿਖੀਆਂ—

ਰਾਗ ਆਸਾ ਵਿਚ	-	ਪੱਟੀ ੧੮ ਪਉੜੀਆਂ ।
ਵਡਹੰਸ ਰਾਗ ਵਿਚ	-	ਅਲਾਹਣੀਆਂ ੪ ਸ਼ਬਦ ।
ਬਿਲਾਵਲ ਵਿਚ	-	ਵਾਰ ਸੱਤ, ਦਸ ਦਸ ਬੰਦਾਂ ਦੇ ਦੋ ਸ਼ਬਦ ।
ਰਾਮਕਲੀ ਵਿਚ	-	ਅਨੰਦ, ੪੦ ਪਉੜੀਆਂ ।
ਮਾਰੂ ਵਿਚ	-	ਸੋਲਹੇ, ੨੪ ਸ਼ਬਦ ।

† 'ਵਾਰ' ਨੰਬਰ ੨੨ ਸੱਤੇ ਬਲਵੰਡ ਰਬਾਬੀਆਂ ਦੀ ਹੈ ।

ਰਾਗਾਂ ਅਨੁਸਾਰ ਸ਼ਬਦਾਂ, ਅਸ਼ਟਪਦੀਆਂ ਅਤੇ ਛੰਤਾਂ ਦਾ ਵੇਰਵਾ  
ਇਉਂ ਹੈ :-

	ਸ਼ਬਦ	ਅਸ਼ਟਪਦੀਆਂ	ਛੰਤ
ਸਿਰੀ ਰਾਗ	- ੩੧	੮	...
ਮਾਝ	- ...	੩੨	...
ਗਉੜੀ	- ੧੮	੯	੫
ਆਸਾ	- ੧੩	੧੫	੨
ਗੂਜਰੀ	- ੭	੧	...
ਵਡਹੰਸ	- ੯	੨	੬
ਸੌਰਠਿ	- ੧੨	੩	...
ਧਨਾਸਰੀ	- ੯	...	...
ਸੂਹੀ	- ...	੪	੭
ਬਿਲਾਵਲ	- ੬	੧	...
ਰਾਮਕਲੀ	- ੧	੫	...
ਮਾਰੂ	- ੫	੧	...
ਭੈਰਉ	- ੨੧	੨	...
ਬਸੰਤ	- ੨੦	...	...
ਸਾਰੰਗ	- ...	੩	...
ਮਲਾਰ	- ੧੩	੩	...
ਪ੍ਰਭਾਤੀ	- ੭	੨	...
	---	---	---
	੧੭੨	੯੧	੨੦

ਨੋਟ-ਬਸੰਤ ਰਾਗ ਵਿਚ ਗੁਰੂ ਅਮਰਦਾਸ ਜੀ ਦੇ ੨ ਸ਼ਬਦ  
ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦੇ ਸੰਗ੍ਰਹਿ ਵਿਚ ਹਨ। ਉਹਨਾਂ ਦੇ  
ਆਪਣੇ ਵਖਰੇ ਸੰਗ੍ਰਹਿ ਵਿਚ ੧੮ ਹਨ।

# ਗੁਰੂ ਅਮਰਦਾਸ ਜੀ ਦੀ ਤਾਲੀਮ

ਉਹਨਾਂ ਦੀਆਂ ਜੀਵਨ ਸਾਖੀਆਂ ਵਿਚੋਂ

(ੳ) ਮਨੁੱਖਤਾ ਦੀ ਕਦਰ—ਅਸੀਂ ਗੁਰੂ ਅਮਰਦਾਸ ਜੀ ਦੇ ਜੀਵਨ-ਇਤਿਹਾਸ ਵਿਚੋਂ ਵੇਖ ਆਏ ਹਾਂ ਕਿ ਸਦੀਆਂ ਤੋਂ ਲੜਕੀਆਂ ਦੇ ਬੰਦਿਆਂ ਦੇ ਅੰਦਰ ਮਨੁੱਖਤਾ ਦਾ ਅਹਿਸਾਸ ਪੈਦਾ ਕਰਨ ਲਈ ਉਹਨਾਂ ਨੇ ਇਹ ਮਰਯਾਦਾ ਬਣਾ ਦਿੱਤੀ ਸੀ ਕਿ ਜੋ ਆਦਮੀ ਕਿਸੇ ਤਰ੍ਹਾਂ ਦੇ ਸ਼ਖਸੀ ਅਹੰਕਾਰ ਦੇ ਕਾਰਨ ਪੰਗਤ ਵਿਚ ਬੈਠ ਕੇ ਲੰਗਰ ਵਿਚੋਂ ਰੋਟੀ ਖਾਣ ਤੋਂ ਸੰਕੋਚ ਕਰੇ, ਉਸ ਨੂੰ ਸਤਿਸੰਗ ਵਿਚ ਬੈਠਣ ਦੀ ਆਗਿਆ ਨਹੀਂ ਦਿੱਤੀ ਜਾਏਗੀ। ਜਿਨ੍ਹਾਂ ਨੂੰ ਰੱਬ ਦੇ ਬੰਦਿਆਂ ਤੋਂ ਨਫਰਤ ਹੋਵੇ, ਉਹਨਾਂ ਸਤਿਸੰਗ ਵਿਚੋਂ ਕੀ ਖੱਟਣਾ ਹੋਇਆ ? ਗੁਰੂ ਅਮਰਦਾਸ ਜੀ ਵਾਸਤੇ ਇਹ ਗੱਲ ਬੜੀ ਅਸਹਿ ਸੀ ਕਿ ਧਰਮ ਦੀ ਓਟ ਲੈ ਕੇ ਕਮਜ਼ੋਰਾਂ ਨੂੰ ਸੂਦਰ ਆਖ ਆਖ ਕੇ ਉਹਨਾਂ ਦੀ ਆਰਥਕ ਹਾਲਤ ਡੇਗੀ ਜਾਏ ਅਤੇ ਉਹਨਾਂ ਨੂੰ ਦੁਰੇ ਦੁਰੇ ਕੀਤੀ ਜਾਏ।

ਸਤਿਗੁਰੂ ਅਮਰਦਾਸ ਜੀ ਇਤਨੇ ਕੋਮਲ-ਹਿਰਦਾ ਸਨ ਕਿ ਸੂਦਰ ਤਾਂ ਕਿਤੇ ਰਹੇ, ਉਹ ਕਿਸੇ ਐਸੇ ਗਏ-ਗੁਜ਼ਰੇ ਮਨੁੱਖ ਤੋਂ ਭੀ ਨਫਰਤ ਨਹੀਂ ਕਰ ਸਕਦੇ ਸਨ ਜਿਸ ਨੇ ਵਿਕਾਰਾਂ ਵਿਚ ਗਲ ਕੇ ਆਪਣਾ ਸਰੀਰ ਭੀ ਮਹਾ ਰੋਗੀ ਕਰ ਲਿਆ ਹੋਵੇ। ਉਹਨਾਂ ਦੇ ਜੀਵਨ ਵਿਚ ਇਕ ਸਾਖੀ ਆਉਂਦੀ ਹੈ—ਇਕ ਧਨਾਢ ਖੱਤ੍ਰੀ ਦਾ ਇਕੋ ਇਕ ਪੁੱਤਰ ਸੀ, ਜਿਸ ਦਾ ਨਾਮ ਪ੍ਰੇਮਾ ਸੀ। ਪ੍ਰੇਮਾ ਅਜੇ ਅੱਲ੍ਹੜ ਹੀ ਸੀ ਕਿ ਪਿਉ ਮਰ ਗਿਆ। ਮਾਂ ਦੇ ਭਾਗਾਂ ਨੂੰ ਉਹ ਖੋਟੇ ਵਹਿਣੇ ਵਹਿ ਗਿਆ। ਵਿਸ਼ੇ ਵਿਕਾਰਾਂ ਵਿਚ ਇਤਨਾ ਡੁੱਬਾ ਕਿ ਪਿਉ ਦਾ ਜੋੜਿਆ ਸਾਰਾ ਧਨ

ਭੀ ਰੋੜ੍ਹ ਲਿਓ ਸੁ, ਅਤੇ ਆਪਣਾ ਸਰੀਰ ਭੀ ਗਾਲ ਲਿਓ ਸੁ। ਪ੍ਰੇਮਾ  
 ਆਖਰ ਕੋੜ੍ਹ ਦਾ ਸ਼ਿਕਾਰ ਹੋ ਗਿਆ। ਇਹ ਰੋਗ ਇਤਨਾ ਚੰਦਰਾ ਹੈ  
 ਕਿ ਇਸ ਦੀ ਲਾਗ ਲੱਗਣ ਤੋਂ ਡਰਦਿਆਂ ਲੋਕ ਕੋੜ੍ਹ ਦੇ ਰੋਗੀ ਨੂੰ  
 ਵੱਸੋਂ ਦੇ ਨੇੜੇ ਨਹੀਂ ਰਹਿਣ ਦੇਂਦੇ। ਕੁਸੰਗੀ ਉਤਨਾ ਚਿਰ ਯਾਰ  
 ਹੁੰਦੇ ਹਨ ਜਦ ਤਕ ਖਾਣ-ਪੀਣ ਦੀਆਂ ਮੌਜਾਂ ਬਣੀਆਂ ਰਹਿਣ। ਪ੍ਰੇਮਾ  
 ਬਹੁਤ ਹੀ ਆਤਰ ਹੋ ਗਿਆ। ਆਖਰ ਸਬੱਬ ਲੱਗਣ ਤੇ ਇਹ  
 ਗੋਇੰਦਵਾਲ ਆ ਅੱਪੜਿਆ। ਪ੍ਰੇਮਾ ਪਿਛਲੀਆਂ ਮੰਦ ਕਰਤੂਤਾਂ ਤੋਂ  
 ਬੜਾ ਪਛਤਾਂਦਾ ਸੀ। ਗੁਰੂ ਅਮਰਦਾਸ ਜੀ ਦਾ ਹਿਰਦਾ ਪੱਘਰ  
 ਆਇਆ। ਉਸ ਦਾ ਸਰੀਰ ਨਰੋਆ ਕੀਤੋ ਨੇ, ਅਤੇ ਉਸ ਨੂੰ ਅਗਾਂਹ  
 ਲਈ ਕੁਰਾਹੋਂ ਬਚਣ ਲਈ ਇਕ ਸੁਚੱਜਾ ਗ੍ਰਿਹਸਤੀ ਬਨਾਣ ਦੀ ਸੋਚ  
 ਸੋਚੀਓ ਨੇ। ਪਰ ਜਿਸ ਗੱਭਰੂ ਦਾ ਪਿਛਲਾ ਜੀਵਨ ਇਤਨਾ ਕੁਕਰਮੀ  
 ਰਹਿ ਚੁਕਿਆ ਹੋਵੇ, ਉਸ ਉਤੇ ਇਤਬਾਰ ਕੌਣ ਕਰੇ ਅਤੇ ਉਸ ਨੂੰ ਧੀ  
 ਕੌਣ ਦੇਵੇ? ਇਕ ਸਿੱਖ ਗੁਰ-ਆਗਿਆ ਅਨੁਸਾਰ ਪ੍ਰੇਮੇ ਨਾਲ ਆਪਣੀ  
 ਲੜਕੀ ਦਾ ਵਿਆਹ ਕਰਨ ਨੂੰ ਤਿਆਰ ਹੋਇਆ, ਪਰ ਉਸ ਦੀ  
 ਵਹੁਟੀ ਨਾ ਮੰਨੇ। ਗੁਰੂ ਅਮਰਦਾਸ ਜੀ ਪਾਸ ਆ ਕੇ ਉਹ ਆਖਣ  
 ਲੱਗੀ ਕਿ ਆਪਣੇ ਜਿਗਰ ਦਾ ਟੋਟਾ ਆਪਣੀ ਬੱਚੀ ਉਸੇ ਦੇ ਹੀ ਲੜ  
 ਲਾਈ ਜਾ ਸਕਦੀ ਹੈ ਜਿਸ ਦੇ ਖਾਨਦਾਨ ਦੀ ਕੁਝ ਸੂਝ-ਬੂਝ ਹੋਵੇ।  
 ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਪ੍ਰੇਮਾ ਸਾਡਾ ਪੁੱਤਰ ਹੈ, ਬੱਸ !  
 ਇਹੀ ਇਸ ਦਾ ਖਾਨਦਾਨ ਹੈ। ਮਨੁੱਖਤਾ ਦੀ ਇਹ ਇਕ ਬੇ-ਮਿਸਾਲ  
 ਕਦਰ ਸੀ। ਪ੍ਰੇਮੇ ਦੀ ਸ਼ਾਦੀ ਹੋ ਗਈ। ਸਤਿਗੁਰੂ ਦੀ ਮੋਹਰ ਨਾਲ ਉਸ ਦਾ  
 ਜੀਵਨ ਇਤਨਾ ਬਦਲਿਆ ਕਿ ਇਸ ਨਵੇਂ ਜੋੜੇ ਨੂੰ ਸਮੇਂ-ਸਿਰ ਸਿੱਖ-ਧਰਮ  
 ਦਾ ਪਰਚਾਰਕ ਬਣਾਇਆ ਗਿਆ। ਗੁਰੂ ਅਮਰਦਾਸ ਜੀ ਦੇ ਵੇਲੇ ਦੇ  
 ਸਿੱਖ-ਇਤਿਹਾਸ ਵਿਚ ਮੱਥੇ-ਮੁਰਾਰੀ ਨਾਮ ਬਹੁਤ ਪਰਸਿੱਧ ਹੈ। ਮੱਥੇ ਉਸ  
 ਲੜਕੀ ਦਾ ਨਾਮ ਸੀ, ਜੋ ਪ੍ਰੇਮੇ ਨਾਲ ਵਿਆਹੀ ਗਈ ਅਤੇ ਪ੍ਰੇਮੇ ਦਾ ਨਾਮ  
 ਮੁਰਾਰੀ ਪਰਸਿੱਧ ਹੋਇਆ।



(ਅ) ਸੱਚ ਉੱਤੇ ਦ੍ਰਿੜ੍ਹਤਾ—ਸਦੀਆਂ ਤੋਂ ਲਤਾੜੀਂਦੇ ਅਤੇ ਸੂਦਰ ਅਖਵਾ ਕੇ ਦੂਰਕਾਰੇ ਜਾਂਦੇ ਬੰਦਿਆਂ ਨੂੰ ਸਮਾਜ ਵਿਚ ਬਰਾਬਰੀ ਦਾ ਹੱਕ ਦਿਵਾਣਾ ਕੋਈ ਸੌਖੀ ਖੇਡ ਨਹੀਂ ਸੀ । ਜਾਤਿ-ਅਭਿਮਾਨੀਆਂ ਨੇ ਬੜੀਆਂ ਰੋਕਾਂ ਪਾਈਆਂ । ਗੁਰੂ ਅਮਰਦਾਸ ਜੀ ਦੇ ਮੁਕਾਬਲੇ ਉਤੇ ਸ਼ਰੀਕ-ਗੁਰੂ ਲਿਆ ਖੜਾ ਕੀਤੇ ਨੇ । ਅਕਬਰ ਬਾਦਸ਼ਾਹ ਪਾਸ ਝੂਠੀਆਂ-ਸੱਚੀਆਂ ਅਪੜਾਈਆਂ ਗਈਆਂ । ਨਗਰ ਦੇ ਖੋਜੇ-ਮੁੰਡਿਆਂ ਨੂੰ ਚੁੱਕਣਾ ਦੇ ਕੇ ਸਾਂਝੇ ਖੂਹ ਤੋਂ ਲੰਗਰ ਲਈ ਪਾਣੀ ਭਰਨ ਜਾਂਦੇ ਸਿੱਖਾਂ ਦੇ ਘੜੇ ਅਤੇ ਗਾਗਰਾਂ ਵੱਟਿਆਂ-ਪੱਥਰਾਂ ਨਾਲ ਤੁੜਾਣੇ ਸ਼ੁਰੂ ਕਰ ਦਿੱਤੇ ਨੇ । ਇਹ ਅਖੀਰਲੀ ਛੇੜ-ਖਾਨੀ ਮਹੀਨਿਆਂ ਬੱਧੀ ਹੁੰਦੀ ਰਹੀ । ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਿੱਖਾਂ ਨੇ ਘੜਿਆਂ ਤੋਂ ਗਾਗਰਾਂ ਵਟਾਈਆਂ, ਪਰ ਵਧੀਕੀ ਕਰਨ ਵਾਲੇ ਅਜੇ ਭੀ ਨਾ ਟਲੇ । ਕਈ ਵਾਰੀ ਅੱਕ ਕੇ ਸਿੱਖ ਗੁਰੂ ਅਮਰਦਾਸ ਜੀ ਪਾਸ ਸ਼ਿਕਾਇਤ ਕਰਦੇ ਰਹੇ । ਪਰ ਸਤਿਗੁਰੂ ਜੀ ਨੇ ਹਰ ਵਾਰੀ ਇਹੀ ਸਮਝਾਇਆ ਕਿ ਗ਼ਰੀਬਾਂ ਦੀ ਬਾਂਹ ਫੜਨ ਲਈ ਔਖਿਆ-ਈਆਂ ਸਹਾਰਨੀਆਂ ਹੀ ਪੈਣਗੀਆਂ । ਪਰਮਾਤਮਾ ਨੂੰ ਬੰਦਿਆਂ ਵਿਚ ਵੇਖਣਾ ਹੈ, ਨੀਵਿਆਂ ਗ਼ਰੀਬਾਂ ਵਿਚ ਵੇਖਣਾ ਹੈ । ਇਸ ਅਟੱਲ ਸਚਾਈ ਤੋਂ ਡੋਲਣਾ ਨਹੀਂ ਅਤੇ ਕਿਸੇ ਨਾਲ ਛਿੱਥੇ ਨਹੀਂ ਪੈਣਾ । ਇਸ ਰਾਹ ਤੁਰਨ ਲਈ ਰੁੱਖਾਂ ਵਾਲੀ ਜੀਰਾਂਦ ਦੀ ਲੋੜ ਹੈ ।

(ੲ) ਇਸਤ੍ਰੀ ਨੂੰ ਮਨੁੱਖ ਨਾਲ ਬਰਾਬਰ ਦਾ ਦਰਜਾ—

ਸਾਡੇ ਸਮਾਜ ਵਿਚ ਇਸਤ੍ਰੀ ਆਰਥਕ ਤੌਰ ਤੇ ਸਦੀਆਂ ਤੋਂ ਮਨੁੱਖ ਦੇ ਅਧੀਨ ਚਲੀ ਆ ਰਹੀ ਹੈ । ਇਸ ਆਰਥਕ ਪਰ-ਅਧੀਨਤਾ ਨੇ ਹਿੰਦੂ ਸਮਾਜ ਵਿਚ ਇਸਤ੍ਰੀ ਦੀ ਬਹੁਤ ਦੁਰ-ਦਸ਼ਾ ਕੀਤੀ ਹੋਈ ਸੀ । ਮਰੇ ਖਸਮ ਦੀ ਚਿਖਾ ਉਤੇ ਉਸ ਦੀ ਇਸਤ੍ਰੀ ਦਾ ਜੀਉਂਦਿਆਂ ਹੀ ਸੜ ਮਰਨਾ—ਇਸਤ੍ਰੀ ਜਾਤੀ ਉਤੇ ਹਿੰਦੂ-ਸ਼ਾਸਤਰਾਂ ਦਾ ਇਹ ਚੋਟੀ ਦਾ ਅੱਤਿਆਚਾਰ ਸੀ । ਵਹੁਟੀ ਮਰ ਤਾਂ ਖਸਮ ਹੋਰ ਵਿਆਹ ਕਰ ਲਏ,

ਪਰ ਜੇ ਖਸਮ ਮਰੇ ਤਾਂ ਵਹੁਟੀ ਉਸ ਦੀ ਰਿਖਾ ਉਤੇ ਸੜ ਮਰੇ । ਇਹ ਅੱਤ ਦਰਜੇ ਦਾ ਅੱਠਿਆਇ ਗੁਰੂ ਅਮਰਦਾਸ ਜੀ ਦੇ ਕੌਮਲ ਹਿਰਦੇ ਵਾਸਤੇ ਅਸਹਿ ਸੀ । ਹਿੰਦੂ-ਇਸਤ੍ਰੀ ਨੂੰ ਇਸ ਜੁਲਮ ਤੋਂ ਬਚਾਣ ਲਈ ਸਤਿਗੁਰੂ ਜੀ ਨੇ ਆਵਾਜ਼ ਉਠਾਈ । ਮੌਕਾ ਮਿਲਣ ਤੇ ਅਕਬਰ ਬਾਦਸ਼ਾਹ ਨੂੰ ਭੀ ਪ੍ਰੇਰਿਆ ਕਿ ਇਸ ਜੁਲਮ ਨੂੰ ਰੋਕੇ ।

ਸਤਿਗੁਰੂ ਜੀ ਨੇ ਵਿਧਵਾ-ਵਿਆਹ ਦੀ ਖੁਲ੍ਹ ਕੀਤੀ, ਅਤੇ ਪਰਦੇ ਦੀ ਰਸਮ ਨੂੰ ਭੀ ਹਟਾਣ ਦਾ ਜਤਨ ਕੀਤਾ । ਗੁਰੂ ਅਮਰਦਾਸ ਜੀ ਦੇ ਦੀਵਾਨ ਵਿਚ ਇਸਤ੍ਰੀਆਂ ਨੂੰ ਘੁੰਡ ਕੱਢ ਕੇ ਆਉਣ ਦੀ ਮਨਾਹੀ ਸੀ ।

## ਗੋਇੰਦਵਾਲ ਵਿਖੇ ਪ੍ਰਸਿੱਧ ਗੁਰ-ਅਸਥਾਨ

ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿਚ ਗੋਇੰਦਵਾਲ ਸਾਹਿਬ ਵਿਖੇ ਹੇਠ ਲਿਖੇ ਗੁਰ-ਅਸਥਾਨਾਂ ਦਾ ਜ਼ਿਕਰ ਕੀਤਾ ਹੈ :-

(੧) ਅਨੰਦ ਜੀ ਦਾ ਅਸਥਾਨ—ਅਨੰਦ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਪੋਤੇ, ਬਾਬਾ ਮੋਹਰੀ ਜੀ ਦੇ ਪੁੱਤਰ ਸਨ । ਬਜ਼ਾਰ ਵਿਚ ਉਨ੍ਹਾਂ ਦੇ ਰਹਿਣ ਦੇ ਥਾਂ ਮੰਜੀ ਸਾਹਿਬ ਬਣਿਆ ਹੋਇਆ ਹੈ ।

(੨) ਹਵੇਲੀ ਸਾਹਿਬ—ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਰਹਿਣ ਦਾ ਮਕਾਨ, ਜਿਸ ਦੇ ਇਕ ਚੌਥਾਰੇ ਦੀ ਕਿਲੀ ਨੂੰ ਫੜ ਕੇ ਖਲੋਤੇ ਹੋਏ ਗੁਰੂ ਸਾਹਿਬ ਭਜਨ ਕਰਦੇ ਹੁੰਦੇ ਸਨ ।

ਇਸ ਥਾਂ ਗੁਰੂ ਅਮਰਦਾਸ ਜੀ ਦੀਵਾਨ ਕੀਤਾ ਕਰਦੇ ਸਨ । ਇਥੇ ਗੁਰੂ ਪੰਚਮ ਪਾਤਸ਼ਾਹ ਜੀ ਦੇ ਵੇਲੇ ਦੀ ਇਕ ਪਾਲਕੀ ਹੈ, ਜਿਸ

ਵਿਚ ਗੁਰਬਾਣੀ ਦੀਆਂ ਪੌਥੀਆਂ ਸ੍ਰੀ ਅੰਮ੍ਰਿਤਸਰ ਲੈ ਗਏ ਸਨ ਅਤੇ ਵਾਪਿਸ ਭੀ ਇਸੇ ਪਾਲਕੀ ਵਿਚ ਇਥੇ ਲਿਆਏ । ਇਸ ਪਾਲਕੀ ਵਿਚ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ।

ਬਰਾਂਡੇ ਵਿਚ ਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਿਆਈ-ਅਸਥਾਨ ਹੈ । ਇਸ ਦੇ ਪਾਸ ਹੀ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਉਣ ਦਾ ਅਸਥਾਨ ਹੈ । ਇਸੀ ਬਰਾਂਡੇ ਵਿਚ ਬੀਬੀ ਭਾਨੀ ਜੀ ਦਾ ਚੁਲ੍ਹਾ ਹੈ । ਇਸ ਚੁਲ੍ਹੇ ਦੇ ਪਾਸ ਹੀ ਉਹ ਬੰਮੂ ਮੌਜੂਦ ਹੈ, ਜਿਸ ਦੇ ਸਹਾਰੇ ਸਤਿਗੁਰੂ ਅਰਜਨ ਦੇਵ ਜੀ ਖਲੋਇਆ ਕਰਦੇ ਸਨ ।

ਪਾਸ ਹੀ ਇਕ ਕੋਠੜੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਵਤਾਰ ਧਾਰਨ ਦੇ ਅਸਥਾਨ ਪਾਸ ਬਾਬਾ ਪ੍ਰਿਥੀ ਚੰਦ ਅਤੇ ਮਹਾਂਦੇਵ ਜੀ ਦੇ ਪ੍ਰਗਟ ਹੋਣ ਦਾ ਅਸਥਾਨ ਹੈ ।

(੪) ਬਾਵਲੀ ਸਾਹਿਬ-ਚੌਰਾਸੀ ਪਉੜੀਆਂ ਦੀ ਬਹੁਤ ਸੁੰਦਰ ਵਾਪੀ (ਬਾਉਲੀ), ਜੋ ਸ੍ਰੀ ਗੁਰੂ ਅਮਰਦਾਸ ਜੀ ਨੇ ਲਗਵਾਈ, ਜੋ ਬਹੁਤ ਪ੍ਰੇਮੀਆਂ ਦਾ ਯਾਤਰਾ-ਅਸਥਾਨ ਹੈ । ਕਈ ਸ਼ਰਧਾਲੂ ਹਰੇਕ ਪਉੜੀ ਤੇ ਇਕ ਇਕ ਜਪੁ ਸਾਹਿਬ ਦਾ ਪਾਠ ਚੌਰਾਸੀ ਇਸ਼ਨਾਨ ਕਰ ਕੇ ਕਰਨ ਤੋਂ, ਚੌਰਾਸੀ ਲੱਖ ਯੋਨਿ ਤੋਂ ਛੁਟਕਾਰਾ ਮੰਨਦੇ ਹਨ ।

(੫) ਮੋਹਨ ਜੀ ਦਾ ਚੌਬਾਰਾ—ਸ੍ਰੀ ਗੁਰੂ ਅਮਰਦਾਸ ਜੀ ਦੇ ਵੱਡੇ ਸਪੁੱਤਰ ਬਾਬਾ ਮੋਹਨ ਜੀ ਇਸ ਵਿਚ ਨਿਵਾਸ ਕੀਤਾ ਕਰਦੇ ਸਨ । ਬਜ਼ਾਰ ਦੇ ਨਾਲ ਹੀ ਹਵੇਲੀ ਸਾਹਿਬ ਦੇ ਅਹਾਤੇ ਨਾਲ ਲਗਦਾ ਸਧਾਰਨ ਜਿਹਾ ਅਸਥਾਨ ਹੈ । ਮੰਜੀ ਸਾਹਿਬ ਬਣਿਆ ਹੋਇਆ ਹੈ ।

---

A

## ਪ੍ਰੋ: ਸਾਹਿਬ ਸਿੰਘ ਲਿਖਤ ਪੁਸਤਕਾਂ

- |                     |                        |
|---------------------|------------------------|
| ੧. ਬਾਬਾਣੀਆਂ ਕਹਾਣੀਆਂ | ੨. ਮੇਰੀ ਜੀਵਨ ਕਹਾਣੀ     |
| ੩. ਗੁਰਬਾਣੀ ਵਿਆਕਰਣ   | ੪. ਸਿਮਰਨ ਦੀਆਂ ਬਰਕਤਾਂ   |
| ੫. ਆਦਿ ਬੀੜ ਬਾਰੇ     | ੬. ਸਦਾ ਚਾਰ ਕ ਲੇਖ       |
| ੭. ਸਰਬੱਤ ਦਾ ਭਲਾ     | ੮. ਧਰਮ ਤੇ ਸਦਾ ਚਾਰ      |
| ੯. ਬੁਰਾਈ ਦਾ ਟਾਕਰਾ   | ੧੦. ਸਿਖੂ ਸਿਦਕੂ ਨਾ ਹਾਰੇ |

### ੧੧. ਗੁਰਬਾਣੀ ਤੇ ਇਤਿਹਾਸ ਬਾਰੇ

- |                                |                                   |
|--------------------------------|-----------------------------------|
| ੧੨. ਜੀ: ਬ੍ਰਿ: ਗੁਰੂ ਨਾਨਕ ਦੇਵ ਜੀ | ੧੩. ਜੀ: ਬ੍ਰਿ: ਗੁਰੂ ਗੋਬਿੰਦ ਸਿੰਘ ਜੀ |
| ੧੪. „ ਗੁਰੂ ਅੰਗਦ ਦੇਵ ਜੀ         | ੧੫. „ ਗੁਰੂ ਅਮਰਦਾਸ ਜੀ              |
| ੧੬. „ ਗੁਰੂ ਰਾਮਦਾਸ ਜੀ           | ੧੬. „ ਗੁਰੂ ਅਰਜਨ ਦੇਵ ਜੀ            |
| ੧੮. „ ਗੁਰੂ ਹਰਿ ਗੋਬਿੰਦ ਜੀ       | ੧੯. „ ਗੁਰੂ ਤੇਗ ਬਹਾਦਰ ਜੀ           |
| ੨੦. „ ਗੁਰੂ ਹਰਿ ਰਾਇ ਜੀ ਤੇ       | ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ         |

### ੨੧ ਗੁਰੂ ਇਤਿਹਾਸ ਪਾ: ੨ ਤੋਂ ੬ ਟਿਕੜੇ ਜਿਲਦ ਵਿਚ

- |                        |                            |
|------------------------|----------------------------|
| ੨੨. ਜਪੁਜੀ ਸਾਹਿਬ ਸਟੀਕ   | ੨੩. ਆਸਾ ਦੀ ਵਾਰ ਸਟੀਕ        |
| ੨੪. ਸੁਖਮਨੀ ਸਾਹਿਬ ਸਟੀਕ  | ੨੪. ਨਿ ਤ ਨੇ ਮ ਸ ਟੀ ਕ       |
| ੨੬. ਭੱਟਾਂ ਦੇ ਸਵਈਏ ਸਟੀਕ | ੨੭. ਸੱਤੇ ਬਲਵੰਡ ਦੀ ਵਾਰ ਸਟੀਕ |
| ੨੮. ਸਿੱਧ ਗੋਸ਼ਟਿ ਸਟੀਕ   | ੨੯. ਰਾਮਕਲੀ ਸਦ ਸਟੀਕ         |
| ੩੦. ਸਲੋਕ ਫਰੀਦ ਜੀ ਸਟੀਕ  | ੩੧. ਸਲੋਕ ਕਬੀਰ ਜੀ ਸਟੀਕ      |

੩੨. ਭਗਤ ਬਾਣੀ ਸਟੀਕ (ਪੰਜ ਜਿਲਦਾਂ)

੩੩. ਸਲੋਕ ਗੁਰੂ ਅੰਗਦ ਸਾਹਿਬ ਸਟੀਕ

੩੪. ਬਾਰਹਮਾਹ ਤੁਖਾਰੀ ਤੇ ਮਾਝ ਸਟੀਕ

੩੫. ਜਾਪੁ ਸਾਹਿਬ, ਸਵਈਏ, ਚੌਪਈ ਸਟੀਕ

੩੬ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀਕ) ਦਸ ਜਿਲਦਾਂ

੩੭. ਜਪੁਜੀ ਸਟੀਕ (ਹਿੰਦੀ ਵਿਚ)

ੴ ਸਤਿਗੁਰਪ੍ਰਸਾਦਿ ॥

ਗੁਰ-ਇਤਿਹਾਸ ਨੰ: ੪

ਜੀਵਨ-ਬਿਤਾਂਤ

ਸ੍ਰੀ ਗੁਰੂ ਰਾਮਦਾਸ ਜੀ

ਲੇਖਕ

ਪ੍ਰੋਫੈਸਰ ਸਾਹਿਬ ਸਿੰਘ ਡੀ. ਲਿਟ.



---

ਸਿੰਘ ਬਦਰਜ, ਮਾਈ ਸੇਵਾਂ, ਅੰਮ੍ਰਿਤਸਰ



ੴ ਸਤਿਗੁਰਪ੍ਰਸਾਦਿ ॥

ਗੁਰ-ਇਤਿਹਾਸ ਨੰਬਰ ੪

ਜੀਵਨ-ਬ੍ਰਿਤਾਂਤ

# ਸ੍ਰੀ ਗੁਰੂ ਰਾਮਦਾਸ ਜੀ

ਲੇਖਕ

ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ.



---

ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ



Approved by D. P. I. Punjab  
vide memo No. 3/15-70 (ਐ. ਮ.) dated 14.5.70

ISBN 81-7205-075-5

ਚੌਥੀ ਛਾਪ ਮਈ ੧੯੮੦  
ਪੰਜਵੀਂ ਛਾਪ ਫ਼ਰਵਰੀ ੧੯੮੪  
ਛੇਵੀਂ ਛਾਪ ਫ਼ਰਵਰੀ ੧੯੮੮  
ਸੱਤਵੀਂ ਛਾਪ ਸਤੰਬਰ ੧੯੯੦  
ਅੱਠਵੀਂ ਛਾਪ ਅਗਸਤ ੧੯੯੨

ਮੁੱਲ ੫-੦੦

ਪ੍ਰਕਾਸ਼ਕ  
ਸਿੰਘ ਬੁੱਢਰਜ, ਮਾਈ ਸੇਵਾ, ਅੰਮ੍ਰਿਤਸਰ  
ਪ੍ਰਿੰਟਰ  
ਰਵਿੰਦਰ ਪ੍ਰਿੰਟਿੰਗ ਪ੍ਰੈਸ, ਸੰਦਰ ਨਗਰ, ਅੰਮ੍ਰਿਤਸਰ

## ਧੰਨਵਾਦ

ਗੁਰੂ ਰਾਮਦਾਸ ਜੀ ਦਾ ਜੀਵਨ-ਬ੍ਰਿਤਾਂਤ ਮੈਂ ਜੂਨ ੧੯੫੧ ਵਿਚ ਲਿਖਿਆ ਸੀ। ਅਜੇ ਮੈਂ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਹੀ ਮੁਲਾਜ਼ਮ ਸਾਂ।

‘ਸਿੰਘ ਬ੍ਰਦਰਜ਼’ ਨੇ ਗੁਰ-ਇਤਿਹਾਸ ਦੀ ਲੜੀ ਵਿਚੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਬ੍ਰਿਤਾਂਤ, ਉਨ੍ਹਾਂ ਦੇ ੩੦੦-ਸਾਲਾ ਜਨਮ-ਪੁਰਬ ਸਮੇਂ ਛਾਪਿਆ। ਫਿਰ ੧੯੬੭ ਵਿਚ ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ-ਬ੍ਰਿਤਾਂਤ ਛਾਪੇ ਅਤੇ ਹੁਣ ੧੯੬੮ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ-ਬ੍ਰਿਤਾਂਤ ਤੋਂ ਬਿਨਾ ਬਾਕੀ ਗੁਰ-ਵਿਅਕਤੀਆਂ ਦੇ ਜੀਵਨ-ਬ੍ਰਿਤਾਂਤ ਛਾਪ ਕੇ ਪਾਠਕਾਂ ਤਕ ਪਹੁੰਚਾ ਦਿੱਤੇ ਹਨ। ਗੁਰੂ ਨਾਨਕ ਦੇਵ ਜੀ ਦਾ ਜੀਵਨ-ਬ੍ਰਿਤਾਂਤ ਉਨ੍ਹਾਂ ਦੇ ੫੦੦ਵੇਂ ਜਨਮ-ਉਤਸਵ ਦੀ ਖੁਸ਼ੀ ਵਿਚ ੧੯੬੬ ਦੇ ਅਰੰਭ ਵਿਚ ਪ੍ਰਕਾਸ਼ਤ ਹੋ ਜਾਏਗਾ।

ਗੁਰੂ ਰਾਮਦਾਸ ਜੀ ਦਾ ਇਹ ਜੀਵਨ-ਬ੍ਰਿਤਾਂਤ ਉਸੇ ਉੱਦਮ ਦਾ ਹੀ ਸਿੱਟਾ ਹੈ। ਇਸ ਜੀਵਨ-ਬ੍ਰਿਤਾਂਤ ਦੇ ਨਾਲ ਇਕ ਖੋਜ-ਪੂਰਤ ਲੇਖ “ਗੁਰੂ ਰਾਮਦਾਸ ਜੀ ਤੇ ਅੰਮ੍ਰਿਤਸਰ” ਪ੍ਰੋ. ਪ੍ਰਕਾਸ਼ ਸਿੰਘ ਜੀ ਦੀ ਲਿਖਤ ਹੈ।

ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਹੈ ਜਿਨ੍ਹਾਂ ਦੀ ਕਿਰਪਾ ਸਦਕਾ ਪਾਠਕ ਮੇਰੀਆਂ ਲਿਖਤਾਂ ਨੂੰ ਪਿਆਰਦੇ ਹਨ, ਆਪ ਪੜ੍ਹਦੇ ਹਨ ਅਤੇ ਹੋਰਨਾਂ ਨੂੰ ਪ੍ਰੇਰਦੇ ਹਨ।

C/o E-13, ਮੈਡੀਕਲ ਕਾਲਜ,

ਪਟਿਆਲਾ

ਮਿਤੀ ੨੦-੭-੬੮

ਦਾਸ—

ਸਾਹਿਬ ਸਿੰਘ

## ਤਤਕਰਾ

### ਪਹਿਲਾ ਕਾਂਡ—

ਜਨਮ-ਅਸਥਾਨ	੫
ਜਨਮ-ਤਰੀਕ	੫
ਬਾਲ ਉਮਰ	੬
(ਗੁਰੂ)ਅਮਰਦਾਸ ਜੀ ਨਾਲ ਮੇਲ	੬
ਬਾਸਰਕੇ ਵਿਚ ਆਜੀਵਕਾ	੮
ਗੋਇੰਦਵਾਲ ਦਾ ਵੱਸਣਾ	੮
ਸ਼ਾਦੀ	੯

### ਦੂਜਾ ਕਾਂਡ—

ਅਕਬਰ ਦੇ ਦਰਬਾਰ ਵਿੱਚ	੧੦
ਕੁਰਖੇਤ ਹਰਿਦੁਆਰ ਜਾਣਾ	੧੧
ਬਾਉਲੀ ਦੀ ਸੇਵਾ	੧੨
ਸੰਤਾਨ	੧੪
ਗੁਰਿਆਈ ਮਿਲਣੀ	੧੪

### ਤੀਜਾ ਕਾਂਡ—

ਧਰਮ-ਕੇਂਦਰ ਮਾਝੇ ਦੀ ਧੁੰਨੀ ਵਿਚ	੧੭
ਮਸੰਦ	੨੦
ਸਰੋਵਰ ਦੀ ਪਵਿੱਤਰਤਾ	੨੧
ਸਿਫਤ-ਸਲਾਹ ਦੀਆਂ ਲਹਿਰਾਂ	੨੨

### ਚੌਥਾ ਕਾਂਡ—

ਗੁਰਿਆਈ ਦੇਣੀ	੨੫
ਜੋਤੀ ਜੋਤਿ ਸਮਾਣਾ	੨੯

### ਪੰਜਵਾਂ ਕਾਂਡ—

ਗੁਰੂ ਰਾਮਦਾਸ ਜੀ ਦੀ ਬਾਣੀ	੩੨
------------------------	----

### ਛੇਵਾਂ ਕਾਂਡ—

ਗੁਰੂ ਸਾਹਿਬ ਦੀ ਤਾਲੀਮ	੩੬
ਨਿਮੂਤਾ, ਗਰੀਬੀ	੩੬
ਖਾਲਕੁ ਖਲਕ ਮਹਿ	੩੭
ਗੁਰੂ ਦਾ ਸਤਕਾਰ	੩੮
ਬ੍ਰਾਹਮਣ ਦੇ ਰਸੂਖ ਤੇ ਚੋਟ	੪੦

ਗੁਰੂ ਰਾਮਦਾਸ ਜੀ ਤੇ ਅੰਮ੍ਰਿਤਸਰ

ਵਲੋ ਪ੍ਰੋ: ਪ੍ਰਕਾਸ਼ ਸਿੰਘ ੪੩

\* \*  
\*

ੴ ਸਤਿਗੁਰਪ੍ਰਸਾਦਿ ॥

ਜੀਵਨ-ਬ੍ਰਿਤਾਂਤ

## ਸ੍ਰੀ ਗੁਰੂ ਰਾਮਦਾਸ ਜੀ

### ਪਹਿਲਾ ਕਾਂਡ

ਹਿੰਦੂ ਘਰਾਂ ਵਿਚ ਜੇਠਾ-ਪੁੱਤਰ ਉਸ ਪੁੱਤਰ ਨੂੰ ਆਖਦੇ ਹਨ ਜੋ ਟੱਬਰ ਵਿਚ ਸਭ ਤੋਂ ਪਹਿਲਾਂ ਜੰਮਿਆ ਹੋਵੇ, ਜੋ ਪਲੇਠੀ ਦਾ ਪੁੱਤਰ ਹੋਵੇ। ਇਹਨਾਂ ਦਾ ਨਾਂ ਤਾਂ ਮਾਪਿਆਂ ਨੇ ਰਾਮਦਾਸ ਰੱਖਿਆ ਸੀ, ਪਰ ਪਲੇਠੀ ਦਾ ਪੁੱਤਰ ਹੋਣ ਕਰਕੇ ਮਾਪੇ ਅਤੇ ਹੋਰ ਆਂਢ-ਗੁਆਂਢ ਦੇ ਸਾਕ-ਸ਼ਰੀਕ ਇਹਨਾਂ ਨੂੰ ਜੇਠਾ ਜੇਠਾ ਕਰਕੇ ਬੁਲਾਂਦੇ ਸਨ। ਇਸ ਤਰ੍ਹਾਂ ਇਹਨਾਂ ਦਾ ਨਾਂ ਜੇਠਾ ਪੈ ਗਿਆ।

#### ਜਨਮ-ਅਸਥਾਨ-

(ਗੁਰੂ) ਰਾਮਦਾਸ ਜੀ ਦਾ ਜਨਮ ਲਾਹੌਰ ਸ਼ਹਿਰ ਦੇ ਬਜ਼ਾਰ ਚੂੰਨੀ ਮੰਡੀ ਵਿਚ ਹੋਇਆ ਸੀ। ਇਹਨਾਂ ਦੇ ਪਿਤਾ ਹਰਦਾਸ ਸੋਢੀ ਕੁਲ ਦੇ ਖੱਤੀ ਸਨ। ਹੱਠੀ-ਪੱਠੀ ਦਾ ਸਧਾਰਨ ਜਿਹਾ ਹੀ ਇਹਨਾਂ ਦਾ ਗੁਜ਼ਾਰਾ ਸੀ।

#### ਜਨਮ-ਤਰੀਕ-

੨੫ ਅੱਸੂ ਸੰਮਤ ੧੫੯੧ ਨੂੰ ਇਹਨਾਂ ਦਾ ਜਨਮ ਹੋਇਆ ਸੀ। ਚੰਦ੍ਰਮਾ ਦੇ ਹਿਸਾਬ ਥਿੱਤ ਕੱਤਕ ਵਦੀ ੨ ਸੀ, ਭਾਵ ਪੂਰਨਮਾਸੀ ਤੋਂ ਦੂਜਾ ਦਿਨ। ਈਸਵੀ ਸੰਨ ੧੫੩੪ ਅਤੇ ਸਤੰਬਰ ਦੀ ੨੪ ਤਰੀਕ

ਸੀ। ਇਥੇ ਇਹ ਭੀ ਚੇਤੇ ਰੱਖਣ ਵਾਲੀ ਗੱਲ ਹੈ ਕਿ ਉਸ ਵੇਲੇ ਗੁਰੂ ਨਾਨਕ ਦੇਵ ਜੀ ਸਾਢੇ ਪੈਂਹਠ ਸਾਲਾਂ ਦੇ ਹੋ ਚੁਕੇ ਸਨ, (ਗੁਰੂ) ਅਮਰਦਾਸ ਜੀ ਸਾਢੇ ਪਚਵੰਜਾ ਸਾਲ ਦੀ ਉਮਰ ਦੇ ਸਨ, ਬਾਬਾ ਲਹਿਣਾ ਜੀ ਉਸ ਵੇਲੇ ੩੦ ਸਾਲਾਂ ਦੇ ਸਨ। ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਪਾਸ ਅੱਪੜਿਆਂ ੨ ਸਾਲ ਹੋ ਚੁਕੇ ਸਨ। ਇਉਂ ਆਖ ਲਵੋ ਕਿ ਉਸ ਵੇਲੇ ਚਾਰੇ ਗੁਰ-ਵਿਅਕਤੀਆਂ ਸਰੀਰਕ ਜਾਮੇ ਵਿਚ ਮੌਜੂਦ ਸਨ। ਆਪੋ ਵਿਚ ਥੋੜੀ ਥੋੜੀ ਵਿੱਥ ਉਤੇ; ਪਰ ਮੇਲ ਅਜੇ ਗੁਰੂ ਨਾਨਕ ਸਾਹਿਬ ਅਤੇ ਬਾਬਾ ਲਹਿਣਾ ਜੀ ਦਾ ਹੀ ਹੋਇਆ ਸੀ। ਪੰਜਾਬ ਦੇ ਨਕਸ਼ੇ ਤੋਂ ਵੇਖੋ-ਕਰਤਾਰਪੁਰ, (ਰਾਵੀ-ਕੰਢੇ), ਖਡੂਰ, ਬਾਸਰਕੇ ਅਤੇ ਲਾਹੌਰ।

### ਬਾਲ ਉਮਰ-

(ਗੁਰੂ) ਰਾਮਦਾਸ ਜੀ ਦੀ ਅਜੇ ਬਹੁਤ ਹੀ ਛੋਟੀ ਉਮਰ ਸੀ ਕਿ ਇਹਨਾਂ ਦੀ ਮਾਤਾ ਚਲਾਣਾ ਕਰ ਗਈ। ਸੱਤ ਸਾਲ ਦੇ ਹੋਏ ਤਾਂ ਇਹਨਾਂ ਦੇ ਪਿਤਾ ਹਰਦਾਸ ਜੀ ਭੀ ਸੰਨ ੧੫੪੦ ਵਿਚ ਚੜ੍ਹਾਈ ਕਰ ਗਏ।

### (ਗੁਰੂ) ਅਮਰਦਾਸ ਜੀ ਨਾਲ ਮਿਲਾਪ-

(ਗੁਰੂ) ਰਾਮਦਾਸ ਜੀ ਦੇ ਨਾਨਕੇ ਬਾਸਰਕੇ ਸਨ। ਜਦੋਂ ਇਹਨਾਂ ਦਾ ਪਿਤਾ ਭੀ ਗੁਜਰ ਗਿਆ, ਤਾਂ ਨਾਨੀ ਆ ਕੇ ਇਹਨਾਂ ਨੂੰ ਲਾਹੌਰੋਂ ਲੈ ਗਈ।

ਇਨਸਾਨੀ ਜੀਵਨ ਵਿਚ ਅਜਿਹੀ ਘਟਨਾ ਕੋਈ ਮਮੂਲੀ ਘਟਨਾ ਨਹੀਂ ਹੁੰਦੀ। ਇਹੋ ਜਿਹੀ ਹੱਡ-ਬੀਤੀ ਦਾ ਅਸਰ ਸਾਰੀ ਉਮਰ ਹੀ ਟਿਕਿਆ ਰਹਿੰਦਾ ਹੈ। ਜਿਸ ਘਰ ਵਿਚ ਜ਼ਮੇ-ਪਲੇ, ਜਿਨ੍ਹਾਂ ਗਲੀਆਂ ਵਿਚ ੭ ਸਾਲਾਂ ਦੀ ਉਮਰ ਤਕ ਖੇਡਦੇ ਰਹੇ, ਅਜ

ਉਹ ਘਰ ਉਹ ਗਲੀਆਂ ਸਦਾ ਲਈ ਛੱਡ ਰਹੇ ਹਨ, ਅਤੇ ਮਾਪਿਆਂ ਦੇ ਉਸ ਘਰ ਨੂੰ ਉਹਨਾਂ ਦੇ ਭਾ ਦੇ ਸਦਾ ਲਈ ਜੰਦਰੇ ਵੱਜ ਰਹੇ ਹਨ। ਕੋਈ ਸ਼ਰੀਕ ਵੇਹੜਾ ਮੌਕਲਾ ਹੋਇਆ ਵੇਖ ਕੇ ਖੁਸ਼ ਹੋਇਆ ਹੋਵੇਗਾ, ਕਿਸੇ ਸ਼ਰੀਕ ਨੇ ਇਸ ਬੱਚੇ ਨੂੰ ਸਦਾ ਲਈ ਆਪਣੀ ਜੰਮਣ-ਭੁਇ ਛੱਡਦਿਆਂ ਵੇਖ ਕੇ ਹਾਹੁਕਾ ਲਿਆ ਹੋਵੇਗਾ। (ਗੁਰੂ) ਰਾਮਦਾਸ ਜੀ ਦੀ ਬਾਲ-ਚੇਤਾ-ਸ਼ਕਤੀ ਉਤੇ ਉਹ ਸਾਰਾ ਨਕਸ਼ਾ ਡੂੰਘਾ ਉੱਕਰਿਆ ਗਿਆ, ਅਤੇ ਉਹਨਾਂ ਦੇ ਅੱਤ ਮਿੱਠੇ ਨਿਮ੍ਰਤਾ-ਸੁਭਾਵ ਦੇ ਨਵੇਂ ਰੂਪ ਵਿਚ ਸਦਾ ਵਿਖਾਲੀ ਦੇਂਦਾ ਰਿਹਾ। ਚੂੰਨੀ ਮੰਡੀ ਦੀਆਂ ਗਲੀਆਂ ਦੇ ਗੁਆਂਢੀ ਸਨੇਹੀ ਤਾਂ ਆਪਣੇ ਹਾਣੀ ਹਰਦਾਸ ਜੀ ਦੀ ਦੁਨਿਆਵੀ ਇਕੋ ਇਕ ਨਿਸ਼ਾਨੀ ਨੂੰ ਵਿੱਛੜਦਿਆਂ ਵੇਖ ਕੇ ਅੱਖਾਂ ਵਿਚੋਂ ਅੱਥਰੂ ਕੇਰ ਰਹੇ ਸਨ, ਪਰ ਹੋਣੀ ਸਿਰ ਉਤੇ ਹੱਸ ਰਹੀ ਸੀ ਅਤੇ ਆਖ ਰਹੀ ਸੀ ਕਿ ਜਿਸ ਬਾਲ ਨੂੰ ਇਹ ਸਾਰਾ ਆਂਢ-ਗੁਆਂਢ ਅੱਜ ਨਿਆਸਰਾ ਯਤੀਮ ਸਮਝ ਰਿਹਾ ਹੈ, ਇਸ ਦੇ ਸਿਰ ਉਤੇ ਰੱਬੀ ਛੱਤਰ ਝੁੱਲਣਾ ਹੈ ਅਤੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੇ ਇਸ ਦੇ ਦਰ ਤੇ ਸਿਰ ਨਿਵਾਣ ਵਿਚ ਫ਼ਖਰ ਸਮਝਣਾ ਹੈ।

ਨਾਨੀ (ਗੁਰੂ) ਰਾਮਦਾਸ ਜੀ ਨੂੰ ਆਪਣੇ ਪਿੰਡ ਬਾਸਰਕੇ ਲੈ ਆਈ। ਬਾਸਰਕੇ ਕੋਈ ਬਹੁਤ ਹੀ ਵੱਡਾ ਨਗਰ ਨਹੀਂ ਹੈ। ਅੱਧੇ ਕੁ ਘਰ ਜੱਟਾਂ ਦੇ ਅਤੇ ਅੱਧੇ ਕੁ ਖੱਤੀਆਂ ਤੇ ਹੋਰ ਜਾਤੀਆਂ ਦੇ ਸਨ। ਲਾਹੌਰ ਤੋਂ ਦੋਹਤਰੇ ਦੇ ਨਾਨਕੇ ਪਿੰਡ ਆਉਣ ਦੀ ਖ਼ਬਰ ਸਾਰੇ ਸ਼ਰੀਕ-ਬਰਾਦਰੀ ਵਿਚ ਤੁਰਤ ਹੋ ਗਈ। ਭਾਈਚਾਰਕ ਮਰਯਾਦਾ ਅਨੁਸਾਰ ਸਭ ਨੇ ਨਾਨੀ ਤੇ ਦੋਹਤਰੇ ਨੂੰ ਧੀਰਜ-ਹੌਸਲਾ ਦੇਣ ਆਉਣਾ ਹੀ ਸੀ। (ਗੁਰੂ) ਅਮਰਦਾਸ ਜੀ ਭੀ ਆਏ। ਉਹਨਾਂ ਦੇ ਕੋਮਲ ਹਿਰਦੇ ਵਿਚ ਜੇਠਾ ਜੀ ਦੀ ਉਸ ਅਨਾਥਤਾ ਨੇ ਖ਼ਾਸ ਧੂ ਪਾਈ। ਦਿਨੋਂ ਦਿਨ ਦੋਹਾਂ ਵਿਚ ਨੇੜਤਾ ਵਧਣ ਲੱਗ ਪਈ। (ਗੁਰੂ) ਅਮਰਦਾਸ ਜੀ ਦੀ ਉਮਰ ਉਸ ਵੇਲੇ ੬੨ ਸਾਲਾਂ ਦੀ ਸੀ।

## ਬਾਸਰਕੇ ਵਿਚ ਆਜੀਵਿਕਾ—

(ਗੁਰੂ) ਰਾਮਦਾਸ ਦੀ ਦੀ ਨਾਨੀ ਬੜੇ ਸੌਖੇ ਗੁਜ਼ਾਰੇ ਵਾਲੀ ਨਹੀਂ ਸੀ । ਤਾਹੀਏਂ ਸਿੱਖ-ਇਤਿਹਾਸ ਲਿਖਦਾ ਹੈ ਕਿ ਉਹਨਾਂ ਨੂੰ ਛੋਟੀ ਉਮਰੇ ਘੁੰਡਣੀਆਂ ਵੇਚਣੀਆਂ ਪੈਂਦੀਆਂ ਸਨ । ਬਾਸਰਕੇ ਵਿਚ ਜੇਠਾ ਜੀ ਨਾਨੀ ਦੇ ਕੋਲ ਪੰਜ ਸਾਲ ਟਿਕੇ ਰਹੇ, ਅਤੇ ਘੁੰਡਣੀਆਂ ਵੇਚਣ ਦਾ ਕੰਮ ਹੀ ਕਰਦੇ ਰਹੇ ।

(ਗੁਰੂ) ਅਮਰਦਾਸ ਜੀ ਸੰਨ ੧੫੪੧ ਵਿਚ ਹੀ ਤੀਰਥ-ਜਾਤਾ ਤੋਂ ਠਹਕਰ ਖਾ ਕੇ ਗੁਰੂ ਅੰਗਦ ਸਾਹਿਬ ਪਾਸ ਖਡੂਰ ਚਲੇ ਗਏ ਸਨ; ਪਰ ਜੇਠਾ ਜੀ ਨੂੰ ਉਹਨਾਂ ਨੇ ਆਪਣੇ ਦਿਲ ਵਿਚ ਡੂੰਘੀ ਥਾਂ ਦੇ ਲਈ ਹੋਈ ਸੀ । ਖਡੂਰ ਤੋਂ ਬਾਸਰਕੇ ਪੰਜੀਂ ਦਸੀਂ ਦਿਨੀਂ ਆਉਂਦੇ ਹੀ ਰਹਿੰਦੇ ਸਨ, ਅਤੇ ਜੇਠਾ ਜੀ ਨੂੰ ਜ਼ਰੂਰ ਮਿਲਦੇ ਤੇ ਪਿਆਰ ਕਰਦੇ ਸਨ । ਇਹ ਪਿਆਰ ਦੁ-ਵੱਲੀ ਮੰਲਿਆ । ਜੇਠਾ ਜੀ ਨੂੰ ਲਾਹੌਰ ਸਦਾ ਲਈ ਵਿਛੜੇ ਆਪਣੇ ਪਿਤਾ ਹਰਦਾਸ ਜੀ ਦੀ ਛੋਹ ਦਾ ਨਿੱਘ ਹੁਣ (ਗੁਰੂ) ਅਮਰਦਾਸ ਜੀ ਤੋਂ ਮਿਲਣ ਲੱਗ ਪਿਆ ।

## ਗੋਇੰਦਵਾਲ ਜਾ ਵੱਸਣਾ—

ਗੋਦੇ ਖੱਤੀ ਦੇ ਬੇਨਤੀ ਕਰਨ ਤੇ ਗੁਰੂ ਅੰਗਦ ਸਾਹਿਬ ਨੇ ਆਗਿਆ ਕੀਤੀ, ਅਤੇ ਸੰਨ ੧੫੪੬ ਵਿਚ (ਗੁਰੂ) ਅਮਰਦਾਸ ਜੀ ਨੇ ਨਗਰ ਗੋਇੰਦਵਾਲ ਵਸਾਇਆ । ਸਤਿਗੁਰੂ ਜੀ ਦੇ ਹੁਕਮ ਅਨੁਸਾਰ ਹੀ ਉਹ ਬਾਸਰਕੇ ਤੋਂ ਆਪਣੇ ਕਈ ਸਾਕਾਂ-ਅੰਗਾਂ ਨੂੰ ਗੋਇੰਦਵਾਲ ਲੈ ਆਏ । (ਗੁਰੂ) ਅਮਰਦਾਸ ਜੀ ਤਾਂ ਜੇਠਾ ਜੀ ਨੂੰ ਵੇਖ ਵੇਖ ਕੇ ਆਪਣੀ ਬੱਚੀ ਬੰਬੀ ਭਾਨੀ ਜੀ ਦੇ ਜੀਵਨ-ਸਾਥ ਦੀ ਮਿੱਥ ਭੀ ਆਪਣੀ ਅੱਖਾਂ ਅੱਗੇ ਲਿਆਉਣ ਲੱਗ ਪਏ ਸਨ, ਨਾਨੀ ਸਮੇਤ ਇਹਨਾਂ ਨੂੰ ਭੀ ਗੋਇੰਦਵਾਲ ਹੀ ਲੈ ਆਏ । (ਗੁਰੂ) ਰਾਮਦਾਸ ਜੀ ਦੀ ਉਮਰ ਉਸ ਵੇਲੇ ੧੨ ਸਾਲਾਂ ਦੀ ਸੀ ।

ਖਡੂਰ ਤੇ ਗੋਇੰਦਵਾਲ ਦੀ ਆਪੋ ਵਿਚ ਤਿੰਨ ਚਾਰ ਮੀਲ ਦੀ ਹੀ ਵਿੱਥ ਹੈ। ਸੋ ਜਦੋਂ (ਗੁਰੂ) ਅਮਰਦਾਸ ਜੀ ਗੋਇੰਦਵਾਲ ਆ ਵੱਸੇ, ਫਿਰ ਤਾਂ (ਗੁਰੂ) ਅਮਰਦਾਸ ਜੀ ਨੂੰ ਮਿਲਣ ਦਾ ਰੋਜ਼ ਹੀ ਅਵਸਰ ਬਣਨ ਲੱਗ ਪਿਆ। (ਗੁਰੂ) ਅਮਰਦਾਸ ਜੀ ਦੇ ਵਸੀਲੇ (ਗੁਰੂ) ਰਾਮਦਾਸ ਜੀ ਗੁਰੂ ਅੰਗਦ ਸਾਹਿਬ ਦੀ ਸ਼ਰਨ ਭੀ ਆਉਣ ਲੱਗ ਪਏ, ਅਤੇ ਬਾਲਕ ਉਮਰ ਤੋਂ ਹੀ ਉਹਨਾਂ ਨੂੰ ਸਤਿਸੰਗ ਦੀ ਰੰਗਣ ਚੜ੍ਹਨ ਲੱਗ ਪਈ। ਗੋਇੰਦਵਾਲ ਆ ਕੇ ਭੀ ਜੇਠਾ ਜੀ ਨੇ ਆਪਣੀ ਅਤੇ ਆਪਣੀ ਨਾਨੀ ਦੀ ਆਜੀਵਿਕਾ ਲਈ ਘੁੰਡਣੀਆਂ ਵੇਚਣ ਦਾ ਲਿਖਿਆ ਹੈ ਕਿ ਜੇਠਾ ਜੀ ਗੋਇੰਦਵਾਲ ਦੀਆਂ ਗਲੀਆਂ ਵਿਚ ਕੰਮ ਕੁਝ ਚਿਰ ਜਾਰੀ ਰੱਖਿਆ। ਸਿੱਖ-ਇਤਿਹਾਸ ਨੇ ਇਹੀ ਘੁੰਡਣੀਆਂ ਵੇਚਿਆ ਕਰਦੇ ਸਨ। ਪਰ ਇਹ ਕੋਈ ਵੱਡੀ ਗੱਲ ਨਹੀਂ ਕਿ ਰਤਾ ਸਿਆਣੇ ਹੋ ਕੇ ਉਹਨਾਂ ਕੋਈ ਹੋਰ ਚੰਗੇਰੀ ਕਿਰਤ ਸ਼ੁਰੂ ਕਰ ਦਿੱਤੀ ਹੋਵੇ।

ਗੁਰੂ ਅੰਗਦ ਦੇਵ ਜੀ ੨੯ ਮਾਰਚ ਸੰਨ ੧੫੫੨ ਨੂੰ ਜੋਤੀ ਜੋਤਿ ਸਮਾਏ। ਗੁਰੂ ਅਮਰਦਾਸ ਜੀ ਗੁਰੂ ਬਣ ਕੇ ਗੋਇੰਦਵਾਲ ਆ ਟਿਕੇ। ਉਸ ਵਕਤ (ਗੁਰੂ) ਰਾਮਦਾਸ ਜੀ ਦੀ ਉਮਰ ੧੮ ਸਾਲਾਂ ਦੀ ਹੋ ਚੁੱਕੀ ਸੀ।

### ਸ਼ਾਦੀ-

ਗੁਰੂ ਅਮਰਦਾਸ ਜੀ ਨੇ ਬਾਰਾਂ ਤੇਰਾਂ ਸਾਲ (ਗੁਰੂ) ਰਾਮਦਾਸ ਜੀ ਨੂੰ ਆਪਣੀਆਂ ਨਜ਼ਰਾਂ ਵਿਚ ਰੱਖਿਆ, ਉਹਨਾਂ ਨੂੰ ਸਭ ਗੁਣਾਂ ਵਿਚ ਯੋਗ ਵੇਖਿਆ, ਅਤੇ ਗੁਰੂ ਬਣਨ ਤੋਂ ਅਗਲੇ ਸਾਲ ਸੰਨ ੧੫੫੩ ਵਿਚ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦੀ ਸ਼ਾਦੀ ਉਹਨਾਂ ਨਾਲ ਕਰ ਦਿੱਤੀ। ਉਸ ਵੇਲੇ (ਗੁਰੂ) ਰਾਮਦਾਸ ਜੀ ਦੀ ਉਮਰ ੧੯ ਸਾਲਾਂ ਦੀ ਸੀ।



## ਦੂਜਾ ਕਾਂਡ

### ਅਕਬਰ ਦੇ ਦਰਬਾਰ ਵਿਚ—

ਅਸੀਂ ਗੁਰੂ ਅਮਰਦਾਸ ਜੀ ਦੇ ਜੀਵਨ ਵਿਚ ਪੜ੍ਹ ਆਏ ਹਾਂ ਕਿ ਜਦੋਂ ਹਿੰਦੂ-ਸਮਾਜ ਵਿਚੋਂ ਛੂਤ-ਛਾਤ ਹਟਾਣ ਲਈ ਗੁਰੂ ਅਮਰਦਾਸ ਜੀ ਨੇ ਇਹ ਆਗਿਆ ਕਰ ਦਿੱਤੀ ਕਿ ਗੁਰੂ ਕੇ ਦਰਬਾਰ ਵਿਚ ਆਉਣ ਵਾਲੇ ਹਰੇਕ ਪ੍ਰਾਣੀ ਨੇ ਗੁਰੂ ਕੇ ਲੰਗਰ ਵਿਚ ਜਾਤ-ਪਾਤ ਵਾਲੇ ਸਭ ਵਿਤਕਰੇ ਛੱਡ ਕੇ ਇਕੋ ਪੰਗਤ ਵਿਚ ਬੈਠ ਕੇ ਰੋਟੀ ਖਾਣੀ ਹੋਇਆ ਕਰੇਗੀ, ਤਾਂ ਗੋਇੰਦਵਾਲ ਦੇ ਇਕ ਤੱਪੇ ਅਤੇ ਗੋਂਦੇ ਖੱਤੀ ਦੀ ਚੁੱਕਣਾ ਤੇ ਨਗਰ ਦੇ ਕੁਝ ਜਾਤ-ਅਭਿਮਾਨੀ ਬੰਦਿਆਂ ਨੇ ਮਿਲ ਕੇ ਅਕਬਰ ਬਾਦਸ਼ਾਹ ਪਾਸ ਸ਼ਿਕਾਇਤ ਕੀਤੀ ਸੀ। ਇਹ ਜ਼ਿਕਰ ਸੰਨ ੧੫੫੭ ਦਾ ਹੈ। ਅਕਬਰ ਤਦੋਂ ਸ਼ੇਰਸ਼ਾਹ ਦੇ ਭਤੀਜੇ ਸਿਕੰਦਰ ਸੂਰੀ ਨੂੰ ਈਨ ਮਨਾਣ ਲਈ ਦਿੱਲੀ ਤੋਂ ਪੰਜਾਬ ਆਇਆ ਸੀ; ਅਤੇ ਕੁਝ ਮਹੀਨੇ ਲਾਹੌਰ ਆ ਕੇ ਠਹਿਰਿਆ ਸੀ। ਜਦੋਂ ਸ਼ਾਹੀ ਦਰਬਾਰ ਦੇ ਕੁਝ ਹਿੰਦੂ ਅਫਸਰਾਂ ਦੇ ਵਸੀਲੇ ਗੁਰੂ ਅਮਰਦਾਸ ਜੀ ਦੇ ਵਿਰੁੱਧ ਕਈ ਦੂਸ਼ਨ ਅਕਬਰ ਤੱਕ ਅਪੜਾਏ ਗਏ, ਤਾਂ ਬਾਦਸ਼ਾਹ ਨੇ ਉਹਨਾਂ ਦੂਸ਼ਨਾਂ ਬਾਰੇ ਆਪਣੀ ਸਫ਼ਾਈ ਪੇਸ਼ ਕਰਨ ਲਈ ਸਤਿਗੁਰੂ ਜੀ ਨੂੰ ਗੋਇੰਦਵਾਲ ਤੋਂ ਸੱਦ ਭੇਜਿਆ। ਉਸ ਵੇਲੇ ਗੁਰੂ ਅਮਰਦਾਸ ਜੀ ਦੀ ਉਮਰ ੭੮ ਸਾਲਾਂ ਦੀ ਸੀ। ਉਹਨਾਂ ਆਪਣੇ ਥਾਂ ਗੁਰੂ-ਘਰ ਦੀ ਵਕਾਲਤ ਕਰਨ ਲਈ (ਗੁਰੂ) ਰਾਮਦਾਸ ਜੀ ਨੂੰ ਭੇਜਿਆ। ਇਹਨਾਂ ਦੀ ਉਮਰ ਉਸ ਵੇਲੇ ੨੩ ਸਾਲਾਂ ਦੀ ਸੀ।

ਸਿੱਖ ਧਰਮ ਦਾ ਆਦਰਸ਼ ਇਹਨਾਂ ਐਸੇ ਮਿੱਠੇ ਤੇ ਸੁਚੱਜੇ ਤਰੀਕੇ ਨਾਲ ਪੇਸ਼ ਕੀਤਾ ਕਿ ਅਕਬਰ ਤੇ ਉਸ ਦੇ ਦਰਬਾਰੀਆਂ ਦੀ

ਪੂਰੀ ਨਿਸ਼ਾ ਹੋ ਗਈ । ਦੋਖੀ ਤਾਂ ਸਿੱਖ-ਧਰਮ ਨੂੰ ਹਾਨੀ ਅਪੜਾਣ ਲਈ ਗਏ ਸਨ, ਪਰ ਵੇਖੋ ਗੁਰੂ-ਘਰ ਦੀ ਉਦਾਰਤਾ ! (ਗੁਰੂ) ਰਾਮਦਾਸ ਜੀ ਨੇ ਬਾਦਸ਼ਾਹ ਨੂੰ ਪ੍ਰੇਰਨਾ ਕੀਤੀ ਕਿ ਜੋ ਹਿੰਦੂ-ਜਾਤੁ ਆਪਣੇ ਇਸ਼ਟ-ਤੀਰਥਾਂ ਦੇ ਦਰਸ਼ਨ ਇਸ਼ਨਾਨ ਲਈ ਜਾਂਦੇ ਹਨ, ਉਹਨਾਂ ਪਾਸੋਂ ਉਚੇਚਾ ਵਾਧੂ ਮਸੂਲ ਨਹੀਂ ਲੈਣਾ ਚਾਹੀਦਾ । ਅਕਬਰ ਨੂੰ ਇਹ ਭੀ ਆਖਿਓ ਨੇ ਕਿ ਹਿੰਦੂ-ਕੌਮ ਵਿਚ ਸਤੀ ਦੀ ਰਸਮ ਇਸਤ੍ਰੀ-ਜਾਤੀ ਉਤੇ ਬੜਾ ਭਾਰਾ ਜੁਲਮ ਹੈ, ਇਸ ਨੂੰ ਭੀ ਹਟਾਣਾ ਚਾਹੀਦਾ ਹੈ ।

### ਕੁਰਬੇਤ ਹਰਿਦੁਆਰ ਜਾਣਾ—

ਗੁਰੂ ਅਮਰਦਾਸ ਜੀ ਸੰਨ ੧੫੫੮ ਵਿਚ ਸੂਰਜ-ਗ੍ਰਹਿਣ ਦੇ ਸਮੇਂ ਕੁਰਬੇਤ ਅਤੇ ਫਿਰ ਜਮਨਾ ਤੋਂ ਲੰਘ ਕੇ ਹਰਿਦੁਆਰ ਗਏ, ਤਾਂਕਿ ਉਥੇ ਇਕੱਠੇ ਹੋਏ ਹਿੰਦੂਆਂ ਨੂੰ ਜੀਵਨ ਦਾ ਸਹੀ-ਰਾਹ ਦਸਿਆ ਜਾ ਸਕੇ । (ਗੁਰੂ) ਰਾਮਦਾਸ ਜੀ ਭੀ ਤਦੋਂ ਨਾਲ ਗਏ ਸਨ । ਜਦੋਂ ਕਈ ਸੁਆਰਥੀ ਲੋਕਾਂ ਨੇ ਸਿੱਖਾਂ ਨੂੰ ਇਹ ਟਪਲੇ ਲਾਣੇ ਸ਼ੁਰੂ ਕੀਤੇ ਕਿ ਗੁਰੂ ਅਮਰਦਾਸ ਜੀ ਅਭੀਚ ਪੁਰਬ ਸਮੇਂ ਤੀਰਥਾਂ ਦੇ ਇਸ਼ਨਾਨ ਨੂੰ ਗਏ ਸਨ, ਸਿੱਖਾਂ ਨੂੰ ਭੀ ਸਤਿਗੁਰੂ ਦੇ ਪੂਰਨਿਆਂ ਉਤੇ ਤੁਰ ਕੇ ਤੀਰਥਾਂ ਤੇ ਜਾਣਾ ਚਾਹੀਦਾ ਹੈ, ਤਾਂ ਗੁਰੂ ਰਾਮਦਾਸ ਜੀ ਨੇ ਗੁਰੂ ਬਣਨ ਤੇ ਤੁਖਾਰੀ-ਰਾਗ ਵਿਚ ਇਕ ਛੰਤ ਲਿਖਿਆ, ਜਿਸ ਵਿਚ ਇਹ ਸਮਝਾਇਆ ਕਿ ਗੁਰੂ ਅਮਰਦਾਸ ਜੀ ਤੀਰਥਾਂ ਦੇ ਇਸ਼ਨਾਨ ਲਈ ਨਹੀਂ ਗਏ ਸਨ, ਉਹ ਤਾਂ ਉਥੇ ਆਏ ਹਿੰਦੂਆਂ ਨੂੰ ਇਹ ਦੱਸਣ ਗਏ ਸਨ ਕਿ ਗੁਰੂ ਦੇ ਦੱਸੇ ਰਾਹ ਉਤੇ ਤੁਰਨਾ ਹੀ ਅਸਲ ਤੀਰਥ-ਇਸ਼ਨਾਨ ਹੈ, ਪਰਮਾਤਮਾ ਦਾ ਸਿਮਰਨ ਕਰੋ ਅਤੇ ਉਸ ਨੂੰ ਸਾਰੀ ਖਲਕਤ ਵਿਚ ਵੇਖ ਕੇ ਸਭ ਨਾਲ ਪਿਆਰ ਕਰੋ, ਕਿਸੇ ਨੂੰ ਨੀਵਾਂ ਜਾਣ ਕੇ ਉਸ ਤੋਂ ਨਫਰਤ ਨਾ ਕਰੋ ।

## ਬਾਉਲੀ ਦੀ ਸੇਵਾ—

ਕੁਰਖੇਤ ਹਰਿਦੁਆਰ ਤੋਂ ਵਾਪਸ ਆ ਕੇ ਗੁਰੂ ਅਮਰਦਾਸ ਜੀ ਨੇ ਲੰਗਰ ਦੀ ਮਰਯਾਦਾ ਮੁੜ ਉਹੀ ਚਲਾ ਦਿੱਤੀ ਕਿ ਹਰੇਕ ਪ੍ਰਾਣੀ ਇਕੋ ਪੰਗਤ ਵਿਚ ਬੈਠ ਕੇ ਪਰਸ਼ਾਦ ਛੱਕੇ। ਤਪੇ ਗੋਂਦੇ ਅਤੇ ਉਸ ਦੇ ਸਾਥੀਆਂ ਨੇ ਵਿਰੋਧਤਾ ਵਧੀਕ ਤੇਜ਼ ਕਰ ਦਿੱਤੀ। ਖੋਜੇ-ਮੁੰਡਿਆਂ ਨੂੰ ਚੁੱਕ ਕੇ ਸਾਝੇ ਖੂਹ ਤੋਂ ਪਾਣੀ ਭਰਨ ਗਏ ਸਿੱਖਾਂ ਦੇ ਘੜੇ ਭੰਨਣ ਦੀ ਛੇੜਖਾਨੀ ਸ਼ੁਰੂ ਕਰਾ ਦਿੱਤੀਓ ਨੇ। ਇਸ ਤੋਂ ਖਤਰਾ ਇਹ ਸੀ ਕਿ ਕਿਤੇ ਝਗੜਾ ਵਧ ਕੇ ਗੁਆਂਢੀ ਭਰਾਵਾਂ ਦੇ ਆਪੋ ਵਿਚ ਦੇ ਭਾਈਚਾਰਕ ਸੰਬੰਧ ਨਾ ਟੁੱਟ ਜਾਣ। ਗੁਰੂ ਅਮਰਦਾਸ ਜੀ ਨੇ ਸਦਾ ਲਈ ਇਸ ਕਲਹ ਨੂੰ ਮੁਕਾਣ ਲਈ ਸੰਨ ੧੫੫੯ ਵਿਚ ਆਪਣੀ ਵੱਖਰੀ ਬਾਉਲੀ ਲਵਾਣੀ ਸ਼ੁਰੂ ਕਰ ਦਿੱਤੀ। ਜਾਤ-ਅਭਿਮਾਨੀਆਂ ਦੀ ਇਸ ਵਧੀਕੀ ਦਾ ਸੁਭਾਵਕ ਹੀ ਇਹ ਸਿੱਟਾ ਨਿਕਲਣਾ ਸੀ ਕਿ ਸਿੱਖ ਦੂਰੋਂ ਦੂਰੋਂ ਆ ਕੇ ਇਸ ਬਾਉਲੀ ਨੂੰ ਛੇਤੀ ਤਿਆਰ ਕਰਨ ਲਈ ਆਪਣੀ ਹੱਥੀਂ ਸੇਵਾ ਕਰਨ।

(ਗੁਰੂ) ਰਾਮਦਾਸ ਜੀ ਦੀ ਉਮਰ ਉਸ ਵੇਲੇ ੨੫ ਸਾਲਾਂ ਦੀ ਸੀ। ਦੁਨੀਆ ਵਾਲੇ ਸਾਕੋਂ ਇਹ ਗੁਰੂ ਅਮਰਦਾਸ ਜੀ ਦੇ ਜਵਾਈ ਸਨ, ਪਰ ਇਹਨਾਂ ਦੇ ਅੰਦਰ ਕਿਤੇ ਰਤਾ ਭਰ ਭੀ ਅਜਿਹਾ ਮਾਣ-ਅਹੰਕਾਰ ਨਹੀਂ ਸੀ। ਜਿਵੇਂ ਹੋਰ ਸਿੱਖ ਗਾਰੇ ਮਿੱਟੀ ਚੂਨੇ ਆਦਿਕ ਦੀ ਸੇਵਾ ਕਰਦੇ ਸਨ ਤੇ ਟੈਂਕਰੀ ਢੋਂਦੇ ਸਨ, ਤਿਵੇਂ (ਗੁਰੂ) ਰਾਮਦਾਸ ਜੀ ਭੀ ਕਿਸੇ ਕੰਮ ਤੋਂ ਸੰਕੋਚ ਨਹੀਂ ਸਨ ਕਰਦੇ।

ਪਰ ਪੁਰਾਣਾ ਅਖਾਣ ਤੁਰਿਆ ਆ ਰਿਹਾ ਹੈ—ਸ਼ਰੀਕ ਲਾਣ ਲੀਕ। (ਗੁਰੂ) ਰਾਮਦਾਸ ਜੀ ਦੇ ਲਾਹੌਰ-ਨਿਵਾਸੀ ਕੁਝ ਸੌਢੀ ਸ਼ਰੀਕ ਭਰਾ ਹਰਿਦੁਆਰ ਆਦਿਕ ਤੀਰਥਾਂ ਨੂੰ ਤਿਆਰ ਹੋਏ। ਲਾਹੌਰੋਂ ਸ਼ਾਹੀ ਸੜਕ ਗੋਇੰਦਵਾਲ ਦੇ ਪਾਸੋਂ ਹੀ ਲੰਘਦੀ ਸੀ, ਇਕ ਪੜਾਅ ਇਥੇ

ਆ ਕੀਤੇ ਨੇ । ਉਹਨੀਂ ਦਿਨੀਂ ਬਾਉਲੀ ਬਣ ਰਹੀ ਸੀ, ਅਨੇਕਾਂ  
 ਗਰੀਬ ਅਮੀਰ ਸਿੱਖ ਟੋਕਰੀ ਢੋ ਰਹੇ ਸਨ । (ਗੁਰੂ) ਰਾਮਦਾਸ ਜੀ ਨੂੰ  
 ਭੀ ਸਿਰ ਉਤੇ ਮਿੱਟੀ ਦੀ ਟੋਕਰੀ ਚੁੱਕੀ ਆਉਂਦਿਆਂ ਵੇਖਿਓ ਨੇ ।  
 ਬੜੇ ਛਿੱਥੇ ਪਏ ਅਤੇ ਉਹਨਾਂ ਨੂੰ ਆਖਣ ਲੱਗੇ ਕਿ ਜੇ ਸਹੁਰੇ-ਘਰ  
 ਰਹਿ ਕੇ ਮਜ਼ੂਰੀ ਹੀ ਕਰਨੀ ਸੀ ਤਾਂ ਇਹ ਕੰਮ ਲਾਹੌਰ ਹੀ ਕਰ ਲੈਣਾ  
 ਸੀ । ਇਥੇ ਆ ਕੇ ਸਾਡਾ ਨੱਕ ਕਿਉਂ ਵੱਢਿਓ ਈ ? ਉਹਨਾਂ ਦੇ  
 ਮਨ ਦਾ ਰੋਹ ਅਜੇ ਭੀ ਮੱਠਾ ਨਾ ਹੋਇਆ, ਸਿੱਧੇ ਗੁਰੂ ਅਮਰਦਾਸ  
 ਜੀ ਪਾਸ ਗਏ । ਕ੍ਰੋਧ ਵਿਚ ਗੁਰੂ ਦਾ ਆਦਰ-ਸਤਿਕਾਰ ਕਰਨਾ ਭੀ  
 ਭੁੱਲ ਗਏ ਨੇ । ਜਾ ਕੇ ਗਿਲਾ ਕਰਨ ਲੱਗੇ ਕਿ ਸਾਡੇ ਸ਼ਰੀਕ-ਭਰਾ  
 ਤੋਂ ਅਜਿਹੇ ਨੀਵੇਂ ਕੰਮ ਕਰਾ ਕੇ ਤੁਸਾਂ ਸਾਨੂੰ ਬੜੀ ਨਮੋਸ਼ੀ ਦਿਵਾਈ ਹੈ ।  
 ਉਹਨਾਂ ਦੇ ਇਹ ਖਰੂਵੇ ਬੋਲ ਸੁਣ ਕੇ (ਗੁਰੂ) ਰਾਮਦਾਸ ਜੀ ਸਤਿਗੁਰੂ  
 ਜੀ ਦੇ ਚਰਨਾਂ ਤੇ ਢਹਿ ਪਏ ਅਤੇ ਆਖਣ ਲੱਗੇ—ਪਾਤਸ਼ਾਹ ! ਇਹ  
 ਅੰਵਾਣ ਹਨ । ਇਹਨਾਂ ਨੂੰ ਪਤਾ ਨਹੀਂ ਕਿ ਇਹ ਕੀ ਬੋਲ ਰਹੇ ਹਨ ।  
 ਤੁਸਾਂ ਇਹਨਾਂ ਦੇ ਅੰਵਾਣਪੁਣੇ ਨੂੰ ਨਾ ਵਿਚਾਰਨਾ । ਜਿਵੇਂ ਹੋਰ ਦੋਖੀ  
 ਵਿਰੋਧੀਆਂ ਨੂੰ ਪਿਆਰ ਨਾਲ ਹੀ ਵੇਖਦੇ ਹੋ, ਇਹਨਾਂ ਉਤੇ ਭੀ ਮਿਹਰ  
 ਹੀ ਰੱਖਣੀ ।

ਗੁਰੂ ਅਮਰਦਾਸ ਜੀ ਦੀ ਉਮਰ ਉਸ ਵੇਲੇ ੮੦ ਸਾਲਾਂ ਦੀ  
 ਸੀ । ਉਹਨਾਂ ਨੇ ਅਜਿਹੇ ਕਈ ਝੱਖੜ ਝੁੱਲਦੇ ਵੇਖੇ ਹੋਏ ਹਨ । ਆਪ  
 ਪਰਬਤ ਵਾਂਗ ਅਹਿੱਲ ਹੋ ਚੁਕੇ ਹੋਏ ਸਨ । ਪਰ (ਗੁਰੂ) ਰਾਮਦਾਸ ਜੀ  
 ਦੀ ਉਮਰ ਅਜੇ ੨੫ ਸਾਲਾਂ ਦੀ ਸੀ । ਜਵਾਨੀ ਦੀ ਇਹ ਉਮਰ ਸੀ  
 ਜਿਸ ਵੇਲੇ ਰਤਾ ਭਰ ਚੋਭ ਲੱਗਣ ਤੇ ਲਹੂ ਜੋਸ਼ ਵਿਚ ਆ ਸਕਦਾ ਹੈ ।  
 ਸ਼ਰੀਕਾਂ ਵਲੋਂ ਆਪਣੀ ਅਤੇ ਆਪਣੇ ਦਿਲ ਦੇ ਪਾਤਸ਼ਾਹ ਦੀ ਹੋਈ  
 ਇਸ ਨਿਰਾਦਰੀ ਨੇ ਉਹਨਾਂ ਨੂੰ ਰਤਾ ਭੀ ਡੋਲਣ ਨਾ ਦਿੱਤਾ । ਖਿੜੇ  
 ਮੱਥੇ ਅਤੇ ਠੰਢੇ-ਜਿਗਰੇ ਟਿਕੇ ਰਹੇ । ਅਕਬਰ ਦੇ ਦਰਬਾਰ ਵਿਚ  
 ਉਜਾਗਰ ਹੋਈ ਉਹਨਾਂ ਦੀ ਉੱਜਲ ਬੁੱਧ ਦਾ ਜ਼ਿਕਰ ਅੱਗੇ ਹੀ ਹਰੇਕ

ਸਿੱਖ ਦੀ ਜੀਭ ਉੱਤੇ ਸੀ । ਅੱਜ ਦੇ ਵਿਖਾਏ ਸਮੁੰਦਰਾਂ ਵਰਗੇ ਡੂੰਘੇ ਜਿਗਰੇ ਨੇ ਸਭ ਦੇ ਅੰਦਰ ਉਹਨਾਂ ਵਾਸਤੇ ਸਤਿਕਾਰ ਲਈ ਡੂੰਘੀ ਥਾਂ ਬਣਾ ਲਈ ।

## ਸੰਤਾਨ-

(ਗੁਰੂ) ਰਾਮਦਾਸ ਜੀ ਦੇ ਘਰ ੩ ਪੁੱਤਰ ਪੈਦਾ ਹੋਏ । ਸਭ ਤੋਂ ਵੱਡੇ ਬਾਬਾ ਪ੍ਰਿਥੀਚੰਦ ਜੀ ਸਨ । ਦੂਜੇ ਬਾਬਾ ਮਹਾਂਦੇਵ ਜੀ । ਸਭ ਤੋਂ ਛੋਟੇ (ਗੁਰੂ) ਅਰਜਨ ਸਾਹਿਬ ਜੀ ਸਨ । ਇਹਨਾਂ ਦਾ ਜਨਮ ੧੯ ਵੈਸਾਖ ਸੰਮਤ ੧੬੨੦ ਨੂੰ ਹੋਇਆ । ਈਸਵੀ ਸੰਨ ੧੫੬੩ ਸੀ ਅਤੇ ਅਪ੍ਰੈਲ ਦੀ ੧੫ ਤਰੀਕ । (ਗੁਰੂ) ਅਰਜਨ ਦੇਵ ਜੀ ਦੇ ਜਨਮ ਸਮੇਂ ਗੁਰੂ ਅਮਰਦਾਸ ਜੀ ਦੀ ਉਮਰ ੮੪ ਸਾਲਾਂ ਦੀ ਸੀ ।

## ਗੁਰਿਆਈ ਮਿਲਣੀ-

ਪਿੱਛੇ ਅਸੀਂ ਵੇਖ ਆਏ ਹਾਂ ਕਿ ਸਿੱਖ ਕੌਮ ਦੀ ਵਧਦੀ ਗਿਣਤੀ ਵੇਖ ਕੇ, ਅਤੇ ਹੋਰ ਹਾਲਾਤ ਨੂੰ ਵਿਚਾਰ ਕੇ ਗੁਰੂ ਅਮਰਦਾਸ ਜੀ ਨੇ ਇਹ ਫੈਸਲਾ ਕਰ ਲਿਆ ਸੀ ਕਿ ਸਿੱਖ-ਧਰਮ ਦੇ ਪਰਚਾਰ ਦਾ ਕੇਂਦਰ ਗੋਇੰਦਵਾਲ ਤੋਂ ਬਦਲਾਇਆ ਜਾਏ । ਸੰਨ ੧੫੭੦ ਵਿਚ ਥਾਂ ਆਪ ਪਸੰਦ ਕਰ ਕੇ ਉਹਨਾਂ (ਗੁਰੂ) ਰਾਮਦਾਸ ਜੀ ਨੂੰ ਗੁਰੂ ਕਾ ਚੱਕ ਵਸਾਣ ਦਾ ਕੰਮ ਸੌਂਪ ਭੀ ਦਿੱਤਾ । ਉਹਨਾਂ ਦੀ ਹਯਾਤੀ ਵਿਚ ਹੀ ਇਹ ਨਗਰ ਚੰਗੀ ਵੱਸੋਂ ਵਾਲਾ ਹੋ ਗਿਆ । ਉਸ ਵੇਲੇ ਆਪ ਦੀ ਉਮਰ ੯੧ ਸਾਲ ਹੋ ਚੁਕੀ ਸੀ ।

ਆਪਣਾ ਦੇਹਾਂਤ ਨੇੜੇ ਆਉਂਦਾ ਵੇਖ ਕੇ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਦੇਵ ਜੀ ਦੀ ਚਲਾਈ ਮਰਯਾਦਾ ਅਨੁਸਾਰ ਪੂਰੀ ਪਰਖ ਪਿਛੋਂ ਅਗਸਤ ਸੰਨ ੧੫੭੪ (ਭਾਦਰੋਂ ਸੰਮਤ ੧੬੩੧) ਵਿਚ ਸਾਰੀ ਸੰਗਤ ਅਤੇ ਆਪਣੇ ਸਾਰੇ

ਪਰਵਾਰ ਦੇ ਸਾਹਮਣੇ (ਗੁਰੂ) ਰਾਮਦਾਸ ਜੀ ਨੂੰ ਗੁਰੂ ਬਾਪ ਦਿੱਤਾ। ਉਸ ਵੇਲੇ ਗੁਰੂ ਰਾਮਦਾਸ ਜੀ ਦੀ ਉਮਰ ੪੦ ਸਾਲਾਂ ਦੀ ਸੀ।

ਇਹ ਕੋਈ ਸਾਧਾਰਨ ਜਿਹੀ ਘਟਨਾ ਨਹੀਂ ਸੀ। ਗੁਰੂ ਰਾਮਦਾਸ ਜੀ ਨੂੰ ਅੱਜ ਉਹ ਰੱਬੀ ਤਖ਼ਤ ਮਿਲ ਰਿਹਾ ਸੀ, ਜਿਸ ਤਖ਼ਤ ਅੱਗੇ ਦੁਨੀਆ ਦੇ ਵੱਡੇ ਵੱਡੇ ਸ਼ਾਹਾਂ ਬਾਦਸ਼ਾਹਾਂ ਰਾਜਿਆਂ ਮਹਾਰਾਜਿਆਂ ਨੇ ਸਿਰ ਨਿਵਾਇਆ ਅਤੇ ਨਿਵਾਣਾ ਸੀ। ਆਪ ਦੀਆਂ ਅੱਖਾਂ ਦੇ ਸਾਹਮਣੇ ਚੂੰਨੀ ਮੰਡੀ ਦੀਆਂ ਗਲੀਆਂ ਦਾ ਨਕਸ਼ਾ ਆ ਗਿਆ। ਸੱਤ ਸਾਲਾਂ ਦੀ ਉਮਰ ਤਕ ਦੇ ਉਹ ਦਿਨ ਚੇਤੇ ਆ ਗਏ, ਜਦੋਂ ਨਿੱਕੇ ਜਿਹੇ ਮਾਂ-ਮਹਿੰਟਰ ਹੁੰਦੇ ਹੋਏ ਗ਼ਰੀਬ ਪਿਉ ਦੀ ਝੋਲੀ ਵਿਚ ਪਲ ਰਹੇ ਸਨ, ਜਦੋਂ ੭ ਸਾਲਾਂ ਦੀ ਉਮਰੇ ਪਿਤਾ ਦੇ ਭੀ ਮਰਨ ਤੇ ਦੁਨੀਆ ਵਿਚ ਯਤੀਮ ਰਹਿ ਗਏ ਸਨ। ਤਦੋਂ ਅਨਾਥ ਬਾਲ ਦੀ ਕੌਣ ਵਾਤ ਪੁੱਛਦਾ ਸੀ? ਆਪਣੇ ਪਿਉ ਦੇ ਘਰ ਨੂੰ ਸਦਾ ਲਈ ਜੰਦਰਾ ਵੱਜਦਾ ਵੇਖ ਕੇ ਸਹਿਮ ਜਿਹੇ ਵਿਚ ਨਾਨੀ ਦੀ ਉਂਗਲੀ ਫੜ ਕੇ ਸਦਾ ਵਾਸਤੇ ਚੂੰਨੀ ਮੰਡੀ ਦੀਆਂ ਗਲੀਆਂ ਤੋਂ ਵਿਦਾ ਹੋ ਆਏ ਸਨ।

ਜਿਸ ਵੇਲੇ ਗੁਰੂ ਅਮਰਦਾਸ ਜੀ ਨੇ (ਗੁਰੂ) ਰਾਮਦਾਸ ਜੀ ਨੂੰ ਚੌਕੀ ਉਤੇ ਬਿਠਾ ਕੇ ਭਰੇ ਦੀਵਾਨ ਵਿਚ ਆਪ ਇਹਨਾਂ ਅੱਗੇ ਮੱਥਾ ਟੇਕਿਆ, ਤਾਂ ਇਹ ਵੈਰਾਗ ਵਿਚ ਆ ਕੇ ਬੋਲ ਉੱਠੇ—ਪਾਤਿਸ਼ਾਹ! ਤੂੰ ਆਪ ਜਾਣਦਾ ਹੈਂ, ਜਦੋਂ ਮੈਂ ਯਤੀਮ ਲਾਹੌਰ ਦੀਆਂ ਗਲੀਆਂ ਵਿਚੋਂ ਨਿ-ਆਸਰਾ ਹੋ ਕੇ ਨਿਕਲਿਆ ਸਾਂ, ਤਦੋਂ ਮੇਰਾ ਕੀ ਹਾਲ ਸੀ। ਮੈਂ ਗਲੀਆਂ ਦੇ ਕੱਖਾਂ ਵਾਂਗ ਰੁਲਦਾ ਸਾਂ, ਲਾਹੌਰ ਨਿਵਾਸੀ ਮੇਰੇ ਸਾਕਾਂ ਅੰਗਾਂ ਵਿਚੋਂ ਕੋਈ ਮੇਰੀ ਬਾਂਹ ਫੜਨ ਨੂੰ ਤਿਆਰ ਨਹੀਂ ਸੀ। ਨਾਨੀ ਨੇ ਮੈਨੂੰ ਗਲ ਲਾਇਆ, ਪਰ ਨਾਨੀ ਭੀ ਵਿਚਾਰੀ ਗ਼ਰੀਬਣੀ ਹੀ ਸੀ। ਪਾਤਿਸ਼ਾਹ! ਨਿੱਕੇ ਜਿਹੇ ਕੀੜੇ ਦੀ ਕੀ ਪਾਇਆ ਹੈ? ਬੱਸ! ਮੈਂ ਇਕ ਕੀੜਾ ਸੀ। ਮੇਰੇ ਸਤਿਗੁਰਾ! ਇਹ ਤੇਰੀ ਮਿਹਰ

ਸੀ, ਤੂੰ ਮੈਨੂੰ ਪਿਆਰ ਨਾਲ ਤੱਕਿਆ, ਤੂੰ ਮੇਰੀ ਯਤੀਮ ਦੀ ਬਾਂਹ  
ਫੜੀ, ਮੈਨੂੰ ਮਿੱਟੀ ਵਿਚ ਰੁਲਦੇ ਨੂੰ ਅੱਜ ਤੂੰ ਅਰਸ਼ਾਂ ਤੇ ਅਪੜਾ  
ਦਿੱਤਾ ਹੈ ।

ਵੈਰਾਗ ਦੀ ਇਸ ਕਾਂਗ ਦੀ ਤਸਵੀਰ ਗੁਰੂ ਰਾਮਦਾਸ ਜੀ ਨੇ  
ਫਿਰ ਆਪਣੀ ਬਾਣੀ ਵਿਚ ਇਉਂ ਖਿੱਚ ਦਿੱਤੀ—

ਜੋ ਹਮਰੀ ਬਿਧਿ ਹੋਤੀ, ਮੇਰੇ ਸਤਿਗੁਰਾ !

ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥

ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ,

ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥

—ਗਉੜੀ ਬੈ: ਮ: ੪, ਪੰਨਾ ੧੬੭

## ਤੀਜਾ ਕਾਂਡ

### ਧਰਮ-ਕੇਂਦਰ ਮਾਂਝੇ ਦੀ ਪੁੰਨੀ ਵਿਚ-

ਅਸੀਂ ਪਿਛੇ ਵੇਖ ਆਏ ਹਾਂ ਕਿ ਗੁਰੂ ਅਮਰਦਾਸ ਜੀ ਨੇ ੨੨ ਸਾਲਾਂ ਦੀ ਗੁਰਿਆਈ ਦੇ ਸਮੇਂ ਰਾਵੀ ਬਿਆਸ ਦੇ ਵਿਚਕਾਰ ਮਾਂਝੇ ਦਾ ਚੱਪਾ ਚੱਪਾ ਗਾਹ ਲਿਆ ਸੀ। ਸਿੱਖਾਂ ਦੀ ਵਧਦੀ ਗਿਣਤੀ ਅਤੇ ਦੇਸ਼ ਦੇ ਹੋਰ ਹਾਲਤ ਨੂੰ ਸਾਹਮਣੇ ਰੱਖ ਕੇ ਉਹਨਾਂ ਇਹ ਫੈਸਲਾ ਕੀਤਾ ਕਿ ਧਰਮ-ਪਰਚਾਰ ਦਾ ਕੇਂਦਰ ਮਾਂਝੇ ਦੀ ਪੁੰਨੀ ਵਿਚ ਲਿਆਂਦਾ ਜਾਏ। ਇਸੇ ਕਰਕੇ ਉਹਨਾਂ ਗੁੰਮਟਾਲਾ, ਤੁੰਗ, ਸੁਲਤਾਨਵਿੰਡ, ਗਿਲਵਾਲੀ ਆਦਿਕ ਪਿੰਡਾਂ ਦੇ ਵਿਚਾਲੇ ਜ਼ਮੀਨ ਲੈ ਕੇ ਸੰਨ ੧੫੭੦ ਵਿਚ (ਗੁਰੂ) ਰਾਮਦਾਸ ਜੀ ਨੂੰ ਨਵਾਂ ਪਿੰਡ ਚੱਕ-ਗੁਰੂ ਵਸਾਣ ਦਾ ਕੰਮ ਸਪੁਰਦ ਕੀਤਾ ਸੀ।

ਜਦੋਂ ਗੁਰੂ ਅਮਰਦਾਸ ਜੀ ੧ ਸਤੰਬਰ ੧੫੭੪ ਨੂੰ ਜੋਤੀ ਜੋਤਿ ਸਮਾ ਗਏ, ਅਤੇ ਗੁਰੂ ਰਾਮਦਾਸ ਜੀ ਗੁਰੂ ਬਣੇ ਤਾਂ ਇਹਨਾਂ ਗੁਰੂ-ਚੱਕ ਵਿਚ ਰੋਣਕ ਵਧਾਣ ਵਲ ਖਾਸ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਪਰ ਨਿਰਾ ਨਗਰ ਹੀ ਨਹੀਂ ਵਸਾਣਾ ਸੀ। ਗੁਰੂ ਨਾਨਕ ਦੇਵ ਜੀ ਨੇ ਰਾਵੀ ਦੇ ਕੰਢੇ ਕਰਤਾਰਪੁਰ ਵਸਾਇਆ, ਆਪਣੇ ਖਿਆਲਾਂ ਦਾ ਪਰਚਾਰ ਕਰਨ ਲਈ ਅਤੇ ਸਭ ਜਾਤੀਆਂ ਦੇ ਬੰਦਿਆਂ ਨੂੰ ਇਕੋ ਥਾਂ ਸੰਗਤ ਵਿਚ ਰਲ ਕੇ ਬੈਠਣ ਦਾ ਸੁਭਾਉ ਪਕਾਣ ਲਈ ਧਰਮਸਾਲ ਭੀ ਬਣਾਈ। ਕਰਤਾਰਪੁਰ ਦਰਿਆ ਦੇ ਕੰਢੇ ਸੀ, ਇਲਾਕੇ ਵਿਚ ਸਿੱਖਾਂ ਦੀ ਗਿਣਤੀ ਭੀ ਅਜੇ ਬਹੁਤ ਜ਼ਿਆਦਾ ਨਹੀਂ ਹੋਈ ਹੋਵੇਗੀ। ਰੋਜ਼ਾਨਾ ਸਤਸੰਗਾਂ ਵਾਸਤੇ ਇਕ ਸਧਾਰਨ ਜਿਹੀ



ਧਰਮਸਾਲ ਨਾਲ ਹੀ ਕੰਮ ਸਰ ਗਿਆ । ਗੁਰੂ ਅੰਗਦ ਸਾਹਿਬ ਖਡੂਰ ਆ ਕੇ, ਆਪਣਾ ਵਧੀਕ ਸਮਾ ਪਿੰਡਾਂ ਵਿਚ ਆਪ ਜਾ ਜਾ ਕੇ ਪਰਚਾਰ ਕਰਦੇ ਰਹੇ, ਕਿਉਂਕਿ ਇਸ ਇਲਾਕੇ ਨੂੰ ਉਸ ਇਸਲਾਮੀ ਅਸਰ ਤੋਂ ਬਚਾਣਾ ਸੀ ਜੋ ਚਿਨਾਬ ਤੋਂ ਅਗਾਂਹ ਲੰਘ ਆਇਆ ਸੀ । ਇਹੀ ਤਰੀਕਾ ਕਰਤਾਰਪੁਰ ਰਹਿ ਕੇ ਗੁਰੂ ਨਾਨਕ ਸਾਹਿਬ ਵਰਤਦੇ ਰਹੇ ਸਨ, ਅਤੇ ਗੁਰੂ ਅੰਗਦ ਦੇਵ ਜੀ ੭ ਸਾਲ ਉਹਨਾਂ ਪਾਸ ਰਹਿ ਕੇ ਵੇਖਦੇ ਰਹੇ ਸਨ । ਖਡੂਰ ਵਿਚ ਭੀ ਸਧਾਰਨ ਆਕਾਰ ਦੀ ਧਰਮਸਾਲ ਨਾਲ ਹੀ ਕੰਮ ਚਲਾਇਆ ਗਿਆ । ਗੁਰੂ ਅਮਰਦਾਸ ਜੀ ਦੇ ਵੇਲੇ ਇਹ ਕੇਂਦਰ ਗੋਇੰਦਵਾਲ ਜਾ ਬਣਿਆ । ਉਹ ਭੀ ਦਰਿਆ ਦਾ ਕੰਢਾ ਸੀ । ਨਾ ਤਾਂ ਆਏ ਸਿੱਖਾਂ ਲਈ ਕਿਸੇ ਸਰੋਵਰ ਆਦਿਕ ਦੀ ਲੋੜ ਸੀ, ਅਤੇ ਨਾ ਹੀ ਧਰਮਸਾਲ ਦੀ ਉਸਾਰੀ ਵਾਸਤੇ ਕੋਈ ਖਾਸ ਉਚੇਚ ਵਰਤਿਆ ਗਿਆ । ਹਾਂ, ਜਦੋਂ ਜਾਤ-ਅਭਿਮਾਨੀਆਂ ਨੇ ਵਿਰੋਧਤਾ ਸ਼ੁਰੂ ਕੀਤੀ ਅਤੇ ਆਖਰ ਛੇੜਖਾਨੀ ਇਤਨੀ ਵਧਾ ਦਿੱਤੀਓ ਨੇ ਕਿ ਪਿਆਰ-ਸਲੂਕ ਨਾਲ ਵੱਸਦੇ ਗੁਆਂਢੀਆਂ ਵਿਚ ਹੱਥੋਂ ਪਾਈ ਦਾ ਖਤਰਾ ਆ ਬਣਿਆ, ਤਾਂ ਗੁਰੂ ਅਮਰਦਾਸ ਜੀ ਨੇ ਬਾਉਲੀ ਬਣਵਾਣੀ ਸ਼ੁਰੂ ਕੀਤੀ । ਜਾਤ-ਅਭਿਮਾਨੀਆਂ ਦੀ ਈਰਖਾ ਨੇ ਸੁਤੇ ਹੀ ਸਿੱਖਾਂ ਵਿਚ ਆਪਣੀ ਹਸਤੀ ਕਾਇਮ ਰੱਖਣ ਲਈ ਜਾਗਰਤ ਲੈ ਆਂਦੀ । ਦੂਰੋਂ ਦੂਰੋਂ ਆ ਕੇ ਸਿੱਖ ਮਨ ਲਾ ਕੇ ਤਨ ਨਾਲ ਅਤੇ ਧਨ ਨਾਲ ਸੇਵਾ ਕਰਦੇ ਰਹੇ ।

ਮਾਝਾ ਜਾਗ ਪਿਆ ਸੀ । ਸਿੱਖ ਧਰਮ ਦਾ ਕੇਂਦਰ ਮਾਝੇ ਦੇ ਵਿਚਕਾਰ ਲਿਆਂਦਾ ਗਿਆ । ਨਗਰ ਦੇ ਨਾਲ ਧਰਮ-ਅਸਥਾਨ ਦਾ ਹੋਣਾ ਭੀ ਜ਼ਰੂਰੀ ਸੀ । ਪਿੰਡਾਂ ਵਿਚ ਪਰਚਾਰ ਤਾਂ ਕਾਇਮ ਰੱਖਣਾ ਸੀ, ਪਰ ਗੁਰੂ ਰਾਮਦਾਸ ਜੀ ਨੇ ਇਹ ਭੀ ਜ਼ਰੂਰੀ ਸਮਝਿਆ ਕਿ ਕੇਂਦਰੀ ਨਗਰ ਵਿਚ ਭੀ ਇਕ ਸ਼ਾਨਦਾਰ ਧਰਮ-ਅਸਥਾਨ ਬਣਾਇਆ ਜਾਏ, ਜੋ ਵਧਦੀ ਸਿੱਖ ਗਿਣਤੀ ਦੀਆਂ ਲੋੜਾਂ ਪੂਰੀਆਂ ਕਰ ਸਕੇ ।

ਗੁਰੂ ਚੱਕ ਤੋਂ ਬਾਹਰਵਾਰ, ਪਰ ਨੇੜੇ ਹੀ ਸਤਿਗੁਰੂ ਜੀ ਨੇ ਇਕ ਸਰੋਵਰ ਬਣਵਾਣ ਦੀ ਤਜਵੀਜ਼ ਕੀਤੀ। ਸਭ ਤੋਂ ਪਹਿਲੀ ਲੋੜ ਹੀ ਇਹੀ ਸੀ, ਕਿਉਂਕਿ ਨਗਰ ਗੁਰੂ-ਚੱਕ ਦਰਿਆ ਦੇ ਕੰਢੇ ਨਹੀਂ ਸੀ। ਗੁਰੂ ਰਾਮਦਾਸ ਜੀ ਦੀ ਉੱਚੀ ਖਿਆਲ-ਉਡਾਰੀ ਨੇ ਧਰਮ-ਅਸਥਾਨ ਨੂੰ ਇਸ ਸਰੋਵਰ ਦੇ ਠੀਕ ਵਿਚਕਾਰ ਥਾਂ ਦਿੱਤੀ। ਕੰਨਾਂ ਨੂੰ ਸੋਹਣੇ ਕੀਰਤਨ ਦੀ ਖਿੱਚ ਪਏ ਅਤੇ ਅੱਖਾਂ ਨੂੰ ਨਿਰਮਲ ਜਲ ਦੇ-ਵਿਚਕਾਰ ਉਸਰੇ ਸੋਹਣੇ ਹਰਿਮੰਦਰ ਦਾ ਦ੍ਰਿਸ਼ ਖਿੱਚ ਪਾਏ।

ਪਰ ਇਹ ਕੰਮ ਦਿਨਾਂ ਤੇ ਮਹੀਨਿਆਂ ਵਿਚ ਮੁੱਕਣ ਵਾਲਾ ਨਹੀਂ ਸੀ। ਬਣਾਣਾ ਭੀ ਸੀ ਪੱਕਾ, ਜੋ ਰਹਿੰਦੀ ਦੁਨੀਆ ਤੱਕ ਅਹਿੱਲ ਖਲੋਤਾ ਰਹੇ। ਮੁਗਲ ਬਾਦਸ਼ਾਹਾਂ ਦੀ ਰੁੱਚੀ ਕਰਕੇ ਜਨਤਾ ਵਿਚ ਇਹ ਸ਼ੌਕ ਜਾਗ ਹੀ ਪਿਆ ਹੋਇਆ ਸੀ ਕਿ ਸਾਂਝੀਆਂ ਇਮਾਰਤਾਂ ਆਲੀਸ਼ਾਨ ਬਣਨ। ਪਰ ਬਾਦਸ਼ਾਹਾਂ ਪਾਸ ਰਸੂਖ ਭੀ ਸੀ ਅਤੇ ਧਨ ਭੀ ਸੀ, ਲੋਕਾਂ ਨੂੰ ਵਗਾਰੇ ਭੀ ਫੜਿਆ ਜਾ ਸਕਦਾ ਸੀ। ਗੁਰੂ ਕਾ ਦਰਬਾਰ ਨਿਰੋਲ ਸਿੱਖਾਂ ਦੇ ਪ੍ਰੇਮ ਆਸਰੇ ਬਣਨਾ ਸੀ। ਇਸ ਦੇ ਮੁਕੰਮਲ ਹੋਣ ਵਿਚ ਕਈ ਸਾਲ ਲੱਗ ਗਏ। ਗੁਰੂ ਰਾਮਦਾਸ ਜੀ ਸਿਰਫ਼ ਸਰੋਵਰ ਹੀ ਬਣਾ ਸਕੇ, ਹਰਿਮੰਦਰ ਸਾਹਿਬ ਗੁਰੂ ਅਰਜਨ ਸਾਹਿਬ ਦੇ ਵੇਲੇ ਬਣਿਆ।

ਜਿਤਨੀ ਜ਼ਮੀਨ ਗੁਰੂ ਅਮਰਦਾਸ ਜੀ ਦੇ ਵੇਲੇ ਗੁਰੂ-ਚੱਕ ਵਾਸਤੇ ਲਈ ਗਈ ਸੀ, ਤਦ ਉਹ ਵਧਦੀਆਂ ਲੋੜਾਂ ਵਾਸਤੇ ਕਾਫ਼ੀ ਸਾਬਤ ਨਾ ਹੋਈ। ਅਕਬਰ ਬਾਦਸ਼ਾਹ ਸੰਨ ੧੫੭੭ ਦੇ ਸਤੰਬਰ ਮਹੀਨੇ ਵਿਚ ਦਿੱਲੀ ਤੋਂ ਪੰਜਾਬ ਵਲ ਆਇਆ, ਦਸੰਬਰ ਵਿਚ ਨਾਰਨੌਲ (ਰਿਆਸਤ ਪਟਿਆਲਾ) ਪਹੁੰਚਿਆ, ਜਿਥੇ ਸ਼ਾਹੀ ਟਕਸਾਲਾਂ ਨੂੰ ਪੱਕੇ ਪੈਰਾਂ ਤੇ ਖੜਾ ਕਰਨ ਲਈ ਕਈ ਜ਼ਰੂਰੀ ਫੈਸਲੇ ਕੀਤੇ ਗਏ ਸਨ। ਮਈ ੧੫੭੮ ਵਿਚ ਅਕਬਰ ਭੇਰੇ ਗਿਆ ਸੀ, ਜਿਥੇ ਹਰਨਾਂ ਦਾ ਸ਼ਿਕਾਰ ਖੇਡਣ ਲਈ ਕਈ ਦਿਨ ਤਿਆਰੀਆਂ ਕੀਤੀਆਂ ਗਈਆਂ

ਸਨ, ਪਰ ਅਚਨਚੇਤ ਬਾਦਸ਼ਾਹ ਦੇ ਖਿਆਲਾਂ ਵਿਚ ਕੋਈ ਪਲਟਾ ਆਉਣ ਕਰਕੇ ਸ਼ਿਕਾਰ ਬੰਦ ਕਰ ਦਿੱਤਾ ਗਿਆ ਸੀ। ਜਦੋਂ ਅਕਬਰ ਨਾਰਨੌਲ ਤੋਂ ਅਗਾਂਹ ਡੇਰੇ ਵੱਲ ਨੂੰ ਲੰਘ ਰਿਹਾ ਸੀ, ਤਾਂ ਸੰਨ ੧੫੭੮ ਦੇ ਸ਼ੁਰੂ ਵਿਚ ਪਿੰਡ ਤੁੰਗ ਦੇ ਮਾਲਕਾਂ ਪਾਸੋਂ ਸੱਤ ਸੌ ਅਕਬਰ-ਸ਼ਾਹੀ ਰੁਪਏ ਦੇ ਕੇ ਪੰਜ ਸੌ ਵਿਘੇ ਹੋਰ ਜ਼ਮੀਨ ਮੁੱਲ ਲਈ ਅਤੇ ਬਾਦਸ਼ਾਹ ਪਾਸੋਂ ਇਸ ਦਾ ਪੱਟਾ ਲੈ ਲਿਆ।

## ਮਸੰਦ—

ਇਹ ਗੱਲ ਤਾਂ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਵਿਚਾਰਵਾਨਾਂ ਨੂੰ ਦਿੱਸ ਰਹੀ ਸੀ ਕਿ ਸਤਿਗੁਰੂ ਜੀ ਦਾ ਚਲਾਇਆ ਹੋਇਆ ਜੀਵਨ-ਰਾਹ ਹਿੰਦੂ-ਮਤ ਨਾਲੋਂ ਕਈ ਰੀਤਾਂ ਰਸਮਾਂ ਵਿਚ ਵੱਖਰਾ ਹੈ। ਪਰ ਜਾਤ-ਅਭਿਮਾਨੀਆਂ ਨੇ ਜਿਉਂ ਜਿਉਂ ਸਿੱਖ-ਧਰਮ ਦੇ ਰਾਹ ਵਿਚ ਰੁਕਾਵਟਾਂ ਪਾਣੀਆਂ ਸ਼ੁਰੂ ਕੀਤੀਆਂ, ਤਿਉਂ ਤਿਉਂ ਇਸ ਦਾ ਅਸਲੀ ਨਿਖੇੜ ਸਾਫ਼ ਤੌਰ ਤੇ ਉੱਘੜਨ ਲੱਗ ਪਿਆ। ਤਾਹੀਏਂ ਤਾਂ ਬਾਉਲੀ ਦੀ ਸੇਵਾ ਵਿਚ ਸਿੱਖਾਂ ਵਲੋਂ ਇਤਨਾ ਉਤਸ਼ਾਹ ਵਿਖਾਇਆ ਗਿਆ ਸੀ। ਜਦੋਂ ਗੁਰੂ ਅਮਰਦਾਸ ਜੀ ਨੇ ਜੋਤੀ ਜੋਤਿ ਸਮਾਣ ਵੇਲੇ ਕਿਰਿਆ-ਕਰਮ ਵਲੋਂ ਸਿੱਖਾਂ ਨੂੰ ਖੁਲ੍ਹੇ ਲਫਜ਼ਾਂ ਵਿਚ ਵਰਜਿਆ, ਤਾਂ ਸਾਫ਼ ਦਿੱਸ ਪਿਆ ਕਿ ਜਿਥੋਂ ਤੱਕ ਸਿੱਖ-ਧਰਮ ਦੀ ਮਰਯਾਦਾ ਦਾ ਸੰਬੰਧ ਹੈ, ਸਿੱਖਾਂ ਨੇ ਨਿਰੋਲ ਗੁਰੂ ਦੇ ਦੱਸੇ ਹੋਏ ਪੂਰਨਿਆਂ ਉਤੇ ਤੁਰਨਾ ਹੈ। ਹਿੰਦੂ ਰਸਮਾਂ ਨਾਲ ਮਿੱਲ-ਗੋਭਾ ਟਿਕਿਆ ਨਹੀਂ ਰਹੇਗਾ। ਜਦੋਂ ਸੰਗਤਾਂ ਨੂੰ ਦੂਰ ਦੂਰ ਥਾਵਾਂ ਤੇ ਖਬਰਾਂ ਮਿਲੀਆਂ ਕਿ ਬੜਾ ਸ਼ਾਨਦਾਰ ਨਵਾਂ ਸਿੱਖ-ਕੇਂਦਰ ਮਾਝੇ ਦੇ ਵਿਚਕਾਰ ਬਣ ਰਿਹਾ ਹੈ, ਤਾਂ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਆਪ-ਮੁਹਾਰੇ ਹੀ ਸਿੱਖਾਂ ਦੇ ਅੰਦਰ ਪਿਆਰ, ਸੇਵਾ ਅਤੇ ਕੁਰਬਾਨੀ ਦੀ ਲਹਿਰ ਚੱਲ ਪਈ। ਇਤਨੇ ਵੱਡੇ ਕੰਮ ਨੂੰ ਮੁਕੰਮਲ ਕਰਨ ਲਈ

ਮਾਇਆ ਦੀ ਲੋੜ ਤਾਂ ਸੀ ਹੀ, ਮਾਇਆ ਭੀ ਬੇਅੰਤ ਚਾਹੀਦੀ ਸੀ । ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀਆਂ ਥਾਪੀਆਂ ੨੨ ਮੰਜੀਆਂ ਤੋਂ ਇਲਾਵਾ ਹੋਰ ਇਲਾਕਿਆਂ ਵਿਚ ਸਿਆਣੇ ਇਤਬਾਰੀ ਸਿੱਖ ਭੇਜੇ, ਜੋ ਸਿੱਖਾਂ ਪਾਸੋਂ ਮਾਇਆ ਇਕੱਠੀ ਕਰ ਕੇ ਉਹਨਾਂ ਪਾਸ ਅਪੜਾਣੇ । ਇਹਨਾਂ ਨਵੇਂ ਪਰਚਾਰਕਾਂ ਦਾ ਨਾਂ ਸਿੱਖ-ਇਤਿਹਾਸ ਵਿਚ 'ਮਸੰਦ' ਪੈ ਗਿਆ ।

### ਸਰੋਵਰ ਦੀ ਪਵਿੱਤਰਤਾ—

ਅਸੀਂ ਵੇਖ ਆਏ ਹਾਂ ਕਿ ਜਦੋਂ ਗੋਇੰਦਵਾਲ ਦੀ ਬਾਉਲੀ ਬਣ ਰਹੀ ਸੀ, ਤਾਂ ਉਥੇ ਅਮੀਰ ਗਰੀਬ, ਛੋਟੇ ਵੱਡੇ ਸਭ ਸਿੱਖ ਮਿਹਨਤ-ਮਜ਼ੂਰੀ ਦਾ ਹਰੇਕ ਕਿਸਮ ਦਾ ਕੰਮ ਕਰਦੇ ਸਨ ਅਤੇ ਕਰਨ ਵਿਚ ਆਪਣੇ ਚੰਗੇ ਭਾਗ ਸਮਝਦੇ ਸਨ । ਇਹ ਉਤਸ਼ਾਹ ਠਾਠਾਂ ਮਾਰਦਾ ਭੀ ਕਿਉਂ ਨਾ ? ਗੁਰੂ ਅਮਰਦਾਸ ਜੀ ਦੇ ਆਪਣੇ ਜਵਾਈ (ਗੁਰੂ) ਰਾਮਦਾਸ ਜੀ, ਜੋ ਉਸ ਵੇਲੇ ੨੫ ਸਾਲਾਂ ਦੇ ਗੱਭਰੂ ਸਨ, ਸਾਰਾ ਸਾਰਾ ਦਿਨ ਆਪ ਸਿਰ ਉਤੇ ਮਿੱਟੀ ਦੀਆਂ ਟੋਕਰੀਆਂ ਢੋਂਦੇ ਰਹਿੰਦੇ ਸਨ । ਜਦੋਂ ਗੁਰੂ-ਚੱਕ ਵਿਚ ਸਰੋਵਰ ਬਣਨਾ ਸ਼ੁਰੂ ਹੋਇਆ, ਓਦੋਂ ਗੁਰੂ ਰਾਮਦਾਸ ਜੀ ਨੂੰ ਭਾਵੇਂ ਹੋਰ ਬੇਅੰਤ ਰੁਝੇਵੇਂ ਸਨ—ਆਏ ਸਿੱਖਾਂ ਨੂੰ ਦੋਵੇਂ ਵੇਲੇ ਗੁਰਮਤਿ ਦਾ ਉਪਦੇਸ਼, ਸਭਨਾਂ ਦੀ ਰਿਹਾਇਸ਼ ਤੇ ਰੋਟੀ ਦੇ ਪਰਬੰਧ ਦੀ ਵੇਖ-ਭਾਲ, ਚੂਨੇ ਇੱਟਾਂ ਆਦਿਕ ਮਸਾਲੇ ਦੀ ਤਿਆਰੀ ਵਾਸਤੇ ਰੋਜ਼ ਰੋਜ਼ ਸਿਆਣਿਆਂ ਦੇ ਇਕੱਠ ਕਰਾਣੇ, ਨਗਰ ਦੀਆਂ ਇਮਾਰਤਾਂ ਭੀ ਬਣ ਰਹੀਆਂ ਸਨ, ਅਤੇ ਇਤਨਾ ਵੱਡਾ ਸਰੋਵਰ ਭੀ ਤਿਆਰ ਹੋ ਰਿਹਾ ਸੀ, ਜਿਥੇ ਲੱਖਾਂ ਇੱਟਾਂ ਅਤੇ ਮਣਾਂ-ਮੂੰਹੀਂ ਚੂਨਾ ਚਾਹੀਦਾ ਸੀ, ਹਜ਼ਾਰਾਂ ਦੀ ਗਿਣਤੀ ਵਿਚ ਨਿੱਤ ਆਏ ਸਿੱਖਾਂ ਦੇ ਲੰਗਰ ਲਈ ਰਸਦ ਦਾ ਬਾਹਰੋਂ ਮੰਗਾਇਆ ਜਾਣਾ—ਅਜਿਹੇ ਅਨੇਕਾਂ ਰੁਝੇਵੇਂ ਹੁੰਦਿਆਂ ਭੀ ਗੁਰੂ ਰਾਮਦਾਸ ਜੀ

ਵੇਹਲਾ ਸਮਾ ਮਿਲਣ ਤੇ ਆਪ ਭੀ ਟੋਕਰੀ ਫੜ ਲੈਂਦੇ ਸਨ ਅਤੇ ਮਿੱਟੀ ਗਾਰੇ ਚੂਨੇ ਆਦਿਕ ਦੀ ਹਰ ਕਿਸਮ ਦੀ ਸੇਵਾ ਕਰਦੇ ਸਨ । (ਗੁਰੂ) ਅਰਜਨ ਸਾਹਿਬ ਦੀ ਉਮਰ ਉਸ ਵਕਤ ੧੫ ਸਾਲਾਂ ਤੋਂ ਟੱਪ ਚੁਕੀ ਸੀ । ਪਿਤਾ-ਗੁਰੂ ਦੇ ਪਾਏ ਪੂਰਨਿਆਂ ਉਤੇ ਉਹ ਭੀ ਤੁਰਦੇ ਸਨ, ਪਰਬੰਧ ਵਿਚ ਭੀ ਹੱਥ ਵਟਾਂਦੇ ਸਨ ਅਤੇ ਟੋਕਰੀ ਢੋਣ ਵਾਲੀ ਮਿਹਨਤ-ਮਜ਼ੂਰੀ ਭੀ ਕਰਦੇ ਸਨ । ਇਹ ਇਕ ਅਲੌਕਿਕ ਖੇਡ ਸੀ । ਲੋਕ ਹੁਣ ਤੱਕ ਦੇ ਮਹੰਤਾਂ ਤੇ ਪੰਡਿਤਾਂ ਨੂੰ ਗੱਦੀਆਂ ਉਤੇ ਬੈਠੇ ਹੀ ਵੇਖਦੇ ਆ ਰਹੇ ਸਨ । ਗਰੀਬਾਂ ਦੇ ਦਿਲ ਦਾ ਪਾਤਿਸ਼ਾਹ ਆਪ ਭੀ ਗਰੀਬਾਂ ਵਾਲੀ ਟੋਕਰੀ ਸਿਰ ਉਤੇ ਚੁੱਕੇ-ਕਿਹੜਾ ਸਿੱਖ ਸੀ ਜੋ ਇਹ ਵੇਖ ਕੇ ਉਸ ਧਰਤੀ ਦੇ ਕਿਣਕੇ ਕਿਣਕੇ ਤੋਂ ਸਦਕੇ ਨਹੀਂ ਜਾਂਦਾ ਸੀ ! ਇਹ ਸ਼ਰੇਵਰ ਗੁਰੂ-ਚਰਨਾਂ ਦੇ ਭੋਰਿਆਂ ਵਾਸਤੇ ਇਸ਼ਕ-ਪਿਆਰ ਅਤੇ ਅੰਮ੍ਰਿਤ ਦਾ ਸੋਮਾ ਬਣਦਾ ਗਿਆ, ਧਰਤੀ ਉਤੇ ਬੈਕੁੰਠ ਅਤੇ ਸੱਚਖੰਡ ਬਣਦਾ ਗਿਆ ।

### ਸਿਫਤ-ਸਲਾਹ ਦੀਆਂ ਲਹਿਰਾਂ-

ਸ੍ਰਿਸ਼ਟੀ-ਰਚਨਾ ਦੇ ਮੂਲ ਪੰਜ ਤੱਤਾਂ ਵਿਚੋਂ ਇਕ ਤੱਤ ਅਕਾਸ਼ (ਈਥਰ) ਹੈ । ਇਹ ਤੱਤ ਸਰਬ-ਵਿਆਪਕ ਹੈ, ਸ੍ਰਿਸ਼ਟੀ ਦੇ ਜ਼ੱਰੇ ਜ਼ੱਰੇ ਵਿਚ ਮੌਜੂਦ ਹੈ । ਗਿਆਨ-ਇੰਦ੍ਰੀਆਂ ਦੀ ਵੇਖਣ ਸੁਣਨ ਆਦਿਕ ਕ੍ਰਿਆ ਇਸੇ ਤੱਤ ਦੀ ਰਾਹੀਂ ਹੋ ਸਕਦੀ ਹੈ । ਈਥਰ (ਅਕਾਸ਼) ਮਾਨੋ, ਇਕ ਬੇਅੰਤ ਸਮੁੰਦਰ ਹੈ, ਜਿਸ ਵਿਚ ਸਾਰੀ ਸ੍ਰਿਸ਼ਟੀ ਸਮਾਈ ਹੋਈ ਹੈ, ਅਤੇ ਈਥਰ ਸਾਰੀ ਸ੍ਰਿਸ਼ਟੀ ਦੇ ਕਿਣਕੇ ਕਿਣਕੇ ਵਿਚ ਸਮਾਇਆ ਹੋਇਆ ਹੈ । ਪਾਣੀ ਦੇ ਸਰ ਵਿਚ ਢੇਮ ਮਾਰਿਆਂ ਪਾਣੀ ਵਿਚ ਲਹਿਰਾਂ ਉੱਠਦੀਆਂ ਹਨ, ਅਤੇ ਚੁਫੇਰੇ ਖਿੱਲਰਦੀਆਂ ਜਾਂਦੀਆਂ ਹਨ, ਤਿਵੇਂ ਹੀ ਜਦੋਂ ਅਸੀਂ ਬੋਲਦੇ ਹਾਂ, ਅਸੀਂ ਈਥਰ (ਅਕਾਸ਼) ਵਿਚ ਲਹਿਰਾਂ ਚਲਾ ਦੇਂਦੇ ਹਾਂ । ਉਹ ਲਹਿਰਾਂ ਚੁਫੇਰੇ ਖਿੱਲਰਦੀਆਂ

ਜਾਂਦੀਆਂ ਹਨ ਅਤੇ ਉਹਨਾਂ ਲਹਿਰਾਂ ਦੀ ਰਾਹੀਂ ਅਵਾਜ਼ ਚੁਫੇਰੇ ਅੱਪੜਦੀ ਹੈ। ਇਹ ਅਕਾਸ਼ ਮਿੱਟੀ ਦੇ ਜ਼ੌਰੇ ਜ਼ੌਰੇ ਵਿਚ ਭੀ ਵਿਆਪਕ ਹੈ, ਜਲ ਦੇ ਜ਼ੌਰੇ ਜ਼ੌਰੇ ਵਿਚ ਭੀ ਵਿਆਪਕ ਹੈ। ਬੋਲਣ ਦੀ ਰਾਹੀਂ ਚਲਾਈਆਂ ਹੋਈਆਂ ਲਹਿਰਾਂ ਚੁਫੇਰੇ ਨਿੱਗਰ-ਚੀਜ਼ਾਂ ਵਿਚ ਭੀ ਜਾ ਹੁਲਾਰਾ ਦੇਂਦੀਆਂ ਹਨ ਅਤੇ ਜਲ ਵਿਚ ਭੀ।

ਸ੍ਰੀ ਹਰਿ-ਮੰਦਰ ਸਾਹਿਬ ਵਿਚ ਅੱਠੇ ਪਹਿਰ ਕੀਰਤਨ ਹੁੰਦਾ ਹੈ, ਪਰਮਾਤਮਾ ਦੀ ਸਿਫਤ-ਸਲਾਹ ਹੁੰਦੀ ਹੈ। ਈਥਰ (ਅਕਾਸ਼) ਦੀ ਰਾਹੀਂ ਸਿਫਤ-ਸਲਾਹ ਦੀਆਂ ਇਹ ਲਹਿਰਾਂ ਚੁਫੇਰੇ ਕੰਧਾਂ ਕੋਠੀਆਂ ਅਤੇ ਜਲ ਦੇ ਜ਼ੌਰੇ ਜ਼ੌਰੇ ਵਿਚ ਕੰਬਣੀ ਛੇੜਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਕੁਦਰਤ ਦੇ ਇਕ ਲੁਕਵੇਂ ਨਿਯਮ ਦੀ ਬਰਕਤ ਨਾਲ ਸ੍ਰੀ ਹਰਿਮੰਦਰ ਸਾਹਿਬ ਅਤੇ ਉਸ ਦਾ ਚੁਗਿਰਦਾ ਹਰ ਵੇਲੇ ਸਿਫਤ-ਸਲਾਹ ਦੀਆਂ ਲਹਿਰਾਂ ਦੇ ਛੱਟਿਆਂ ਨਾਲ, ਮਾਨੋ, ਧੁਪਦਾ ਰਹਿੰਦਾ ਹੈ। ਇਹ ਲਹਿਰਾਂ ਸਰੋਵਰ ਦੇ ਜਲ ਦੇ ਕਿਣਕੇ ਕਿਣਕੇ ਨੂੰ ਬਾਣੀ ਦੀ ਵਰਖਾ ਨਾਲ ਅੰਮ੍ਰਿਤ ਬਣਾਈ ਜਾਂਦੀਆਂ ਹਨ। ਕੁਦਰਤ ਦਾ ਇਹ ਭੇਤ ਸਾਇੰਸ ਦੇ ਖੋਜੀਆਂ ਨੇ ਲੱਭ ਵਿਖਾਇਆ ਹੈ।

ਈਥਰ (ਅਕਾਸ਼) ਸਰਬ-ਵਿਆਪਕ ਹੋਣ ਕਰਕੇ ਮਨੁੱਖ ਦੇ ਹਿਰਦੇ ਵਿਚ ਭੀ ਜਾ ਠੋਕਰਾਂ ਲਾਂਦਾ ਹੈ। ਜਦੋਂ ਕੋਈ ਮਨੁੱਖ ਸ੍ਰੀ ਹਰਿਮੰਦਰ ਸਾਹਿਬ ਦੇ ਚੁਗਿਰਦੇ ਵਿਚ ਅੱਪੜਦਾ ਹੈ, ਤਾਂ ਸਿਫਤ-ਸਲਾਹ ਨਾਲ ਭਰੀਆਂ ਅਕਾਸ਼ੀ ਲਹਿਰਾਂ ਉਸ ਦੇ ਹਿਰਦੇ ਵਿਚ ਹਿਲੂਣਾ ਦੇਣ ਲੱਗ ਪੈਂਦੀਆਂ ਹਨ। ਜਿਉਂ ਜਿਉਂ ਉਹ ਕੇਂਦਰ ਦੇ ਨੇੜੇ ਅੱਪੜਦਾ ਹੈ, ਵਧੀਕ ਪ੍ਰਬਲ ਲਹਿਰਾਂ ਵਧੀਕ ਡੂੰਘਾ ਅਸਰ ਪਾਣ ਲੱਗ ਪੈਂਦੀਆਂ ਹਨ। ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਚ ਜਾ ਕੇ ਤਾਂ ਉਸ ਦਾ ਰੋਮ ਰੋਮ ਉਹਨਾਂ ਸ਼ੁੱਧ ਪਵਿੱਤਰ ਲਹਿਰਾਂ ਦੇ ਅਸਰ ਵਿਚ ਝੁਮਣ ਲੱਗ ਪੈਂਦਾ ਹੈ।

ਸੋ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਸਾਹਿਬ ਦੀ ਮਿਹਰ ਨਾਲ ਅੱਠੇ ਪਹਿਰ ਹੁੰਦੀ ਸਿਫਤ-ਸਲਾਹ ਨੇ ਇਸ ਅਸਥਾਨ ਨੂੰ, ਜੋ ਅੱਗੇ ਹੀ ਉਹਨਾਂ ਦੇ ਚਰਨਾਂ ਦੀ ਛੋਹ ਨਾਲ ਅਕਸੀਰ ਬਣਿਆ ਹੋਇਆ ਸੀ, ਧਰਤੀ ਉਤੇ ਸੱਚਖੰਡ ਬਣਾ ਦਿੱਤਾ ਹੈ। ਜਿੱਥੇ ਦਾਤਾਰ ਦੀ ਸਿਫਤ-ਸਲਾਹ ਹੋ ਰਹੀ ਹੈ, ਉਥੇ ਉਹ ਆਪ ਵੱਸ ਰਿਹਾ ਹੈ। ਜੱਰੇ ਜੱਰੇ ਵਿਚ ਜਲਵਾ ਵਿਖਾ ਰਿਹਾ ਹੈ।

ਸਿੱਖ-ਇਤਿਹਾਸ ਦੇ ਪਾਠਕਾਂ ਨੇ ਇਹਨਾਂ ਡੂੰਘੀਆਂ ਰਮਜ਼ਾਂ ਨੂੰ ਅੱਖਾਂ ਤੋਂ ਉਹਲੇ ਨਹੀਂ ਹੋਣ ਦੇਣਾ।

## ਚੌਥਾ ਕਾਂਡ

### ਗੁਰਿਆਈ ਦੇਣੀ-

ਜਦੋਂ ਸਤਿਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਤੋਂ ਜਗਤ-ਉਧਾਰ ਲਈ ਤੁਰੇ ਸਨ, ਉਹਨਾਂ ਦੇ ਸਾਹਿਬਜ਼ਾਦੇ ਅਜੇ ਛੋਟੀ ਉਮਰ ਦੇ ਸਨ। ਉਹ ਅਜੇ ਆਪਣੇ ਪਿਤਾ ਦੀ ਬੇ-ਮਿਸਾਲ ਕੁਰਬਾਨੀ ਨੂੰ ਸਮਝਣ-ਜੋਗੇ ਨਹੀਂ ਹੋਏ ਸਨ। ਗੁਰੂ ਨਾਨਕ ਦੇਵ ਜੀ ਦਾ ਉਹ ਸਫ਼ਰ ਤਿੰਨ 'ਉਦਾਸੀਆਂ' ਵਿਚ ਸੰਨ ੧੫੦੭ ਤੋਂ ੧੫੨੧ ਤਕ ਜਾਰੀ ਰਿਹਾ, ਚੌਦਾਂ ਸਾਲ। ਇਤਨੇ ਚਿਰ ਤਕ ਸਾਹਿਬਜ਼ਾਦੇ ਸਿਆਣੇ ਹੋ ਚੁਕੇ ਸਨ, ਅਤੇ ਜਿਵੇਂ ਮਾਤਾ ਪਿਤਾ ਆਦਿਕ ਹੋਰ ਸੰਬੰਧੀਆਂ ਨੂੰ ਇਹ ਭੁਲੇਖਾ ਬਣ ਚੁਕਿਆ ਹੋਇਆ ਸੀ ਕਿ (ਗੁਰੂ) ਨਾਨਕ ਫਕੀਰ ਹੋ ਗਿਆ ਹੈ, ਤਿਵੇਂ ਸਾਹਿਬਜ਼ਾਦਿਆਂ ਦੇ ਮਨ ਵਿਚ ਭੀ ਓਪਰੀ ਗੰਢ ਬੱਝ ਜਾਣੀ ਕੋਈ ਅਨੋਖੀ ਗੱਲ ਨਹੀਂ ਸੀ। ਇਸ ਉਮਰ ਦੀ ਬੱਝੀ ਹੋਈ ਗੰਢ ਦੇ ਕਾਰਨ ਉਹ ਆਪਣੇ ਪਿਤਾ ਨੂੰ ਵਧ ਤੋਂ ਵਧ ਇਕ ਚੰਗੇ ਪਿਤਾ ਦੇ ਰੂਪ ਵਿਚ ਹੀ ਵੇਖ ਸਕੇ। ਇਹ ਕੁਦਰਤੀ ਗੱਲ ਸੀ, ਇਸ ਵਿਚ ਉਹਨਾਂ ਦਾ ਕੋਈ ਦੋਸ਼ ਨਹੀਂ ਸੀ। ਬਾਬਾ ਲਹਿਣਾ ਜੀ ਬਾਹਰੋਂ ਆ ਕੇ ਉਹਨਾਂ ਪੂਰਨਿਆਂ ਉਤੇ ਤੁਰ ਸਕੇ, ਜਿਨ੍ਹਾਂ ਉਤੇ ਗੁਰੂ ਨਾਨਕ ਦੇਵ ਜੀ ਨੇ ਤੌਰਨ ਦਾ ਜਤਨ ਕੀਤਾ; ਪਰ ਸਾਹਿਬਜ਼ਾਦੇ ਉਸ ਨਿਸ਼ਾਨੇ ਉਤੇ ਨਾ ਅੱਪੜ ਸਕੇ, ਕਿਉਂਕਿ ਪਹਿਲਾਂ ਹੀ ਅਟਕ ਪੈ ਚੁੱਕੀ ਹੋਈ ਸੀ। ਇਸ ਦਾ ਇਹ ਭਾਵ ਨਹੀਂ ਕਿ ਬਾਬਾ ਸਿਰੀਚੰਦ ਜੀ ਕੋਈ ਸਧਾਰਨ ਜਿਹੇ ਮਨੁੱਖ ਸਨ। ਉਹ ਬੜੇ ਬੰਦਗੀ ਵਾਲੇ ਮਹਾਤਮਾ ਸਨ; ਪਰ ਜਿਸ ਦਰਜੇ ਉਤੇ ਸਤਿਗੁਰੂ ਜੀ ਉਹਨਾਂ ਨੂੰ ਲੈ ਜਾਣ ਦੀ



ਕੋਸ਼ਿਸ਼ ਕਰਦੇ ਰਹੇ, ਉਥੇ ਉਹ ਪਹਿਲੀ ਬਣੀ ਵਿੱਥ ਦੇ ਕਾਰਨ ਨਾ ਪਹੁੰਚ ਸਕੇ।

ਬਾਬਾ ਲਹਿਣਾ ਜੀ ੨੮ ਸਾਲਾਂ ਦੀ ਉਮਰ ਵਿਚ ਗੁਰੂ ਨਾਨਕ ਸਾਹਿਬ ਦੀ ਸ਼ਰਨ ਆਏ। ਇਸ ਤੋਂ ਪਹਿਲਾਂ ਇਹ ਦੇਵੀ-ਪੂਜ ਸਨ। ਇਹਨਾਂ ਦੇ ਘਰ ਦੋਵੇਂ ਪੁੱਤਰ ਭੀ ਪੈਦਾ ਹੋ ਚੁਕੇ ਸਨ। ਸੱਤ ਸਾਲ ਇਹ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਪਾਸ ਰਹੇ, ਭਾਵੇਂ ਪੰਜੀਂ ਸੱਤੀਂ ਦਿਨੀਂ ਆਪਣੀ ਕਿਰਤ-ਕਾਰ ਵਾਸਤੇ ਘਰ ਆਇਆ ਹੀ ਕਰਦੇ ਸਨ। ਪਰ ਇਸ ਤਰ੍ਹਾਂ ਇਹ ਭੀ ਆਪਣੇ ਪੁੱਤਰਾਂ ਨੂੰ ਗੁਰੂ ਤੋਂ ਪੂਰੀ ਨਿਗਰਾਨੀ ਰੱਖ ਕੇ ਗੁਰੂ-ਘਰ ਦੀ ਸਿੱਖਿਆ ਉਤੇ ਨਾ ਤੋਰ ਸਕੇ। ਗੁਰੂ ਅੰਗਦ ਸਾਹਿਬ ਦੇ ਸਾਹਿਬਜ਼ਾਦਿਆਂ ਅੱਗੇ ਭੀ ਉਹੀ ਰੋਕ ਪਈ ਰਹੀ, ਜੋ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਰਾਹ ਵਿਚ ਸੀ।

(ਗੁਰੂ) ਅਮਰਦਾਸ ਜੀ ੬੨ ਸਾਲਾਂ ਦੀ ਉਮਰ ਵਿਚ ਗੁਰੂ ਅੰਗਦ ਸਾਹਿਬ ਪਾਸ ਆਏ। ਇਸ ਤੋਂ ਪਹਿਲਾਂ ੨੦ ਸਾਲ ਇਹ ਹਰ ਸਾਲ ਤੀਰਥਾਂ ਤੇ ਜਾਂਦੇ ਰਹੇ। ਉਸ ਵਕਤ ਤਕ ਉਹ ਪੁੱਤਰ ਧੀਆਂ ਵਾਲੇ ਭੀ ਹੋ ਚੁਕੇ ਸਨ, ਉਹ ਪੁੱਤਰ ਭੀ ਸਿਆਣੀ ਉਮਰ ਦੇ ਸਨ। ਆਪਣਾ ਪਿੰਡ ਛੱਡ ਕੇ (ਗੁਰੂ) ਅਮਰਦਾਸ ਜੀ ਤਕਰੀਬਨ ੧੧ ਸਾਲ ਗੁਰੂ ਅੰਗਦ ਸਾਹਿਬ ਦੀ ਸੇਵਾ ਵਿਚ ਰਹੇ। ਇਸ ਤਰ੍ਹਾਂ ਇਹਨਾਂ ਦੇ ਪੁੱਤਰਾਂ ਉਤੇ ਭੀ ਗੁਰਮਤਿ ਤੋਂ ਲਾਭ ਦੀ ਰੰਝਣ ਚੜ੍ਹੀ ਰਹੀ। ਤਕਰੀਬਨ ੭੨ ਸਾਲਾਂ ਦੀ ਉਮਰ ਵਿਚ ਇਹ ਗੁਰੂ ਬਣੇ। ਹੋਰ ਸਿੱਖਾਂ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਭੀ ਇਹਨਾਂ ਆਦਰਸ਼ਕ ਸਿੱਖ ਬਣਾਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਪਰ ਇਹ ਜ਼ਰੂਰੀ ਨਹੀਂ ਕਿ ਹਰੇਕ ਹਿਰਦੇ ਵਿਚ ਇਕੋ ਜਿਹੀ ਚੋਟ ਵੱਜ ਸਕੇ। ਤੀਰਥ-ਜਾਤ੍ਰਾ ਵਾਲੇ ਪੁਰਾਣੇ ਸੰਸਕਾਰ ਇਹਨਾਂ ਦੇ ਸਾਹਿਬਜ਼ਾਦਿਆਂ ਦੇ ਰਾਹ ਵਿਚ ਰੋਕ ਪਾਈ ਗਏ।

ਸਭ ਤੋਂ ਪਹਿਲੇ ਸਤਿਗੁਰੂ ਗੁਰੂ ਰਾਮਦਾਸ ਜੀ ਹੀ ਸਨ ਜਿਨ੍ਹਾਂ ਦੇ ਬੱਚੇ ਜੰਮਦੇ ਹੀ ਗੁਰਮਤਿ ਦੀ ਗੁੜ੍ਹਤੀ ਲੈ ਕੇ ਗੁਰਮਤਿ ਦੀ ਖੁਰਾਕ ਨਾਲ ਪਲੇ । ਪਰ ਇਹ ਜ਼ਰੂਰੀ ਨਹੀਂ ਕਿ ਹਰੇਕ ਬੱਚੇ ਉਤੇ ਇਕੋ ਜਿਹਾ ਅਸਰ ਪਏ । ਜਮਾਤ ਵਿਚ ਜਿਹੜਾ ਵਿੱਦਿਆਰਥੀ ਆਪਣੇ ਉਸਤਾਦ ਦੇ ਦਿੱਤੇ ਸਬਕ ਨੂੰ ਬਾਕੀ ਮੁੰਡਿਆਂ ਨਾਲੋਂ ਛੇਤੀ ਸਮਝਦਾ ਜਾਪੇ, ਉਸਤਾਦ ਦੇ ਦਿਲ ਵਿਚ ਭੀ ਉਸ ਵਿੱਦਿਆਰਥੀ ਵਾਸਤੇ ਖਿੱਚ ਪੈਦਾ ਹੋ ਜਾਂਦੀ ਹੈ । ਇਸ ਤਰ੍ਹਾਂ ਦੋ-ਵੱਲੀ ਦਾ ਸ਼ੌਕ ਅਤੇ ਖਿੱਚ ਰਲ ਕੇ ਉਸ ਵਿਦਿਆਰਥੀ ਨੂੰ ਬਾਕੀ ਸਾਰੀ ਜਮਾਤ ਨਾਲੋਂ ਦੂਰ ਉੱਚਾ ਲੈ ਜਾਂਦੇ ਹਨ ।

ਗੁਰੂ ਰਾਮਦਾਸ ਜੀ ਦੇ ਤਿੰਨੇ ਸਾਹਿਬਜ਼ਾਦੇ ਗੁਰੂ ਅਮਰਦਾਸ ਜੀ ਦੀ ਹਯਾਤੀ ਵਿਚ ਹੀ ਪੈਦਾ ਹੋ ਚੁਕੇ ਸਨ । ਜਦੋਂ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ, ਉਸ ਵੇਲੇ ਸਭ ਤੋਂ ਛੋਟੇ ਸਾਹਿਬਜ਼ਾਦੇ (ਗੁਰੂ) ਅਰਜਨ ਸਾਹਿਬ ਜੀ ਦੀ ਉਮਰ ਸਾਢੇ ਯਾਰ੍ਹਾਂ ਸਾਲਾਂ ਦੇ ਕਰੀਬ ਸੀ । ਉਸ ਛੋਟੀ ਉਮਰੇ ਭੀ ਉਹਨਾਂ ਨੂੰ ਗੁਰੂ ਸਾਹਿਬ ਦੀ ਬਾਣੀ ਦਾ ਬਹੁਤ ਸ਼ੌਕ ਸੀ । ਇਤਨੀ ਲਗਨ ਸੀ ਕਿ ਉਹਨਾਂ ਦੀ ਨਿੱਕੀ ਜਿਹੀ ਉਮਰ ਦੇ ਹੀ ਇਹ ਲੱਛਣ ਵੇਖ ਕੇ ਗੁਰੂ ਅਮਰਦਾਸ ਜੀ ਨੇ ਇਹ ਅਨੁਮਾਨ ਲਾ ਦਿੱਤਾ ਸੀ ਕਿ ਇਹ ਦੋਹਰਾ ਬਾਣੀ ਦਾ ਬੋਹਿਬ (ਜਹਾਜ਼) ਬਣੇਗਾ । ਇਸ ਅਨੁਮਾਨ ਵਿਚ ਉਹਨਾਂ ਦਾ ਜ਼ਾਤੀ ਤਜਰਬਾ ਭੀ ਕੰਮ ਕਰ ਰਿਹਾ ਸੀ । ੭੩ ਸਾਲਾਂ ਦੀ ਉਮਰ ਵਿਚ ਅਚਨਚੇਤ ਇਕ ਮਹਾਨ ਉੱਚਾ ਰੱਬੀ ਕਵੀ ਬਣ ਜਾਣਾ ਕੋਈ ਸਧਾਰਨ ਖੇਡ ਨਹੀਂ ਸੀ । ਇਥੇ ਭੀ ਯਾਰ੍ਹਾਂ ਬਾਰ੍ਹਾਂ ਸਾਲਾਂ ਦੀ ਡੂੰਘੀ ਲਗਨ ਨੇ ਹੀ ਕੰਮ ਕੀਤਾ ਸੀ । ਸੰਨ ੧੫੪੧ ਤੋਂ ੧੫੫੨ ਤੱਕ (ਗੁਰੂ) ਅਮਰਦਾਸ ਜੀ ਲੰਗਰ ਆਦਿਕ ਦੀ ਸੇਵਾ ਕਰਦੇ, ਤੁਰਦੇ ਫਿਰਦੇ, ਹਰ ਵੇਲੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨ ਦਾ ਅੱਭਿਆਸ ਜਾਰੀ ਰੱਖਦੇ ਸਨ । ਇਹੀ ਲਗਨ ਉਹਨਾਂ (ਗੁਰੂ) ਅਰਜਨ ਸਾਹਿਬ ਵਿਚ ਵੇਖੀ ਅਤੇ ਕਹਿ ਦਿੱਤਾ ਕਿ

ਇਹ ਬਾਣੀ ਦਾ ਪੁੰਜ ਹੋਣਗੇ ।

ਅਸੀਂ ਵੇਖ ਆਏ ਹਾਂ ਕਿ ਗੁਰੂ-ਚੱਕ ਵਸਾਣ ਅਤੇ ਸਰੋਵਰ ਸਮੇਤ ਗੁਰ-ਅਜਬਾਨ ਬਣਾਣ ਦਾ ਕੰਮ ਕੋਈ ਨਿੱਕਾ ਜਿਹਾ ਕੰਮ ਨਹੀਂ ਸੀ, ਜੋ ਗੁਰੂ ਰਾਮਦਾਸ ਜੀ ਨੇ ਅਰੰਭਿਆ ਹੋਇਆ ਸੀ । ਬਾਹਰੋਂ ਰੋਜ਼ ਆਉਂਦੇ ਹਜ਼ਾਰਾਂ ਸਿੱਖਾਂ ਦੀ ਰੋਟੀ ਰਿਹਾਇਸ਼ ਆਦਿਕ ਦਾ ਪਰਬੰਧ ਭੀ ਕਰਨਾ ਹੁੰਦਾ ਸੀ । ਸੈਂਕੜੇ ਰਾਜ ਮਜ਼ਦੂਰ ਉਥੇ ਕੰਮ ਕਰ ਰਹੇ ਸਨ, ਲੱਖਾਂ ਇੱਟਾਂ ਅਤੇ ਮਣਾਂ-ਮੂੰਹੀਂ ਚੂਨੇ ਦੀ ਲੋੜ ਪੈ ਰਹੀ ਸੀ । ਬੜਾ ਹੀ ਵੱਡਾ ਖਲਜ਼ਗਣ ਸੀ, ਜਿਸ ਨੂੰ ਸਿਰੇ ਚਾੜ੍ਹਨ ਲਈ ਸਾਰਾ ਕੰਮ ਵੰਡ ਕੇ ਸਿਆਣੇ ਸਿਆਣੇ ਸਿੱਖਾਂ ਨੂੰ ਸੌਂਪਣਾ ਕੀਤੀ ਹੋਈ ਸੀ । ਗੁਰੂ ਰਾਮਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਜੀ ਇਕ ਹੁਸ਼ਿਆਰ ਨੌ-ਜਵਾਨ ਨਿਕਲੇ, ਪਰਬੰਧ ਆਦਿਕ ਦਾ ਕੰਮ ਚੰਗਾ ਲੈ ਤੁਰੇ । ਬਾਬਾ ਮਹਾਂਦੇਵ ਜੀ ਮਸਤ ਫਕੀਰ ਹੀ ਸਾਬਤ ਹੋਏ । (ਗੁਰੂ) ਅਰਜਨ ਸਾਹਿਬ ਭੀ ਹਰੇਕ ਮਿਲੀ ਜ਼ਿੰਮੇਵਾਰੀ ਪੂਰੀ ਤਨ-ਦੇਹੀ ਨਾਲ ਨਿਭਾਉਂਦੇ ਸਨ । ਪਰ ਅੰਦਰਲੇ ਦਾ ਰੁਖ ਬਾਹਰਲੇ ਇਕੋ ਜਿਹੇ ਚੁਗਿਰਦੇ ਦੇ ਹੁੰਦਿਆਂ ਭੀ ਇਹਨਾਂ ਦੇ ਜੀਵਨ-ਨਿਖਾਰ ਵਿਚ ਫਰਕ ਪਾਂਦਾ ਗਿਆ । ਬਾਬਾ ਪ੍ਰਿਥੀ ਚੰਦ ਜੀ ਨਿਰੇ ਦੁਨਿਆਵੀ ਪਰਬੰਧ ਵਿਚ ਚੁਸਤ ਹੁੰਦੇ ਗਏ । ਬਾਬਾ ਮਹਾਂਦੇਵ ਜੀ ਅਵਧੂਤ ਹੀ ਟਿਕੇ ਰਹੇ । (ਗੁਰੂ) ਅਰਜਨ ਸਾਹਿਬ ਦੁਨੀਆ ਅਤੇ ਦੀਨ ਦੋਹਾਂ ਦਾ ਪੱਲੜਾ ਸਾਵਾਂ ਰਖਦੇ ਰਹੇ । ਸਤਿਗੁਰੂ ਜੀ ਦੀ ਆਗਿਆ ਅਨੁਸਾਰ ਸਾਕਾਂ-ਅੰਗਾਂ ਵਿਚ ਭੀ ਸ਼ਾਦੀ ਗਮੀ ਸਮੇਂ ਜਾਂਦੇ ਸਨ, ਗੁਰੂ-ਘਰ ਦੀ ਸੇਵਾ ਵਿਚ ਭੀ ਪੂਰੀ ਦਿਲਚਸਪੀ ਰਖਦੇ ਸਨ, ਅਤੇ ਹਿਰਦੇ ਵਿਚ ਬਾਣੀ ਦਾ ਇਸ਼ਕ ਭੀ ਠਾਠਾਂ ਮਾਰ ਰਿਹਾ ਸੀ । ਸਾਰੀ ਸੰਗਤ ਵਿਚ ਕੋਈ ਹੋਰ ਸਿੱਖ ਇਸ ਪਾਏ ਦਾ ਨਹੀਂ ਸੀ ।

ਪਰਖ ਦੀ ਕਸਵੱਟੀ ਰੋਜ਼ ਰੋਜ਼ ਵਰਤੀ ਜਾ ਰਹੀ ਸੀ । ਗੁਰੂ ਰਾਮਦਾਸ ਜੀ ਦੀ ਪਾਰਖੂ ਅੱਖ ਨੇ ਪੱਕ ਕਰ ਲਿਆ ਕਿ ਗੁਰ

ਨਾਨਕ ਸਾਹਿਬ ਤੋਂ ਮਿਲੀ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ (ਗੁਰੂ) ਅਰਜਨ ਸਾਹਿਬ ਹੀ ਫਥਵੇਂ ਜਾ-ਨਸ਼ੀਨ ਹਨ। ਇਹ ਗੱਲ ਗੁੱਝੀ ਨਹੀਂ ਰਹਿ ਸਕਦੀ ਸੀ। ਬਾਬਾ ਪ੍ਰਿਥੀ ਚੰਦ ਜੀ ਨੇ ਭੀ ਸਮਝ ਲਿਆ। ਉਹਨਾਂ ਗੁਰਿਆਈ ਹਾਸਲ ਕਰਨ ਲਈ ਬਥੇਰੇ ਹੱਥ ਪੈਰ ਮਾਰੇ, ਪਿਤਾ-ਗੁਰੂ ਨੂੰ ਕਬੋਲ ਭੀ ਬੋਲਿਓ ਨੇ। ਪਰ ਸਤਿਗੁਰੂ ਜੀ ਸਾਂਤੀ ਧੀਰਜ ਨਾਲ ਸਮਝਾਂਦੇ ਰਹੇ ਕਿ ਪੁੱਤਰ ! ਆਪਣੇ ਬਜ਼ੁਰਗਾਂ ਨਾਲ ਮੱਥਾ ਲਾਣਾ ਸੋਭਨੀਕ ਗੱਲ ਨਹੀਂ; ਦੁਨੀਆ ਦੇ ਧਨ ਦਾ ਮਾਣ ਕੂੜਾ ਮਾਣ ਹੈ। ਗੁਰਿਆਈ ਕਿਸੇ ਦੀ ਮਲਕੀਅਤ ਨਹੀਂ ਹੋ ਸਕਦੀ। ਮਲਕੀਅਤਾਂ ਸਦਾ ਖਹਿ-ਖਹਿ ਪੈਦਾ ਕਰਦੀਆਂ ਹਨ। ਗੁਰੂ ਦੇ ਸਨਮੁਖ ਰਹੋ ਅਤੇ ਪ੍ਰਭੂ ਦੀ ਯਾਦ ਵਿਚ ਜੁੜੋ।

ਆਪਣਾ ਦੇਹਾਂਤ ਨੇੜੇ ਆਉਂਦਾ ਵੇਖ ਕੇ ਗੁਰੂ ਰਾਮਦਾਸ ਜੀ ਨੇ ਭਰੇ ਦੀਵਾਨ ਵਿਚ (ਗੁਰੂ) ਅਰਜਨ ਸਾਹਿਬ ਨੂੰ ਗੁਰੂ ਬਣਾਇਆ। ਉਹਨਾਂ ਅੱਗੇ ਆਪ ਮੱਥਾ ਟੇਕਿਆ, ਅਤੇ ਸਾਰੀ ਸੰਗਤ ਨੂੰ ਭੀ ਇਹੀ ਅਗਿਆ ਕੀਤੀਓ ਨੇ। ਇਹ ਜ਼ਿਕਰ ਭਾਂਦਰੋਂ ਸੰਮਤ ੧੬੩੮ (ਅਗਸਤ ਸੰਨ ੧੫੮੧) ਦਾ ਹੈ। ਉਸ ਵੇਲੇ ਗੁਰੂ ਰਾਮਦਾਸ ਜੀ ਦੀ ਉਮਰ ੪੭ ਸਾਲਾਂ ਦੇ ਕਰੀਬ ਸੀ, ਅਤੇ ਗੁਰੂ ਅਰਜਨ ਸਾਹਿਬ ਦੀ ਸਾਢੇ ਅਠਾਰ੍ਹਾਂ ਸਾਲਾਂ ਦੇ ਕਰੀਬ।

### ਜੋਤੀ ਜੋਤਿ ਸਮਾਣਾ--

ਗੁਰੂ ਰਾਮਦਾਸ ਜੀ ਦਾ ਜੀਵਨ ਗੁਰੂ ਨਾਲ ਪੜ੍ਹਿਆਂ ਤੁਸੀ ਵੇਖੋਗੇ ਕਿ ਉਹਨਾਂ ਦੀ ਸਾਰੀ ਹੀ ਉਮਰ ਬੜੇ ਕਠਨ ਤਪ ਜਿਹੇ ਵਿਚ ਹੀ ਗੁਜ਼ਰੀ। ਪਹਿਲਾਂ ਤਾਂ ਘਰੋਂਗੀ ਔਖਿਆਈਆਂ ਦੇ ਕਾਰਨ ਬਾਲ-ਉਮਰੇ ਹੀ ਆਪਣੀ-ਰੋਟੀ ਕਮਾਣ ਲਈ ਆਪ ਹੀ ਮਿਹਨਤ ਕਰਨੀ ਪਈ। ਜੀਉਂਦੇ ਮਾਪਿਆਂ ਵਾਲੇ ਬੱਚਿਆਂ ਲਈ ਇਹ ਉਮਰ ਖੇਡਣ ਪੜ੍ਹਨ ਦੀ ਹੋਇਆ ਕਰਦੀ ਹੈ। ਚੰਗੇ ਭਾਗਾਂ ਨੂੰ ਸੱਤ ਸਾਲ ਦੀ ਉਮਰੇ (ਗੁਰੂ) ਅਮਰਦਾਸ ਜੀ ਨਾਲ ਸਾਂਝ ਬਣ ਗਈ। ਜਦੋਂ ਸੰਨ ੧੫੪੬ ਵਿਚ

ਗੋਇੰਦਵਾਲ ਵੱਸਿਆ ਤਾਂ (ਗੁਰੂ) ਅਮਰਦਾਸ ਜੀ ਇਹਨਾਂ ਨੂੰ ਭੀ  
 ਬਾਸਰਕ ਤੋਂ ਗੋਇੰਦਵਾਲ ਲੈ ਆਏ। (ਗੁਰੂ) ਅਮਰਦਾਸ ਜੀ ਦੀ ਸੰਗਤ  
 ਦਾ ਸਦਕਾ ਇਹਨਾਂ ਇਕ ਹੋਰ ਅੱਭਿਆਸ ਪਕਾ ਲਿਆ। ਆਪਣੀ  
 ਰੋਜ਼ੀ ਕਮਾਣ ਤੋਂ ਜਿਹੜਾ ਵਕਤ ਵੇਹਲਾ ਮਿਲਦਾ ਸੀ, ਉਹ ਵਕਤ  
 ਸੰਗਤ ਦੀ ਸੇਵਾ ਵਿਚ ਤੇ ਵਿੱਦਿਆ ਪੜ੍ਹਨ ਵਿਚ ਖਰਚਦੇ ਸਨ।  
 ਗੋਇੰਦਵਾਲ ਤੋਂ ਖਡੂਰ ਕੋਈ ਦੂਰ ਨਹੀਂ ਹੈ। ਲੰਗਰ ਦੀ ਸੇਵਾ ਅਤੇ  
 ਵਿੱਦਿਆ ਇਹ ਦੋਵੇਂ ਅੱਭਿਆਸ ਕਰਨ ਦਾ ਸਮਾ ਉਹਨਾਂ ਨੂੰ ਖਡੂਰ  
 ਆ ਕੇ ਮਿਲਦਾ ਸੀ। ਉਮਰ ਦੇ ਗੱਭਰੂ ਹੋ ਹੀ ਚੁਕੇ ਸਨ, ਤਿੰਨ ਚਾਰ  
 ਮੀਲ ਆਉਣਾ ਜਾਣਾ ਔਖਾ ਨਹੀਂ ਸੀ। ਸੰਨ ੧੫੫੨ ਵਿਚ ਗੁਰੂ  
 ਅਮਰਦਾਸ ਜੀ ਗੁਰੂ ਬਣ ਕੇ ਗੋਇੰਦਵਾਲ ਹੀ ਆ ਗਏ। ਹੁਣ  
 ਗੁਰੂ ਰਾਮਦਾਸ ਜੀ ਨੂੰ ਦਰਿਆ ਬਿਆਸਾ ਦੇ ਕੰਢੇ ਦੀ ਏਕਾਂਤ ਦਾ  
 ਭੀ ਰੋਜ਼ਾਨਾ ਮੌਕਾ ਮਿਲਣ ਲੱਗ ਪਿਆ, ਅਤੇ ਦੋਵੇਂ ਵੇਲੇ ਸਤਸੰਗ  
 ਵਿਚ ਕੀਰਤਨ ਦਾ ਰਸ ਭੀ ਮਾਨਣ ਲੱਗ ਪਏ। ਰਾਗ, ਬਾਣੀ ਅਤੇ  
 ਦਰਿਆ ਦੀ ਏਕਾਂਤ—ਇਹਨਾਂ ਤਿੰਨਾਂ ਚੀਜ਼ਾਂ ਨੇ ਇਹਨਾਂ ਦੇ ਅੰਦਰ  
 ਕੋਮਲ ਹੁਨਰਾਂ ਦੇ ਸੰਸਕਾਰ ਜਗਾ ਦਿੱਤੇ। ਅਗਲੇ ਅੰਕ ਵਿਚ ਤੁਸੀ  
 ਵੇਖੋਗੇ ਕਿ ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਅਤੇ  
 ਭਗਤਾਂ ਦੇ ਵਰਤੇ ਰਾਗਾਂ ਤੋਂ ਇਲਾਵਾ ਪੰਜ ਨਵੇਂ ਰਾਗ ਆਪ ਭੀ  
 ਵਰਤੇ ਹਨ। ਇਹ ਗੱਲ ਪਰਗਟ ਕਰਦੀ ਹੈ ਕਿ ਉਹਨਾਂ ਨੂੰ ਰਾਗ ਦੀ  
 ਬੜੀ ਕਾਫ਼ੀ ਵਾਕਫ਼ੀਅਤ ਸੀ।

ਰਾਗ ਦਾ ਸ਼ੌਕ ਤੇ ਕਵਿਤਾ ਦਾ ਸ਼ੌਕ—ਇਹ ਦੋਵੇਂ ਵਧੀਕ  
 ਪਲੂਰਦੇ ਹਨ ਇਕਾਂਤ ਵਿਚ। ਤੇ, ਗੁਰੂ ਰਾਮਦਾਸ ਜੀ ਨੂੰ ਸੰਨ ੧੫੪੬  
 ਤੋਂ ਲੈ ਕੇ ੧੫੭੪ ਤੱਕ ੨੮ ਸਾਲ ਦਰਿਆ ਬਿਆਸਾ ਦੀ ਏਕਾਂਤ  
 ਵਿਚ ਰੋਜ਼ਾਨਾ ਕੁਝ ਨ ਕੁਝ ਸਮਾ ਗੁਜ਼ਾਰਨ ਦਾ ਮੌਕਾ ਮਿਲਦਾ ਰਿਹਾ।  
 ਇਹ ਗੱਲ ਕਵੀ ਤੇ ਰਾਗੀ ਹੀ ਸਮਝ ਸਕਦਾ ਹੈ ਕਿ ਇਹਨਾਂ ਤਿੰਨਾਂ ਦੇ  
 ਮੇਲ ਨਾਲ ਕਿਤਨੀ ਵੈਰਾਗ ਦੀ ਕਾਂਗ ਚੜ੍ਹਦੀ ਹੈ। ਗੁਰੂ ਰਾਮਦਾਸ ਜੀ ਦੀ

ਬਾਣੀ ਵਿਚ ਵੈਰਾਗ ਤੇ ਪ੍ਰੇਮ ਦੀਆਂ ਲਹਿਰਾਂ ਠਾਠਾਂ ਮਾਰ ਰਹੀਆਂ ਹਨ ।

ਪਰ ਜਦੋਂ ਗੁਰਿਆਈ ਦੀ ਜ਼ਿਮੇਵਾਰੀ ਇਹਨਾਂ ਦੇ ਸਿਰ ਤੇ ਆਈ, ਤਾਂ ਨਗਰ ਦੀਆਂ ਇਮਾਰਤਾਂ, ਸਰੋਵਰ ਤੇ ਧਰਮ-ਅਸਥਾਨ ਦੀ ਤਿਆਰੀ, ਰੋਜ਼ ਆਉਂਦੇ ਸੈਂਕੜੇ ਹਜ਼ਾਰਾਂ ਸਿੱਖਾਂ ਦੀ ਰੋਟੀ ਰਿਹਾਇਸ਼ ਆਦਿਕ ਦੇ ਬੜੇ ਰੁਝੇਵੇਂ ਭੀ ਪੈ ਗਏ । ਇਹਨਾਂ ਸਾਰੇ ਕੰਮਾਂ ਨੂੰ ਸਿਰੇ ਚਾੜ੍ਹਨ ਲਈ ਬੜੀ ਮਿਹਨਤ ਦੀ ਲੋੜ ਸੀ । ਗੁਰੂ ਰਾਮਦਾਸ ਜੀ ਨੇ ਗੁਰਿਆਈ ਦੇ ਸੱਤੇ ਹੀ ਸਾਲ ਇਹ ਭਾਰੀ ਮਿਹਨਤ ਭੀ ਕੀਤੀ ।

ਜਦੋਂ ਗੁਰੂ ਅਰਜਨ ਸਾਹਿਬ ਗੁਰੂ ਬਣਾਏ ਗਏ, ਤਾਂ ਗੁਰੂ ਰਾਮਦਾਸ ਜੀ ਜ਼ਿੰਦਗੀ ਦੇ ਬਾਕੀ ਗਿਣਵੇਂ ਦਿਨ ਗੁਜ਼ਾਰਨ ਲਈ ਮੁੜ ਬਿਆਸਾ ਦੇ ਕੰਢੇ ਗੋਇੰਦਵਾਲ ਆ ਗਏ ।

ਬਾਬਾ ਪ੍ਰਿਥੀ ਚੰਦ ਜੀ ਨੇ ਰੰਗ ਵਿਚ ਕੁਝ ਭੰਗ ਪਾਈ ਸੀ । ਉਹਨਾਂ ਇਹ ਭੁਲੇਖਾ ਖਾਧਾ ਕਿ ਜੇਠਾ ਪੁੱਤਰ ਹੋਣ ਕਰਕੇ ਗੁਰਿਆਈ ਮੇਰਾ ਹੱਕ ਹੈ । ਗੁਰੂ ਰਾਮਦਾਸ ਜੀ ਨੇ ਬਥੇਰਾ ਸਮਝਾਇਆ ਸੀ, ਪਰ ਪ੍ਰਿਥੀ ਚੰਦ ਜੀ ਉਤੇ ਕੋਈ ਅਸਰ ਨਾ ਹੋਇਆ । ਉਹ ਇਹ ਗੱਲ ਨਾ ਸਮਝ ਸਕੇ ਕਿ ਗੁਰਤਾ ਦੇ ਗੁਣਾਂ ਤੋਂ ਬਿਨਾ ਗੁਰਤਾ ਉਤੇ ਬਦੋ-ਬਦੀ ਜੱਫਾ ਨਹੀਂ ਵੱਜ ਸਕਦਾ । ਬਾਬਾ ਪ੍ਰਿਥੀ ਚੰਦ ਜੀ ਨੂੰ ਇਹ ਸੱਚਾਈ ਪਰਖਣ ਦਾ ਮੌਕਾ ਦਿੱਤਾ ਗਿਆ । ਗੁਰੂ ਰਾਮਦਾਸ ਜੀ ਗੋਇੰਦਵਾਲ ਜਾਣ ਲੱਗੇ ਗੁਰੂ ਅਰਜਨ ਸਾਹਿਬ ਨੂੰ ਭੀ ਨਾਲ ਹੀ ਲੈ ਗਏ । ਕੁਝ ਦਿਨ ਗੋਇੰਦਵਾਲ ਟਿਕਣ ਪਿਛੋਂ ਆਪ ੨ ਅੱਸੂ ਸੰਮਤ ੧੬੩੮ ਨੂੰ ਜੋਤੀ ਜੋਤਿ ਸਮਾ ਗਏ । ਚੰਦ ਦੇ ਹਿਸਾਬ ਉਸ ਦਿਨ ਭਾਦਰੋਂ ਸੁਦੀ ੩ ਸੀ । ੧੫੮੧ ਈਸਵੀ ਦੇ ਸਤੰਬਰ ਦੀ ਪਹਿਲੀ ਤਰੀਕ ਸੀ ।

ਜਨਮ-੨੫ ਅੱਸੂ ਸੰਮਤ ੧੫੬੧ (੨੪ ਸਤੰਬਰ ੧੫੩੪)

ਜੋਤੀ ਜੋਤਿ-੨ ਅੱਸੂ ਸੰਮਤ ੧੬੩੮ (੧ ਸਤੰਬਰ ੧੫੮੧)

ਕੁੱਲ ਉਮਰ-੪੭ ਸਾਲ ।

## ਪੰਜਵਾਂ ਕਾਂਡ

ਗੁਰੂ ਰਾਮਦਾਸ ਜੀ ਦੀ ਬਾਣੀ-

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ੩੧ ਰਾਗਾਂ ਵਿਚ ਹੈ । ਅਖੀਰਲਾ ਜੈਜਾਵੰਤੀ ਰਾਗ ਤਾਂ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੇ ਵਰਤਿਆ ਹੈ । ਬਾਕੀ ਰਹੇ ੩੦ ਰਾਗ । ਗੁਰੂ ਨਾਨਕ ਦੇਵ ਜੀ ਨੇ ੧੯ ਰਾਗਾਂ ਵਿਚ ਬਾਣੀ ਲਿਖੀ ਹੈ । ਗੁਰੂ ਅਮਰਦਾਸ ਜੀ ਨੇ ਇਹਨਾਂ ਵਿਚੋਂ ਦੋ ਰਾਗ ਤਿਲੰਗ ਅਤੇ ਤੁਖਾਰੀ ਛੱਡ ਕੇ ਬਾਕੀ ੧੭ ਰਾਗਾਂ ਵਿਚ ਬਾਣੀ ਲਿਖੀ ਹੈ । ਗੁਰੂ ਰਾਮਦਾਸ ਜੀ ਨੇ ਗੁਰੂ ਨਾਨਕ ਸਾਹਿਬ ਵਾਲੇ ਸਾਰੇ ਰਾਗ ਵਰਤ ਕੇ ੧੧ ਹੋਰ ਰਾਗ ਭੀ ਵਰਤੇ ਹਨ, ੩੦ ਰਾਗਾਂ ਵਿਚ ਬਾਣੀ ਲਿਖੀ ਹੈ । ਵੇਰਵਾ ਇਉਂ ਹੈ :

(ੳ) ਗੁਰੂ ਨਾਨਕ ਦੇਵ ਜੀ ਦੇ ਵਰਤੇ ਰਾਗ :

ਸਿਰੀ ਰਾਗ; ਮਾਝ, ਗਉੜੀ, ਆਸਾ; ਗੂਜਰੀ, ਵਡਹੰਸ, ਸੋਰਠਿ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰਉ, ਬਸੰਤ, ਸਾਰੰਗ, ਮਲਾਰ ਅਤੇ ਪ੍ਰਭਾਤੀ ।

(ਅ) ੧੧ ਉਹ ਰਾਗ ਜੋ ਗੁਰੂ ਰਾਮਦਾਸ ਜੀ ਨੇ ਆਪ ਵਰਤੇ ਹਨ :

ਦੇਵਗੰਧਾਰੀ, ਬਿਹਾਗੜਾ, ਜੈਤਸਰੀ, ਟੋਡੀ, ਬੈਰਾੜੀ, ਗੌਂਡ, ਨਟ ਨਰਾਇਣ, ਮਾਲੀਗਉੜਾ, ਕੇਦਾਰਾ, ਕਾਨੜਾ ਅਤੇ ਕਲਿਆਨ ।

ਇਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ ਦੀ ਬਾਣੀ ਭੀ ਦਰਜ ਹੈ, ਜੋ ਗੁਰੂ ਨਾਨਕ ਸਾਹਿਬ ਨੇ 'ਉਦਾਸੀਆਂ' ਸਮੇਂ ਇਕੱਠੀ ਕੀਤੀ ਸੀ । ਉਹ ਭੀ ਰਾਗਾਂ ਅਨੁਸਾਰ ਹੈ । ਭਗਤਾਂ ਦੇ ਵਰਤੇ ਰਾਗ ਕੱਢ ਕੇ ੫ ਰਾਗ ਐਸੇ ਹਨ ਜੋ ਸਿਰਫ ਗੁਰੂ ਰਾਮਦਾਸ ਜੀ ਨੇ ਹੀ ਵਰਤੇ ਹਨ, ਹੋਰ ਕਿਸੇ ਨਹੀਂ ਵਰਤੇ ।

ਜਿਥੋਂ ਤਕ ਰਾਗਾਂ ਦਾ ਸੰਬੰਧ ਹੈ, ਸਿੱਖ ਕੌਮ ਹੇਠ-ਲਿਖੇ ਪੰਜ ਰਾਗਾਂ ਲਈ ਗੁਰੂ ਰਾਮਦਾਸ ਜੀ ਦੀ ਸਦਾ ਰਿਣੀ ਰਹੇਗੀ :

ਦੇਵਗੰਧਾਰੀ, ਬਿਹਾਗੜਾ, ਬੈਰਾੜੀ, ਨਟ ਨਰਾਇਣ ਅਤੇ ਕਲਿਆਨ ।

ਗੁਰੂ ਰਾਮਦਾਸ ਜੀ ਦੀ ੩੦ ਰਾਗਾਂ ਵਿਚ ਲਿਖੀ ਬਾਣੀ ਦਾ ਵੇਰਵਾ ਇਉਂ ਹੈ :

ਸ਼ਬਦ	-	੨੪੬
ਅਸ਼ਟਪਦੀਆਂ	-	੩੩
ਛੰਤ	-	੨੮

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ੨੨ 'ਵਾਰਾਂ' ਹਨ । ਇਹਨਾਂ 'ਚੋਂ' ਹੇਠ-ਲਿਖੇ ਰਾਗਾਂ ਵਿਚ ਗੁਰੂ ਰਾਮਦਾਸ ਜੀ ਦੀਆਂ ੮ 'ਵਾਰਾਂ' ਹਨ :

ਸਿਰੀ ਰਾਗ, ਗਉੜੀ, ਬਿਹਾਗੜਾ, ਵਡਹੰਸ,  
ਸੋਰਠਿ, ਬਿਲਾਵਲ, ਸਾਰੰਗ, ਕਾਨੜਾ ।

ਪਹਿਲੇ ਗੁਰ-ਵਿਅਕਤੀਆਂ ਵਾਂਗ ਸ਼ਬਦ, ਅਸ਼ਟਪਦੀਆਂ ਅਤੇ ਛੰਤਾਂ ਤੋਂ ਇਲਾਵਾ ਗੁਰੂ ਰਾਮਦਾਸ ਜੀ ਨੇ ਭੀ ਹੇਠ-ਲਿਖੀਆਂ ਉਚੇਚੀਆਂ ਬਾਣੀਆਂ ਲਿਖੀਆਂ ਹਨ :

(੧) ਸਿਰੀ ਰਾਗ ਵਿਚ	-	ਪਹਰੇ, ੧ ਸ਼ਬਦ
	-	ਵਣਜਾਰਾ, ੧ ਸ਼ਬਦ
(੨) ਗਉੜੀ ਵਿਚ	-	ਕਰਹਲੇ, ੨ ਸ਼ਬਦ
(੩) ਵਡਹੰਸ ਵਿਚ	-	ਘੋੜੀਆਂ, ੨ ਸ਼ਬਦ
(੪) ਮਾਰੂ ਵਿਚ	-	ਸੋਲਹੇ, ੨ ਸ਼ਬਦ

ਗੁਰੂ ਰਾਮਦਾਸ ਜੀ ਦੀਆਂ ਲਿਖੀਆਂ ੮ 'ਵਾਰਾਂ' ਦੀਆਂ ੧੮੩ ਪਉੜੀਆਂ ਹਨ, ਜਿਨ੍ਹਾਂ ਦਾ ਵੇਰਵਾ ਇਉਂ ਹੈ :

ਸਿਰੀ ਰਾਗ-੨੧	ਗਉੜੀ-੨੮
ਬਿਹਾਗੜਾ -੨੧	ਵਡਹੰਸ-੨੧
ਸੋਰਠਿ -੨੮	ਬਿਲਾਵਲ-੧੩
ਸਾਰੰਗ - ੩੫	ਕਾਨੜਾ-੧੫
	ਜੋੜ-੧੮੩



ਹਰੇਕ ਗੁਰੂ-ਵਿਅਕਤੀ ਨੇ ਬਹੁਤ ਸਾਰੇ 'ਸਲੋਕ' ਭੀ ਲਿਖੇ ਹਨ। ਗੁਰੂ ਅਰਜਨ ਸਾਹਿਬ ਨੇ ਉਹ ਸਲੋਕ 'ਵਾਰਾਂ' ਦੀਆਂ ਪਉੜੀਆਂ ਨਾਲ ਦਰਜ ਕਰ ਦਿੱਤੇ। ਹਰੇਕ ਪਉੜੀ ਦੇ ਨਾਲ ਘੱਟ ਤੋਂ ਘੱਟ ੨ ਸਲੋਕ। ਗੁਰੂ ਰਾਮਦਾਸ ਜੀ ਦੇ ਇਹਨਾਂ ਸਲੋਕਾਂ ਦਾ ਜੋੜ ੧੦੫ ਹੈ। ਜਿਹੜੇ ਸਲੋਕ 'ਵਾਰਾਂ' ਦੀਆਂ ਪਉੜੀਆਂ ਨਾਲ ਦਰਜ ਹੋਣੇ ਰਹਿ ਗਏ, ਉਹ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਤੇ ਦਰਜ ਹਨ। ਗੁਰੂ ਰਾਮਦਾਸ ਜੀ ਦੇ ਉਹ ਸਲੋਕ ੩੦ ਹਨ। ਰਲਾ ਕੇ ਸਾਰੇ ਸਲੋਕ ੧੩੫ ਹਨ।

ਗੁਰੂ ਰਾਮਦਾਸ ਜੀ ਦੀ ਸਾਰੀ ਬਾਣੀ ਇਸ ਤਰ੍ਹਾਂ ਇਉਂ ਹੋਈ—

ਸ਼ਬਦ	- ੨੪੬	ਅਸ਼ਟਪਦੀਆਂ	- ੩੩
ਛੰਤ	- ੨੮	ਵਾਰਾਂ ਦੀਆਂ ਪਉੜੀਆਂ	- ੧੮੩
ਸਲੋਕ	- ੧੩੫	ਪਹਰੇ	- ੧ ਸ਼ਬਦ
ਵਣਜਾਰਾ	- ੧ ਸ਼ਬਦ	ਕਰਹਲੇ	- ੨ ਸ਼ਬਦ
ਘੋੜੀਆਂ	- ੨ ਸ਼ਬਦ	ਸੋਲਹੇ	- ੨ ਸ਼ਬਦ

ਰਾਗਾਂ ਅਨੁਸਾਰ ਸ਼ਬਦਾਂ, ਅਸ਼ਟਪਦੀਆਂ ਤੇ ਛੰਤਾਂ ਦਾ ਵੇਰਵਾ :

	ਸ਼ਬਦ	ਅਸ਼ਟਪਦੀਆਂ	ਛੰਤ
੧. ਸਿਰੀ ਰਾਗ	੬	-	੧
੨. ਮਾਝ	੭	੧	-
੩. ਗਉੜੀ	੩੨	-	-
੪. ਆਸਾ	੧੬ (੧+੧੫)	-	੧੪
੫. ਗੂਜਰੀ	੭	੧	-
੬. ਦੇਵ ਗੰਧਾਰੀ	੬	-	-
੭. ਬਿਹਾਗੜਾ	੬	-	-
੮. ਵਡਹੰਸ	੩	੪	-

੯. ਸੌਰਠਿ	੯	-	-
੧੦. ਧਨਾਸਰੀ	੧੩	-	੧
੧੧. ਜੈਤਸਰੀ	੧੧	-	-
੧੨. ਟੋਡੀ	੧	-	-
੧੩. ਬੈਰਾੜੀ	੬	-	-
੧੪. ਤਿਲੰਗ	੨	-	-
੧੫. ਸੂਹੀ	੧੫	੨	੬
੧੬. ਬਿਲਾਵਲ	੭	੬	੨
੧੭. ਗੌਂਡ	੬	-	-
੧੮. ਰਾਮਕਲੀ	੬	-	-
੧੯. ਨਟ ਨਗਾਇਣ	੯	੬	-
੨੦. ਮਾਲੀ ਗਉੜਾ	੬	-	-
੨੧. ਮਾਰੂ	੮	-	-
੨੨. ਤੁਖਾਰੀ	-	-	੪
੨੩. ਕੇਦਾਰਾ	੨	-	-
੨੪. ਭੈਰਉ	੭	-	-
੨੫. ਬਸੰਤ	੭	੧	-
੨੬. ਸਾਰੰਗ	੧੩	-	-
੨੭. ਮਲਾਰ	੯	-	-
੨੮. ਕਾਨੜਾ	੧੨	੬	-
੨੯. ਕਲਿਆਨ	੭	੬	-
੩੦. ਪ੍ਰਭਾਤੀ	੭	-	-
	<hr/>	<hr/>	<hr/>
	ਜੋੜ ੨੪੬	੩੩	੨੮

## ਛੇਵਾਂ ਕਾਂਡ

### ਗੁਰੂ ਰਾਮਦਾਸ ਜੀ ਦੀ ਤਾਲੀਮ

(ੳ) ਉਹਨਾਂ ਦੀਆਂ ਜੀਵਨ-ਸਾਖੀਆਂ ਵਿਚੋਂ -

(੧) ਨਿਮ੍ਰਤਾ, ਗਰੀਬੀ-

ਲੋਕ ਆਮ ਤੌਰ ਤੇ ਕਿਸੇ ਗੁਰੂ ਦੀ ਖਾਤਰ ਲੋੜ ਪੈਣ ਤੇ ਦੂਜੇ ਅੱਗੇ ਲਿਫਟੇ ਹਨ, ਪਰ ਜਦੋਂ ਕਿਸੇ ਮਰਤਬੇ ਉਤੇ ਅੱਪੜ ਜਾਂਦੇ ਹਨ, ਤਾਂ ਉਹ ਲਿਫਟਾ ਉਹਨਾਂ ਨੂੰ ਭੁੱਲ ਜਾਂਦਾ ਹੈ। ਮਨੁੱਖ ਕੋਠੇ ਉਤੇ ਚੜ੍ਹਨ ਲਈ ਪਉੜੀ ਵਲ ਮੂੰਹ ਕਰ ਕੇ ਪਉੜੀ ਦੇ ਇਕ ਇਕ ਡੰਡੇ ਨੂੰ ਹੱਥ ਪਾਈ ਜਾਂਦਾ ਹੈ, ਪਰ ਜਦੋਂ ਅਖੀਰਲੇ ਡੰਡੇ ਉਤੇ ਪੈਰ ਰੱਖ ਕੇ ਉਹ ਕੋਠੇ ਉਤੇ ਜਾ ਪਹੁੰਚਦਾ ਹੈ, ਤਾਂ ਪਉੜੀ ਵਲ ਉਸ ਦੀ ਪਿੱਠ ਹੋ ਜਾਂਦੀ ਹੈ। ਇਹੀ ਹਾਲ ਇਸ ਦਾ ਹੁੰਦਾ ਹੈ ਰੋਜ਼ਾਨਾ ਜੀਵਨ ਵਿਚ। ਨਿਮ੍ਰਤਾ ਵਲ ਮੂੰਹ ਉਤਨਾ ਚਿਰ, ਜਿਤਨਾ ਚਿਰ ਚੌਧਰ ਨਹੀਂ ਮਿਲੀ। ਚੌਧਰ ਮਿਲਦਿਆਂ ਹੀ ਤੂੰ ਕੌਣ ਤੇ ਮੈਂ ਕੌਣ ? ਜਗਤ ਵਿਚ ਬੜੇ ਹੀ ਵਿਰਲੇ ਹੁੰਦੇ ਹਨ ਜੋ ਮਰਾਤਬੇ ਉਤੇ ਪਹੁੰਚ ਕੇ ਨਿਮ੍ਰਤਾ-ਸੁਭਾਵ ਨਹੀਂ ਛੱਡਦੇ।

ਗੁਰੂ ਰਾਮਦਾਸ ਜੀ ਦੇ ਜੀਵਨ ਵਿਚ ਅਸੀਂ ਵੇਖ ਆਏ ਹਾਂ ਕਿ ਦੁਨੀਆ ਵਾਲੇ ਸਾਕੋਂ ਗੁਰੂ ਅਮਰਦਾਸ ਜੀ ਦੇ ਜਵਾਈ ਹੁੰਦਿਆਂ ਭੀ ਹੱਦ ਦਰਜੇ ਦੇ ਗਰੀਬੀ ਸੁਭਾਵ ਨਾਲ ਸਤਿਗੁਰੂ ਜੀ ਦੀ ਦੱਸੀ ਹਰੇਕ ਸੇਵਾ ਕਰਦੇ ਰਹੇ। ਗੁਰੂ ਬਣ ਕੇ ਭੀ ਇਸ ਸੁਭਾਵ ਵਿਚ ਰਤਾ ਭੀ ਫ਼ਰੋਕ ਨਾ ਪਿਆ। ਸਿੱਖਾਂ ਵਾਸਤੇ ਨਿਮ੍ਰਤਾ ਤੇ ਮਿਠਾਸ ਦੇ

ਪੂਰਨੇ ਸਦਾ ਹੀ ਪਾਂਦੇ ਰਹੇ । ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਇਕ ਵਾਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸਿਰੀ ਚੰਦ ਜੀ ਬਾਰਠ ਤੋਂ ਇਹਨਾਂ ਦੇ ਦਰਸ਼ਨ ਕਰਨ ਆਏ । ਪਿੰਡ ਬਾਰਠ ਜ਼ਿਲਾ ਗੁਰਦਾਸਪੁਰ ਵਿਚ ਹੈ । ਪਠਾਨਕੋਟ ਤੋਂ ਉਰਲਾ ਰੇਲਵੇ ਸਟੇਸ਼ਨ ਸਰਨਾ ਹੈ, ਸਰਨੇ ਤੋਂ ਪਹਾੜ ਪਾਸੇ ਵਲ ਬਾਰਠ ਪੰਜ ਛੇ ਮੀਲਾਂ ਦੀ ਵਿੱਥ ਉਤੇ ਰਾਵੀ ਦੇ ਕੰਢੇ ਤੇ ਹੈ । ਗੁਰੂ ਰਾਮਦਾਸ ਜੀ ਨੇ ਸੁਣਿਆ ਕਿ ਬਾਬਾ ਜੀ ਆ ਰਹੇ ਹਨ । ਅੱਗੋਂ-ਵਾਂਢੀ ਲੈਣ ਗਏ । ਬਾਬਾ ਜੀ ਦੀ ਕਾਫੀ ਲੰਮੀ ਉਮਰ ਹੋ ਚੁਕੀ ਸੀ, ਸੱਤਰ ਸਾਲਾਂ ਤੋਂ ਟੱਪ ਚੁਕੇ ਹੋਏ ਸਨ । ਸਤਿਗੁਰੂ ਜੀ ਨੇ ਆਪਣੀ ਹੱਥੀਂ ਉਹਨਾਂ ਦੀਆਂ ਲੱਤਾਂ ਘੁੱਟੀਆਂ, ਚਰਨ ਦਬਾਏ । ਗੁਰੂ ਰਾਮਦਾਸ ਜੀ ਦੀ ਦਾੜ੍ਹੀ ਬਹੁਤ ਲੰਮੀ ਸੀ । ਬਾਬਾ ਸਿਰੀ ਚੰਦ ਜੀ ਵੇਖ ਕੇ ਮੁਸਕਰਾ ਪਏ, ਅਤੇ ਪੁੱਛਣ ਲੱਗੇ- ਇਹ ਦਾੜ੍ਹੀ ਤੁਸਾਂ ਇਤਨੀ ਲੰਮੀ ਕਿਉਂ ਵਧਾਈ ਹੋਈ ਹੈ? ਗੁਰੂ ਰਾਮਦਾਸ ਜੀ ਨੇ ਉੱਤਰ ਦਿੱਤਾ ਕਿ ਤੁਹਾਡੇ ਵਰਗੇ ਮਹਾਂ ਪੁਰਖਾਂ ਦੇ ਚਰਨ ਝਾੜਨ ਲਈ । ਇਹ ਆਖ ਕੇ ਸੱਚਮੁੱਚ ਹੀ ਆਪਣੀ ਦਾੜ੍ਹੀ ਨਾਲ ਉਹਨਾਂ ਦੇ ਪੈਰ ਪੂੰਝਣ ਲੱਗ ਪਏ ।

## (੨) ਖਾਲਕੁ ਖਲਕ ਮਹਿ-

ਗੁਰੂ ਕੇ ਲੰਗਰ ਵਿਚ ਇਕ ਸਿੱਖ ਭਾਈ ਹੰਦਾਲ ਸੇਵਾ ਕਰਿਆ ਕਰਦਾ ਸੀ । ਭਾਈ ਹੰਦਾਲ ਜੰਡਿਆਲਾ (ਜ਼ਿਲਾ ਅੰਮ੍ਰਿਤਸਰ) ਦਾ ਰਹਿਣਾ ਵਾਲਾ ਸੀ । ਦਿਨ ਰਾਤ ਲੰਗਰ ਦੀ ਸੇਵਾ ਤੋਂ ਛੁੱਟ ਇਸ ਦਾ ਹੋਰ ਕੋਈ ਸੁਗਲ ਨਹੀਂ ਸੀ । ਲੰਗਰ ਦੀ ਸੇਵਾ ਅਤੇ ਲੰਗਰ ਵਿਚ ਆਏ ਸਿੱਖਾਂ ਦੀ ਸੇਵਾ ਵਿਚ ਹੰਦਾਲ ਇਤਨਾ ਮਸਤ ਰਹਿੰਦਾ ਸੀ ਕਿ ਇਸ ਨੂੰ ਸਤਿਗੁਰੂ ਜੀ ਦੇ ਦੀਵਾਨ ਵਿਚ ਜਾਣ ਦੀ ਭੀ ਕਦੇ ਘੱਟ ਹੀ ਵੇਹਲ ਮਿਲਦੀ ਸੀ । ਉਥੇ ਹੱਥ ਸੇਵਾ ਵਿਚ ਅਤੇ ਸੁਰਤ ਗੁਰ-ਚਰਨਾਂ ਵਿਚ । ਚੰਨ ਚੜ੍ਹਿਆ ਹੋਇਆ ਰੌਸ਼ਨ ਹੋ ਹੀ ਪੈਣਾ ਹੋਇਆ । ਭਾਈ ਹੰਦਾਲ ਦੀ

ਸੋਭਾਂ ਦੀ ਸੁਗੰਧੀ ਗੁਰੂ ਰਾਮਦਾਸ ਜੀ ਤੱਕ ਭੀ ਜਾ ਅੱਪੜੀ। ਹੰਦਾਲ ਤਾਂ ਕਦੇ ਕਦਾਈਂ ਹੀ ਦੀਵਾਨ ਵਿਚ ਆਉਂਦਾ ਸੀ; ਸਤਿਗੁਰੂ ਜੀ ਆਪ ਹੀ ਇਕ ਦਿਨ ਉਸ ਨੂੰ ਵੇਖਣ ਲਈ ਲੰਗਰ ਵਿਚ ਆ ਗਏ। ਹੰਦਾਲ ਉਸ ਵੇਲੇ ਆਟਾ ਗੁੰਨ ਰਿਹਾ ਸੀ। ਉਸ ਨੂੰ ਪਤਾ ਹੀ ਤਦੋਂ ਲੱਗਾ, ਜਦੋਂ ਸਤਿਗੁਰੂ ਜੀ ਸਿਰ ਉਤੇ ਹੀ ਜਾ ਪਹੁੰਚੇ। ਹੰਦਾਲ ਨੂੰ ਮੌਕਾ ਨਾ ਮਿਲ ਸਕਿਆ ਕਿ ਹੱਥ ਧੋ ਲਏ। ਆਟੇ ਨਾਲ ਲਿੱਬੜੇ ਹੱਥਾਂ ਨਾਲ ਗੁਰੂ-ਚਰਨਾਂ ਉਤੇ ਨਮਸਕਾਰ ਕਰਨ ਵਿਚ ਉਸ ਨੇ ਸਤਿਗੁਰੂ ਦੀ ਨਿਗਾਦਰੀ ਸਮਝੀ। ਲਿੱਬੜੇ ਹੋਏ ਹੱਥ ਹੰਦਾਲ ਨੇ ਪਿੱਠ ਪਿੱਛੇ ਕਰ ਲਏ, ਅਤੇ ਗੋਡਿਆਂ-ਭਾਰ ਹੋ ਕੇ ਉਹ ਸਤਿਗੁਰੂ ਜੀ ਦੇ ਚਰਨਾਂ ਉਤੇ ਢਹਿ ਪਿਆ। ਉਸ ਦਾ ਇਹ ਅਨੋਖੇ ਢੰਗ ਦਾ ਸਤਕਾਰ ਵੇਖ ਕੇ ਗੁਰੂ ਰਾਮਦਾਸ ਜੀ ਹੱਸ ਪਏ। ਹੰਦਾਲ ਦਾ ਉੱਚਾ ਜੀਵਨ ਵੇਖ ਕੇ ਉਸ ਨੂੰ ਸਿੱਖ-ਧਰਮ ਦਾ ਪਰਿਚਾਰਕ ਮੁਕੱਰਰ ਕਰ ਦਿੱਤੇ ਨੇ। ਪਰਮਾਤਮਾ ਨੂੰ ਬੰਦਿਆਂ ਵਿਚ ਵੇਖਣਾ-ਸਿੱਖ ਧਰਮ ਦਾ ਇਹ ਇਕ ਅੱਤ ਜ਼ਰੂਰੀ ਨਿਯਮ ਹੈ। ਨਿਸ਼ਕਾਮ ਸੇਵਾ ਭੀ ਤਦੋਂ ਹੀ ਕੀਤੀ ਜਾ ਸਕਦੀ ਹੈ, ਜਦੋਂ ਆਪਣੇ ਅੰਦਰ ਵੱਸਦਾ ਅਕਾਲ ਪੁਰਖ ਸਭਨਾਂ ਵਿਚ ਦਿੱਸੇ। ਇਸ ਨਿਸ਼ਾਨੇ ਨੂੰ ਸਾਹਮਣੇ ਰੱਖਣ ਵਾਲਾ ਸੇਵਕ ਹੀ ਧਰਮ ਦਾ ਪਰਚਾਰਕ ਬਣ ਸਕਦਾ ਹੈ। ਧਰਮ ਦੀਆਂ ਨਿਰੀਆਂ ਜ਼ਬਾਨੀ ਜ਼ਬਾਨੀ ਗੱਲਾਂ ਕਿਸੇ ਉਤੇ ਅਸਰ ਨਹੀਂ ਪਾ ਸਕਦੀਆਂ।

### (੩) ਗੁਰੂ ਦਾ ਸਤਕਾਰ—

ਮੂੰਹ ਦੇ ਬੋਲੇ ਹੋਏ ਬੋਲ ਸਹਿਜੇ ਸੁਭਾਇ ਮਨੁੱਖ ਦੇ ਆਪਣੇ ਜੀਵਨ ਉਤੇ ਅਸਰ ਪਾਈ ਜਾਂਦੇ ਹਨ। ਜਿਹੜਾ ਬੰਦਾ ਝਾਕਾ ਲਾਹ ਕੇ ਆਪਣੇ ਕਿਸੇ ਬਜ਼ੁਰਗ ਠਾਲ-ਫਿੱਕੇ ਬੋਲ ਬੋਲਣ ਲੱਗ ਪੈਂਦਾ ਹੈ, ਉਸ ਦੇ ਦਿਲ ਵਿਚੋਂ ਉਸ ਦਾ ਆਦਰ-ਸਤਕਾਰ ਭੀ ਸਹਿਜੇ ਸਹਿਜੇ ਉੱਡਦਾ ਜਾਂਦਾ ਹੈ। ਇਸੇ ਤਰ੍ਹਾਂ ਜੇ ਕਿਸੇ ਦੇ ਕੰਨ ਆਪਣੇ ਕਿਸੇ

ਬਜ਼ੁਰਗ ਬਾਰੇ ਨਿਰਾਦਰੀ ਦੇ ਬਚਨ ਸੁਣਨੇ ਗਿੱਝ ਜਾਣ, ਤਾਂ ਉਸ ਬਜ਼ੁਰਗ ਦਾ ਸਤਕਾਰ ਮਨ ਵਿਚੋਂ ਮਿਟਦਾ ਜਾਂਦਾ ਹੈ।

ਜੇ ਸਿੱਖ ਦੇ ਹਿਰਦੇ ਵਿਚ ਗੁਰੂ ਵਾਸਤੇ ਸਤਕਾਰ ਨਾ ਰਹੇ, ਤਾਂ ਗੁਰੂ ਦੇ ਉਪਦੇਸ਼ ਅਤੇ ਗੁਰੂ ਦੇ ਜੀਵਨ ਤੋਂ ਸਿੱਖ ਕੋਈ ਲਾਭ ਨਹੀਂ ਉਠਾ ਸਕਦਾ। ਕੁਦਰਤ ਦਾ ਇਹ ਇਕ ਅਟੱਲ ਨਿਯਮ ਹੈ। ਗੁਰੂ ਰਾਮਦਾਸ ਜੀ ਦੇ ਜੀਵਨ ਵਿਚੋਂ ਸਿਲੀ ਹੋਈ ਇਹ ਸਿੱਖਿਆ ਸਿੱਖ ਵਾਸਤੇ ਸਦਾ ਚਾਨਣ-ਮੁਨਾਰਾ ਬਣੀ ਰਹੇਗੀ।

ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਇਕ ਮੰਗਤਾ ਫਕੀਰ ਗੋਇੰਦਵਾਲ ਵਿਚ ਰਹਿੰਦਾ ਸੀ। ਜਦ ਕਦੇ ਉਹ ਆਟਾ ਆਦਿਕ ਮੰਗਣ ਲਈ ਗੁਰੂ-ਦਰ ਤੇ ਆਉਂਦਾ ਸੀ, ਤਾਂ ਸਿੱਖਾਂ ਨੂੰ ਸੁਣਾ ਸੁਣਾ ਕੇ ਸਤਿਗੁਰੂ ਜੀ ਦੀ ਸ਼ਾਨ ਵਿਚ ਕੁਬੋਲ ਬੋਲਦਾ ਸੀ। ਜੇ ਕੋਈ ਸਿੱਖ ਅੱਗੋਂ ਉਸ ਫਕੀਰ ਨਾਲ ਗਾਲ੍ਹ-ਮੰਦਾ ਹੋਣ ਲੱਗੇ, ਤਾਂ ਗੁਰੂ ਅਮਰਦਾਸ ਜੀ ਵਰਜ ਦਿਆ ਕਰਦੇ ਸਨ। ਆਖਰ ਖਰ੍ਹਵੇ-ਪਨ ਦਾ ਇਲਾਜ ਖਰ੍ਹਵਾ-ਪਨ ਤਾਂ ਹੈ ਹੀ ਨਹੀਂ। (ਗੁਰੂ) ਰਾਮਦਾਸ ਜੀ ਉਸ ਫਕੀਰ ਨੂੰ ਬੜੇ ਪਿਆਰ ਨਾਲ ਸਮਝਾਣ ਦਾ ਜਤਨ ਕਰਦੇ ਰਹੇ, ਪਰ ਉਹ ਫਿਰ ਭੀ ਨਾ ਠਲਿਆ। ਟਲਦਾ ਭੀ ਕਿਵੇਂ? ਗੁਰੂ ਅਮਰਦਾਸ ਜੀ ਦੇ ਲੰਗਰ ਦੀ ਮਰਯਾਦਾ ਤੋਂ ਖਿੱਝੇ ਹੋਏ ਜਾਤ-ਅਭਿਮਾਨੀਆਂ ਦੀ ਚੁੱਕਣਾ ਸੀ। ਇਕ ਦਿਨ ਗੁਰੂ ਅਮਰਦਾਸ ਜੀ ਨੇ (ਗੁਰੂ) ਰਾਮਦਾਸ ਜੀ ਨੂੰ ਸੋਨੇ ਦੇ ਦੋ ਕੜੇ ਦਿੱਤੇ। (ਗੁਰੂ) ਰਾਮਦਾਸ ਜੀ ਇਕ ਕੜਾ ਉਸ ਫਕੀਰ ਨੂੰ ਦੇ ਆਏ ਅਤੇ ਉਸ ਨੂੰ ਸਮਝਾ ਦਿੱਤੇ ਨੇ ਕਿ ਮਹਾਂ ਪੁਰਖਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਫਕੀਰ ਦੋ ਚਾਰ ਦਿਨਾਂ ਲਈ ਕੁਬੋਲਾਂ ਤੋਂ ਹਟਿਆ ਰਿਹਾ। ਪਰ ਤੱਪੇ ਅਤੇ ਉਸ ਦੇ ਸਾਥੀ ਬ੍ਰਾਹਮਣਾਂ ਦੀ ਚੁੱਕ ਵਿਚ ਆ ਕੇ ਫਿਰ ਉਹੀ ਰਵੱਈਆ ਫੜ ਲੱਏ ਸੁ। (ਗੁਰੂ) ਰਾਮਦਾਸ ਜੀ ਨੇ ਦੂਜਾ ਕੜਾ ਭੀ ਉਸ ਨੂੰ ਦੇ ਦਿੱਤਾ ਅਤੇ ਉਹ ਪੰਜ ਸੱਤ ਦਿਨ ਚੁੱਪ ਰਿਹਾ। ਫਿਰ

ਉਹੀ ਦੁਰਬਚਨ । ਗੁਰੂ ਰਾਮਦਾਸ ਜੀ ਫਿਰ ਉਸ ਨੂੰ ਕੁਝ ਹੋਰ ਮਾਇਆ ਦੇ ਕੇ ਖਰ੍ਹਵੇ ਬੋਲਾਂ ਤੋਂ ਰੋਕਣ ਲੱਗੇ । ਗੁਰੂ ਅਮਰਦਾਸ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਸਮਝਾਇਆ ਕਿ ਪੈਰਾਂ ਹੇਠ ਰੁਲਦੇ ਬੰਦਿਆਂ ਵਿਚ ਮਨੁੱਖਤਾ ਦਾ ਅਹਿਸਾਸ ਪੈਦਾ ਕਰਨ ਲਈ ਅਸਾਂ ਲੰਗਰ ਦੀ ਮਰਯਾਦਾ ਜ਼ਰੂਰ ਜਾਰੀ ਰੱਖਣੀ ਹੈ । ਉੱਚ-ਜਾਤੀ ਵਾਲਿਆਂ ਨੇ ਭੀ ਆਪਣੀ ਹਰਦੀ ਬਾਜ਼ੀ ਵੇਖ ਕੇ ਜ਼ੋਰ ਲਾਣਾ ਹੈ, ਅਤੇ ਇਸ ਭੁੱਲੜ ਮੰਗਤੇ ਵਰਗੇ ਕਈ ਬੰਦੇ ਪੂਰਨੇ ਹਨ ਜੋ ਸਾਨੂੰ ਖਰ੍ਹਵੇ ਬੋਲ ਬੋਲਣ । ਪਰ ਸਾਡਾ ਵਿਗਾੜ ਕਰਨ ਦੇ ਥਾਂ ਇਹ ਫਕੀਰ ਸਾਡੀ ਸਹਾਇਤਾ ਕਰ ਰਿਹਾ ਹੈ, ਸਾਨੂੰ ਜਾਚ ਸਿਖਾ ਰਿਹਾ ਹੈ ਕਿ ਅਸੀਂ ਹੱਸਦੇ-ਮੱਥੇ ਖਰ੍ਹਵਾ-ਪਨ ਸਹਾਰੀਏ ਅਤੇ ਖਿੱਝ ਤੋਂ ਬਚੇ ਰਹੀਏ ।

### ਬ੍ਰਾਹਮਣ ਦੇ ਰਸੂਖ ਉਤੇ ਕਾਰੀ ਚੋਟ—

ਹਰੇਕ ਹਿੰਦੂ-ਘਰਾਣੇ ਦੇ ਸਧਾਰਨ ਰੋਜ਼ਾਨਾ ਜੀਵਨ ਵਿਚ ਕਈ ਐਸੇ ਸਮੇਂ ਆਉਂਦੇ ਹਨ, ਜਦੋਂ ਬ੍ਰਾਹਮਣ ਦੀ ਸੇਵਾ-ਪੂਜਾ ਤੋਂ ਬਿਨਾ ਸਰ ਨਹੀਂ ਆਉਂਦੀ । ਸ਼ਾਸਤ੍ਰਾਂ ਦੀ ਦੱਸੀ ਮਰਯਾਦਾ ਅਨੁਸਾਰ ਉਹਨਾਂ ਸਮਿਆਂ ਤੇ ਘਰਾਣੇ ਦੇ ਬ੍ਰਾਹਮਣ ਨੇ ਆ ਕੇ ਹੀ ਭਾਈਚਾਰਕ ਰਸੂਖਾਂ ਸਿਰੇ ਚੜ੍ਹਾਣੀਆਂ ਹੁੰਦੀਆਂ ਹਨ । ਅਜਿਹੇ ਮੌਕੇ ਉੱਘੇ ਚਾਰ ਸਮੇਂ ਆਉਂਦੇ ਹਨ—

੧. ਘਰ ਵਿਚ ਬੱਚੇ ਬੱਚੀ ਦਾ ਜੰਮਣਾ ।

੨. ਜਨਮੋਂਦੀ ।

੩. ਵਿਆਹ ।

੪. ਮਿਰਤਕ ਸੰਸਕਾਰ—ਪਿੰਡ ਭਰਾਣੇ, ਕਿਰਿਆ, ਫੁੱਲ ਹਰਿਦੁਆਰ ਤਾਰਨੇ ਆਦਿਕ ।

(੧) ਜਦੋਂ ਕਿਸੇ ਹਿੰਦੂ-ਘਰ ਵਿਚ ਕੋਈ ਬਾਲ ਜੰਮੇ, ਤਾਂ ੧੩ ਦਿਨਾਂ ਲਈ ਘਰ ਵਿਚ 'ਸੂਤਕ' ਦੀ ਅਪਵਿੱਤਰਤਾ ਹੋ ਜਾਂਦੀ ਹੈ ।

ਤੇਰਵੇਂ ਦਿਨ ਪ੍ਰਸੂਤਾ ਇਸਤ੍ਰੀ ਚੌਕੇ ਚੜ੍ਹਦੀ ਹੈ, ਉਸ ਦਿਨ ਜ਼ਰੂਰੀ ਹੈ ਕਿ ਘਰ ਦੇ ਬ੍ਰਾਹਮਣ ਜਾਂ ਬ੍ਰਾਹਮਣੀ ਨੂੰ ਭੋਜਨ ਖੁਆਇਆ ਜਾਏ ।

(੨) ਕੁਦਰਤੀ ਜਨਮ ਤੋਂ ਇਲਾਵਾ ਹਰੇਕ ਹਿੰਦੂ ਨੂੰ ਖਾਸ ਉਮਰੇ ਧਾਰਮਿਕ ਮੰਡਲ ਵਿਚੋਂ ਭੀ ਜਨਮ ਲੈਣਾ ਪੈਂਦਾ ਹੈ, ਜਨੇਊ ਪਾਣਾ ਪੈਂਦਾ ਹੈ । ਇਹ ਜਨੇਊ ਦੀ ਮਰਯਾਦਾ ਬ੍ਰਾਹਮਣ, ਖੱਤੀ ਅਤੇ ਵੈਸ਼ ਵਾਸਤੇ ਜ਼ਰੂਰੀ ਹੈ । ਸੂਦਰ ਨੂੰ ਜਨੇਊ ਪਾਣ ਦਾ ਅਧਿਕਾਰ ਨਹੀਂ ਹੈ । ਜਨੇਊ ਪਾਣ ਸਮੇਂ ਘਰ ਦੇ ਪੁਰੋਹਤ ਦੀ ਸੇਵਾ-ਪੂਜਾ ਜ਼ਰੂਰੀ ਹੈ, ਉਹੀ ਜਨੇਊ ਪਵਾ ਸਕਦਾ ਹੈ ।

(੩) ਵਿਆਹ ਦੀ ਮਰਯਾਦਾ ਭੀ ਬ੍ਰਾਹਮਣ ਦੇ ਵਸੀਲੇ ਤੋਂ ਬਿਨਾ ਹਿੰਦੂ-ਘਰਾਂ ਵਿਚ ਕੀਤੀ ਨਹੀਂ ਜਾ ਸਕਦੀ ।

(੪) ਮਿਰਤਕ ਸੰਸਕਾਰ--ਜਦੋਂ ਕੋਈ ਹਿੰਦੂ-ਪ੍ਰਾਣੀ ਮਰਦਾ ਹੈ, ਤਾਂ ਉਸ ਦੇ ਸਰੀਰ ਦਾ ਸੰਸਕਾਰ, ਦਸੀਂ ਦਿਨੀਂ ਕਿਰਿਆ, ਉਸ ਦੇ ਫੁੱਲ ਹਰਿਦੁਆਰ ਗੰਗਾ ਵਿਚ ਪਾਣੇ--ਇਹ ਕੋਈ ਭੀ ਮਰਯਾਦਾ ਬ੍ਰਾਹਮਣ ਦੀ ਸਹਾਇਤਾ ਤੋਂ ਬਿਨਾ ਨਹੀਂ ਹੋ ਸਕਦੀ ।

ਜੇ ਕੋਈ ਹਿੰਦੂ ਇਹਨਾਂ ਵਿਚੋਂ ਕਿਸੇ ਮਰਯਾਦਾ ਦਾ ਉਲੰਘਣ ਕਰ ਬਰੇ, ਤਾਂ ਉਸ ਨੂੰ ਤੁਰਤ ਬਰਾਦਰੀ ਨਾਲੋਂ ਨਿਖੜ ਦਿੱਤਾ ਜਾਂਦਾ ਹੈ, ਉਸ ਨਾਲ ਖਾਣ-ਪੀਣ ਦੀ ਵਰਤੋਂ ਬੰਦ ਕਰ ਦਿੱਤੀ ਜਾਂਦੀ ਹੈ, ਮਰਨੇ-ਪਰਨੇ ਤੇ ਕੋਈ ਹਿੰਦੂ ਭਰਾ ਉਸ ਨਾਲ ਭਾਈਚਾਰਕ ਸਾਂਝ ਨਹੀਂ ਰੱਖ ਸਕੇਗਾ । ਇਹਨਾਂ ਬੰਦਸ਼ਾਂ ਦੇ ਆਸਰੇ ਹੀ ਤਾਂ ਹਿੰਦੂ-ਕੌਮ ਦੇ ਸਿਰੋਂ ਬ੍ਰਾਹਮਣ ਦੀ ਬੇ-ਫਿਕਰ ਰੋਜ਼ੀ ਬਣੀ ਰਹਿੰਦੀ ਹੈ ।

ਗੁਰੂ ਨਾਨਕ ਦੇਵ ਜੀ ਨੇ ਹਿੰਦੂ-ਜਨਤਾ ਦੇ ਮੋਢਿਆਂ ਤੋਂ ਗੁਲਾਮੀ ਦਾ ਇਹ ਜੂਲਾ ਉਤਾਰਨਾ ਸ਼ੁਰੂ ਕਰ ਦਿੱਤਾ । ਜਦੋਂ ਮਾਪਿਆਂ ਨੇ ਉਹਨਾਂ ਨੂੰ ਜਨੇਊ ਪਵਾਣ ਦੀ ਕੋਸ਼ਿਸ਼ ਕੀਤੀ, ਸਤਿਗੁਰੂ ਜੀ ਨੇ ਇਨਕਾਰ ਕਰ ਦਿੱਤਾ । 'ਸੂਤਕ' ਦੇ ਭਰਮ-ਜਾਲ ਨੂੰ ਭੀ ਖੁਲ੍ਹੇ ਲਫਜ਼ਾਂ ਵਿਚ ਤੋੜਿਆ ਕਿ ਜੇ ਜੰਮਣ ਮਰਨ ਦੇ ਵਹਿਮ ਕੀਤੇ ਗਏ, ਤਾਂ ਹਰੇਕ



ਘਰ ਵਿਚ ਹਰ ਵੇਲੇ ਹੀ ਸੂਤਕ ਪਿਆ ਰਹਿੰਦਾ ਹੈ, ਕਿਉਂਕਿ ਹੋਰ ਤਾਂ ਹੋਰ, ਹਰ ਵੇਲੇ ਦੀ ਵਰਤਣ ਵਾਲੀ ਸ਼ੈ ਪਾਣੀ ਵਿਚ ਹੀ ਅਨੇਕਾਂ ਜੀਅ ਜੰਤ ਹਨ ।

ਮਿਰਤਕ ਸੰਸਕਾਰ ਦੀਆਂ ਬੰਦਸ਼ਾਂ ਵਲੋਂ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਅਜ਼ਾਦ ਕਰ ਦਿੱਤਾ, ਅਤੇ ਆਖਿਆ ਕਿ ਮਰਦੇ ਪ੍ਰਾਣੀ ਦੀ ਤਲੀ ਉੱਤੇ ਦੀਵਾ ਜਗਾਣਾ, ਪਿੰਡ ਭਰਾਣੇ, ਕਿਰਿਆ ਕਰਨੀ, ਉਸ ਦੇ ਫੁੱਲ ਚਰਿਦੁਆਰ ਲੈ ਜਾਣੇ-ਅਜਿਹੀ ਕਿਸੇ ਮਰਯਾਦਾ ਦੀ ਸਿੱਖ ਨੂੰ ਲੋੜ ਨਹੀਂ ਹੈ । ਸਤਸੰਗ ਕਰੋ, ਬਾਣੀ ਪੜ੍ਹੋ ਅਤੇ ਪ੍ਰਾਭੂ-ਚਰਨਾਂ ਵਿਚ ਅਰਦਾਸ ਕਰੋ । ਕਿਸੇ ਖਾਸ ਸ਼੍ਰੇਣੀ ਦੇ ਮਨੁੱਖ ਦਾ ਕੋਈ ਠੇਕਾ ਨਹੀਂ ਹੈ, ਹਰੇਕ ਸਿੱਖ ਆਪ ਹੀ ਇਹ ਸਾਰੇ ਉੱਦਮ ਕਰ ਸਕਦਾ ਹੈ ।

ਵਿਆਹ ਵੇਲੇ ਦੀ ਬ੍ਰਾਹਮਣ ਦੀ ਮੁਥਾਜੀ ਗੁਰੂ ਰਾਮਦਾਸ ਜੀ ਨੇ ਦੂਰ ਕਰ ਦਿੱਤੀ । ਵਿਆਹ ਵੇਲੇ ਜਿਹੜੀਆਂ ਚਾਰ ਲਾਵਾਂ ਵੇਦੀ ਗੱਡ ਕੇ ਬ੍ਰਾਹਮਣ ਆ ਕੇ ਕਰਾਂਦਾ ਸੀ ਅਤੇ ਵੇਦ-ਮੰਤ੍ਰ ਆਦਿਕ ਪੜ੍ਹਦਾ ਸੀ, ਉਹ ਚਾਰ ਲਾਵਾਂ ਪੜ੍ਹਨ ਦਾ ਅਧਿਕਾਰ ਗੁਰੂ ਰਾਮਦਾਸ ਜੀ ਨੇ ਹਰੇਕ ਸਿੱਖ ਨੂੰ ਦੇ ਦਿੱਤਾ । ਸੂਹੀ ਰਾਗ ਵਿਚ ਉਹਨਾਂ ਇਕ 'ਛੰਤ' ਚਾਰ ਪਉੜੀਆਂ ਵਾਲਾ ਲਿਖ ਦਿੱਤਾ, ਜੋ ਵਿਆਹਾਂ ਸਮੇਂ ਸਿੱਖ ਪੜ੍ਹਦੇ ਹਨ, ਅਤੇ ਕਿਸੇ ਗੱਲੋਂ ਬ੍ਰਾਹਮਣ ਦੇ ਮੁਥਾਜ ਨਹੀਂ ਰਹਿੰਦੇ ।

ਇਸ ਤਰ੍ਹਾਂ ਸਹਿਜੇ ਸਹਿਜੇ ਸਿੱਖ-ਜਨਤਾ ਬ੍ਰਾਹਮਣ ਦੇ ਜੂਲੇ ਰੇਠੋਂ ਨਿਕਲਦੀ ਗਈ, ਅਤੇ ਸਿੱਖ-ਧਰਮ ਹਿੰਦੂ ਰਸਮਾਂ-ਰੀਤਾਂ ਤੋਂ ਵੱਖਰਾ ਹੁੰਦਾ ਗਿਆ ।

## ਗੁਰੂ ਰਾਮਦਾਸ ਜੀ ਤੇ ਅੰਮ੍ਰਿਤਸਰ

{ ਵਲੋਂ : ਪ੍ਰੋ. ਪ੍ਰਕਾਸ਼ ਸਿੰਘ, ਇਨਚਾਰਜ, ਸਿੱਖ ਇਤਿਹਾਸ ਖੋਜ ਵਿਭਾਗ, }  
ਮਾਲਸਾ ਕਾਲਜ, ਅੰਮ੍ਰਿਤਸਰ

ਸ੍ਰੀ ਗੁਰੂ ਰਾਮਦਾਸ ਜੀ ਜਿਥੇ ਪੂਰਨ ਮਨੁੱਖ, ਮਹਾਨ ਪਵਿੱਤਰ ਆਤਮਾ, ਅਰਸ਼ੀ ਢਾਡੀ ਤੇ ਉੱਚ-ਕੋਟੀ ਦੇ ਕਮਾਲ ਦੇ ਕਵੀ ਸਨ ਉਥੇ ਨਾਲ ਹੀ ਇਕ ਬਹੁਤ ਵੱਡੇ ਸਮਾਜਕ ਉਸਰਦੀਏ ਵੀ ਸਨ। ਸਤਿਗੁਰੂ ਨਾਨਕ ਦੇਵ ਜੀ ਦੇ ਦਰਸਾਏ ਹੋਏ ਮਾਰਗ ਤੇ ਚਲਦੇ ਹੋਏ ਆਪ ਨੇ ਕਈ ਪੱਖੋਂ ਸਮਾਜਕ ਪਰੀਵਰਤਨ ਲਿਆਂਦੇ। ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਆਪ ਨੇ ਅੰਮ੍ਰਿਤਸਰ ਦੀ ਨੀਂਹ ਰੱਖੀ ਤੇ ਆਪਣੀ ਨਿਗਰਾਨੀ ਹੇਠ ਇਸ ਦੀ ਉਸਾਰੀ ਕੀਤੀ। ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਦੀ ਅਮਰ ਯਾਦਗਾਰ ਹੈ। ਅੰਮ੍ਰਿਤਸਰ ਦਾ ਭਾਵ ਹੈ ਅੰਮ੍ਰਿਤ-ਸਰੋਵਰ—ਪਵਿੱਤਰ ਸਰੋਵਰ, ਜਿਸ ਵਿਚਕਾਰ ਦਰਬਾਰ ਸਾਹਿਬ ਸਸ਼ੋਭਤ ਹੈ।

ਪੰਜਾਬ ਨੂੰ ਸਿੱਖ ਗੁਰੂ ਸਾਹਿਬਾਂ ਨੇ ਨਿਵਾਜਿਆ ਤੇ ਮਾਣ ਬਖਸ਼ਿਆ। ਇਥੇ ਸਤਿਗੁਰੂ ਸਾਹਿਬਾਂ ਦੇ ਵਸਾਏ ਹੋਏ ਕਈ ਸ਼ਹਿਰ ਉਨ੍ਹਾਂ ਦੀ ਪਵਿੱਤਰ ਯਾਦ ਤਾਜ਼ਾ ਕਰਦੇ ਹੋਏ, ਸਾਨੂੰ ਮਿੱਠੇ ਮਿੱਠੇ ਸੁਨੇਹੇ ਪਏ ਦਿੰਦੇ ਹਨ। ਧਰਮ ਦੇ ਪਰਚਾਰ ਲਈ, ਸਾਂਝੇ ਪਿਆਰ ਲਈ, ਵਣਜ-ਵਪਾਰ ਲਈ ਤੇ ਸਮਾਜਕ ਸੁਧਾਰ ਲਈ ਗੁਰੂ ਸਾਹਿਬਾਂ ਨੇ ਕਈ ਨਗਰ ਵਸਾਏ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ (ਰਾਵੀ) ਵਸਾਇਆ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਨੂੰ ਭਾਗ ਲਾਏ। ਗੁਰੂ ਅਮਰਦਾਸ ਜੀ ਨੇ ਬਾਉਲੀ ਲਵਾ ਕੇ ਗੋਇੰਦਵਾਲ

ਸਾਹਿਬ ਅਬਾਦ ਕੀਤਾ। ਗੁਰੂ ਰਾਮਦਾਸ ਜੀ ਨੇ ਜੰਗਲ ਵਿਚ ਮੰਗਲ  
ਲਾ ਕੇ ਅੰਮ੍ਰਿਤਸਰ ਦੀ ਨੀਂਹ ਰੱਖੀ।

ਕਿਤਨੇ ਭਾਵ-ਪੂਰਤ ਹਨ ਪ੍ਰੋ: ਪੂਰਨ ਸਿੰਘ ਦੇ ਇਹ ਸ਼ਬਦ :

ਇਹ ਗੁਰਾਂ ਵਾਲੀ ਧਰਤੀ ਹੈ,

ਇਥੇ 'ਸੱਚਾ ਦਰਬਾਰ' ਹੈ,

ਇਥੇ ਦਿਲ ਪਿਆ ਬੁਕਦਾ,

ਸਿਰ ਖਿਆਂ ਨਿਵਦਾ।

ਪੰਜਾਬ ਸੱਚ ਮੁੱਚ 'ਗੁਰਾਂ ਵਾਲੀ ਧਰਤੀ' ਹੈ। ਉਂਜ ਤਾਂ 'ਪੰਜਾਬ  
ਸਾਰਾਂ ਜੀਂਦਾ ਗੁਰੂ ਦੇ ਨਾਮ-ਤੇ' ਹੀ ਪਿਆ ਹੈ, ਇਥੇ ਚੱਪੇ ਚੱਪੇ ਤੇ ਗੁਰਾਂ  
ਦੀ ਮੁਹਰ ਹੈ, ਪਰ ਸ਼ਾਇਦ ਸਤਿਗੁਰਾਂ ਦੀ ਸਭ ਤੋਂ ਵੱਡੀ ਛਾਪ, ਜੋ  
ਪੰਜਾਬ ਤੇ ਲੱਗੀ ਹੋਈ ਹੈ, ਉਹ ਹੈ 'ਸੱਚਾ ਦਰਬਾਰ'।

ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਤਿਗੁਰਾਂ ਦੀ ਅਮਰ  
ਯਾਦਗਾਰ ਹੈ, ਜਿਥੇ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੈ, ਜਿਥੇ ਦਿਨ ਰਾਤ  
ਗੁਰੂ ਦੇ ਨਾਮ ਦਾ ਪਰਵਾਹ ਪਿਆ ਚਲਦਾ ਹੈ।

ਸਿੱਖ ਧਰਮ ਦਾ ਕੇਂਦਰ ਹੋਣ ਕਰਕੇ, ਸ੍ਰੀ ਦਰਬਾਰ ਸਾਹਿਬ,  
ਸ੍ਰੀ ਅੰਮ੍ਰਿਤਸਰ, ਦੀ ਧਾਰਮਕ ਮਹੱਤਤਾ ਤੇ ਇਤਿਹਾਸਕ ਵਿਸ਼ੇਸ਼ਤਾ  
ਤਾਂ ਸਰਬੋਤਮ ਹੈ ਹੀ, ਇਸ ਪਵਿੱਤਰ ਅਸਥਾਨ ਦੀ ਕਲਾ ਦੀ ਪ੍ਰਭਤਾ,  
ਇਮਾਰਤ-ਸਾਜ਼ੀ ਤੇ ਸੁੰਦਰਤਾ ਦੀ ਖਿੱਚ ਭੀ ਕੋਈ ਘਟ ਸੇਸ਼ਟ  
ਨਹੀਂ। ਇਹ ਧਰਮ-ਅਸਥਾਨ ਸਿੱਖਾਂ ਦਾ ਹਰ ਪੱਖੋਂ ਕੇਂਦਰ ਹੋਣ ਦੇ  
ਠਾਲ ਨਾਲ ਸਿੱਖ ਸੱਭਿਅਤਾ ਤੇ ਕਲਾ ਦੀ ਜੀਉਂਦੀ-ਜਾਗਦੀ  
ਤਸਵੀਰ ਵੀ ਹੈ।

ਸ੍ਰੀ ਦਰਬਾਰ ਸਾਹਿਬ ਦੀ ਕਲਾ ਦੀ ਸਲਾਘਾ ਅੱਜ ਭਾਰਤੀਆਂ  
ਨਾਲੋਂ ਵੀ ਵਧੇਰੇ ਦੁਨੀਆਂ ਦੇ ਕਲਾਕਾਰ-ਉਸਰਈਏ ਕਰ ਰਹੇ ਹਨ।  
ਨਾਮ ਦੇ ਚਲ ਰਹੇ ਪਰਵਾਹ ਦੇ ਤੌਰ ਤੇ ਇਥੇ ਕੇਵਲ ਰੂਹਾਨੀਅਤ ਹੀ

ਰੂਪਮਾਨ ਨਹੀਂ ਹੋ ਰਹੀ, ਸਗੋਂ ਕੀਰਤਨ ਦੇ ਰੂਪ ਵਿਚ ਨਿਰਮਲ ਸੰਗੀਤ ਤੇ ਗੁਰਬਾਣੀ ਦੀ ਸ਼ਕਲ ਵਿਚ ਰੱਬੀ-ਕਵਿਤਾ ਪ੍ਰਕਾਸ਼ਮਾਨ ਹੋ ਰਹੇ ਹਨ। ਇਨ੍ਹਾਂ ਸਰਬੋਤਮ ਗੁਣਾਂ ਤੇ ਸੂਖਮ ਹੁਨਰਾਂ ਦੀ ਗੌਰਵਤਾ ਕਾਰਨ ਹੀ ਦਰਬਾਰ ਸਾਹਿਬ ਦਾ, ਹਰ ਸ਼ਰਧਾਲੂ ਯਾਤਰੂ ਤੇ ਹੀ ਨਹੀਂ ਸਗੋਂ ਹਰ ਪ੍ਰਕਾਰ ਦੇ ਦਰਸ਼ਕ ਤੇ ਭਰਪੂਰ ਅਸਰ ਪੈਂਦਾ ਹੈ। ਅੱਜ ਹਰ ਸਿੱਖ ਤੋਂ ਗ਼ੈਰ-ਸਿੱਖ ਦਰਸ਼ਕ, ਜੋ ਇਕ ਵੇਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਕੇ ਪਰਤਦਾ ਹੈ, ਉਹ ਪਰਭਾਵਤ ਹੋਏ ਬਿਨਾਂ ਨਹੀਂ ਰਹਿੰਦਾ। ਇਹ ਧਰਮ-ਕੇਂਦਰ ਜਿਥੇ ਮਨੁੱਖ ਦੀ ਆਤਮਾ ਨੂੰ ਹੁਲਾਸ ਤੇ ਵਿਗਾਸ ਦੇਂਦਾ ਹੈ ਉਥੇ ਸਮਾਜ-ਸੇਵਾ ਦਾ ਅਵਸਰ ਪਰਦਾਨ ਕਰਦਾ ਹੈ ਤੇ ਕਲਾ ਤੇ ਸੁੰਦਰਤਾ ਲਈ ਨਵੀਂ ਪਰੇਰਨਾ ਵੀ। ਸ਼ਾਇਦ ਤਾਹੀਓਂ ਸਿੱਖਾਂ ਦੀ ਨਿਤ ਦੀ ਅਰਦਾਸ ਦਾ ਇਕ ਅਨਿਖੜਵਾਂ ਅੰਗ ਹੈ ਇਹ ਮੰਗ : "ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ-ਇਸ਼ਨਾਨ", ਇਥੇ ਭਗਤੀ ਤੇ ਸੇਵਾ ਦਾ ਸੁਮੇਲ ਹੈ, ਇਥੇ ਗੁਰਬਾਣੀ ਦੇ ਪਾਠ ਤੇ ਕੀਰਤਨ ਦੇ ਸੋਮੇ ਸਦਾ ਚਲਦੇ ਰਹਿੰਦੇ ਹਨ। ਸਿਖੀ ਦੇ ਇਸ ਮਹਾਨ ਤੀਰਥ ਤੇ ਸ਼ਭ ਤੋਂ ਵੱਡੇ ਕੇਂਦਰ ਦੀ ਨੀਂਹ ਰਖਣ ਦਾ ਮਾਣ ਗੁਰੂ ਰਾਮਦਾਸ ਜੀ ਨੂੰ ਪ੍ਰਾਪਤ ਹੋਇਆ।

### ਕਦੇ ਇਥੇ ਘਣਾ ਜੰਗਲ ਸੀ--

ਉਹ ਧਰਤੀ, ਜਿਥੇ ਅੱਜ ਕੱਲ੍ਹ ਦਰਬਾਰ ਸਾਹਿਬ ਸ਼ੋਭਨੀਯ ਹੈ ਤੇ ਜਿਥੇ ਅੰਮ੍ਰਿਤਸਰ ਦਾ ਮਸ਼ਹੂਰ ਨਗਰ ਵਸਿਆ ਹੋਇਆ ਹੈ, ਪੁਰਾਣਿਆਂ ਸਮਿਆਂ ਵਿਚ ਇਕ ਸੰਘਣਾ ਜੰਗਲ ਸੀ। ਆਵਾਜਾਈ ਤੋਂ ਦੁਰਾਡੇ ਇਕ ਕੁਦਰਤੀ ਇਕਾਂਤ ਵਾਲਾ ਅਸਥਾਨ ਸੀ। ਇਸ ਜੰਗਲ ਵਿਚ ਜੰਗਲੀ ਦਰੱਖਤਾਂ ਤੋਂ ਇਲਾਵਾ ਬੇਰੀਆਂ ਤੇ ਅੰਬ ਬਹੁਤ ਸਨ। ਇਹਨਾਂ ਦਰੱਖਤਾਂ ਵਿਚਕਾਰ ਇਕ ਕੁਦਰਤੀ ਛੱਪੜ ਸੀ, ਜਿਥੇ ਕਦੇ ਕਦਾਈਂ ਰੱਬ ਦੇ ਪਿਆਰੇ ਜੰਗਲ ਵਿਚੋਂ ਲੰਘਦੇ ਆ ਟਿਕਦੇ

ਤੇ ਪਰਮ-ਤਮਾ ਦੇ ਸਿਮਰਨ ਵਿਚ ਜੁੜੇ ਰਹਿੰਦੇ ।

ਡਾ: ਹਰੀ ਰਾਮ ਗੁਪਤਾ ਅਨੁਸਾਰ ਸਿਕੰਦਰ ਦੇ ਹਮਲੇ ਸਮੇਂ ਇਸ ਧਰਤੀ ਤੇ ਇਕ ਨਿੱਕਾ ਜਿਹਾ ਕਿਲ੍ਹਾ ਬਣ ਚੁਕਾ ਸੀ,\* ਜੋ ਕਿ ਬਾਅਦ ਵਿਚ ਵਰਤੋਂ ਵਿਚ ਨਾ ਆਣ ਕਰਕੇ ਢਹਿ-ਢੇਰੀ ਹੋ ਗਿਆ । ਪਰ ਸਮਾ ਬੀਤ ਜਾਣ ਤੇ ਸਿੱਖ ਧਰਮ ਦੇ ਵਿਕਾਸ ਦੇ ਨਾਲ ਇਹ ਅਸਥਾਨ, ਉਜਾਗਰ ਹੋਇਆ । ਇਤਿਹਾਸ ਦੇ ਪੰਨਿਆਂ ਤੇ ਇਸ ਦਾ ਜ਼ਿਕਰ ਹੋਣ ਲੱਗਾ । ਇਸ ਦਾ ਪੰਜਾਬ ਦੇ ਇਤਿਹਾਸ ਵਿਚ ਵਿਸ਼ੇਸ਼ ਥਾਂ ਰਿਹਾ ਹੈ । ਇਸ ਵਿਚ ਕੋਈ ਅਤ-ਕੱਥਨੀ ਨਹੀਂ ਹੋਵੇਗੀ ਕਿ ਅੱਧਾ ਸਿੱਖ ਇਤਿਹਾਸ ਅੰਮ੍ਰਿਤਸਰ ਜਾਂ ਇਸ ਦੇ ਦੁਆਲੇ ਘੁੰਮਦਾ ਇਤਿਹਾਸ ਹੈ । ਵਾਹਗੇ ਵਲੋਂ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੋਣ ਕਰਕੇ ਇਸ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ ਤੇ ਭਾਰਤ ਦੇ ਇਤਿਹਾਸ ਵਿਚ ਨਹੀਂ, ਸਗੋਂ ੧੯੬੫ ਦੇ ਪਾਕਿਸਤਾਨ ਦੇ ਹਮਲੇ ਪਿਛੋਂ ਸੰਸਾਰ ਦੇ ਇਤਿਹਾਸ ਵਿਚ ਪ੍ਰਸਿੱਧੀ ਪ੍ਰਾਪਤ ਕਰ ਲਈ ਹੈ ।

ਸਿਖ ਧਰਮ ਦੇ ਮੋਢੀ, ਗੁਰੂ ਨਾਨਕ ਦੇਵ, ਇਕ ਤੋਂ ਵਧ ਵੇਰ ਇਥੇ ਆਏ ਜਾਂ ਇਥੋਂ ਲੰਘੇ । ੧੫੫੨ ਈ: ਵਿਚ ਭਾਈ ਮਰਦਾਨੇ ਦੇ ਨਾਲ ਪਹਿਲੀ ਵੇਰ ਇਥੋਂ ਲੰਘੇ ਅਤੇ ਇਥੋਂ ਦੀ ਪਵਿੱਤਰਤਾ ਤੇ ਮਹੱਤਤਾ ਦੀ ਪੇਸ਼ੀਨਗੋਈ ਕੀਤੀ । ਇਸ ਤੋਂ ਮਗਰੋਂ ਫਿਰ ਕਈ ਵਾਰੀ ਗੁਰੂ ਜੀ ਭਾਈ ਲਹਿਣਾ ਜੀ (ਜੋ ਕਿ ਬਾਅਦ ਵਿਚ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪਰਸਿੱਧ ਹੋਏ) ਨੂੰ ਨਾਲ ਲੈ ਕੇ ਇਥੇ ਆਂਦੇ ਰਹੇ । ਕਹਿੰਦੇ ਹਨ ਇਸ ਜੰਗਲ ਵਿਚ ਹੀ ਗੁਰੂ ਨਾਨਕ ਦੇਵ ਜੀ

\*ਸਪਤਾਹਿਕ ਸਪੈਕਸਮੈਨ (ਅੰਗਰੇਜ਼ੀ) ਸਾਲਾਨਾ ਅੰਕ ੧੯੬੫

ਤਾਰੀਖ ਖਾਲਸਾ, ਪੰਨਾ ੬੪੪

ਕਿਵੀ ਸੰਤੋਖ ਸਿੰਘ, ਸੂਰਜਪ੍ਰਕਾਸ਼ (ਵਜ਼ੀਰ ਹਿੰਦ ਪ੍ਰੈਸ, ਅੰਮ੍ਰਿਤਸਰ)

ਨੂੰ ਬਾਬਾ ਬੁੱਢਾ ਜੀ ਬਾਲ ਅਵਸਥਾ ਵਿਚ ਮਿਲੇ\* । ਮਹਾਂ ਕਵੀ ਭਾਈ ਸੰਤੋਖ ਸਿੰਘ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਇਸ ਥਾਂ ਦੀ ਕੁਦਰਤੀ ਖਿੱਚ, ਮਹੱਤਤਾ ਤੇ ਵਡਿਆਈ ਬਾਰੇ ਗੁਰੂ ਅੰਗਦ ਵੇਵ ਜੀ ਨੂੰ ਦੱਸਿਆ ਅਤੇ ਉਨ੍ਹਾਂ ਨੇ ਅਗਾਂਹ ਆਪਣੇ ਜਾ-ਨਸ਼ੀਨ ਗੁਰੂ ਅਮਰਦਾਸ ਜੀ ਨੂੰ । ਤੀਜੇ ਗੁਰੂ ਜੀ ਨੇ ਭਾਈ ਜੇਠਾ ਜੀ ਨੂੰ, ਜੋ ਕਿ ਮਗਰੋਂ ਗੁਰੂ ਰਾਮਦਾਸ ਅਖਵਾਏ, ਇਸ ਥਾਂ ਤੇ ਸਰੋਵਰ ਖੁਦਵਾਣ, ਧਰਮ-ਕੇਂਦਰ ਬਣਾਣ ਤੇ ਨਗਰ ਵਸਾਣ ਲਈ ਭੇਜਿਆ ।

### ਗੁਰੂ ਰਾਮਦਾਸ ਜੀ ਦੀ ਸੇਵਾ—

ਜਿਸ ਤਰ੍ਹਾਂ ਦੂਸਰੇ ਗੁਰੂ ਜੀ ਦੀ ਮੌਜੂਦਗੀ ਵਿਚ ਸ੍ਰੀ (ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਸਾ ਕੇ ਲੋਕ-ਸੇਵਾ ਦਾ ਕੰਮ ਸ਼ੁਰੂ ਕਰ ਦਿਤਾ ਸੀ, ਗੁਰੂ ਰਾਮਦਾਸ ਜੀ ਨੇ ਅੰਮ੍ਰਿਤ-ਸਰੋਵਰ ਦੀ ਖੁਦਵਾਈ ਤੇ ਨਗਰ ਵਸਾਣ ਦੀ ਸੇਵਾ ਤੀਜੇ ਸਤਿਗੁਰੂ ਦੀ ਆਗਿਆ ਅਨੁਸਾਰ ਅਰੰਭ ਦਿਤੀ । ਬਾਉਲੀ ਸਾਹਿਬ ਗੋਇੰਦਵਾਲ ਦੀ ਸੇਵਾ ਲਗਾਤਾਰ ਛੇ ਸਾਲ ਹੁੰਦੀ ਰਹੀ ਸੀ । ਉਸ ਸੇਵਾ ਵਿਚ ਸ੍ਰੀ (ਗੁਰੂ) ਰਾਮਦਾਸ ਜੀ ਨੇ ਤਨੋਂ ਮਨੋਂ ਹਿੱਸਾ ਪਾਇਆ ਅਤੇ ਤਜਰਬਾ ਹਾਸਲ ਕੀਤਾ । ਆਪ ਨੇ ਸੰਗਤ ਨਾਲ ਰਲ ਕੇ ਸੇਵਾ ਕੀਤੀ । ਆਪ ਟੋਕਰੀ ਢੋਈ । ਰਿਸ਼ਤੇਦਾਰਾਂ ਤੇ ਸਬੰਧੀਆਂ ਦੇ ਮੋਹਣਿਆਂ ਤਾਹਨਿਆਂ ਦੀ ਪਰਵਾਹ ਨਾ ਕੀਤੀ, ਸਗੋਂ ਅਡੋਲ ਰਹਿ ਕੇ, ਸ਼ਰਧਾ ਸਿਦਕ ਤੇ ਗੁਰੂ-ਪਿਆਰ ਦਾ ਉਹ ਸਬੂਤ ਦਿਤਾ, ਜਿਸ ਦੀ ਮਿਸਾਲ ਲਭਣੀ ਕਠਨ ਹੈ । ਇਸ ਅਡੋਲ ਨਿਸਚੇ, ਬੇਮਿਸਾਲ ਸੇਵਾ, ਅਥਾਹ ਗੁਰੂ-ਪ੍ਰੇਮ ਤੇ ਇਕ-ਰਸ ਨਾਮ-ਸਿਮਰਨ ਸਦਕਾ ਆਪ ਨੂੰ ਗੁਰ-ਗੱਦੀ ਦੇਣ ਤੋਂ ਪਹਿਲਾਂ ਹੀ ਗੁਰੂ ਅਮਰਦਾਸ ਜੀ ਨੇ ਚੁਣ ਕੇ, ਅੰਮ੍ਰਿਤਸਰ ਨਗਰ ਵਸਾਣ ਦੀ

\*ਸੱਯਦ ਮੁਹੰਮਦ ਲਤੀਫ, ਹਿਸਟਰੀ ਆਫ਼ ਦੀ ਪੰਜਾਬ, ਪੰਨਾ ੨੪੭.

†ਕਵੀ ਸੰਤੋਖ ਸਿੰਘ, ਸੂਰਜ ਪ੍ਰਕਾਸ਼ (ਵਜ਼ੀਰ ਹਿੰਦ ਪ੍ਰੈਸ, ਅੰਮ੍ਰਿਤਸਰ)  
ਪੰਨਾ ੨੦੮੮ ਤੇ ੨੦੮੯.

ਜ਼ਿਮੇਵਾਰੀ ਸੌਂਪੀ। ਫਿਰ ਆਪ ਦੀ ਵੀਹ ਸਾਲ ਦੀ ਲਗਾਤਾਰ ਇਕ-ਰਸ ਕੀਤੀ ਭਗਤੀ ਤੇ ਨਿਸ਼ਕਾਮ ਸੇਵਾ ਨੂੰ ਮੁਖ ਰਖ ਕੇ ਹੀ ਗੁਰੂ ਅਮਰਦਾਸ ਜੀ ਨੇ ਗੁਰ-ਗੱਦੀ ਲਈ ਆਪ ਨੂੰ ਚੁਣਿਆ :

‘ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ’  
ਲਾਹਿਓਨੁ ਸਭਨਾ ਕਾ ਅਭਿਮਾਨੁ ॥’ (ਵਾਰ ਬਿਲਾਵਲ ਮ: ੪,੮੫੩)

## ਗੁਰੂ-ਚੱਕ ਵਸਾਣਾ

ਗੋਇੰਦਵਾਲ ਵਿਚ ਬਾਉਲੀ ਦੀ ਖੁਦਾਈ ਤੇ ਚਿਣਾਈ ੧੫੬੦ ਸੰਨ ਦੇ ਲਗਪਗ ਹੋਈ। ਗੁਰੂ ਅਮਰਦਾਸ ਜੀ ਨੂੰ ਗੁਰ-ਗੱਦੀ ਤੇ ਬੈਠਿਆਂ ਬਾਰਾਂ ਸਾਲ ਹੋ ਚੁਕੇ ਸਨ ਤੇ ਆਪ ਨੇ ਗੋਇੰਦਵਾਲ ਨੂੰ ਹੀ ਆਪਣਾ ਕੇਂਦਰ ਬਣਾਇਆ। (ਬਾਉਲੀ ਸਾਹਿਬ ਬਣਨ ਤੋਂ ਬਾਅਦ ਆਪ ਜੋਤੀ ਜੋਤਿ ਸਮਾਣ ਤੱਕ ਦਸ ਸਾਲ ਹੋਰ ਇਥੇ ਹੀ ਵਿਚਰੇ)। ਜਰਨੈਲੀ ਸੜਕ ਦੇ ਕੰਢੇ ਹੋਣ ਕਰਕੇ ਇਥੇ ਆਵਾਜਾਈ ਸੌਖੀ ਸੀ ਤੇ ਉਦੋਂ ਤੱਕ ਸਿੱਖ-ਧਰਮ ਦੇ ਪਰਚਾਰ ਦਾ ਬੜਾ ਹੀ ਉੱਘਾ ਕੇਂਦਰ ਬਣਿਆ ਰਿਹਾ। ਗੁਰੂ ਅਮਰਦਾਸ ਜੀ ਨੇ ਸਾਰਾ ਸਮਾ ਮਾਝੇ ਦੇ ਪਿੰਡਾਂ ਵਿਚ ਹੀ ਵਿਚਰ ਕੇ ਬਤੀਤ ਕੀਤਾ। ਸਤਿਗੁਰੂ ਜੀ ਇਸ ਇਲਾਕੇ ਦੇ ਚੰਗੀ ਤਰ੍ਹਾਂ ਜਾਣੂ ਸਨ। ਸਿੱਖਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਸੀ। ਤੀਜੇ ਸਤਿਗੁਰੂ ਜੀ ਨੇ ਇਹ ਜ਼ਰੂਰੀ ਸਮਝਿਆ ਕਿ ਸਿੱਖੀ ਦਾ ਕੇਂਦਰ ਮਾਝੇ ਦੇ ਵਿਚਕਾਰਲੇ ਇਲਾਕੇ ਵਿਚ ਬਣਾਇਆ ਜਾਏ। ਨਵੇਂ ਕੇਂਦਰ ਵਾਸਤੇ ਸਤਿਗੁਰੂ ਜੀ ਨੇ ਇਹ ਨਵੀਂ ਥਾਂ ਚੁਣੀ। ਲਾਗੇ ਦੇ ਪਿੰਡਾਂ—ਗੁਮਟਾਲਾ, ਤੁੰਗ, ਗਿਲਵਾਲੀ, ਸੁਲਤਾਨਵਿੰਡ ਆਦਿ ਦੇ ਪਤਵੰਤਿਆਂ ਨੂੰ ਬੁਲਵਾ ਕੇ ਦਸਿਆ ਕਿ ਉਹ ਚਾਹੁੰਦੇ ਹਨ ਕਿ ਇਥੇ ਪਿੰਡ ਵਸਾਇਆ ਜਾਏ। ਇਹ ਜ਼ਿਕਰ ਸੰਨ ੧੫੭੦ ਦੇ ਅੱਧ ਦਾ ਹੈ। ਇਥੇ ਪਰਗਣਾ ਲੈ ਲਿਆ ਗਿਆ ਅਤੇ ਜਦ ਗੋਇੰਦਵਾਲ ਵਿਖੇ ਬਾਉਲੀ ਦੀ ਖੁਦਾਈ ਮੁਕੰਮਲ ਹੋ ਗਈ ਤਾਂ ਇਸ ਦੇ ਥੋੜੇ-ਚਿਰ ਮਗਰੋਂ

ਗੁਰੂ ਅਮਰਦਾਸ ਜੀ ਨੇ ਸ੍ਰੀ (ਗੁਰੂ) ਰਾਮਦਾਸ ਜੀ ਨੂੰ ਹੁਕਮ ਕੀਤਾ ਕਿ  
ਅੰਮ੍ਰਿਤਸਰ ਵਸਾਓ :

ਅਰੈ ਪਰਗਣਾ ਤੁਮਰੇ ਪਾਸ ॥

ਬਲ ਆਛੇ ਪਿਖ ਕਰਹੁ ਨਿਵਾਸ ॥ (ਸੂਰਜ ਪ੍ਰਕਾਸ਼ ੨--੧੨)

ਆਪ ਨੇ ੧੫੭੦ ਈ.\* ਵਿਚ ਆ ਕੇ ਅੰਮ੍ਰਿਤਸਰ ਨਗਰ  
ਦੀ ਨੀਂਹ ਰਖੀ। ਇਥੇ ਉਸ ਸਰੋਵਰ ਦਾ ਟੱਕ ਲਾਇਆ, ਜਿਸ ਦਾ  
ਨਾਮ ਸੰਤੋਖਸਰ ਹੈ। ਆਪ ਜਿਸ ਟਾਹਲੀ ਹੇਠ ਬੈਠ ਕੇ ਸੇਵਾ  
ਕਰਵਾਂਦੇ ਸਨ, ਉਹ ਹੁਣ ਤਕ ਮੌਜੂਦ ਹੈ। ਥੋੜੀ ਦੇਰ ਮਗਰੋਂ ਅੰਮ੍ਰਿਤ  
ਸਰੋਵਰ (ਅੰਮ੍ਰਿਤਸਰ) ਦਾ ਟੱਕ ਲਾਇਆ ਗਿਆ। "ਚੱਕ ਗੁਰੂ"  
ਬਾਅਦ ਵਿਚ 'ਚੱਕ ਰਾਮਦਾਸ' ਅਤੇ ਫਿਰ 'ਰਾਮਦਾਸਪੁਰ' ਕਰ ਕੇ ਵੀ  
ਪਰਿਸ਼ਿੱਧ ਹੋਇਆ। ਜਦੋਂ ਗੁਰੂ ਰਾਮਦਾਸ ਜੀ ਗੁਰੂ ਬਣੇ ਤੇ ਗੁਰੂ  
ਅਮਰਦਾਸ ਜੀ ਦੀ ਆਗਿਆ ਨਾਲ ਇਥੇ ਆ ਵੱਸੇ ਤਾਂ ਇਸ ਦੀ ਵਸੋਂ  
ਦਿਨਾਂ ਵਿਚ ਹੀ ਬੜੀ ਵਧ ਗਈ। ਇਥੇ ਇਕ ਨਗਰ ਵਸ ਜਾਣ ਦੀ  
ਸੰਭਾਵਨਾ ਹੋ ਗਈ। ਇਹ ਪਿੰਡ ਜਾਂ ਚੱਕ ਨਾ ਰਿਹਾ। ਗੁਰੂ ਕੀ  
ਨਗਰੀ ਅਖਵਾਣ ਲਗ ਪਿਆ। ਸੰਨ ੧੫੭੭ ਵਿਚ ਗੁਰੂ ਰਾਮਦਾਸ  
ਜੀ ਨੇ ਪਿੰਡ ਤੁੰਗ ਵਾਲਿਆਂ ਤੋਂ ਪੰਜ ਸੌ ਵਿਘੇ ਜ਼ਮੀਨ ਸਤ ਸੌ ਰੁਪਏ  
ਦੇ ਕੇ ਹੋਰ ਖਰੀਦੀ ਅਤੇ ਪਟਾ ਕਰਾ ਲਿਆ। ਇਹ ਨਵੀਂ ਖਰੀਦੀ  
ਜ਼ਮੀਨ ਪਿੰਡ ਤੁੰਗ ਦੀ ਮਾਲਕੀ ਸੀ। ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ  
ਲਗਾ ਕਿ ਗੁਰ-ਸਿਖੀ ਦਾ ਕੇਂਦਰੀ ਅਸਥਾਨ ਨਵੇਂ ਵਸ ਰਹੇ ਥਾਂ ਤੇ  
ਬਣਨਾ ਹੈ ਤਾਂ ਕਈ ਕਿੱਤਿਆਂ ਦੇ ਲੋਕਾਂ ਨੇ ਇਥੇ ਘਰ ਬਣਾਣੇ ਸ਼ੁਰੂ  
ਕਰ ਦਿੱਤੇ। ਭਾਈ ਸਾਲੋਂ ਤੇ ਕੁਝ ਕੁ ਹੋਰ ਗੁਰੂ ਘਰ ਦੇ ਅਨੰਨ

\*ਡਾ: ਗੰਡਾ ਸਿੰਘ ਅਨੁਸਾਰ ੧੫੬੪ ਈ., ਖਾਲਸਾ ਤਵਾਰੀਖ  
ਅਨੁਸਾਰ ੧੫੭੦ ਈ., ਕੁਝ ਇਤਿਹਾਸਕਾਰਾਂ ਨੇ ੧੫੭੩ ਈ.: ਵੀ ਲਿਖਿਆ  
ਹੈ। ਇਨ੍ਹਾਂ ਵਿਚੋਂ ੧੫੭੦ ਈ.: ਵਧੇਰੇ ਠੀਕ ਪਰਤੀਤ ਹੁੰਦਾ ਹੈ।



ਸੇਵਕਾਂ ਨੇ ਆਪਣੇ ਕੁਝ ਰਿਸ਼ਤੇਦਾਰਾਂ ਤੇ ਸੱਜਣਾਂ ਦੀ ਮਦਦ ਨਾਲ ਆਂਢ-ਗੁਆਂਢ ਦੇ ਪਿੰਡਾਂ ਵਿਚੋਂ ਕਈਆਂ ਨੂੰ ਪ੍ਰੇਰ ਕੇ ਇਥੇ ਲਿਆ ਵਸਾਇਆ । ਹੱਟੀਆਂ ਪੈਣੀਆਂ ਸ਼ੁਰੂ ਹੋ ਗਈਆਂ । 'ਗੁਰੂ ਬਜ਼ਾਰ' ਵਿਚ ਤਾਂ ਚੰਗੀ ਰੋਣਕ ਹੋ ਗਈ । ਫਿਰ ਸਹਿਜੇ ਸਹਿਜੇ ਜਦ ਵਸੋਂ ਵਧਦੀ ਗਈ ਤਾਂ ਅੰਮ੍ਰਿਤਸਰ (ਸਰੋਵਰ) ਦੇ ਨਾਂ ਪਰ ਨਗਰ ਦਾ ਨਾਮ ਵੀ ਅੰਮ੍ਰਿਤਸਰ ਹੀ ਪੈ ਗਿਆ, ਜੋ ਹੁਣ ਤਕ ਪਰਸਿੱਧ ਤੇ ਪਰਚੱਲਤ ਹੈ ਅਤੇ ਇਸੇ ਨਾਂ ਤੇ ਜ਼ਿਲ੍ਹੇ ਦਾ ਨਾਂ ਵੀ ਹੈ ।

### ਇਕ ਇਤਿਹਾਸਕ ਟਪਲਾ

ਕੁਝ ਇਤਿਹਾਸਕਾਰਾਂ ਨੂੰ ਇਹ ਟਪਲਾ ਲੱਗਾ ਹੈ ਕਿ ਅੰਮ੍ਰਿਤਸਰ ਉਸ ਥਾਂ ਤੇ ਵੱਸਿਆ ਹੈ ਜੋ ਜ਼ਮੀਨ ਅਕਬਰ ਵਲੋਂ ਗੁਰੂ ਜੀ ਨੂੰ ਭੇਟ ਹੋਈ ਦੱਸੀ ਜਾਂਦੀ ਹੈ । ਇਥੋਂ ਤਕ ਕਿ ਅੰਮ੍ਰਿਤਸਰ ਗਜ਼ਿਟੀਅਰ ਵਿਚ ਲਿਖਿਆ ਹੈ ਕਿ ਗੁਰੂ ਰਾਮਦਾਸ ਸੰਨ ੧੫੭੪ ਈ: ਵਿਚ ਸਰੋਵਰ ਦੇ ਪਾਸ ਆ ਟਿਕੇ ਅਤੇ ਆਪ ਨੇ ੧੫੭੭ ਈ: ਵਿਚ ੫੦੦ ਵਿਘੇ ਜ਼ਮੀਨ ਅਕਬਰ ਪਾਸੋਂ ਪ੍ਰਾਪਤ ਕੀਤੀ । ਇਹ ਗੱਲ ਠੀਕ ਨਹੀਂ । ਮੈਲਕਾਮ ਅਨੁਸਾਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਅਕਬਰ ਸਿੱਖ ਗੁਰੂਆਂ ਨੂੰ ਮਿਲਣ ਲਈ ਆਉਂਦਾ ਰਿਹਾ ਅਤੇ ਉਸ ਨੇ ਦੋ ਤਿੰਨ ਵੇਰ ਕੁਝ ਜ਼ਮੀਨ ਆਦਿ (ਕੁਝ ਇਤਿਹਾਸਕਾਰਾਂ ਅਨੁਸਾਰ, ਦਸ ਬਾਰ੍ਹਾਂ ਪਿੰਡ) ਭੇਟ ਕਰਨੀ ਚਾਹੀ, ਪਰ ਗੁਰੂ ਸਾਹਿਬਾਂ ਨੇ ਇਹ ਜ਼ਰੀਰ ਸਵੀਕਾਰ ਨਹੀਂ ਸੀ ਕੀਤੀ, ਕਿਉਂਕਿ ਗੁਰੂ ਨਾਨਕ ਦੇ ਘਰ ਦਾ ਇਹ ਅਸੂਲ ਸੀ ਕਿ ਗੁਰੂ ਕਾ ਲੰਗਰ ਤੇ ਹੋਰ ਸਿੱਖ ਸੰਸਥਾਵਾਂ ਸਿੱਖ ਸੇਵਕਾਂ ਦੇ ਗੂੜ੍ਹੇ ਪਸੀਨੇ ਦੀ ਕਮਾਈ ਵਿਚੋਂ ਆਈਆਂ ਭੇਟਾਂ ਨਾਲ ਹੀ ਚਲਾਈਆਂ ਜਾਣ ।

'ਬਾਬੇ ਕਿਆਂ' ਤੇ 'ਬਾਬਰ ਕਿਆਂ' ਦਾ ਮੇਲ ਹੁੰਦਾ ਰਿਹਾ, ਪਰ ਇਹੋ ਜਹੀ ਜ਼ਰੀਰ ਕਿਸੇ ਗੁਰੂ ਜੀ ਨੇ ਵੀ ਪਰਵਾਨ ਨਹੀਂ ਕੀਤੀ ।

ਬਾਬਰ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਤੇ ਹਮਾਯੂੰ ਗੁਰੂ ਅੰਗਦ ਦੇਵ ਜੀ ਨੂੰ । ਅਕਬਰ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਮਿਲਣ ਆਇਆ । ਕੁਝ ਇਕ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅਕਬਰ ਨੇ ਗੁਰੂ ਕੇ ਲੰਗਰ ਲਈ ਕੁਝ ਪਿੰਡ ਜਗੀਰ ਵਜੋਂ ਗੁਰੂ ਜੀ ਨੂੰ ਦੇਣੇ ਚਾਹੇ । ਗੁਰੂ ਜੀ ਨੇ ਆਪ ਤਾਂ ਇਹ ਜਗੀਰ ਪਰਵਾਨ ਨਾ ਕੀਤੀ, ਪਰ ਆਪਣੀ ਲੜਕੀ ਬੀਬੀ ਭਾਨੀ ਲਈ ਲੈਣੀ ਮੁੰਨ ਲਈ, ਅਤੇ ਇਥੇ ਹੀ ਗੁਰੂ ਅਮਰਦਾਸ ਜੀ ਦੇ ਆਦੇਸ਼ ਤੇ ਗੁਰੂ ਰਾਮਦਾਸ ਜੀ ਨੇ ਨਗਰ ਵਸਾਇਆ । ਇਹ ਕਿਵੇਂ ਹੋ ਸਕਦਾ ਹੈ ਕਿ ਜੋ ਜਗੀਰ ਗੁਰੂ ਜੀ ਲੰਗਰ ਲਈ ਸਵੀਕਾਰ ਨਹੀਂ ਕਰਦੇ, ਉਹ ਉਨ੍ਹਾਂ ਆਪਣੀ ਲੜਕੀ ਲਈ ਪਰਵਾਨ ਕਰ ਲਈ ? ਲੰਗਰ, ਜੋ ਕਿ ਸਭ ਦੀ ਸਾਂਝੀ ਸੰਸਥਾ ਹੈ, ਜਿਥੇ ਸਿੱਖਾਂ ਤੇ ਗ਼ੈਰ-ਸਿੱਖਾਂ ਨੂੰ ਇਕੋ ਤਰ੍ਹਾਂ 'ਜੀ ਆਇਆ' ਕਿਹਾ ਜਾਂਦਾ ਹੈ, ਉਸ ਵਾਸਤੇ ਅਪਰਵਾਨ ਹੋਈ ਜਗੀਰ ਇਕ ਵਿਅਕਤੀ, ਉਹ ਭੀ ਸਤਿਗੁਰੂ ਜੀ ਦੀ ਆਪਣੀ ਬੀਬੀ ਲਈ, ਕਿਵੇਂ ਪਰਵਾਨ ਹੋ ਸਕਦੀ ਸੀ ?

ਇਤਿਹਾਸਕਾਰਾਂ ਅਨੁਸਾਰ ਅਕਬਰ ਤਾਂ ਝਬਾਲ ਦੇ ਇਰਦ-ਗਿਰਦ ਦੀ ਜਗੀਰ ਦੇਣਾ ਚਾਹੁੰਦਾ ਸੀ ਜੋ ਕਿ ਅੰਮ੍ਰਿਤਸਰ ਤੋਂ ਬਾਰਾਂ ਕੁ ਮੀਲ ਦਖਣ ਵਲ ਹੈ, ਨਾ ਕਿ ਅੰਮ੍ਰਿਤਸਰ ਵਾਲੀ ਜ਼ਮੀਨ ।

ਅਕਬਰ ਗੁਰੂ ਰਾਮਦਾਸ ਜੀ ਨੂੰ ਭੀ ਮਿਲਿਆ । ਤਾਰੀਖ ਖ਼ਾਲਸਾ ਵਿਚ ਜ਼ਿਕਰ ਆਇਆ ਹੈ ਕਿ ਅਕਬਰ ਨੇ ਚੌਥੇ ਗੁਰੂ ਜੀ ਨਾਲ ਮੁਲਾਕਾਤ ੧੫੭੯ ਵਿਚ ਕੀਤੀ । ਉਸ ਇਸ ਮੌਕੇ ੧੦੧ (ਇਕ ਸੌ ਇਕ) ਮੋਹਰਾਂ ਭੇਟ ਕੀਤੀਆਂ, ਜੋ ਕਿ ਉਸੇ ਵੇਲੇ ਗ਼ਰੀਬਾਂ ਵਿਚ ਵੰਡ ਦਿਤੀਆਂ ਗਈਆਂ । ਅਕਬਰ ਜਗੀਰ ਭੀ ਦੇਣੀ ਚਾਹੁੰਦਾ ਸੀ, ਪਰ ਉਹ ਉਨ੍ਹਾਂ ਸ਼ਬਦਾਂ ਨਾਲ ਹੀ ਅਸਵੀਕਾਰ ਕਰ ਦਿਤੀ ਗਈ, ਜੋ ਕਿ ਤੀਜੇ ਸਤਿਗੁਰੂ ਨੇ ਵਰਤੇ ਸਨ ।

ਕੁਝ ਕੁ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅਕਬਰ ਗੁਰੂ

ਅਰਜਨ ਦੇਵ ਜੀ ਨੂੰ ਮਿਲਿਆ() । ਅਕਬਰ ਪੰਜਵੇਂ ਗੁਰੂ ਜੀ ਨੂੰ ਮਿਲ ਕੇ ਬਹੁਤ ਪ੍ਰਸੰਨ ਹੋਇਆ । ਉਨ੍ਹਾਂ ਦੇ ਸੰਤ ਸੁਭਾ ਦਾ ਉਸ ਤੇ ਬੜਾ ਅਸਰ ਪਿਆ । ਪ੍ਰਿੰਸੀਪਲ ਤੇਜਾ ਸਿੰਘ ਤੇ ਡਾ: ਗੰਡਾ ਸਿੰਘ ਨੇ ਸੁਜਾਨ ਗਏ ਤੇ ਬਦਾਉਨੀ ਦੇ ਹਵਾਲੇ ਦੇ ਕੇ ਦੱਸਿਆ ਹੈ ਕਿ ਇਹ ਮੁਲਾਕਾਤ ਸੰਨ ੧੫੮੬ ਈ: ਵਿਚ ਗੋਇੰਦਵਾਲ ਹੋਈ, ਜਦ ਕਿ ਕੁਝ ਇਕ ਨੇ ਇਹ ਮੁਲਾਕਾਤ ਅੰਮ੍ਰਿਤਸਰ (੧੬੦੬) ਹੋਈ ਲਿਖੀ ਹੈ। ਗੁਰੂ ਦੇ ਦਰਬਾਰ ਵਿਖੇ ਧਾਰਮਕ ਵਾਯੂ-ਮੰਡਲ ਦੇਖ ਕੇ ਅਕਬਰ ਬਹੁਤ ਪਰਭਾਵਤ ਹੋਇਆ । ਉਹ ਸਬਦ ਆਦਿ ਸੁਣ ਕੇ ਬਹੁਤ ਖੁਸ਼ ਹੋਇਆ ਤੇ ਉਸ ਨੇ ਆਪਣੇ ਆਪ ਨੂੰ ਗੁਰੂ ਘਰ ਦਾ ਸੇਵਕ ਕਹਿ ਗੁਰੂ ਦੇ ਦਰਬਾਰ ਲਈ ਜਗੀਰ ਦੇਣ ਦੀ ਇੱਛਾ ਪਰਗਟ ਕੀਤੀ । ਪੰਜਵੇਂ ਗੁਰੂ ਜੀ ਨੇ ਭੀ ਪਹਿਲੇ ਗੁਰੂਆਂ ਵਾਂਗ ਇਹ ਕਹਿ ਕੇ ਜਗੀਰ ਨਾ ਲਈ ਕਿ ਗੁਰੂ ਦਾ ਦਰਬਾਰ ਆਮ ਲੋਕਾਂ ਦੀ ਭੇਟਾ ਤੇ ਸੇਵਾ ਨਾਲ ਚਲੇਗਾ । ਅਕਬਰ ਨੇ ਫਿਰ ਇਹ ਕਿਹਾ ਕਿ ਉਸ ਦੀ ਕੋਈ ਸੇਵਾ ਪਰਵਾਨ ਕੀਤੀ ਜਾਏ ਤਾਂ ਜੁ ਉਸ ਨੂੰ ਸੁਖ ਤੇ ਸਾਂਤੀ ਦੀ ਪ੍ਰਾਪਤੀ ਹੋਵੇ । ਸਤਿਗੁਰੂ ਜੀ ਨੇ ਕਿਹਾ ਕਿ ਦੇਸ਼ ਵਿਚ ਕਾਲ ਪੈ ਗਿਆ ਹੈ, ਚੰਗਾ ਹੋਵੇ ਜੇ ਗਰੀਬ ਕਿਸਾਨਾਂ ਕੋਲੋਂ ਇਕ ਸਾਲ ਦਾ ਮਾਮਲਾ ਨਾ ਉਗਰਾਇਆ ਜਾਏ, ਕਿਉਂਕਿ ਬਾਦਸ਼ਾਹਾਂ ਦਾ ਸੁਖ ਪਰਜਾ ਦੇ ਸੁਖ ਵਿਚ ਹੁੰਦਾ ਹੈ । ਅਕਬਰ ਨੇ ਆਪਣੇ ਸੁਖ ਤੇ ਸਾਂਤੀ ਲਈ ਇਵੇਂ ਹੀ ਕੀਤਾ ਤੇ ਇਸ ਸਬੰਧ ਵਿਚ ਜ਼ਰੂਰੀ ਹੁਕਮ ਜਾਰੀ ਕਰ ਦਿੱਤਾ । ਕੁਝ ਇਕ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਪੰਜਾਬ ਦਾ ਦਸ ਬਾਰਾਂ ਫੀ ਸਦੀ ਮਾਮਲਾ ਮਾਫ ਹੋ ਗਿਆ ।

ਸਪੱਸ਼ਟ ਹੈ ਕਿ ਸਿੱਖ ਗੁਰੂ ਸਾਹਿਬਾਂ ਨੇ ਅਜਿਹੀ ਕੋਈ ਜਗੀਰ

( ) ਮੈਕਾਲਿਫ, ਦੀ ਸਿਖ ਰਿਲੀਜਨ, ਪੰਥੀ ੩

† ਇ ਸ਼ਾਰਟ ਹਿਸਟਰੀ ਆਫ਼ ਦੀ ਸਿਖਜ, ਪੰਨਾ ੩੩.

† ਖਾਲਸਾ ਟ੍ਰੈਕਟ ਸੁਸਾਇਟੀ, ਟ੍ਰੈਕਟ ਨੰਬਰ ੬੦੧.

ਅਕਬਰ ਬਾਦਸ਼ਾਹ ਵਲੋਂ ਸਵੀਕਾਰ ਨਹੀਂ ਕੀਤੀ । ਜੇ ਕੁਝ ਪਰਵਾਨ ਕੀਤਾ ਵੀ ਜਾਂ ਕੁਝ ਕਰਵਾਇਆ ਵੀ ਤਾਂ ਗ਼ਰੀਬ ਕਿਸਾਨਾਂ ਵਾਸਤੇ, ਆਪਣੇ ਨਿੱਜ ਲਈ ਨਹੀਂ ।

ਸੂਰਜ ਪਰਕਾਸ਼ ਵਿਚੋਂ ਜੋ ਹਵਾਲਾ ਪਹਿਲਾਂ ਦਿੱਤਾ ਗਿਆ ਹੈ, ਜਿਸ ਵਿਚ ਗੁਰੂ ਅਮਰਦਾਸ ਜੀ ਨੇ ਸ੍ਰੀ (ਗੁਰੂ) ਰਾਮਦਾਸ ਜੀ ਨੂੰ ਇਉਂ ਕਿਹਾ ਕਿ "ਅਹੈ ਪਰਗਣਾ ਤੁਮਰੇ ਪਾਸ" ਤੋਂ ਇਹ ਪਰਤੱਖ ਹੈ ਕਿ ਇਥੇ ਗੁਰੂ ਕਿਆਂ ਦੀ ਆਪਣੀ ਜ਼ਮੀਨ ਖਰੀਦੀ ਹੋਈ ਸੀ ।

ਗੁਰੂ ਸਾਹਿਬਾਂ ਨੇ ਇਹ ਜ਼ਮੀਨ ਖਰੀਦ ਕੇ ਨਗਰ ਦੀ ਨੀਂਹ ਰੱਖੀ । ਇਸ ਗੱਲ ਦਾ ਸਬੂਤ ਹੋਰ ਭੀ ਹੈ । ਉਹ ਇਹ ਕਿ ਜਦ ਭੀ ਸਿਖ ਗੁਰੂ ਸਾਹਿਬਾਂ ਨੇ ਕੋਈ ਨਵਾਂ ਨਗਰ ਵਸਾਇਆ ਤਾਂ ਜ਼ਮੀਨ ਮਾਲਕਾਂ ਤੋਂ ਖਰੀਦੀ ਗਈ ।

### ਅੰਮ੍ਰਿਤ-ਸਰ ਦੀ ਖੁਦਵਾਈ—

ਗੁਰੂ ਰਾਮਦਾਸ ਨੇ ਸੰਨ ੧੫੭੩ ਈ:† ਵਿਚ ਉਸ ਸਰੋਵਰ ਦਾ ਟੱਕ ਲਾਇਆ ਜੋ ਕਿ ਅੰਮ੍ਰਿਤ-ਸਰ ਨਾਂ ਨਾਲ ਪਰਸਿਧ ਹੋਇਆ । ਇਸ ਸਰੋਵਰ ਨੂੰ ਗੁਰਬਾਣੀ ਵਿਚ ਪੰਜਵੇਂ ਸਤਿਗੁਰੂ ਜੀ ਨੇ 'ਰਾਮਦਾਸ ਸਰੋਵਰ' ਦੇ ਨਾਂ ਨਾਲ ਵੀ ਸੰਬੋਧਨ ਕੀਤਾ ਹੈ†। ਚੌਥੇ ਗੁਰੂ ਜੀ ਨੇ ਇਹ ਟੱਕ ਦੁੱਖ ਭੰਜਨੀ ਬੇਰ ਦੇ ਕੋਲ ਲਾਇਆ ।

†ਇਹ ਬਿਕਰਮੀ ਸੰਮਤ ੧੬੩੦ ਬਣਦਾ ਹੈ । ਭਾਈ ਵੀਰ ਸਿੰਘ ਜੀ ਨੇ ਇਹੀ ਸੰਮਤ ਦਿਤਾ ਹੈ । ਤਾਰੀਖ ਅੰਮ੍ਰਿਤਸਰ ਕ੍ਰਿਤ ਗਿ: ਗਿਆਨ ਸਿੰਘ ਵਿਚ ਸੰਮਤ ੧੬੩੩ ਤੇ ਡਿਸਟਿਕਟ ਗਜ਼ਟੀਅਰ ਵਿਚ ੧੬੩੧ ਹੈ । ਡਾ: ਗੰਡਾ ਸਿੰਘ ਨੇ ੧੬੩੪ ਦਿਤਾ ਹੈ । ਗੁਰੂ ਰਾਮਦਾਸ ਜੀ ਸਰੋਵਰ ਦੀ ਸੇਵਾ ਸ਼ੁਰੂ ਕਰ ਚੁਕੇ ਸਨ ਤਾਂ ਗੁਰੂ ਅਮਰਦਾਸ ਜੀ ਕੋਈ ਇਕ ਸਾਲ ਪਿਛੋਂ ਜੋਤੀ ਜੋਤਿ ਸਮਾਏ (ਸੰਮਤ ੧੬੩੧ ਵਿਚ) । ਇਸ ਲਈ ੧੬੩੦ ਸੰਮਤ ਹੀ ਠੀਕ ਹੀ ਜਾਂਪਦਾ ਹੈ ।

†ਰਾਮਦਾਸ ਸਰੋਵਰ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥

ਨਿਰਮਲ ਹੋਇ ਕਰਿ ਇਸਨਾਨਾ ॥ ਗੁਰਿ ਪੁਰੈ ਕੀਨੇ ਦਾਨਾ ॥

(ਸੋਰਠਿ ਮ: ੫ ਘਰੁ ੩ ਦੁਪਦੇ)

ਅਗਲੇ ਸਾਲ, ਭਾਂਵ ੧੫੭੪ ਈ: ਵਿਚ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾ ਗਏ, ਇਸ ਲਈ ਗੁਰੂ ਰਾਮਦਾਸ ਜੀ ਨੂੰ ਸਰੋਵਰ ਦੀ ਸੇਵਾ ਦਾ ਕੰਮ ਕੁਝ ਸਮੇਂ ਲਈ ਬੰਦ ਕਰਨਾ ਪਿਆ।

੧੫੭੭ ਈ: ਵਿਚ ਆਪ ਨੇ ਇਹ ਕੰਮ ਮੁੜ ਸ਼ੁਰੂ ਕੀਤਾ। ਹੁਣ ਸਤਿਗੁਰਾਂ ਨੇ “ਚੱਕ ਗੁਰੂ” ਆ ਕੇ ਪੱਕੇ ਤੌਰ ਤੇ ਨਿਵਾਸ ਕਰ ਲਿਆ। ਗੁਰੂ ਅਮਰਦਾਸ ਜੀ ਦੇ ਸਮੇਂ ਆਪ ਭਾਈ ਜੇਠਾ ਦੇ ਰੂਪ ਵਿਚ ਇਕ ਅਨਿੰਨ ਸੇਵਕ ਤੋਂ ਪਰਵਾਨ ਹੋਏ ਸਿਖ ਦੇ ਰੂਪ ਵਿਚ ਆਏ ਸਨ, ਪਰ ਹੁਣ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਬੈਠ ਕੇ ਚੌਥੇ ਗੁਰੂ ਦੇ ਰੂਪ ਵਿਚ ਆਏ।

ਚਾਰ ਕੁ ਸਾਲ ਪਹਿਲਾਂ ਜਦ ਉਨ੍ਹਾਂ ਇਥੇ ਕੰਮ ਅਰੰਭਿਆ ਸੀ ਤਾਂ ਬਾਬਾ ਬੁੱਢਾ ਜੀ ਤੇ ਹੋਰ ਕੁਝ ਮੁਖੀ ਸਿਖ ਹੀ ਨਾਲ ਸਨ; ਪਰ ਹੁਣ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿਚ ਸਿਖ-ਸੇਵਕ ਇਥੇ ਆਉਣ ਲਗ ਪਏ ਤੇ ਸੇਵਾ ਵਿਚ ਤਨ ਮਨ ਧਨ ਦੁਆਰਾ ਹਿੱਸਾ ਪਾਉਣ ਲਗ ਪਏ ਸਨ।

ਚੁਗਿਰਦੇ ਦੇ ਪਿੰਡਾਂ ਵਿਚੋਂ ਕਈ ਸਿਖ ‘ਚਕ ਗੁਰੂ’ ਆ ਵਸੇ। ਕਈ ਲੱਕੀ ਤਾਂ ਦੂਰ-ਦੁਰਾਡਿਓਂ ਸਤਿਗੁਰੂ ਜੀ ਦੀ ਖਿੱਚ ਕਰਕੇ ਇਥੇ ਆ ਆਬਾਦ ਹੋਏ। ਉਦੋਂ ਇਹ ਨਿੱਕਾ ਜਿਹਾ ਪਿੰਡ ਸੀ। ਬੇਰੀਆਂ ਤੇ ਅੰਬਾਂ ਦੇ ਝੁੰਡ ਵਿਚ ਕੁਝ ਕੁ ਕੋਠੇ ਛੱਤੇ ਗਏ। ਕੁਦਰਤ ਦੀ ਗੱਦੀ ਵਿਚ ਇਥੇ, ਸਿੱਖੇ-ਸਾਢੇ, ਸਰਧਾਲੂ, ਮਿਹਨਤੀ ਤੇ ਕਿਰਤੀ ਸਿੱਖ ਆ ਵੱਸੇ, ਜੋ ਕਿ ਸਤਿਗੁਰੂ ਜੀ ਦੇ ਚਰਨਾਂ ਵਿਚ ਰਹਿ ਕੇ ਸੇਵਾ ਤੇ ਸਿਮਰਨ ਦਾ ਸਮਾ ਬਤੀਤ ਕਰਨ ਲੱਗੇ।

ਉਦੋਂ ਸ਼ਾਇਦ ਸਿੱਖਾਂ ਨੂੰ ਚਿੱਤ ਚੇਤੇ ਵੀ ਨਹੀਂ ਹੋਣਾ ਕਿ ਇਹ ਪਿੰਡ ਕਦੇ ਇਕ ਵੱਡਾ ਸ਼ਹਿਰ ਬਣ ਜਾਏਗਾ—ਸਿੱਖੀ ਦਾ ਕੇਂਦਰ ਹੀ ਨਹੀਂ, ਸਗੋਂ ਵਪਾਰ ਦੀ ਬੜੀ ਭਾਰੀ ਮੰਡੀ ਵੀ। ਅੱਜ ਕਲ੍ਹ ਭਾਰਤੀ ਪੰਜਾਬ ਦਾ ਇਹ ਸਭ ਤੋਂ ਵੱਡਾ ਸ਼ਹਿਰ ਹੈ, ਵੱਸੋਂ ਲਗਪਗ ਪੰਜ ਲੱਖ

ਹੈ । ਸਿੱਖ ਰਾਜ ਦੇ ਸਮੇਂ ਅੰਮ੍ਰਿਤਸਰ ਦੀ ਵੱਸੋਂ ਲਾਹੌਰ ਤੋਂ ਭੀ ਜ਼ਿਆਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਸ਼ਹਿਰ ਦਾ ਵਪਾਰ ਰੂਸ ਨਾਲ, ਸਿੱਧੇ ਤੌਰ ਤੇ ਕਾਇਮ ਹੋ ਚੁਕਾ ਸੀ । ਵਪਾਰ ਦੀ ਹੁਣ ਇਹ ਇਤਨੀ ਵੱਡੀ ਮਾਰਕੀਟ ਹੈ ਕਿ ਦਿੱਲੀ ਤੋਂ ਬਾਅਦ ਇਥੇ ਸਭ ਤੋਂ ਵੱਧ ਬੈਂਕ ਹਨ ਤੇ ਬੈਂਕਾਂ ਦੁਆਰਾ ਲੈਣ ਦੇਣ ਹੈ ।

ਮਹਿਮਾ ਪਰਕਾਸ਼ ਵਿਚ ਲਿਖਿਆ ਹੈ ਕਿ ਸਰੋਵਰ ਦੀ ਖੁਦਾਈ ਗੁਰੂ ਅਮਰਦਾਸ ਜੀ ਨੇ ਆਪ ਕਰਵਾਈ । ਇਹ ਗੱਲ ਠੀਕ ਨਹੀਂ ਹੈ । ਹਾਂ, ਸਰੋਵਰ ਦੀ ਖੁਦਾਈ ਦਾ ਕੰਮ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਜ਼ਰੂਰ ਹੋਇਆ । ਤੀਜੇ ਗੁਰੂ ਜੀ ਦੇ ਸਮੇਂ ਇਕ ਸਾਲ ਦੇ ਲਗ ਪਗ ਕੰਮ ਹੋਇਆ । ਪਰ ਜਦ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾ ਗਏ ਤਾਂ ਤਿੰਨ ਚਾਰ ਸਾਲ ਲਈ ਕੰਮ ਬੰਦ ਰਿਹਾ । ਮੁੜ ਇਹ ਕਾਰਜ ਗੁਰੂ ਰਾਮਦਾਸ ਜੀ ਨੇ ਸ਼ੁਰੂ ਕਰਵਾ ਕੇ ਸੰਪੂਰਨ ਕਰਵਾਇਆ, ਇਸ ਗੱਲ ਦੀ ਗਵਾਂਗੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਮਿਲਦੀ ਹੈ :

“ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚਿ ਜੋਤਿ ਜਗਾਵੈ” ॥੪੭॥੧॥  
 ਚੌਥੇ ਸਤਿਗੁਰੂ ਜੀ ਨੇ ‘ਪੂਰਨ ਤਾਲ’ ਖਟਵਾ ਲਿਆ ਸੀ । ਪੰਜਵੇਂ ਸਤਿਗੁਰੂ ਨੇ ਸਰੋਵਰ ਨੂੰ ਪੱਕਿਆਂ ਕਰਵਾਇਆ ਸੀ ।

ਅੰਮ੍ਰਿਤ-ਸਰੋਵਰ ਦੀ ਖੁਦਾਈ ਦਾ ਕੰਮ ਗੁਰੂ ਰਾਮਦਾਸ ਜੀ ਦੇ ਸਮੇਂ ਦੂਜੀ ਵਾਰ, ੧੫੭੭ ਈ: ਤੋਂ ੧੫੮੧ ਈ: ਤੱਕ ਕੋਈ ਚਾਰ ਪੰਜ ਸਾਲ ਹੋਇਆ । ਇਕ ਪਾਸੇ ਤਾਂ ਚੱਕ ਗੁਰੂ ਅਬਾਦ ਹੋ ਰਿਹਾ ਸੀ ਤੇ ਦੂਜੇ ਪਾਸੇ ਸਰੋਵਰ ਖਟਿਆ ਜਾ ਰਿਹਾ ਸੀ । ਲਾਹੌਰ ਦੇ ਕੁਝ ਕੁ ਸੌਂਢੀ ਖੱਤਰੀ, ਜਿਨ੍ਹਾਂ ਨੂੰ ਕਿ ਉਸ ਵੇਲੇ ਦੇ ਸੂਬੇ ਨੇ ਉਜਾੜ ਦਿੱਤਾ ਸੀ, ਵੀ ਇਥੇ ਆ ਕੇ ਆਬਾਦ ਹੋ ਗਏ ।

ਇਹ ਥਾਂ, ਜਿਥੇ ਸਰੋਵਰ ਬਣਿਆ ਤੇ ਗੁਰੂ ਕੇ ਮਹਿਲ ਅਬਾਦ

ਹੋਏ, ਸੁਲਤਾਨਵਿੰਡ ਦੀ ਜੂਹ ਸੀ, ਤੇ ਝਗੜੇ ਵਿਚ ਫਸੀ ਹੋਈ ਜਗ੍ਹਾ ਸੀ। ਇਥੇ ਧਰਮ-ਕੇਂਦਰ ਬਣਨ ਨਾਲ ਜਗ੍ਹਾ ਦੀ ਭੀ ਮੁਕਤੀ ਹੋ ਗਈ। ਆਪ ਦੇ ਝਗੜੇ ਵਿਚੋਂ ਨਿਕਲ ਕੇ ਇਕ ਮਹਾਨ ਆਤਮਕ, ਵਿਵਹਾਰਕ ਤੇ ਸਮਾਜਕ ਖੇਤਰ ਵਿਚ ਪਰਸਿੱਧ ਅਸਥਾਨ ਹੋ ਗਿਆ।

### ਗੁਰੂ ਰਾਮਦਾਸ ਜੀ ਤੇ ਲੰਗਰ ਦੀ ਸੇਵਾ—

ਗੁਰੂ ਰਾਮਦਾਸ ਜੀ ਭਾਈ ਜੇਠਾ ਦੇ ਰੂਪ ਵਿਚ ਸਿੱਖ ਸੇਵਕਾਂ ਅਤੇ ਮਿਹਨਤ-ਮੁਸ਼ਕਤ ਕਰਨ ਵਾਲਿਆਂ ਕਾਮਿਆਂ, ਮਜ਼ਦੂਰਾਂ ਤੇ ਸ਼ਰਧਾਲੂਆਂ ਵਿਚ ਲੰਗਰ ਵਰਤਾਂਦੇ ਸਨ। ਭਾਈ ਜੇਠਾ ਕਦੇ ਗੋਇੰਦਵਾਲ ਵਿਖੇ ਲੰਗਰ ਵਿਚ ਪ੍ਰਸ਼ਾਦ ਤਿਆਰ ਕਰਨ ਵਿਚ ਕਈ ਪਰਕਾਰ ਦਾ ਹਿੱਸਾ ਪਾਂਦੇ ਰਹੇ ਸਨ। ਉਥੇ ਲੰਗਰ ਲਈ ਕਈ ਵਰ੍ਹੇ ਬਾਲਣ ਅਤੇ ਪਾਣੀ ਆਦਿ ਢੋਣ ਤੇ ਸੰਗਤ ਨੂੰ ਪ੍ਰਸ਼ਾਦ-ਪਾਣੀ ਛਕਾਣ ਦੀ ਸੇਵਾ ਕਰਨੀ ਆਪ ਦਾ ਕੰਮ ਬਣ ਗਿਆ ਸੀ। ਜੂਠੇ ਭਾਂਡੇ ਮਾਂਜਣ ਤੇ ਪੱਤਲਾਂ ਚੁੱਕਣ ਵਿਚ ਆਪ ਨੂੰ ਅਨੰਦ ਆਂਦਾ ਸੀ।

ਭਾਵੇਂ ਭਾਈ ਜੇਠਾ ਜੀ ਵੱਧ ਤੋਂ ਵੱਧ ਸਮਾ ਸੰਗਤ ਤੇ ਪੰਗਤ ਦੀ ਸੇਵਾ ਵਿਚ ਬੜੀਤ ਕਰਦੇ, ਪਰ ਆਪਣੀ ਉਪ-ਜੀਵਕਾ ਲਈ ਉਥਲੇ ਹੋਏ ਛੋਲਿਆਂ ਦੀਆਂ ਘੁੰਗਣੀਆਂ ਆਦਿ ਵੇਚ ਕੇ ਗੁਜ਼ਾਰਾ ਕਰਦੇ। ਕੁਝ ਕੁ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਭਾਈ ਜੇਠਾ ਜੀ ਆਪਣੀ ਆਮਦਨੀ ਦਾ ਚੌਥਾ ਹਿੱਸਾ ਧਰਮ ਨਮਿੱਤ ਦੇ ਦਿੰਦੇ ਸਨ।

ਚੱਕ ਗੁਰੂ ਵਿਖੇ ਜਦ ਸ੍ਰੀ ਗੁਰੂ ਰਾਮਦਾਸ ਜੀ ਨੇ ਆ ਕੇ ਨਿਵਾਸ ਕਰ ਲਿਆ ਤਾਂ ਉਨ੍ਹਾਂ ਵਾਲੋਂ ਇਥੇ ਬਾਕਾਇਦਾ ਲੰਗਰ ਜਾਰੀ ਕਰ ਦਿਤਾ ਗਿਆ। ਬਾਬਾ ਬੁੱਢਾ ਜੀ ਓਸ ਬੇਰ ਹੇਠ, ਜੋ ਕਿ ਹੁਣ ਤਕ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਕਾਇਮ ਹੈ ਤੇ 'ਬਾਬਾ

ਖ਼ਜ਼ਾਨ ਸਿੰਘ, ਹਿਸਟਰੀ ਐਂਡ ਫਿਲਾਸਫੀ ਆਫ ਸਿੱਖ ਰਿਲੀਜਨ,  
ਪਹਿਲਾ ਹਿੱਸਾ, ਪੰਨਾ ੧੧੫ (ਅੰਗਰੇਜ਼ੀ)।

ਬੁੱਢਾ ਜੀ ਦੀ ਬੇਰ' ਕਰਕੇ ਪਰਸਿੱਧ ਹੈ, ਗੁਰੂ ਕਾ ਲੰਗਰ ਉਹਨਾਂ ਸਿੱਖ ਸੇਵਕਾਂ ਵਿਚ ਵਰਤਾਂਦੇ, ਜੋ ਕਿ ਸ੍ਰੀ ਅੰਮ੍ਰਿਤ-ਸਰ (ਸਰੋਵਰ) ਦੀ ਖੁਦਾਈ ਦੀ ਸੇਵਾ ਕਰਦੇ ਸਨ।

ਗੁਰੂ ਕੇ ਲੰਗਰ ਵਿਖੇ ਕੇਵਲ ਸੇਵਕਾਂ ਨੂੰ ਹੀ ਨਹੀਂ, ਸਗੋਂ ਹੋਰ ਅਭਿਆਗਤਾਂ ਤੇ ਲੋੜਵੰਦਾਂ ਨੂੰ ਭੀ ਬਗ਼ੈਰ ਕਿਸੇ ਧਰਮ ਤੇ ਜਾਤ ਦੇ ਵਿਤਕਰੇ ਦੇ ਖਾਣਾ ਆਦਿ ਮਿਲਦਾ ਸੀ। ਲੰਗਰ ਹਰ ਵੇਲੇ ਜਾਰੀ ਰਹਿਣ ਦੇ ਕਾਰਨ ਇਥੋਂ ਦੀ ਆਬਾਦੀ ਦਿਨੋ-ਦਿਨ ਵਧਦੀ ਜਾਂਦੀ ਸੀ, ਅਤੇ ਆਈਆਂ ਗਈਆਂ ਸੰਗਤਾਂ ਦੀ ਗਿਣਤੀ ਵੀ ਬਹੁਤ ਰਹਿੰਦੀ ਸੀ।

ਅੰਮ੍ਰਿਤ ਸਰੋਵਰ ਦੀ ਖੁਦਾਈ ਵਿਚ ਕਈ ਸਿੱਖ ਤਾਂ ਸੇਵਾ-ਭਾਵ ਨਾਲ ਕੰਮ ਕਰਦੇ ਸਨ, ਪਰ ਕਈ ਦਿਹਾੜੀਦਾਰਾਂ ਨੂੰ ਨਿੱਤ ਦੀ ਮਜ਼ੂਰੀ ਵੀ ਦਿੱਤੀ ਜਾਂਦੀ ਸੀ। ਏਸ ਕੰਮ ਲਈ ਤੇ ਸਤਿਗੁਰਾਂ ਦੇ ਬਾਕਾਇਦਾ ਚਲ ਰਹੇ ਲੰਗਰ ਵਾਸਤੇ ਹਰ ਰੋਜ਼ ਸੈਂਕੜੇ ਰੁਪਏ ਖਰਚ ਹੋ ਜਾਂਦੇ ਸਨ। ਰਾਮਦਾਸਪੁਰ ਤਾਂ ਅਜੇ ਇਕ ਪਿੰਡ ਹੀ ਸੀ। ਵਧੇਰੇ ਵੱਸੋਂ ਨਾ ਹੋਣ ਕਰਕੇ ਜ਼ਿਆਦਾ ਆਮਦਨ ਚੜ੍ਹਾਵੇ ਤੇ ਹੀ ਨਿਰਭਰ ਸੀ। ਕਈ ਵੇਰੀ ਚੜ੍ਹਾਵਾ ਚੰਗਾ ਚੌਖਾ ਆ ਜਾਂਦਾ, ਪਰ ਜਦ ਵਾਹੀ ਦੇ ਮੌਸਮ ਵਿਚ ਜਾਂ ਸਖਤ ਗਰਮੀ ਸਰਦੀ ਦੀ ਰੁੱਤੇ ਸੰਗਤਾਂ ਘੱਟ ਗਿਣਤੀ ਵਿਚ ਆਉਂਦੀਆਂ ਤਾਂ ਚੜ੍ਹਾਵਾ ਵੀ ਘੱਟ ਹੀ ਹੁੰਦਾ। ਇਸ ਕਾਰਨ ਸਰੋਵਰ ਦੀ ਖੁਦਾਈ ਆਦਿ ਲਈ ਜੋ ਮਜ਼ਦੂਰ ਲੱਗੇ ਹੋਏ ਸਨ, ਉਨ੍ਹਾਂ ਨੂੰ ਦਿਹਾੜੀ ਦੀ ਉਜਰਤ ਦੇਣ ਲਈ ਤੇ ਗੁਰੂ ਕੇ ਲੰਗਰ ਨੂੰ ਚਲੇਦਿਆਂ ਰੱਖਣ ਲਈ ਕਦੇ ਕਦੇ ਮਾਇਆ ਦੀ ਬੁੜ ਪਰਤੀਤ ਹੁੰਦੀ। ਇਕ ਵੇਰ ਬਾਬਾ ਬੁੱਢਾ ਜੀ ਤੇ ਹੋਰ ਸਿੱਖ ਸੇਵਕਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਬੇਨਤੀ ਕੀਤੀ ਕਿ ਸੰਗਤਾਂ ਵਧੇਰੇ ਆਉਣ ਕਰਕੇ ਲੰਗਰ ਆਦਿ ਦੇ ਪਰਬੰਧ ਲਈ ਵਧੇਰੇ ਮਾਇਆ ਦੀ ਲੋੜ ਹੋਏਗੀ। ਸਤਿਗੁਰੂ ਜੀ ਨੇ ਵਿਚਾਰ ਕਰਨ ਮਗਰੋਂ ਇਹ ਫੈਸਲਾ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੇ ਪਰਚਾਰ ਲਈ ਅਤੇ ਲੰਗਰ ਆਦਿ ਦੇ ਖਰਚੇ ਲਈ



ਦੇਸਵੰਧ ਉਗਰਾਹੁਣ ਖਾਤਰ ਮਸੰਦ ਬੰਧੇ ਜਾਣ ।

ਜਿਥੇ ਸਤਿਗੁਰੂ ਜੀ ਨੇ ਆਪਣਾ ਨਿੱਜੀ ਰਿਹਾਇਸ਼ੀ ਅਸਥਾਨ ਬਣਾਇਆ ਸੀ ਤੇ ਜਿਥੇ ਮਗਰੋਂ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਰਹਿੰਦੇ ਰਹੇ ਅਤੇ ਜਿਥੇ ਹੁਣ 'ਗੁਰਦੁਆਰਾ ਗੁਰੂ ਕੇ ਮਹਿਲ' ਕਾਇਮ ਹੈ, ਇਥੇ ਸਤਿਗੁਰੂ ਦਾ ਆਪਣਾ ਲੰਗਰ ਸੀ । ਸਤਿਗੁਰੂ ਜੀ ਨਿਤ ਸੰਗਤਾਂ ਨੂੰ ਦਰਸਨ ਦੇਣ ਲਈ, ਅੰਮ੍ਰਿਤ-ਸਰੋਵਰ ਦੀ ਕਾਰ ਸੇਵਾ ਦੇਖਣ ਲਈ ਅਤੇ ਕਈ ਵੇਰ ਆਪ ਸੇਵਾ ਕਰਨ ਲਈ ਆਉਂਦੇ । ਸੰਗਤਾਂ ਵਿਚੋਂ ਨਿਤ ਸੈਂਕੜੇ ਸ਼ਰਧਾਲੂ ਸਤਿਗੁਰੂ ਦੇ ਮਹਿਲੀ ਵੀ ਆਂਦੇ ਰਹਿੰਦੇ ਸਨ । ਇਥੇ ਬੀਬੀ ਭਾਨੀ ਜੀ ਵਲੋਂ ਲੰਗਰ ਦੀ ਸੇਵਾ ਹੁੰਦੀ ।

ਜਦ ਸ਼ਹਿਜੇ ਸ਼ਹਿਜੇ ਅੰਮ੍ਰਿਤ-ਸਰੋਵਰ ਦੇ ਗਿਰਦ ਇਕ ਬਾਕਾਇਦਾ ਨਗਰੀ ਵਸ ਗਈ ਤਾਂ ਸਤਿਗੁਰੂ ਨੇ ਆਪਣੇ ਘਰ ਤੇ ਨਿੱਜੀ ਲੰਗਰ ਲਈ ਅੰਨ ਪਾਣੀ ਆਦਿ ਦਾ ਇੰਤਜ਼ਾਮ ਆਪਣੇ ਵੱਡੇ ਬੇਟੇ ਪ੍ਰਿਥੀ ਚੰਦ ਦੇ ਸਪੁਰਦ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਉਹਨਾਂ ਦੀ ਨਿਗਰਾਨੀ ਕਰਨ ਲਈ ਅਗਿਆ ਕੀਤੀ ਗਈ ।

ਸ੍ਰੀ ਗੁਰੂ ਰਾਮਦਾਸ ਜੀ ਦਾ ਖਾਸ ਹੁਕਮ ਸੀ ਕਿ ਸੇਵਾ ਲਈ ਹਮੇਸ਼ਾ ਤੱਤਪਰ ਰਹੋ । ਆਏ ਗਏ ਮੁਸਾਫਰ, ਯਾਤਰੂ ਤੇ ਅਭਿਆਗਤ ਦੀ ਸੇਵਾ ਕਰੋ ਤੇ ਲੰਗਰ ਪਾਣੀ ਪੁਛ ਕੇ ਦਾਤੇ ਦੀਆਂ ਖੁਸ਼ੀਆਂ ਪ੍ਰਾਪਤ ਕਰੋ । ਆਪ ਦੇ ਸਮੇਂ ਕਿਵੇਂ ਸਿਖ ਸੰਗਤਾਂ ਜਲ-ਪਾਣੀ ਵਰਤਾ ਕੇ, ਪੱਖਾ ਝੱਲ ਕੇ, ਥੱਕੇ ਟੁੱਟੇ ਮੁਸਾਫਰਾਂ ਦੀ ਮੁੱਠੀ-ਚਾਪੀ ਕਰ ਕੇ ਤੇ ਪ੍ਰਸ਼ਾਦ ਆਦਿ ਛਕਾ ਕੇ ਇਕ ਦੂਜੇ ਦੀ ਸੇਵਾ ਕਰਨ ਲਗ ਪਈਆਂ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਕਿਵੇਂ ਗਰੀਬਾਂ ਤੇ ਅਲੱਖਾਂ ਦੀ ਸਹਾਇਤਾ ਕੀਤੀ ਜਾਂਦੀ ਰਹੀ, ਇਹ ਸਤਿਗੁਰੂ ਦੀਆਂ ਕਈ ਸਾਖੀਆਂ ਤੋਂ ਸਪੱਸ਼ਟ ਹੈ ।

ਇਕ ਦਿਨ ਸ੍ਰੀ ਗੁਰੂ ਰਾਮਦਾਸ ਜੀ ਆਪ ਲੰਗਰ ਵਿਚ ਚਲੇ ਗਏ । ਆਪ ਨੇ ਉਥੇ ਕੁਝ ਸਿੱਖਾਂ ਨੂੰ ਸੇਵਾ ਕਰਦਿਆਂ ਦੇਖਿਆ । ਉਹਨਾਂ ਵਿਚੋਂ ਇਕ ਸਿੱਖਾਂ-ਸ਼ਾਦਾ ਸਿਖ ਸੀ, ਜਿਸ ਦਾ ਨਾਮ ਸੀ ਭਾਈ

ਹੰਦਾਲ, ਜੋ ਸੇਵਾ ਲਈ ਹਰ ਵੇਲੇ ਤੱਤਪਰ ਰਹਿੰਦਾ ਸੀ\* ।

ਸਤਿਗੁਰੂ ਜੀ ਉਸ ਦੀ ਨਿਸ਼ਕਾਮ ਸੇਵਾ, ਸੱਚੀ ਭਗਤੀ ਤੇ ਨਿਮਰ ਭਾਵ ਤੇ ਬਹੁਤ ਪਰਸੰਨ ਹੋਏ । ਖੇੜੇ ਵਿਚ ਆ ਕੇ ਸਤਿਗੁਰੂ ਨੇ ਫੁਰਮਾਇਆ : 'ਹੰਦਾਲ ! ਤੂੰ ਮੇਰੇ ਚਿੱਤ ਨੂੰ ਬਹੁਤ ਖੁਸ਼ੀ ਕੀਤਾ ਹੈ । ਤੂੰ ਨਿਤ ਸੇਵਾ ਤੇ ਭਗਤੀ ਵਿਚ ਮਸਤ ਰਿਹਾ ਹੈਂ ਅਤੇ ਹੁਣ ਨਵੇਂ ਹੀ ਢੰਗ ਨਾਲ ਡੰਡਉਤ ਕਰ ਕੇ ਦਿਖਾਈ ਹੈ । ਤੇਰੀ ਸੇਵਾ ਤੇ ਘਾਲ ਥਾਇ ਪਈ ਹੈ ।' ਇੰਜ ਕਹਿ ਕੇ ਸਤਿਗੁਰੂ ਨੇ ਭਾਈ ਹੰਦਾਲ ਨੂੰ ਸਿਰੋਪਾ ਬਖਸ਼ਿਆ, ਜੀਵਨ-ਮੁਕਤ ਕਰ ਦਿਤਾ ਤੇ ਪਰਚਾਰਕ ਥਾਪਿਆ ।

ਇਕ ਵੇਰ ਸਤ ਸਿੱਖ ਗੁਰੂ ਜੀ ਦੇ ਦਰਬਾਰ ਵਿਚ ਆਏ, ਉਹ ਸਨ : ਧਰਮ ਦਾਸ, ਡੁਗਰ ਦਾਸ, ਦੀਪਾ, ਜੇਠਾ, ਸੰਸਾਰੀ, ਬੁਲਾ ਤੇ ਤੀਰਥ । ਇਨ੍ਹਾਂ ਸਤਿਗੁਰੂ ਜੀ ਅਗੇ ਬੈਠੀ ਕੀਤੀ : "ਸੱਚੇ ਪਾਤਸ਼ਾਹ ! ਸਾਨੂੰ ਜੀਵਨ ਸਫਲ ਕਰਨ ਦਾ ਮਾਰਗ ਦਰਸਾਓ ।"

ਸਤਿਗੁਰੂ ਜੀ ਨੇ ਮਿਹਰ ਦੀ ਨਿਗਾਹ ਕੀਤੀ ਤੇ ਫਿਰ ਫੁਰਮਾਇਆ : "ਮਾਣ ਦਾ ਤਿਆਗ ਕਰ ਕੇ ਨਿਰਮਾਣਤਾ ਧਾਰਨ ਕਰੋ, ਪੁੰਨ ਗ੍ਰਹਿਣ ਕਰੋ ਤੇ ਪਾਪਾਂ ਦਾ ਤਿਆਗ ਕਰੋ । ਆਪਣੀ ਸਮਰਥਾ ਅਨੁਸਾਰ ਸਿੱਖਾਂ ਦੀ ਸੇਵਾ ਕਰੋ । ਲੋੜਵੰਦ ਤੁਹਾਡੇ ਗ੍ਰਹਿ ਵਿਖੇ ਆਉਣ ਤਾਂ ਉਹਨਾਂ ਨੂੰ ਪ੍ਰਸ਼ਾਦ ਪਾਣੀ ਤੋਂ ਛੁੱਟ ਕਪੜਾ-ਲਤਾ ਵੀ ਦੇ ਕੇ ਤੋਰੋ ।... ਤੇ ਇੰਜ ਸਤਿਗੁਰੂ ਦੀਆਂ ਖੁਸ਼ੀਆਂ ਪਰਾਪਤ ਕਰੋ ।"

ਸ੍ਰੀ ਗੁਰੂ ਰਾਮਦਾਸ ਜੀ ਦਾ ਬਚਨ ਹੈ ਕਿ ਜਿਨ੍ਹਾਂ ਨੂੰ ਸੱਚ ਦੀ ਸੋਝੀ ਪਰਾਪਤ ਹੋਈ ਹੈ ਉਹਨਾਂ ਕੋਲ ਕਦੇ ਨਾ-ਮੁਕਣ ਵਾਲਾ ਖਜ਼ਾਨਾ ਹੈ । ਜੋ ਪਰਮਾਤਮਾ ਦੀ ਯਾਦ ਵਿਚ ਰਹਿ ਕੇ ਖਾਂਦੇ ਹਨ ਉਹਨਾਂ ਦਾ

\*ਜਿਸ ਦਾ ਸਵਿਸਥਾਰ ਸ਼ਿਕਰ ਪੰਨਾ ੩੭-੩੮ ਤੇ ਆ ਚੁਕਾ ਹੈ ।

ਖਾਣਾ ਤਾਂ ਸਫਲ ਹੈ, ਪਰ ਜੋ ਉਸ ਨੂੰ ਵਿਸਾਰ ਦਿੰਦੇ ਹਨ ਉਹ  
ਹੱਥ ਟੱਡ ਕੇ ਮੰਗਦੇ ਫਿਰਦੇ ਹਨ :

ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥

ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥੁ ਤਡਾਇਆ ॥੮॥

(ਸਿਰੀ ਰਾਗ ਕੀ ਵਾਰ ਮ: ੪, ਪੰਨਾ ੮੫)

ਬਿਹਾਗੜੇ ਕੀ ਵਾਰ ਵਿਚ ਗੁਰੂ ਰਾਮਦਾਸ ਜੀ ਦੀ ਇਕ  
ਪਉੜੀ ਹੈ, ਜਿਸ ਨੂੰ ਕਈ ਵਾਰ ਲੰਗਰ ਵਰਤਾਣ ਮਗਰੋਂ ਪੜ੍ਹਿਆ  
ਜਾਂਦਾ ਹੈ। ਕਈ ਵਾਰੀ ਸਿੱਖ ਸੰਗਤਾਂ ਪੰਗਤਾਂ ਦੇ ਰੂਪ ਵਿਚ ਬੈਠੀਆਂ  
ਹੋਈਆਂ ਰਲ ਕੇ ਵੀ ਇਸ ਪਉੜੀ ਦਾ ਗਾਇਨ ਕਰਦੀਆਂ ਹਨ :

ਆਪੇ ਧਰਤੀ ਆਪੇ ਹੈ ਰਾਹਕੁ, ਆਪਿ ਜੰਮਾਇ ਪੀਸਾਵੈ ॥

ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ, ਆਪੇ ਹੀ ਬਹਿ ਖਾਵੈ ॥

ਆਪੇ ਜਲੁ ਆਪੇ ਦੇ ਛਿੰਗਾ, ਆਪੇ ਚੁਲੀ ਭਰਾਵੈ ॥

ਆਪੇ ਸੰਗਤਿ ਸਦਿ ਬਹਾਲੇ, ਆਪੇ ਵਿਦਾ ਕਰਾਵੈ ॥

ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ, ਤਿਸ ਨੋ ਹੁਕਮੁ ਮਨਾਵੈ ॥

(ਬਿਹਾਗੜੇ ਕੀ ਵਾਰ ਮ: ੪, ਪੰਨਾ ੫੫੦)

### ਅੰਤਿਮ ਆਦੇਸ਼—

ਗੁਰੂ ਰਾਮਦਾਸ ਜੀ ੧੫੭੪ ਈ: ਤੋਂ ੧੫੮੧ ਈ: ਤਕ  
ਗੁਰੂ ਰੂਪ ਹੋ, ਸ੍ਰੀ ਅੰਮ੍ਰਿਤਸਰ ਵਿਖੇ ਵਿਚਰੇ। ਅੰਮ੍ਰਿਤ-ਸਰੋਵਰ ਦੀ  
ਖੁਦਵਾਈ ਦਾ ਕੰਮ ਆਪ ਨੇ ਦੂਜੀ ਵਾਰ ੧੫੭੭ ਈ: ਵਿਚ ਮੁੜ ਸ਼ੁਰੂ  
ਕਰਾਇਆ ਤਾਂ ਬਹੁਤ ਸਾਰੇ ਸਿੱਖ ਸੇਵਕ ਇਕੱਠੇ ਕੀਤੇ। ਤਾਲ ਦੀ  
ਖੁਦਾਈ ਬਹੁਤ ਸਰਗਰਮੀ ਨਾਲ ਹੋਣ ਲੱਗੀ। ਗੁਰੂ ਜੀ ਜਦ ਕੰਮ  
ਕਰਦੇ ਜਾਂ ਕਰਾਉਂਦੇ ਤਾਂ ਇਕ ਬੇਰੀ ਹੇਠ ਬੈਠਿਆ ਕਰਦੇ ਸਨ। ਉਹ  
ਇਲੈਚੀ ਬੇਰ ਦੇ ਨਾਮ ਨਾਲ ਪਰਸਿਧ ਹੈ, ਕਿਉਂਕਿ ਇਸ ਨੂੰ ਛੋਟੀ  
ਇਲੈਚੀ ਜਿਡੇ ਨਿੱਕੇ ਨਿੱਕੇ ਬੇਰ ਲਗਦੇ ਹਨ। ਉਸ ਬੇਰੀ ਹੇਠ  
ਦਰਸ਼ਨੀ ਦਰਵਾਜ਼ੇ ਦੇ ਕੋਲ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ

ਵਿਖੇ ਆਪ ਦੀ ਯਾਦ ਵਿਚ ਹੁਣ ਛੋਟਾ ਜਿਹਾ ਗੁਰਦੁਆਰਾ ਹੈ ।

ਜਦ 'ਤਾਲ', ਤੀਰਥ' ਬਣ ਚੁਕਾ ਤੇ 'ਨਗਰ' ਘੁੱਗ ਵੱਸ ਗਿਆ ਤਾਂ ਸਤਿਗੁਰੂ ਜੀ ਨੇ ਇਸ ਪਾਸਿਓਂ ਨਿਸਚਿੰਤ ਤੇ ਸੰਤੁਸ਼ਟ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਤੀਜੇ ਸਤਿਗੁਰੂ ਜੀ ਦੇ ਆਦੇਸ਼ ਅਨੁਸਾਰ ਸੇਵਾ ਸੰਪੂਰਨ ਹੋਈ ਹੈ । ਅੰਤ ਸਮਾ ਨੇੜੇ ਆਉਂਦਾ ਦੇਖ ਕੇ ਆਪ ਨੇ ਗੋਇੰਦਵਾਲ ਜਾਣ ਦੀ ਤਿਆਰੀ ਕੀਤੀ । ਨਗਰ ਨਿਵਾਸੀ ਖੱਤ੍ਰੀਆਂ ਨੂੰ ਸੱਦ ਕੇ, ਆਪਣਾ ਇਰਾਦਾ ਦੱਸਿਆ ਤੇ ਫੁਰਮਾਇਆ :

“ਇਹ ਤੀਰਥ ਤੁਹਾਡੇ ਹਵਾਲੇ ਅਸਾਂ ਕਰਿਆ ।

ਤੁਸੀਂ ਹੋ ਅਸਾਡੇ, ਅਸਾਂ ਤੁਸਾਂ ਨੂੰ ਆਂਦਾ ਆਪਿ ।

ਤੀਰਥ ਹਵਾਲੇ ਤੁਸਾਡੇ, ਇਥੇ ਕੋਈ ਬਹਾਓ ਥਾਪਿ ॥੨੨॥

ਖੱਤ੍ਰੀਆਂ ਰਲਾ ਕੇ ਇਹ ਬਿਨਤੀ ਉਚਾਰੀ—

ਗਰੀਬ ਨਿਵਾਜ ! ਅਸੀਂ ਹਾਂ ਖੱਤ੍ਰੀ, ਨਹੀਂ ਪੂਜਾ ਦੇ ਅਧਿਕਾਰੀ ।

ਕ੍ਰਿਪਾ ਕਰ ਕੇ, ਏਥੇ ਕੋਈ ਆਪਿ ਬਹਾਈਐ ।

.....

.....

.....

.....

.....

ਕਿਰਤਿ ਬਰਕਤਿ ਅਸਾਨੂੰ ਦੇਉ” ... ..

ਬਚਨ ਕੀਤਾ : ‘ਚਾਉਕਾ ਪਾਇ ਹੱਟੀ ਬਹੋ ।

ਜੋ ਚਾਹੋ, ਸੋ ਸਤਿਗੁਰੂ ਤੇ ਲਹੋ” ॥੨੪॥\*

ਇਉਂ ਨਗਰ-ਨਿਵਾਸੀਆਂ ਨੂੰ ਸੰਤੋਖ ਦੇ ਕੇ ਤੇ ਤਾਲ ਤੀਰਥ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਦੇ ਕੇ ਸਤਿਗੁਰੂ ਜੀ ਸ੍ਰੀ ਅਰਜਨ ਦੇਵ ਤੇ ਸਿੱਖ ਮੁਖੀਆਂ ਨੂੰ ਨਾਲ ਲੈ ਕੇ ਚੱਕੋਂ ਵਿਦਾ ਹੋ ਗੋਇੰਦਵਾਲ ਚਲੇ ਗਏ ।

ਅਗਲੇ ਹੀ ਦਿਨ, ਸੰਗਤ ਦੇ ਸਾਹਮਣੇ, ਸ੍ਰੀ ਅਰਜਨ ਜੀ ਨੂੰ ਗੁਰੂ-ਘਰ ਦੀ ਸਾਰੀ ਮਰਯਾਦਾ ਦੱਸ ਕੇ ਤੇ ਸਿਖਿਆ-ਦੀਖਿਆ ਦ੍ਰਿੜ੍ਹ ਕਰਵਾ ਕੇ ਆਪਣੀ ਥਾਂ ਤੇ ਗੁਰੂ-ਗੱਦੀ ਤੇ ਬਹਾ ਦਿੱਤਾ, ਸੀਸ

\*ਕੇਸਰ ਸਿੰਘ ਛਿਬਰ, ਬੰਸਾਵਲੀਨਾਮਾ, ਹੱਥ ਲਿਖਤ ਖਰੜਾ, ਸਿੱਖ ਇਤਿਹਾਸ ਖੋਜ ਵਿਭਾਗ, ਖਾਲਸਾ ਕਾਲਜ, ਅੰਮ੍ਰਿਤਸਰ ।

ਨਿਵਾਇਆ ਤੇ ਸੰਮਤ ਸੋਲ੍ਹਾਂ ਸੈ ਅਠੱਤੀ ਬਿਕ੍ਰਮੀ ਮਿਤੀ ਭਾਦਰੋਂ ਸੁਦੀ  
ਤੀਜ-੨ ਅੱਸੂ (੧ ਸਤੰਬਰ ੧੫੮੧) ਸ਼ੁੱਕਰਵਾਰ ਨੂੰ ਜੋਤੀ ਜੋਤਿ  
ਸਮਾ ਗਏ ।

## ਸਿੱਖਾਂ ਦੇ ਉਜਾਗਰ ਭਵਿੱਖ ਦੀ ਨੀਂਹ-

ਡਾਕਟਰ ਸ਼ੰਜਦ ਮੁਹੰਮਦ ਲਤੀਫ ਨੇ ਅੰਮ੍ਰਿਤਸਰ ਤੇ ਦਰਬਾਰ  
ਸਾਹਿਬ ਦੀ ਨੀਂਹ ਰੱਖੇ ਜਾਣ ਦਾ ਸ਼ਿਕਰ ਕਰਦਿਆਂ ਲਿਖਿਆ ਹੈ\*  
ਕਿ ਗੁਰੂ (ਰਾਮਦਾਸ) ਜੀ ਨੇ ਅੰਮ੍ਰਿਤਸਰ ਦੀ ਨੀਂਹ ਇਕ ਕੇਂਦਰੀ  
ਅਸਥਾਨ ਤੇ ਰੱਖ ਕੇ ਸਿੱਖਾਂ ਦਾ ਭਵਿੱਖ ਬਤੌਰ ਇਕ ਕੌਮ ਦੇ ਉਜਾਗਰ  
ਕਰਨ ਦੀ ਨੀਂਹ ਰੱਖੀ । ਹੁਣ ਸਿਖ ਇਕ ਅਜਿਹੇ ਸਾਂਝੇ ਧਰਮ-  
ਅਸਥਾਨ ਤੇ ਇਕੱਠੇ ਹੋਣ ਲੱਗ ਪਏ, ਜਿਥੇ ਵੱਖ ਵੱਖ ਥਾਵਾਂ ਤੋਂ  
ਪਹੁੰਚ ਸੌਖੀ ਸੀ ਅਤੇ ਜਿਥੋਂ ਦੀ ਧਰਤੀ ਵੀ ਬੜੀ ਉਪਜਾਊ ਸੀ ।  
ਇਹਨਾਂ ਸਾਂਤ-ਚਿੱਤ ਤੇ ਨੈਕ ਸੁਭਾਅ ਵਾਲੇ ਸਿੱਖਾਂ ਨੇ ਆਪਣੇ ਆਦਿ  
ਗੁਰੂ ਦੇ ਪਾਏ ਪੂਰਨਿਆਂ ਤੇ ਚਲਣ ਦਾ ਯਤਨ ਕਰਦੇ ਹੋਏ, ਇਕ  
ਸਾਂਝੇ ਭਾਈਚਾਰੇ ਤੇ ਪ੍ਰੇਮ ਤੇ ਕੌਮੀ ਸ਼ਕਤੀ ਨੂੰ ਪੱਕਿਆਂ ਕਰਨਾ ਸਿਖਣਾ  
ਅਰੰਭਿਆ । ਇਸ ਤਰ੍ਹਾਂ ਉਨ੍ਹਾਂ ਨੇ 'ਸੱਚੇ ਦੇਸ਼-ਪ੍ਰੇਮ ਦੇ ਨੇਮਾਂ ਤੇ ਇਕ  
ਸਾਂਝਾ ਰਾਜ ਕਾਇਮ ਕਰਨ ਲਈ ਰਸਤਾ ਪੱਧਰਾ ਕਰ ਲਿਆ ।

ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਣ ਤੋਂ ਬਾਅਦ ਪੰਜਵੇਂ  
ਸਤਿਗੁਰੂ ਜੀ ਨੇ ਹਰਿਮੰਦਰ ਸਾਹਿਬ ਤੇ ਛੇਵੇਂ ਸਤਿਗੁਰੂ ਮੀਰੀ ਤੇ  
ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ  
ਸਾਹਿਬ ਦੀ ਉਸਾਰੀ ਕਰਵਾਈ ।

ਗੁਰੂ ਸਾਹਿਬਾਂ ਤੋਂ ਲੈ ਕੇ ਹੁਣ ਤਕ ਦਰਬਾਰ ਸਾਹਿਬ ਤੇ  
ਅੰਮ੍ਰਿਤਸਰ ਸ਼ਹਿਰ ਨੇ ਬੜੇ ਉਤਾਰ ਚੜ੍ਹਾ ਵੇਖੇ ਹਨ । ਅਹਿਮਦ ਸ਼ਾਹ  
ਅਬਦਾਲੀ ਨੇ ਜਦ ੧੭੬੧ ਈ: ਵਿਚ ਇਥੇ ਹਮਲਾ ਕੀਤਾ ਤਾਂ

\*ਹਿਸਟਰੀ ਆਫ਼ ਦੀ ਪੰਜਾਬ, ਪੰਨਾ ੨੫੩ ।

ਦਰਬਾਰ ਸਾਹਿਬ ਤੇ ਸ਼ਹਿਰ ਦਾ ਕਾਫ਼ੀ ਹਿੱਸਾ ਢਹਿ-ਢੇਰੀ ਕਰ ਦਿੱਤਾ । ਪਰ ਜਦ ਸਿੱਖ ਮਿਸਲਾਂ ਨੇ ਮੁੜ ਤਾਕਤ ਫੜੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਲੋਕਾਂ ਨੇ ਸੁਖ ਦਾ ਸਾਹ ਲਿਆ ਤਾਂ ਦਰਬਾਰ ਸਾਹਿਬ ਦੀ ਨਵ-ਉਸਾਰੀ ਤੇ ਸਜਾਵਟ ਵਲ ਬਹੁਤਾ ਧਿਆਨ ਦਿੱਤਾ ਗਿਆ । ਉਦੋਂ ਹੀ ਸੋਨੇ, ਗੱਚ, ਟੁਕੜੀ ਤੇ ਸੰਗਮਰਮਰ ਦਾ ਕੰਮ ਹੋਇਆ । ਉਸ ਸਮੇਂ ਤੋਂ ਲੈ ਕੇ ਹੁਣ ਤਕ ਸ੍ਰੀ ਗੁਰੂ ਰਾਮਦਾਸ ਜੀ ਦੀ ਇਹ ਅਮਰ ਯਾਦਗਾਰ ਕਈ ਪ੍ਰਬੰਧਕ-ਹੱਥਾਂ ਵਿਚੋਂ ਲੰਘ ਕੇ ਅਜੋਕੇ ਰੂਪ ਵਿਚ ਆਈ ਹੈ ।

### ਸਰਬ ਸਾਂਝੀਵਾਲਤਾ ਦਾ ਚਿੰਨ੍ਹ, ਅੰਮ੍ਰਿਤਸਰ—

ਅੰਮ੍ਰਿਤਸਰ ਸਰਬ ਸਾਂਝੀਵਾਲਤਾ ਦਾ ਚਿੰਨ੍ਹ ਹੈ । ਇਕ ਅਜਿਹਾ ਧਰਮ-ਕੇਂਦਰ ਬਣਾ ਕੇ ਜਿਥੇ ਉਚ-ਨੀਚ, ਜਾਤ-ਪਾਤ ਜਾਂ ਧਾਰਮਕ ਵਿਤਕਰੇ ਦਾ ਕੋਈ ਸੁਆਲ ਨਹੀਂ, ਗੁਰੂ ਰਾਮਦਾਸ ਜੀ ਨੇ ਇਕ ਸਾਂਝੀ ਕੌਮੀਅਤ ਦਾ ਆਦਰਸ਼ ਪਰਚਾਰਿਆ । ਸਾਂਝੀ ਕੌਮੀਅਤ ਦੇ ਆਦਰਸ਼ ਨੂੰ ਗੁਰੂ ਅਰਜਨ ਦੇਵ ਜੀ ਨੇ ਹੋਰ ਭੀ ਪੱਕਿਆਂ ਕਰ ਦਿੱਤਾ, ਜਦ ਕਿ ਉਨ੍ਹਾਂ ਇਕ ਸਾਂਝਾ ਧਰਮ-ਮੰਦਰ—ਹਰਿਮੰਦਰ ਦੇ ਰੂਪ ਵਿਚ—ਰਚ ਕੇ ਉਸ ਵਿਚ ਸਰਬ ਸਾਂਝਾ ਗ੍ਰੰਥ—ਆਦਿ ਗ੍ਰੰਥ ਦੇ ਰੂਪ ਵਿਚ—ਇਕੱਤਰ ਕੀਤੀ ਬਾਣੀ ਦਾ ਪ੍ਰਕਾਸ਼ ਕੀਤਾ । ਗੁਰੂ ਜੀ ਨੇ ਐਸਾ ਧਰਮ-ਮੰਦਰ ਬਣਾਇਆ ਜਿਸ ਦੇ ਚੌਹੀਂ ਪਾਸੀਂ ਚਾਰ ਦਰਵਾਜ਼ੇ ਰੱਖੇ ਗਏ, ਜਿਸ ਦਾ ਪਰਤੱਖ ਭਾਵ ਹੈ ਕਿ ਚੌਹਾਂ ਪਾਸਿਆਂ ਤੋਂ ਚੌਹਾਂ ਹੀ ਵਰਨਾਂ ਦੇ ਲੋਕੀਂ ਇਥੇ ਆ ਸਕਦੇ ਹਨ । ਇੰਜ ਧਰਮ ਤੇ ਮਜ਼ਹਬ ਦੇ ਨਾਂ ਤੇ ਵਿਤਕਰੇ ਦੀ ਥਾਂ ਇਥੇ ਧਾਰਮਕ ਮੇਲ-ਮਿਲਾਪ ਤੇ ਪਰਸਪਰ ਪਿਆਰ ਤੇ ਜ਼ੋਰ ਦਿੱਤਾ ਗਿਆ ।

ਗੁਰੂ ਕੇ ਚੱਕ ਵਿਚ ਜਿਥੇ ਸਿੱਖਾਂ ਨੇ ਡੇਰੇ ਲਾਏ, ਉਥੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਭੀ ਵਸਾਇਆ ਗਿਆ । ਗੁਰੂ ਰਾਮਦਾਸ ਜੀ ਨੇ ਇਥੇ

ਮੁਸਲਮਾਨਾਂ ਲਈ ਇਕ ਮਸਜਿਦ ਤੇ ਹਿੰਦੂਆਂ ਵਾਸਤੇ ਇਕ ਮੰਦਰ ਵੀ ਆਪਣੇ ਖਰਚ ਤੇ ਬਣਵਾਇਆ । ਇਹ ਸੀ ਸਾਂਝੀਵਾਲਤਾ ਤੇ ਭ੍ਰਾਤਰੀ-ਭਾਵ ਦੇ ਉੱਚੇ ਆਦਰਸ਼ ਦੀ ਝਲਕ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਪਰਚਾਰਿਆ ਸੀ ।

ਹਿੰਦੂ ਧਰਮ-ਅਸਥਾਨਾਂ ਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਜਾਣ ਦੀ ਆਗਿਆ ਨਹੀਂ ਸੀ । ਗੁਰੂ ਜੀ ਨੇ ਕੇਵਲ ਨਗਰ ਹੀ ਨਹੀਂ, ਸਰੋਵਰ ਵੀ ਸਭ ਲਈ ਸਾਂਝੇ ਤੌਰ ਤੇ ਬਣਵਾਇਆ । ਇਥੇ ਹਰ ਧਰਮ ਤੇ ਹਰ ਜਾਤ ਦੇ ਲੋਕਾਂ ਨੂੰ ਚੁੱਭੀ ਲਾਣ ਦੀ ਖੁਲ੍ਹ ਸੀ । ਜਦ ਸਰੋਵਰ ਦੀ ਖੁਦਾਈ ਹੋਈ ਤਾਂ ਗੁਰੂ ਰਾਮਦਾਸ ਜੀ ਨੇ ਆਪ ਆਪਣੇ ਪਵਿੱਤਰ ਹੱਥਾਂ ਨਾਲ ਸੇਵਾ ਕੀਤੀ ਅਤੇ ਮੁਖੀ ਸਿਖਾਂ ਤੇ ਸੰਗਤਾਂ ਨੇ ਹਿੱਸਾ ਪਾਇਆ । ਕਹਿੰਦੇ ਹਨ ਕਿ ਕੁਝ ਕੁ ਹਿੰਦੂ ਤੇ ਮੁਸਲਮਾਨ ਭੀ ਸ਼ਾਮਲ ਹੋਏ ।

ਹਿੰਦੂ ਧਰਮ ਵਿਚ ਤੀਰਥਾਂ ਉਤੇ ਜਾ ਕੇ ਇਸ਼ਨਾਨ ਕਰਨ ਤੇ ਬਹੁਤ ਜ਼ੋਰ ਦਿਤਾ ਗਿਆ ਹੈ । ਗੁਰੂ ਜੀ ਨੇ ਮੁਕਤੀ-ਦਾਤਾ ਤੀਰਥ ਤਾਂ 'ਨਾਮ' ਨੂੰ ਮੰਨਿਆ ਹੈ:

'ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥' ਧਨਾਸਰੀ ਮ: ੧, ੬੯੭

ਗੁਰੂ ਸਾਹਿਬਾਂ ਨੇ ਨਾਮ ਬਾਣੀ ਦੇ ਸਿਮਰਨ, ਭਜਨ, ਕੀਰਤਨ, ਸਤਸੰਗ ਤੇ ਸੇਵਾ ਆਦਿ ਚੰਗੇ ਗੁਣਾਂ ਦੁਆਰਾ ਜੀਵਨ ਉਚਿਆਂ ਕਰਨ ਦੀ ਜਾਚ ਸਿਖਾਈ । ਇਨ੍ਹਾਂ ਗੁਣਾਂ ਦੇ ਪਰਚਾਰ ਦਾ ਕੇਂਦਰ ਬਣਾਇਆ ਗਿਆ ਅੰਮ੍ਰਿਤਸਰ । ਇਸ ਥਾਂ ਦੀ ਰਚਨਾ ਜਿਥੇ ਸਿਖੀ ਆਚਰਨ ਉਚਿਆਂ ਕਰਨ ਲਈ ਕੀਤੀ ਗਈ, ਉਥੇ ਭਾਈਚਾਰਕ ਸਮਾਨਤਾ ਨੂੰ ਭੀ ਮੁਖ ਰਖਿਆ ਗਿਆ । ਸੋ ਸ੍ਰੀ ਅੰਮ੍ਰਿਤਸਰ ਕੇਵਲ ਸਿੱਖਾਂ ਦਾ ਧਾਰਮਕ ਕੇਂਦਰ ਹੀ ਨਹੀਂ, ਕੌਮੀ ਏਕਤਾ ਤੇ ਆਰਥਕ ਖੁਸ਼ਹਾਲੀ ਦੀ ਦ੍ਰਿਸ਼ਟੀ ਤੋਂ ਭੀ ਇਕ ਆਦਰਸ਼ਕ ਰਚਨਾ ਬਣ ਗਿਆ । ਗੁਰੂ

ਰਾਮਦਾਸ ਜੀ ਨੇ ਇਸ ਧਰਮ-ਕੇਂਦਰ ਨੂੰ ਹਰ ਪੱਖੋਂ ਮੁਕੰਮਲ ਤੇ ਆਰਥਕ ਤੌਰ ਤੇ ਨਿਪੁੰਨ ਬਣਾਣ ਲਈ ਏਥੇ ਬਵੰਜਾ ਕਿਤਿਆਂ ਦੇ ਲੋਕ ਵਸਾਏ। ਵਖ ਵਖ ਕੰਮ ਕਰਨ ਵਾਲੇ ਇਹ ਲੋਕੀਂ ਸੈਂਕੜਿਆਂ ਦੀ ਗਿਣਤੀ ਵਿਚ ਕਸੂਰ, ਪੱਟੀ ਤੇ ਕਲਾਨੌਰ ਤੋਂ ਲਿਆਂਦੇ ਗਏ। ਇਸ ਕੰਮ ਵਾਸਤੇ ਗੁਰੂ ਜੀ ਨੇ ਬਾਬਾ ਬੁੱਢਾ, ਗੁਰੀਏ, ਰੂਪ ਰਾਮ, ਚੰਦਰ ਭਾਨ ਤੇ ਭਾਈ ਸਾਲ੍ਹੋ ਆਦਿ ਦੀ ਸਹਾਇਤਾ ਲਈ।

ਜੋ ਲੋਕੀਂ ਇਥੇ ਆ ਕੇ ਵੱਸੇ ਉਨ੍ਹਾਂ ਵਿਚ ਹਿੰਦੂ ਤੇ ਮੁਸਲਮਾਨ ਦੋਹਾਂ ਧਰਮਾਂ ਦੇ ਚੌਖੇ ਲੋਕੀਂ ਸਨ, ਜਿਨ੍ਹਾਂ ਵਿਚੋਂ ਕਈ ਆਪੋ ਆਪਣੇ ਕੰਮਾਂ ਵਿਚ ਬਹੁਤ ਮਾਹਰ ਸਨ। ਉਹ ਦਸਤਕਾਰੀ ਦੇ ਕੰਮਾਂ ਤੇ ਵਖ ਵਖ ਹੁਨਰਾਂ ਤੇ ਵਪਾਰ ਦੇ ਚੰਗੇ ਜਾਣੂ ਸਨ। ਆਰਥਕ ਪੱਖ ਤੋਂ ਅਜਿਹੇ ਬੰਦਿਆਂ ਦੀ ਬਹੁਤ ਲੋੜ ਸੀ, ਜੋ ਕਿ ਵਪਾਰ ਦੇ ਵਾਧੇ ਤੇ ਉਪਜ ਵਿਚ ਸਹਾਈ ਹੋ ਸਕਣ। ਇਨ੍ਹਾਂ ਵਿਚ ਲੁਹਾਰ, ਤੁਖਾਣ, ਮੋਚੀ, ਜੁਲਾਹੇ, ਠਠਿਆਰ ਆਦਿ ਉਹ ਲੋਕੀਂ ਭੀ ਸਨ ਜੋ ਕਿ ਕਿਰਤ ਦੇ ਲਿਹਾਜ਼ ਤੋਂ ਨੀਵੇਂ ਸਮਝੇ ਜਾਂਦੇ ਸਨ। ਗੁਰੂ ਰਾਮਦਾਸ ਜੀ ਨੇ ਆਦਿ ਗੁਰੂ ਦੇ ਮਿਸ਼ਨ ਦੀ ਪੂਰਤੀ ਕਰਦਿਆਂ ਇਨ੍ਹਾਂ ਨੀਵੀਆਂ ਜਾਤੀਆਂ ਨੂੰ ਨਿਵਾਜ਼ ਕੇ ਉੱਚਿਆਂ ਕੀਤਾ।

ਭਾਰਤ ਵਿਚ ਓਦੋਂ ਧਰਮ-ਮੰਦਰ ਤਾਂ ਬੜੇ ਸਨ, ਪਰ ਉਹ ਅਜਿਹੇ ਧਰਮ-ਅਸਥਾਨ ਸਨ ਜਿਥੇ ਕਿ ਦਾਨ ਦੇ ਆਸਰੇ ਨਿਰਬਾਹ ਕਰਨ ਵਾਲੇ ਸਾਧੂ, ਪੁਜਾਰੀ ਤੇ ਬਿਹੰਗਮ ਬੈਠੇ ਰਹਿੰਦੇ ਸਨ ਅਤੇ ਕਈ ਤਾਂ ਵਿਹਲੜ ਬਣ ਕੇ ਜੀਵਨ ਹੀ ਵਿਅਰਥ ਗਵਾ ਦੇਂਦੇ। ਨਾ ਤਾਂ ਉਹ ਕੋਈ ਕਿਰਤ ਕਰਦੇ ਸਨ ਤੇ ਨਾ ਹੀ ਸਮਾਜ-ਸੁਧਾਰ ਦਾ ਕੋਈ ਕੰਮ ਹੀ। ਸਗੋਂ ਉਹ ਸਮਾਜ ਉਪਰ ਇਕ ਭਾਰ ਸਨ ਤੇ ਸਮਾਜ ਦੀਆਂ ਕਈ ਕੁਰੀਤੀਆਂ ਦਾ ਕਾਰਨ ਬਣੇ ਹੋਏ ਸਨ। ਗੁਰੂ ਜੀ ਨੇ ਸਿੱਖੀ ਦਾ ਕੇਂਦਰ ਬਣਾਣ ਤੇ ਇਥੇ ਲੋਕਾਂ ਨੂੰ ਵਸਾਣ ਵੇਲੇ ਧਰਮ ਦੀ ਕਿਰਤ ਕਰਨ ਵਾਲੇ ਗ੍ਰਿਹਸਤੀਆਂ ਨੂੰ ਤਰਜੀਹ ਦਿੱਤੀ। ਉਨ੍ਹਾਂ ਵਾਹੀ,



ਵਪਾਰ, ਹੁਨਰ ਤੇ ਹੱਥੀਂ ਕੰਮ ਕਰਨ ਵਾਲਿਆਂ ਨੂੰ 'ਜੀ ਆਇਆਂ' ਕਿਹਾ। ਜੋ ਕਿਰਤ ਦੁਆਰਾ ਲੋਕਾਂ ਦੀ ਆਰਥਕ ਹਾਲਤ ਸੁਧਾਰਦੇ ਸਨ, ਮਿਹਨਤ ਤੇ ਮੁਸ਼ੱਕਤ ਨਾਲ ਰੋਜ਼ੀ ਕਮਾਂਦੇ ਸਨ, ਗੁਰੂ ਸਾਹਿਬਾਂ ਨੇ ਉਨ੍ਹਾਂ ਦੀ ਮਦਦ ਕੀਤੀ। ਸਪਸ਼ਟ ਹੈ ਕਿ ਭਗਤੀ, ਪ੍ਰੇਮ, ਸੇਵਾ ਤੇ ਆਚਰਨ ਦੀ ਉਸਾਰੀ ਦੇ ਨਾਲ ਨਾਲ ਲੋਕਾਂ ਦੀਆਂ ਨਿਤ ਦੀਆਂ ਲੋੜਾਂ ਤੇ ਆਰਥਕ ਸਮੱਸਿਆਵਾਂ ਵਲ ਵੀ ਧਿਆਨ ਦਿੱਤਾ ਗਿਆ। ਪਰ-ਅਧੀਨ ਰਹਿ ਕੇ ਨਿਰਬਾਹ ਕਰਨ ਵਾਲਿਆਂ ਦੇ ਵਿਚਾਰ ਕਦੇ ਸੁਤੰਤਰ ਨਹੀਂ ਹੋ ਸਕਦੇ। ਉਨ੍ਹਾਂ ਦੇ ਆਦਰਸ਼ ਕਦੇ ਉੱਚੇ ਨਹੀਂ ਹੋ ਸਕਦੇ। ਦੂਜੇ ਦੇ ਧਨ ਤੇ ਦਾਨ ਵਲ ਹੀ ਨਜ਼ਰ ਰੱਖਣ ਵਾਲਾ ਵਿਹਲੜ, ਮਖੱਟੂ ਤਾਂ ਸਮਾਜ ਲਈ ਬੋਝਲ ਹੋ ਜਾਂਦਾ ਹੈ, ਸਗੋਂ ਮਾਨਸਕ ਤੌਰ ਤੇ ਨਿਰਜਿੰਦ ਵੀ।

ਗੁਰੂ ਰਾਮਦਾਸ, ਜੀ ਨੇ ਸਿੱਖਾਂ ਦੇ ਤੀਰਥ-ਅੰਮ੍ਰਿਤਸਰ-ਨੂੰ ਅਜਿਹਾ ਧਾਰਮਿਕ ਕੇਂਦਰ ਬਣਨ ਤੋਂ ਬਚਾਇਆ ਅਤੇ ਇਥੋਂ ਦੇ ਵਸਨੀਕਾਂ ਨੂੰ ਸੁਤੰਤਰ ਤੌਰ ਤੇ ਰੋਜ਼ੀ ਕਮਾਣ ਵਿਚ ਸ਼ਹਾਇਤਾ ਦੇ ਕੇ ਉਨ੍ਹਾਂ ਦਾ ਉਪਜਾਊ ਤੇ ਉਸਾਰੂ ਪੱਖ ਉਜਾਗਰ ਕੀਤਾ।

ਧਰਮ ਖੇਤਰ ਵਿਚ ਇਕ ਪੁਰਾਣਾ ਖਿਆਲ ਇਹ ਸੀ ਕਿ ਰਿਸ਼ੀਆਂ, ਅਵਤਾਰਾਂ, ਗੁਰੂਆਂ, ਸੰਤਾਂ ਅਤੇ ਮਹਾਤਮਾ ਲੋਕਾਂ ਦਾ ਕੰਮ ਸਿਰਫ਼ ਆਤਮਕ ਉਪਦੇਸ਼ ਦੇਣਾ ਹੈ। ਇਹੋ ਕਾਰਨ ਹੈ ਕਿ ਪੁਰਾਣੇ ਸਮਿਆਂ ਵਿਚ ਰਿਸ਼ੀਆਂ ਮੁਨੀਆਂ ਜਾਂ ਆਚਾਰਯ ਲੋਕਾਂ ਅਤੇ ਧਾਰਮਕ ਆਗੂਆਂ ਨੇ ਮਨੁੱਖ-ਜਾਤੀ ਨੂੰ ਕੇਵਲ ਇਕ ਪੱਖ ਤੋਂ ਹੀ ਉੱਚਿਆਂ ਕੀਤਾ ਤੇ ਉਹ ਸੀ ਪਰਮਾਰਥ। ਜੀਵਨ ਦੇ ਹੋਰ ਪੱਖਾਂ ਨੂੰ ਅੱਖੋਂ ਓਹਲੇ ਰਖਿਆ ਗਿਆ। ਪਰ ਸਿਖ-ਧਰਮ ਵਿਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੀ ਜ਼ਿੰਦਗੀ ਦੇ ਹੋਰ ਪਹਿਲੂਆਂ ਵਲ ਧਿਆਨ ਦਿੱਤਾ ਗਿਆ। ਕਹਿੰਦੇ ਹਨ—'ਗ਼ਰੀਬੀ ਤੇ ਪਾਪ ਇਕੱਠੇ ਤੁਰਦੇ ਹਨ'। ਭਾਵ ਇਹ ਕਿ ਗ਼ਰੀਬੀ ਤੇ ਭੁੱਖ ਨਾਲ ਮਰਦੇ ਇਨਸਾਨ ਜੁਰਮ ਵਲ

ਪ੍ਰੇਰੇ ਜਾਂਦੇ ਹਨ। ਮਨੁੱਖ ਨੂੰ ਅਜਿਹੀ ਗਿਰਾਵਟ ਤੇ ਮੰਗਣ ਦੀ ਭੈੜੀ ਵਾਦੀ ਤੋਂ ਬਚਾਣ ਲਈ ਗੁਰੂ ਰਾਮਦਾਸ ਜੀ ਨੇ ਆਤਮਕ ਉਚਤਾ, ਸਮਾਜਕ ਤੇ ਭਾਈਚਾਰਕ ਸਾਂਝ ਦੇ ਨਾਲ ਨਾਲ ਆਰਥਕ ਉਸਾਰੀ ਤੇ ਸੈ-ਸੰਪੂਰਨਤਾ ਦੀ ਵੀ ਪ੍ਰੇਰਨਾ ਕੀਤੀ।

ਸ੍ਰੀ ਗੁਰੂ ਰਾਮਦਾਸ ਜੀ ਦੇ ਗੁਣ ਬੇਅੰਤ ਹਨ ਤੇ ਅਕਥਨੀਯ ਹਨ। ਸਾਡੀ ਸੋਚ ਸਮਝ ਤੇ ਕਲਮ ਵਿਚ ਇਤਨੀ ਤਾਕਤ ਨਹੀਂ ਕਿ ਸਤਿਗੁਰੂ ਜੀ ਦੇ ਸਾਰੇ ਗੁਣ ਬਿਆਨ ਕਰ ਸਕਣ। ਗੁਣਾਂ ਦੇ ਖਜ਼ਾਨੇ ਸੌਢੀ ਸੁਲਤਾਨ ਦੀ ਇਕ ਬਹੁਮੁੱਲੀ ਦੇਣ ਹੈ 'ਅੰਮ੍ਰਿਤਸਰੁ ਸਿਫਤੀ ਦਾ ਘਰੁ'। ਆਪ ਦੀ ਇਹ ਆਦਰਸ਼ਕ ਰਚਨਾ ਹੁਣ ਤਕ ਕਾਇਮ ਹੈ ਜੋ ਕਿ ਆਪ ਦੀ ਅਮਰ ਯਾਦਗਾਰ ਹੈ, ਜਿਥੇ ਨਿੱਤ ਨਵੇਂ ਸੂਰਜ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਸਰਧਾ ਤੇ ਉਤਸ਼ਾਹ ਨਾਲ ਆਂਦੀਆਂ ਹਨ ਤੇ ਮਨ ਉੱਤੇ ਆਤਮਕ ਸ਼ਾਂਤੀ ਲੈ ਕੇ ਪਰਤਦੀਆਂ ਹਨ।

ਧੰਨੁ ਧੰਨੁ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੈ ਸਵਾਰਿਆ ॥  
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥  
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥  
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥  
(ਸਤੇ ਬਲਵੰਡ ਦੀ ਵਾਰ)

ਪੰਚ-ਸ਼ਬਦੀ  
ਕੀਰਤਨੀ ਆਸਾ ਦੀ ਵਾਰ

ਇਹ ਪੋਥੀ

'ਕੀਰਤਨ-ਪ੍ਰਕਾਸ਼' ਦੇ ਗੁਟਕਿਆਂ ਦੀ ਥਾਂ ਨਵੀਂ ਸੁਗਾਤ ਹੈ। ਇਸ ਵਿਚ ਇਕ ਇਕ ਛੱਕੇ ਨਾਲ ਰਲਦੇ ਮਿਲਦੇ ਪੰਜ ਪੰਜ ਸਤ ਸਤ ਸ਼ਬਦ ਹਨ। ਹਰ ਚੌਥੇ ਸਫ਼ੇ ਤੇ ਨਵਾਂ ਛੱਕਾ ਹੈ ਅਤੇ ਚਾਰ-ਗੁਣਾਂ ਕੀਤਿਆਂ ਛੱਕਾ, ਸਲੋਕ ਤੇ ਪਉੜੀਆਂ ਝੱਟ-ਪੱਟ ਹੀ ਲੱਭ ਪੈਂਦੀਆਂ ਹਨ।

ਪੋਥੀ ਵਿਚ ਦਿੱਤੇ ੨੩੫ ਸ਼ਬਦਾਂ ਦਾ ਪੂਰਾ ਤਤਕਰਾ ਅਰੰਭ ਵਿਚ ਹੈ ਅਤੇ ਅਖੀਰ ਵਿਚ "ਪਾਠ ਕਰਨ - ਵਿਚ ਪਰਚੱਲਤ ਭੁੱਲਾਂ" ਦਿੱਤੀਆਂ ਹਨ।

ਗੁਰਦਵਾਰਿਆਂ, ਸਤਿਸੰਗਾਂ ਤੇ ਆਮ ਘਰਾਂ ਵਿਚ ਇਹ ਪੋਥੀ ਬਹੁਤ ਹੀ ਪਿਆਰੀ ਹੋ ਰਹੀ ਹੈ। ਇਕ ਵਾਰ ਜਰੂਰ ਦਰਸ਼ਨ ਕਰੋ।

ਕਾਗਜ਼ ਛਪਾਈ ਵਧੀਆ, ਸਫ਼ੇ ੧੧੨  
ਜਿਲਦ ਸਮੇਤ ਭੇਟਾ ੫-੫੦

... (faded text) ...

... (faded text) ...

... (faded text) ...

... (faded text) ...

... (faded text) ...

ਪ੍ਰੋ: ਸਾਹਿਬ ਸਿੰਘ ਲਿਖਤ ਪੁਸਤਕਾਂ

- |                     |                        |
|---------------------|------------------------|
| ੧. ਬਾਬਾਣੀਆਂ ਕਹਾਣੀਆਂ | ੨. ਮੋਰੀ ਜੀਵਨ ਕਹਾਣੀ     |
| ੩. ਗੁਰਬਾਣੀ ਵਿਆਕਰਣ   | ੪. ਸਿਮਰਨ ਦੀਆਂ ਬਰਕਤਾਂ   |
| ੫. ਆਦਿ ਬੀੜ ਬਾਰੇ     | ੬. ਸ ਦਾ ਚਾਰ ਕ ਲੇਖ      |
| ੭. ਸਰਬੱਤ ਦਾ ਭਲਾ     | ੮. ਧਰਮ ਤੇ ਸ ਦਾ ਚਾਰ     |
| ੯. ਬੁਰਾਈ ਦਾ ਟਾਕਰਾ   | ੧੦. ਸਿਖੁ ਸਿਦਕੁ ਨਾ ਹਾਰੇ |

੧੧. ਗੁਰਬਾਣੀ ਤੇ ਇਤਿਹਾਸ ਬਾਰੇ

- |  |                                  |
|--|----------------------------------|
| ੧੨. ਜੀ: ਬ੍ਰ: ਗੁਰੂ ਨਾਨਕ ਦੇਵ ਜੀ                      | ੧੩. ਜੀ: ਬ੍ਰ: ਗੁਰੂ ਗੋਬਿੰਦ ਸਿੰਘ ਜੀ |
| ੧੪. " ਗੁਰੂ ਅੰਗਦ ਦੇਵ ਜੀ                             | ੧੫. " ਗੁਰੂ ਅਮਰਦਾਸ ਜੀ             |
| ੧੬. " ਗੁਰੂ ਰਾਮਦਾਸ ਜੀ                               | ੧੬. " ਗੁਰੂ ਅਰਜਨ ਦੇਵ ਜੀ           |
| ੧੮. " ਗੁਰੂ ਹਰਿ ਗੋਬਿੰਦ ਜੀ                           | ੧੯. " ਗੁਰੂ ਤੇਗ ਬਹਾਦਰ ਜੀ          |
| ੨੦. " ਗੁਰੂ ਹਰਿ ਰਾਇ ਜੀ ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ |                                  |

੨੧. ਗੁਰੂ ਇਤਿਹਾਸ ਪਾ: ੨ ਤੋਂ ੯ ਇਕੋ ਜਿਲਦ ਵਿਚ

- |                        |                            |
|------------------------|----------------------------|
| ੨੨. ਜਪੁਜੀ ਸਾਹਿਬ ਸਟੀਕ   | ੨੩. ਆਸਾ ਦੀ ਵਾਰ ਸਟੀਕ        |
| ੨੪. ਸੁਖਮਨੀ ਸਾਹਿਬ ਸਟੀਕ  | ੨੪. ਨਿ ਤ ਨੇ ਮ ਸ ਟੀ ਕ       |
| ੨੬. ਭੱਟਾਂ ਦੇ ਸਵਈਏ ਸਟੀਕ | ੨੭. ਸੱਤੇ ਬਲਵੰਡ ਦੀ ਵਾਰ ਸਟੀਕ |
| ੨੮. ਸਿੱਧ ਗੋਸਟਿ ਸਟੀਕ    | ੨੯. ਰਾਮਕਲੀ ਸਦ ਸਟੀਕ         |
| ੩੦. ਸਲੋਕ ਫਰੀਦ ਜੀ ਸਟੀਕ  | ੩੧. ਸਲੋਕ ਕਬੀਰ ਜੀ ਸਟੀਕ      |

੩੨. ਭਗਤ ਬਾਣੀ ਸਟੀਕ (ਪੰਜ ਜਿਲਦਾਂ)

- ੩੩. ਸਲੋਕ ਗੁਰੂ ਅੰਗਦ ਸਾਹਿਬ ਸਟੀਕ
- ੩੪. ਬਾਰਹਮਾਹ ਤੁਖਾਰੀ ਤੇ ਮਾਝ ਸਟੀਕ
- ੩੫. ਜਾਪੁ ਸਾਹਿਬ, ਸਵੱਈਏ, ਰੌਪਈ ਸਟੀਕ

੩੬ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀਕ) ਦਸ ਜਿਲਦਾਂ

੩੭. ਜਪੁਜੀ ਸਟੀਕ (ਹਿੰਦੀ ਵਿਚ)

ੴ ਸਤਿਗੁਰਪ੍ਰਸਾਦਿ ॥

—ਇਤਿਹਾਸ ਨੰਬਰ ੫

ਜੀਵਨ-ਬ੍ਰਿਤਾਂਤ

# ਸ੍ਰੀ ਗੁਰੂ ਅਰਜਨ ਦੇਵ ਜੀ

ਲੇਖਕ

ਪ੍ਰੋਫੈਸਰ ਸਾਹਿਬ ਸਿੰਘ ਡੀ. ਲਿਟ.



ਸਿੰਘ ਬੁਦਰਜ, ਮਾਈ ਸੇਵਾ, ਅੰਮ੍ਰਿਤਸਰ

Approved by D. P. I. Punjab  
vide Memo No. 3/30-68 (ਸ: ਪ:) ਮਿਤੀ 8-4-68

੧੯੬੭, ੧੯੬੯, ੧੯੭੫, ੧੯੭੬, ੧੯੭੭  
੧੯੭੮, ੧੯੭੯, ੧੯੮੦, ੧੯੮੪, ੧੯੮੮, ੧੯੯੦  
੧੨ਵੀਂ ਛਾਪ ਅਗਸਤ ੧੯੯੨

ਮੁੱਲ ੭-੫੦

ISBN 81-7205-001-1

ਪ੍ਰਕਾਸ਼ਕ

ਸਿੰਘ ਬੁਦਰਜ, ਮਾਈ ਸੇਵਾਂ, ਅੰਮ੍ਰਿਤਸਰ

ਛਾਪਕ

ਰਵਿੰਦਰ ਪ੍ਰਿੰਟਿੰਗ ਪ੍ਰੈਸ, ਸੁੰਦਰ ਨਗਰ, ਅੰਮ੍ਰਿਤਸਰ

# ਤਤਕਰਾ

## ਪਹਿਲਾ ਕਾਂਡ

- ਜਨਮ-ਅਸਥਾਨ
- ਜਨਮ-ਤਰੀਕ
- ਬਾਲ ਉਮਰ
- ਪਿਤਾ-ਗੁਰੂ ਦੀਆਂ ਜ਼ਿਮੇਵਾਰੀਆਂ

## ਦੂਜਾ ਕਾਂਡ

- ਗੁਰਿਆਈ
- ਬਾਬਾ ਪ੍ਰਿਥੀ ਚੰਦ ਜੀ ਦੀ ਵਿਰੋਧਤਾ
- ਦਸਤਾਰ ਬੰਦੀ, ਭੱਟਾਂ ਦਾ ਆਉਣਾ

## ਤੀਜਾ ਕਾਂਡ

- ਗੁਰੂ ਘਰ ਦੀ ਨਾਕਾਬੰਦੀ
- ਬਲਵੰਡ ਤੇ ਸੱਤੇ ਦਾ ਰੁਸੇਵਾਂ
- ਚੌਥਾ ਕਾਂਡ
- ਸ਼ਹਿਰ ਦੀ ਤਰੱਕੀ, ਸੰਤੋਖਸਰ
- ਦਸਵੰਧ
- ਅੰਮ੍ਰਿਤ-ਸਰੋਵਰ, ਹਰਿਮੰਦਰ ਸਾਹਿਬ
- ਸ਼ਾਦੀ

## ਪੰਜਵਾਂ ਕਾਂਡ

- ਮਾਝੇ ਦੇ ਪਿੰਡਾਂ ਦੀ ਸੰਭਾਲ
- (ੳ) ਦੱਖਣ ਪਾਸੇ
- (ਅ) ਬਿਆਸ ਤੋਂ ਪਾਰ ਤਕ
- (ੲ) ਅੰਮ੍ਰਿਤਸਰ ਤੋਂ ਲਹਿੰਦੇ ਪਾਸੇ
- (ਸ) ਲਾਹੌਰ ਚੂਨੀਆਂ, ਬਹੜਵਾਲ ਵਲ
- (ਹ) ਪਹਾੜ ਪਾਸੇ ਤੇ ਜਿ: ਗੁਰਦਾਸਪੁਰ

## ਛੇਵਾਂ ਕਾਂਡ

- ਬਾਬਾ ਪ੍ਰਿਥੀਚੰਦ ਜੀ ਦੀ ਵਿਰੋਧਤਾ
- ਸਰਕਾਰੀ ਰਸੂਖ ਬੀਰਬਲ
- ਹੇਹਰੀਂ ਦੂਖ ਨਿਵਾਰਨ
- ਸੁਲਹੀ ਮਾਂ
- ਗੁਰਬਾਣੀ ਵਿਰੁਧ ਸ਼ਿਕਾਇਤਾਂ

## ਸੱਤਵਾਂ ਕਾਂਡ

- |    |                                  |    |
|----|----------------------------------|----|
| ੫  | ਅੰਮ੍ਰਿਤਸਰ ਵਿਚ ਵਾਪਸੀ              | ੪੯ |
| ੬  | (ਗੁਰੂ) ਹਰਿਗੋਬਿੰਦ ਸਾਹਿਬ ਨੂੰ ਸੀਤਲਾ | ੪੯ |
| ੬  | ਅੱਠਵਾਂ ਕਾਂਡ                      |    |
| ੮  | ਆਦਿ ਬੀੜ                          | ੫੪ |
|    | ਪਹਿਲਾ ਪਰਕਾਸ਼                     | ੫੬ |
| ੯  | ਭਾਈ ਬੰਨੋ ਵਾਲੀ ਬੀੜ                | ੫੭ |
| ੧੧ | ਉਤਾਰਾ ਕਿਵੇਂ ਹੋਇਆ ?               | ੫੮ |
| ੧੩ | ਧਾਰੀ ਬੀੜ                         | ੫੯ |
|    | ਹੋਰ ਉਤਾਰੇ, ਫਾਲਤੂ ਨਕਲੀ ਬਾਣੀਆਂ     | ੬੦ |
| ੧੬ | ਨੌਵਾਂ ਕਾਂਡ                       |    |
| ੧੮ | ਗੁਰੂ ਅਰਜਨ ਸਾਹਿਬ ਦੇ ਵਿਰੋਧੀ        | ੬੧ |
|    | ਚੰਦ                              | ੬੩ |
| ੨੨ | ਜਹਾਂਗੀਰ ਦਾ ਤਖ਼ਤ ਉਤੇ ਬੈਠਣਾ        | ੬੪ |
| ੨੩ | ਵਿਰੋਧੀਆਂ ਦੀ ਸਾਜ਼ਸ਼               | ੬੭ |
| ੨੫ | ਤਸੀਹੇ, ਸ਼ਹੀਦੀ, ਵਲੀ ਮੁਆਮੀਰ        | ੭੦ |
| ੨੬ | ਸ਼ਹੀਦੀ ਬਾਰੇ ਗਵਾਹੀਆਂ              | ੭੫ |
|    | ਦਸਵਾਂ ਕਾਂਡ                       |    |
| ੨੭ | ਕੁਝ ਯੁ ਗੁਰ-ਅਸਥਾਨ                 | ੭੮ |
| ੨੮ | ਗੁਰੂ ਅਰਜਨ ਸਾਹਿਬ ਦੀ ਬਾਣੀ          | ੭੯ |
| ੩੧ | ਯਾਰੂਵਾਂ ਕਾਂਡ                     |    |
| ੩੧ | ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ       | ੮੪ |
| ੩੩ | ੧. ਸਹਿਨ ਸੀਲਤਾ                    | ੮੪ |
| ੩੫ | ੨. ਆਪਾ ਵਾਰਨ ਦਾ ਇਸ਼ਕ              | ੮੫ |
|    | ਗੁਰੂ ਅਰਜਨ ਦੇਵ ਜੀ ਦੀ ਤਾਲੀਮ        | ੮੬ |
|    | (ੳ) ਖਾਲਕੁ ਖਲਕ ਮਹਿ                | ੮੬ |
| ੩੭ | ਭਾਈ ਬਹਿਲੋ                        | ੮੬ |
| ੪੧ | ਪੰਡਤ ਗੁੰਗਾ ਰਾਸ                   | ੮੭ |
| ੪੩ | ਭਾਈ ਮੰਤ                          | ੮੮ |
| ੪੪ | ਭਾਈ ਬੁੱਧੂ                        | ੮੯ |
| ੪੫ | (ਅ) ਸ਼ਰਧਾ ਤੇ ਪਰਤੀਤ               | ੯੧ |



## ਦੂਜੀ ਐਡੀਸ਼ਨ

ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ-ਸੌ-ਸਾਲਾ ਗੁਰਪੁਰਬ ਸਮੇਂ ੧੯੬੬ ਦੇ ਅਖੀਰ ਤੇ ਜੀਵਨ ਬ੍ਰਿਤਾਂਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਭਾਰੀ ਗਿਣਤੀ ਵਿਚ ਛਪਿਆ ਸੀ ਅਤੇ ਕੁਝ ਹੀ ਮਹੀਨਿਆਂ ਬਾਅਦ ੧੯੬੭ ਵਿਚ ਉਸ ਦੀ ਦੂਜੀ ਐਡੀਸ਼ਨ ਛਪਵਾਣੀ ਪੈ ਗਈ ਸੀ । ਫਿਰ ੧੯੬੭ ਵਿਚ ਹੀ ਲੁਧਿਆਣਾ ਦੀ ਭੁਲਾ-ਸਤਸੰਗ ਕਮੇਟੀ ਦੇ ਉੱਦਮ ਦੇਣ ਨਾਲ ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ-ਬ੍ਰਿਤਾਂਤ ਛਪਿਆ ਸੀ । ਲਗਦੇ ਹੱਥ ਉਸ ਦੇ ਨਾਲ ਹੀ ਸ੍ਰੀ ਗੁਰੂ ਅਰਜਨ ਸਾਹਿਬ ਦਾ ਜੀਵਨ ਵੀ ਮਈ ੧੯੬੭ ਵਿਚ ਛਪ ਗਿਆ ਸੀ । ਇਸ ਤੋਂ ਬਾਅਦ ਸਿੰਘ ਬ੍ਰਦਰਜ਼ ਨੇ ਉੱਦਮ ਕਰ ਕੇ ੧੯੬੮ ਵਿਚ ਬਾਕੀ ਗੁਰੂ ਸਾਹਿਬਾਨ ਦੇ ਜੀਵਨ-ਬ੍ਰਿਤਾਂਤ ਵੀ ਇਕ ਇਕ ਕਰ ਕੇ ਛਪਵਾ ਦਿਤੇ । ਆਖਰੀ ਜੀਵਨ ਸ੍ਰੀ ਗੁਰੂ ਨਾਨਕ ਦੇਵ ਜੀ ਹੁਣ ੧੯੬੯ ਵਿਚ ਪੰਜ-ਸੌ ਸਾਲਾ ਜਨਮ-ਉਤਸਵ ਸਮੇਂ ਕਾਫੀ ਗਿਣਤੀ ਵਿਚ ਛਪ ਰਿਹਾ ਹੈ । ਇਉਂ ਮੇਰਾ ਕਈ ਸਾਲਾਂ ਦਾ ਲਿਖਿਆ ਹੋਇਆ 'ਗੁਰ-ਇਤਿਹਾਸ' ਮੁਕੰਮਲ ਹੋ ਕੇ ਪਾਠਕਾਂ ਦੇ ਹੱਥਾਂ ਤਕ ਅੱਪੜ ਰਿਹਾ ਹੈ ।

ਹੁਣ ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇਹ ਦੂਜੀ ਐਡੀਸ਼ਨ ਪਾਠਕਾਂ ਤੇ ਗੁਰਸਿੱਖ-ਸੰਗਤਾਂ ਦੀ ਮਿਲਵਰਤਣ ਨਾਲ ਛਪ ਰਹੀ ਹੈ ।

ਇਹ ਸਾਰੀ ਮਿਹਰ ਸਤਿਗੁਰੂ ਪਤਿਸ਼ਾਹ ਦੀ ਹੈ, ਜਿਸ ਲਈ ਉਨ੍ਹਾਂ ਦਾ ਕੋਠਾਨ ਕੋਟ ਧੰਨਵਾਦ ਹੈ ।

C/O ਡਾ: ਦਲਜੀਤ ਸਿੰਘ

E-13 ਮੈਡੀਕਲ ਕਾਲਜ

ਪਟਿਆਲਾ

੫,੩,੧੯੬੯

ਦਾਸ

ਸਾਹਿਬ ਸਿੰਘ

ੴ ਸਤਿਗੁਰਪ੍ਰਸਾਦਿ ॥

ਜੀਵਨ-ਬ੍ਰਿਤਾਂਤ

ਸ੍ਰੀ ਗੁਰੂ ਅਰਜਨ ਸਾਹਿਬ

[੧੫੬੩-੧੬੦੬]

ਪਹਿਲਾ ਕਾਂਡ

ਜਨਮ ਅਸਥਾਨ—

(ਗੁਰੂ) ਅਰਜਨ ਦੇਵ ਜੀ ਦੇ ਪਿਤਾ (ਗੁਰੂ) ਰਾਮਦਾਸ ਜੀ ੧੨ ਸਾਲਾਂ ਦੀ ਉਮਰੇ ਗੋਇੰਦਵਾਲ ਆਏ ਸਨ। ਗੋਇੰਦਵਾਲ ਸੰਨ ੧੫੪੬ ਵਿਚ ਵੱਸਿਆ ਸੀ। ਗੁਰੂ ਅੰਗਦ ਸਾਹਿਬ ਦੇ ਹੁਕਮ ਅਨੁਸਾਰ (ਗੁਰੂ) ਅਮਰਦਾਸ ਜੀ ਨੇ ਵਸਾਇਆ ਸੀ। ਉਹਨਾਂ ਹੀ ਇਹਨਾਂ ਨੂੰ ਆਖਿਆ ਕਿ ਬਾਸਰਕੇ ਤੋਂ ਆਪਣੇ ਸਾਕਾਂ-ਅੰਗਾਂ ਨੂੰ ਗੋਇੰਦਵਾਲ ਲਿਆ ਵਸਾਓ। (ਗੁਰੂ) ਰਾਮਦਾਸ ਜੀ ਦਾ ਨਾਨਕਾ ਪਿੰਡ ਸੀ ਬਾਸਰਕੇ। ਜਦੋਂ ੧੫੪੧ ਵਿਚ ਇਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ, ਮਾਤਾ ਤਾਂ ਪਹਿਲਾਂ ਹੀ ਗੁਜਰ ਚੁਕੀ ਸੀ ਤਾਂ ਇਹਨਾਂ ਦੀ ਨਾਨੀ ਇਹਨਾਂ ਨੂੰ ਲਾਹੌਰ ਤੋਂ ਬਾਸਰਕੇ ਲੈ ਆਈ। ਉਸ ਵੇਲੇ ਇਹਨਾਂ ਦੀ ਉਮਰ ੭ ਸਾਲ ਸੀ। ਬਾਸਰਕੇ ਆਉਂਦੇ ਹੀ ਇਹ ਗੁਰੂ ਅਮਰਦਾਸ ਜੀ ਦੀ ਨਜ਼ਰ ਪੈ ਗਏ, ਉਹਨਾਂ ਨੂੰ ਹੋਣਹਾਰ ਜਾਪੇ, ਪਿਤਾ ਵਾਲਾ ਨਿੱਘਾ ਪਿਆਰ ਦੇਣਾ ਸ਼ੁਰੂ ਕਰ ਦਿਤੋ ਨੇ। ਇਸੇ ਤਰ੍ਹਾਂ ਦੁਵੱਲੀ ਇਹ ਖਿੱਚ ਇਤਨੀ ਵਧੀ ਕਿ ਜਦੋਂ ਗੋਇੰਦਵਾਲ ਵੱਸਿਆ ਤਾਂ (ਗੁਰੂ) ਰਾਮਦਾਸ ਜੀ ਨੂੰ ਭੀ ਗੋਇੰਦਵਾਲ ਆ ਵੱਸਣ ਦਾ ਮੌਕਾ ਮਿਲਿਆ। ਸੰਨ ੧੫੫੨ ਵਿਚ ਗੁਰੂ ਅੰਗਦ

ਦੇਵ ਜੀ ਦੇ ਥਾਂ ਗੁਰੂ ਅਮਰਦਾਸ ਜੀ ਗੁਰੂ ਬਣੇ, ਖਡੂਰ ਤੋਂ ਇਹ ਗੋਇੰਦ-  
ਵਾਲ ਆ ਗਏ। ਅਗਲੇ ਸਾਲ ਸੰਨ ੧੫੫੩ ਵਿਚ ਆਪਣੀ ਲੜਕੀ  
ਬੀਬੀ ਭਾਨੀ ਜੀ ਦੀ ਸ਼ਾਦੀ (ਗੁਰੂ) ਰਾਮਦਾਸ ਨਾਲ ਕਰ ਦਿਤੀਓ ਨੇ।

ਗੋਇੰਦਵਾਲ (ਗੁਰੂ) ਰਾਮਦਾਸ ਜੀ ਦੇ ਘਰ ਤਿੰਨ ਪੁੱਤਰ ਜਨਮੇ।  
ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ ਸਨ।

## ਜਨਮ ਤਰੀਕ--

(ਗੁਰੂ) ਅਰਜਨ ਸਾਹਿਬ ਦਾ ਜਨਮ ੧੯ ਵੈਸਾਖ ਸੰਮਤ ੧੬੨੦  
ਨੂੰ ਹੋਇਆ ਸੀ। ਚੰਦ੍ਰਮਾ ਦੇ ਹਿਸਾਬ ਉਸ ਦਿਨ ਵੈਸਾਖ ਸੁਦੀ ੭ ਸੀ,  
ਭਾਵ, ਪੂਰਨਮਾਸੀ ਤੋਂ ਪਿਛੋਂ ਸੱਤਵਾਂ ਦਿਨ। ਈਸਵੀ ਸੰਨ ੧੫੬੩ ਅਤੇ  
ਅਪ੍ਰੈਲ ਦੀ ੧੫ ਤਰੀਕ ਸੀ। ਇਥੇ ਇਹ ਗੱਲ ਚੇਤੇ ਰਖਣ ਵਾਲੀ ਹੈ ਕਿ  
ਗੁਰੂ ਨਾਨਕ ਦੇਵ ਜੀ ਦਾ ਜਨਮ ਭੀ ੧੫ ਅਪ੍ਰੈਲ ਨੂੰ ਹੋਇਆ ਸੀ, ਪਰ  
ਉਸ ਸਾਲ ਉਸ ਦਿਨ ੨੦ ਵੈਸਾਖ ਸੀ। ਇੱਕ ਹੋਰ ਸੁਆਦਲੀ ਇਤਿ-  
ਹਾਸਕ ਗੱਲ ਭੀ ਚੇਤੇ ਰਖਣੀ। ਅਤੇ ਗੁਰੂ ਅੰਗਦ ਸਾਹਿਬ ਦਾ ਜਨਮ ਭੀ  
ਵੈਸਾਖ ਦੇ ਮਹੀਨੇ ਹੋਇਆ ਸੀ।

ਗੁਰੂ ਨਾਨਕ ਦੇਵ ਜੀ—੨੦ ਵੈਸਾਖ।

ਗੁਰੂ ਅੰਗਦ ਸਾਹਿਬ—੫ ਵੈਸਾਖ।

ਗੁਰੂ ਅਰਜਨ ਸਾਹਿਬ—੧੯ ਵੈਸਾਖ।

(ਗੁਰੂ) ਅਰਜਨ ਦੇਵ ਜੀ ਦੇ ਜਨਮ-ਸਮੇਂ (ਗੁਰੂ) ਰਾਮਦਾਸ ਜੀ  
ਦੀ ਉਮਰ ਸਾਢੇ ਅਠਾਈਂ ਸਾਲ ਸੀ, ਅਤੇ ਗੁਰੂ ਅਮਰਦਾਸ ਜੀ ਉਸ ਵੇਲੇ  
੮੪ ਸਾਲਾਂ ਦੇ ਸਨ।

## ਬਾਲ ਉਮਰ

(ਗੁਰੂ) ਅਰਜਨ ਸਾਹਿਬ ਸਭ ਤੋਂ ਪਹਿਲੇ ਗੁਰੂ ਸਨ, ਜਿਨ੍ਹਾਂ  
ਨੂੰ ਜੰਮਦਿਆਂ ਹੀ ਗੁਰਮਤਿ ਦੀ ਗੁੜ੍ਹਤੀ ਮਿਲੀ ਸੀ। ਗੁਰੂ ਅਮਰਦਾਸ ਜੀ  
ਇਹਨਾਂ ਦੇ ਨਾਨੇ ਸਨ, ਜੋ ਗੁਰੂ ਅੰਗਦ ਸਾਹਿਬ ਦੀ ਆਗਿਆ

ਅਨੁਸਾਰ ਗੋਇੰਦਵਾਲ ਵਿਚ ਰਿਹਾਇਸ਼ ਬਣਾ ਚੁਕੇ ਸਨ । ਸੋ, (ਗੁਰੂ) ਅਰਜਨ ਦੇਵ ਜੀ ਆਪਣੇ ਨਾਨਕੇ ਪਿੰਡ ਜੰਮੇ ਅਤੇ ਨਾਨਾ ਗੁਰੂ ਅਮਰਦਾਸ ਜੀ ਦੀ ਗੋਦੀ ਵਿਚ ਹੀ ਪਲੇ । ਪਲੇ ਤਾਂ ਵੱਡੇ ਦੋਵੇਂ ਭਰਾ ਬਾਬਾ ਪ੍ਰਿਥੀ ਚੰਦ ਅਤੇ ਬਾਬਾ ਮਹਾਂਦੇਵ ਭੀ ਗੁਰੂ-ਗੋਦ ਵਿਚ ਹੀ ਸਨ । ਪਰ ਦੂਜਿਆਂ ਨਾਲ ਪਿਆਰ ਹੁੰਦਿਆਂ ਭੀ ਪਿਆਰ ਦੀ ਅਸਲ ਬਾਜ਼ੀ (ਗੁਰੂ) ਅਰਜਨ ਦੇਵ ਹੀ ਲੈ ਗਏ । ਨਾਨੇ ਦੋਹਤਰੇ ਦਾ ਪਰਸਪਰ ਪਿਆਰ ਇਤਨਾ ਵਧਿਆ ਕਿ ਇਸ ਦੀ ਬਰਕਤ ਨਾਲ ਉੱਚੀ ਮਨੁੱਖਤਾ ਦੇ ਸਾਰੇ ਗੁਣਾਂ ਦੇ ਅੰਕੁਰ ਇਹਨਾਂ ਦੇ ਅੰਦਰ ਫੁੱਟਣ ਲੱਗ ਪਏ । ਗੁਰੂ ਅਮਰਦਾਸ ਜੀ ਦੀ ਪਾਰਖੂ ਅੱਖ ਨੇ ਜਿਵੇਂ ਇਹਨਾਂ ਦੇ ਪਿਤਾ (ਗੁਰੂ) ਰਾਮਦਾਸ ਜੀ ਨੂੰ ੭ ਸਾਭਾਂ ਦੀ ਉਮਰੇ ਹੀ ਪਛਾਣ ਲਿਆ ਸੀ ਤਿਵੇਂ ਇਹਨਾਂ ਦੇ ਅੰਦਰੋਂ ਭੀ ਫੁਟਦੀ ਹੋਣਹਾਰਤਾ ਉਹਨਾਂ ਨੂੰ ਦਿਸਣ ਲਗ ਪਈ । ਗੁਰੂ ਅਮਰਦਾਸ ਜੀ ਹੋਣ-ਹਾਰਤਾ ਦੇ ਉਸ ਅੰਕੁਰ ਨੂੰ ਹੋਰ ਵਧੀਕ ਹੋਰ ਵਧੀਕ ਪਿਆਰ-ਜਲ ਪਾਂਦੇ ਗਏ । ਸਾਢੇ ਯਾਰ੍ਹਾਂ ਸਾਲ (ਗੁਰੂ) ਅਰਜਨ ਦੇਵ ਜੀ ਨੂੰ ਗੁਰਮਤਿ ਦੀ ਇਹ ਖੁਰਾਕ ਆਪਣੇ ਨਾਨਾ ਗੁਰੂ ਅਮਰਦਾਸ ਜੀ ਤੋਂ ਮਿਲਦੀ ਰਹੀ, ਸੰਨ ੧੫੭੪ ਤਕ, ਜਦੋਂ ਕਿ ਗੁਰੂ ਅਮਰਦਾਸ ਜੀ ਪਹਿਲੀ ਸਤੰਬਰ ਨੂੰ ਜੋਤੀ ਜੋਤਿ ਸਮਾਏ । ਯਾਰ੍ਹਾਂ ਸਾਢੇ ਯਾਰ੍ਹਾਂ ਸਾਲਾਂ ਦਾ ਬੱਚਾ ਅੰਵਾਣ ਉਮਰੋਂ ਲੰਘ ਚੁਕਿਆ ਹੁੰਦਾ ਹੈ, ਉਸ ਦੇ ਕਈ ਲੱਛਣ ਇਸ ਉਮਰ ਤਕ ਉੱਘੜ ਆਉਂਦੇ ਹਨ, ਉਸ ਦੀਆਂ ਕਈ ਰੁਚੀਆਂ ਦਿਸ ਪੈਂਦੀਆਂ ਹਨ । ਹੋਣਹਾਰ ਬੱਚੇ ਦੀਆਂ ਰੁਚੀਆਂ ਅਤੇ ਲੱਛਣ ਤਾਂ ਇਤਨਾ ਲਿਸ਼ਕਾਰਾ ਮਾਰਨ ਲਗ ਪੈਂਦੇ ਹਨ ਕਿ ਉਸ ਦਾ ਜੀਵਨ-ਰੁਖ ਪਰਤੱਖ ਪਿਆ ਦਿਸਦਾ ਹੈ । ਗੁਰੂ ਕੀ ਬਾਣੀ ਨਾਲ (ਗੁਰੂ) ਅਰਜਨ ਦੇਵ ਜੀ ਦਾ ਅੱਤ ਦਰਜੇ ਦਾ ਪਿਆਰ ਵੇਖ ਕੇ ਹੀ ਗੁਰੂ ਅਮਰਦਾਸ ਜੀ ਨੇ ਆਖ ਦਿਤਾ ਸੀ ਕਿ ਇਹ 'ਦੋਹਿਤਾ ਬਾਣੀ ਦਾ ਬੋਹਿਬਾ' (ਜਹਾਜ਼) ਹੋਵੇਗਾ ।

## ਪਿਤਾ-ਗੁਰੂ ਦੀਆਂ ਜ਼ਿਮੇਵਾਰੀਆਂ ਵਿਚ ਦਿਲਚਸਪੀ

(ਗੁਰੂ) ਅਰਜਨ ਦੇਵ ਜੀ ਦੇ ਪਿਤਾ ਗੁਰੂ ਰਾਮਦਾਸ ਜੀ ਸਤੰਬਰ ੧੫੭੪ ਵਿਚ ਗੁਰੂ ਬਣੇ। ਗੁਰੂ ਅਮਰਦਾਸ ਜੀ ਦੀ ਤਜਵੀਜ਼ ਅਨੁਸਾਰ ਉਹਨਾਂ ਮਾਝੇ ਦੀ ਧੁਨੀ ਵਿਚ ਨਵਾਂ ਨਗਰ ਗੁਰੂ-ਚੱਕ ਵਸਾਣਾ ਸ਼ੁਰੂ ਕੀਤਾ। ਇਹ ਕੋਈ ਨਿੱਕਾ ਜਿਹਾ ਕੰਮ ਨਹੀਂ ਸੀ। ਬਾਦਸ਼ਾਹਾਂ ਵਾਲਾ, ਜਿਥੇ ਲਖਾਂ ਕ੍ਰੋੜਾਂ ਇੱਟਾਂ, ਮਣਾਂ-ਮੂੰਹੀ ਚੂਨਾ ਅਤੇ ਕੰਮ ਉਤੇ ਲੱਗੇ ਹੋਏ ਬੰਦਿਆਂ ਲਈ ਰਿਹਾਇਸ਼ ਤੇ ਹਜ਼ਾਰਾਂ ਮਣਾਂ ਅੰਨ ਦੀ ਲੋੜ ਸੀ। ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਜੱਥੇਬੰਦ ਮਿਹਨਤ ਦੀ ਲੋੜ ਸੀ। ਗੁਰੂ ਰਾਮਦਾਸ ਜੀ ਨੇ ਯੋਗ ਸੇਵਕਾਂ ਨੂੰ ਯੋਗ ਕੰਮਾਂ ਉਤੇ ਲਾ ਦਿਤਾ। ਉਹਨਾਂ ਦੇ ਵਿਚਕਾਰਲੇ ਸਾਹਿਬਜ਼ਾਦੇ ਬਾਬਾ ਮਹਾਦੇਉ ਜੀ ਤ ਮਸਤ ਸੁਭਾਵ ਦੇ ਸਨ। ਬਾਬਾ ਪ੍ਰਿਥੀ ਚੰਦ ਜੀ ਦੁਨਿਆਵੀ ਕੰਮਾਂ ਵਿਚ ਚੁਸਤ ਸਾਬਤ ਹੋਏ, ਕਈ ਕੰਮ ਉਹਨਾਂ ਦੇ ਸਪੁਰਦ ਕੀਤੇ ਗਏ।

(ਗੁਰੂ) ਅਰਜਨ ਦੇਵ ਜੀ ਦਾ ਬਾਣੀ ਵਾਲਾ ਇਸ਼ਕ ਤਾਂ ਹੁਣ ਤਕ ਉੱਘੜ ਹੀ ਚੁਕਾ ਸੀ। ਸ਼ਹਿਰ ਦੀਆਂ ਇਮਾਰਤਾਂ ਦੀ ਉਸਾਰੀ, ਸ਼ਹਿਰ ਵਿਚ ਹਰ ਕਿੱਤੇ ਦੇ ਲੋਕ ਲਿਆ ਕੇ ਵਸਾਣੇ, ਸਰੋਵਰ ਦੀ ਪੁਟਾਈ ਅਤੇ ਉਸਾਰੀ—ਇਹਨਾਂ ਸਭਨਾਂ ਗੱਲਾਂ ਵਿਚ ਭੀ ਇਹਨਾਂ ਪੂਰੀ ਦਿਲਚਸਪੀ ਲਈ।

## ਦੂਜਾ ਕਾਂਡ

### ਗੁਰਿਆਈ-

ਵੇਖਣ ਨੂੰ ਭਾਵੇਂ ਬਾਬਾ ਪ੍ਰਿਥੀ ਚੰਦ ਜੀ ਪਿਤਾ-ਗੁਰੂ ਰਾਮਦਾਸ ਜੀ ਤੋਂ ਸਰੋਵਰ ਆਦਿਕ ਦੀ ਉਸਾਰੀ ਅਤੇ ਸੰਗਤਾਂ ਦੀ ਰਿਹਾਇਸ਼, ਲੰਗਰ ਦੀ ਮਿਲੀ ਸੇਵਾ ਬੜੀ ਮਿਹਨਤ ਨਾਲ ਕਰ ਰਹੇ ਸਨ, ਪਰ ਪਰਖਣ ਵਾਲੀ ਅੱਖ ਤੋਂ ਇਹ ਗੱਲ ਲੁਕੀ ਨਾ ਰਹਿ ਸਕੀ ਕਿ (ਗੁਰੂ) ਅਰਜਨ ਸਾਹਿਬ ਅਤੇ ਬਾਬਾ ਪ੍ਰਿਥੀ ਚੰਦ ਜੀ ਦੇ ਰਵੱਈਏ ਅਤੇ ਦਿਸ਼ਟੀ-ਕੋਣ ਵਿਚ ਧਰਤੀ-ਅਸਮਾਨ ਦਾ ਫਰਕ ਸੀ। (ਗੁਰੂ) ਅਰਜਨ ਸਾਹਿਬ ਦੇ ਅੰਦਰ ਨਿਸ਼-ਕਾਮਤਾ ਅਤੇ ਸਰਲਤਾ ਸੀ। ਬਾਬਾ ਪ੍ਰਿਥੀ ਚੰਦ ਜੀ ਆਪਣੇ ਆਪ ਨੂੰ ਸਿਆਣਾ ਪਰਬੰਧਕ ਸਮਝ ਕੇ ਇਹ ਆਸ਼ਾਂ ਭੀ ਮਿਥਣ ਲੱਗ ਪਏ ਕਿ ਗੁਰੂ-ਪਿਤਾ ਤੋਂ ਪਿਛੋਂ ਗੁਰਿਆਈ ਲਈ ਯੋਗ ਅਧਿਕਾਰ ਮੇਰਾ ਹੀ ਹੈ। ਦਿਲਾਂ ਨੂੰ ਦਿਲਾਂ ਨਾਲ ਸਾਂਝ ਬਣ ਜਾਂਦੀ ਹੈ। (ਗੁਰੂ) ਅਰਜਨ ਦੇਵ ਜੀ ਦਾ ਨਿਸ਼ਕਾਮ ਪਿਆਰ ਉਹਨਾਂ ਨੂੰ ਪਿਤਾ-ਗੁਰੂ ਰਾਮਦਾਸ ਜੀ ਦੇ ਦਿਲ ਦੇ ਨੇੜੇ ਲਿਆਉਂਦਾ ਗਿਆ, ਪਰ ਬਾਬਾ ਪ੍ਰਿਥੀ ਚੰਦ ਦਾ ਸੁਆਰਥ ਇਹਨਾਂ ਨੂੰ ਸਤਿਗੁਰੂ ਜੀ ਦੇ ਦਿਲ ਤੋਂ ਦੁਰੇਡਾ ਕਰਦਾ ਗਿਆ। ਇਹ ਸੁਆਰਥ ਵਧਦਿਆਂ ਵਧਦਿਆਂ ਹਾਲਤ ਇਥੋਂ ਤਕ ਜਾ ਅੱਪੜੀ, ਕਿ ਗੁਰੂ ਰਾਮਦਾਸ ਜੀ ਦੀਆਂ (ਗੁਰੂ) ਅਰਜਨ ਸਾਹਿਬ ਵਲ ਪੈਂਦੀਆਂ ਪਿਆਰ-ਨਿਗਾਹਾਂ ਬਾਬਾ ਪ੍ਰਿਥੀ ਚੰਦ ਜੀ ਨੂੰ ਦੁਖਦਾਈ ਜਾਪਣ ਲੱਗ ਪਈਆਂ, ਕਈ ਵਾਰੀ ਉਹ ਸਤਿਗੁਰੂ ਜੀ ਨਾਲ ਖਰ੍ਹਵੇ ਭੀ ਹੋਣ ਲੱਗ ਪਏ, ਬਾਹਰੋਂ ਸੰਗਤਾਂ ਪਾਸੋਂ ਮਾਇਆ ਤੇ ਰਸਦ ਲਿਆਉਣ ਵਾਲੇ ਮਸੰਦਾਂ ਨਾਲ

ਗਠ-ਜੋੜ ਭੀ ਕਰਨ ਲੱਗ ਪਏ ਕਿ ਜੇ ਪਿਤਾ-ਗੁਰੂ ਆਪ ਮੈਨੂੰ ਗੁਰਿਆਈ ਨਾ ਦੇਣ, ਤਾਂ ਮੁਖੀ ਮਸੰਦਾਂ ਤੇ ਪੈਂਚਾਂ ਚੌਧਰੀਆਂ ਦੀ ਹਮ-ਦਰਦੀ ਨਾਲ ਆਪਣਾ ਪੱਲਾ ਭਾਰੀ ਕੀਤਾ ਜਾ ਸਕੇ । ਜਿਸ ਉੱਚ ਵਿਅਕਤੀ ਨੇ ਸਧਾਰਨ ਬੰਦਿਆਂ ਦੇ ਸਾਹਮਣੇ ਮਨੁੱਖਤਾ ਦੇ ਪੂਰਨੇ ਪਾਏ ਹੋਣ, ਉਸ ਨੂੰ ਇਹ ਗੱਲਾਂ ਨਹੀਂ ਸੋਭਦੀਆਂ । ਗੁਰੂ ਰਾਮਦਾਸ ਜੀ ਬਾਬਾ ਪ੍ਰਿਥੀ ਚੰਦ ਜੀ ਨੂੰ ਸਦਾ ਇਸ ਕੋਝੇ ਵਤੀਰੇ ਵਲੋਂ ਵਰਜਦੇ ਰਹੇ । ਪਰ ਉਹ ਜਿਉਂ ਜਿਉਂ ਵਰਜਦੇ ਗਏ, ਤਿਉਂ ਤਿਉਂ ਬਾਬਾ ਪ੍ਰਿਥੀ ਚੰਦ ਜੀ ਦਾ ਪਿਤਾ-ਗੁਰੂ ਵਲ ਰਵੱਈਆ ਮੰਦਾ ਹੁੰਦਾ ਗਿਆ ।

ਆਖਰ ਗੁਰਿਆਈ ਲਈ ਚੋਣ ਉਹੀ ਹੋਈ ਜੋ ਗੁਰੂ ਅਮਰਦਾਸ ਜੀ ਦੀ ਪਾਰਖੂ ਅੱਖ ਸੱਤ ਸਾਲ ਪਹਿਲਾਂ ਹੀ ਕਰ ਚੁਕੀ ਸੀ । ਨਾ ਬਾਬਾ ਪ੍ਰਿਥੀ ਚੰਦ ਜੀ ਦੀ ਨਿਰੀ ਦੁਨਿਆਵੀ ਚਤੁਰਤਾ ਗੁਰਤਾ ਲਈ ਫਬਵਾਂ ਗੁਣ ਸੀ; ਅਤੇ ਨਾ ਬਾਬਾ ਮਹਾਦੇਵ ਜੀ ਦੀ ਦੁਨੀਆ ਵਲੋਂ ਉਪਰਾਮਤਾ ਖਲਕਤ ਦੀ ਅਗਵਾਈ ਕਰ ਸਕਦੀ ਸੀ । ਗੁਰੂ ਰਾਮਦਾਸ ਜੀ ਨੂੰ ਉੱਚੀ ਮਨੁੱਖਤਾ ਦੇ ਦੀਨ ਅਤੇ ਦੁਨੀਆ ਵਾਲੇ ਸਾਵੇਂ ਪੱਲੜੇ (ਗੁਰੂ) ਅਰਜਨ ਸਾਹਿਬ ਵਿਚ ਦਿੱਸੇ । ਮਨੁੱਖ-ਜਾਮੇ ਵਿਚ ਰੱਬੀ ਨੂਰ ਇਥੇ ਹੀ ਝਲਕਾਂ ਮਾਰ ਰਿਹਾ ਸੀ ।

ਜਦੋਂ ਸਤਿਗੁਰੂ ਜੀ ਨੇ ਆਪਣਾ ਦੇਹਾਂਤ ਨੇੜੇ ਆਉਂਦਾ ਅਨੁਭਵ ਕੀਤਾ, ਤਾਂ ਭਾਦਰੋਂ ਸੰਮਤ ੧੬੩੮ (ਅਗਸਤ ਸੰਨ ੧੫੮੧) ਵਿਚ ਸੰਗਤ ਇਕੱਠੀ ਕਰ ਕੇ ਆਪ ਨੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀ । ਗੁਰੂ ਅਰਜਨ ਸਾਹਿਬ ਨੂੰ ਚੌਕੀ ਉਤੇ ਬਿਠਾ ਕੇ ਆਪ ਉਹਨਾਂ ਅੱਗੇ ਮੱਥਾ ਟੇਕਿਓ ਨੇ । ਸਾਰੀ ਸੰਗਤ ਨੇ ਭੀ ਗੁਰੂ ਰਾਮਦਾਸ ਜੀ ਦੇ ਹੁਕਮ ਅਨੁਸਾਰ ਗੁਰੂ ਅਰਜਨ ਸਾਹਿਬ ਅੱਗੇ ਸਿਰ ਨਿਵਾਇਆ । ਸਤਿਗੁਰੂ ਜੀ ਨੇ ਇਹਨਾਂ ਨੂੰ ਬਾਣੀ ਦਾ ਉਹ ਸਾਰਾ ਖਜ਼ਾਨਾ ਭੀ ਦੇ ਦਿੱਤਾ, ਜਿਸ ਵਿਚ ਉਹਨਾਂ ਦੀ ਆਪਣੀ ਬਾਣੀ, ਗੁਰੂ ਨਾਨਕ ਦੇਵ ਜੀ ਦੀ, ਗੁਰੂ

ਅੰਗਦ ਸਾਹਿਬ ਜੀ ਦੀ, ਗੁਰੂ ਅਮਰਦਾਸ ਜੀ ਦੀ ਅਤੇ ਭਗਤਾਂ ਦੀ ਬਾਣੀ ਸੀ। ਗੁਰਿਆਈ ਮਿਲਣ ਵੇਲੇ ਗੁਰੂ ਅਰਜਨ ਸਾਹਿਬ ਦੀ ਉਮਰ ੧੮ ਸਾਲ ੪ ਮਹੀਨੇ ਸੀ।

### ਬਾਬਾ ਪ੍ਰਿਥੀ ਚੰਦ ਜੀ ਦੀ ਵਿਰੋਧਤਾ—

ਗੁਰਿਆਈ ਵਾਲਾ ਫ਼ੈਸਲਾ ਬਾਬਾ ਪ੍ਰਿਥੀ ਚੰਦ ਜੀ ਦੀ ਤਸੱਲੀ ਨਾ ਕਰਾ ਸਕਿਆ। ਉਹ ਇਸ ਫ਼ੈਸਲੇ ਨੂੰ ਆਪਣੇ ਹੱਕ ਉਤੇ ਛਾਪਾ ਪਿਆ ਹੀ ਸਮਝਦੇ ਰਹੇ। ਮਸੰਦਾਂ ਨਾਲ ਬਣਾਈ ਹੋਈ ਸਾਂਝ ਨੇ ਹੋਰ ਕਿਸ ਵੇਲੇ ਕੰਮ ਦੇਣਾ ਸੀ? ਘੋਰ-ਮਸੋਰੇ ਅੰਦਰ ਅੰਦਰ ਸ਼ੁਰੂ ਹੋਏ। ਗੁਰੂ ਰਾਮਦਾਸ ਜੀ ੭ ਸਾਲਾਂ ਦੀ ਭਾਰੀ ਮਿਹਨਤ ਤੋਂ ਪਿਛੋਂ ਆਪਣੇ ਅਖੀਰਲੇ ਦਿਨ ਗੋਇੰਦਵਾਲ ਬਿਆਸਾ ਦੀ ਏਕਾਂਤ ਵਿਚ ਬਿਤਾਣ ਲਈ ਪਹਿਲਾਂ ਹੀ ਫ਼ੈਸਲਾ ਕਰੀ ਬੈਠੇ ਸਨ। ਬਾਬਾ ਪ੍ਰਿਥੀ ਚੰਦ ਜੀ ਨੂੰ ਭੀ ਯਕੀਨ ਦਿਵਾਣਾ ਸੀ ਕਿ ਗੁਣਾਂ ਤੋਂ ਬਿਨਾ ਗੁਰਤਾ ਅਸੰਭਵ ਹੈ। ਗੁਰੂ ਚੱਕ ਤੋਂ ਜਾਣ ਲੱਗੇ ਗੁਰੂ ਅਰਜਨ ਸਾਹਿਬ ਨੂੰ ਭੀ ਨਾਲ ਲੈ ਗਏ, ਅਤੇ ਅਖਾੜਾ ਬਾਬਾ ਪ੍ਰਿਥੀ ਚੰਦ ਜੀ ਵਾਸਤੇ ਖਾਲੀ ਛੱਡ ਗਏ।

ਗੋਇੰਦਵਾਲ ਜਾ ਕੇ ਗੁਰੂ ਰਾਮਦਾਸ ਜੀ ੨ ਅੱਸੂ ਸੰਮਤ ੧੬੩੮ (੧ ਸਤੰਬਰ ਸੰਨ ੧੫੮੧) ਨੂੰ ਜੋਤੀ ਜੋਤਿ ਸਮਾ ਗਏ। ਭਾਈਚਾਰਕ ਮਰਯਾਦਾ ਅਨੁਸਾਰ ਅਜਿਹੇ ਮੌਕੇ ਤੇ ਬਰਾਦਰੀ ਦੇ ਲੋਕ ਦਸਵੇਂ ਦਿਨ ਇਕੱਠੇ ਹੋ ਕੇ ਜਾ-ਨਸ਼ੀਨ ਨੂੰ 'ਪੱਗ' ਦੇਂਦੇ ਹਨ। ਇਸ ਦਾ ਭਾਵ ਇਹ ਹੁੰਦਾ ਹੈ ਕਿ ਜਿਸ ਪੁੱਤਰ ਨੂੰ 'ਪੱਗ' ਦਿੱਤੀ ਜਾਂਦੀ ਹੈ, ਬਰਾਦਰੀ ਦੇ ਭਰਾ-ਭਾਈ ਉਸ ਨੂੰ ਉਸ ਦੇ ਪਿਤਾ ਦੀ ਥਾਂ ਜਾਇਜ਼ ਹੱਕਦਾਰ ਮੰਨਦੇ ਹਨ। ਆਮ ਤੌਰ ਤੇ ਇਹ 'ਪੱਗ' ਵੱਡੇ ਪੁੱਤਰ ਨੂੰ ਹੀ ਦਿੱਤੀ ਜਾਂਦੀ ਹੈ। ਜਦੋਂ ਬਾਬਾ ਪ੍ਰਿਥੀ ਚੰਦ ਜੀ ਨੇ ਪਿਤਾ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਉਣ ਦੀ ਖ਼ਬਰ ਸੁਣੀ, ਤਾਂ ਦਸਤਾਰ-ਬੰਦੀ ਵਾਲੇ ਦਿਨ ਉਹ ਭੀ ਗੋਇੰਦਵਾਲ ਪਹੁੰਚ ਗਏ। ਬਰਾਦਰੀ ਦੇ ਲੋਕ ਵੇਖ ਚੁਕੇ ਸਨ,



ਕਿ ਗੁਰੂ ਰਾਮਦਾਸ ਜੀ ਨੇ ਆਪਣੇ ਥਾਂ ਆਪ ਹੀ ਗੁਰੂ ਅਰਜਨ ਸਾਹਿਬ ਨੂੰ ਬਾਪ ਦਿੱਤਾ ਸੀ। ਉਹ ਭੀ 'ਦਸਤਾਰ' ਗੁਰੂ ਅਰਜਨ ਸਾਹਿਬ ਨੂੰ ਦੇਣਾ ਚਾਹੁੰਦੇ ਸਨ। ਬਾਬਾ ਪ੍ਰਿਥੀ ਚੰਦ ਜੀ ਨੇ ਸ਼ਰੀਕੇ ਭਾਈਚਾਰੇ ਨੂੰ ਆਖਿਆ ਕਿ ਮੈਂ ਵੱਡਾ ਪੁੱਤਰ ਹਾਂ, 'ਦਸਤਾਰ'\* ਮੈਨੂੰ ਮਿਲੇ। ਅਸਲ ਵਿਚ ਉਹਨਾਂ ਨੂੰ ਇਹ ਆਸ ਸੀ ਕਿ ਬਰਾਦਰੀ ਵਲੋਂ 'ਦਸਤਾਰ' ਮਿਲਿਆਂ ਗੁਰਿਆਈ ਵਾਸਤੇ ਭੀ ਮੇਰਾ ਹੀ ਹੱਕ ਮੰਨਿਆ ਜਾਏਗਾ। ਬਰਾਦਰੀ ਦੇ ਲੋਕ ਭਾਈਚਾਰਕ ਮਰਯਾਦਾ ਅਨੁਸਾਰ ਭੀ 'ਪੱਗ' ਬਾਬਾ ਪ੍ਰਿਥੀ ਚੰਦ ਨੂੰ ਦੇਣ ਲਈ ਤਿਆਰ ਨਹੀਂ ਸਨ। ਪਰ ਗੁਰੂ ਅਰਜਨ ਸਾਹਿਬ ਦੀ ਪ੍ਰੇਰਨਾ ਨਾਲ ਆਖਰ ਪੱਗ ਬਾਬਾ ਪ੍ਰਿਥੀ ਚੰਦ ਜੀ ਨੂੰ ਦਿੱਤੀ ਗਈ। ਫਿਰ ਭੀ ਇਹ ਗੱਲ ਕਿਸੇ ਨਾ ਮੰਨੀ ਕਿ ਗੁਰੂ ਰਾਮਦਾਸ ਜੀ ਤੋਂ ਪਿਛੋਂ ਗੁਰਿਆਈ ਬਾਬਾ ਪ੍ਰਿਥੀ ਚੰਦ ਜੀ ਨੂੰ ਮਿਲ ਸਕਦੀ ਹੈ।

\*ਪਾਠਕ ਇਥੇ ਇਹ ਚੇਤਾ ਰੱਖਣ ਕਿ ਇਸੇ ਨਗਰ ਗੋਇੰਦਵਾਲ ਵਿਚ ਜਾਤਿ-ਅਭਿਮਾਨੀ ਬ੍ਰਾਹਮਣ ਤੇ ਖੱਤੀਆਂ ਨੇ ਗੁਰੂ ਅਮਰਦਾਸ ਜੀ ਦੇ ਲੰਗਰ ਨੂੰ ਬੰਦ ਕਰਾਣ ਲਈ ਕਈ ਸਾਲ ਸਿਰੋਂ ਪਰੇ ਜ਼ੋਰ ਲਾਇਆ ਸੀ, ਬਾਬਾ ਦਾਤੂ ਜੀ ਨੂੰ ਖੜ੍ਹਰ ਤੋਂ ਲਿਆ ਕੇ ਗੁਰਿਆਈ ਲਈ ਸ਼ਰੀਕ ਭੀ ਖੜਾ ਕਰ ਦਿੱਤਾ ਸੀ, ਪਰ ਸਿੱਖਾਂ ਦੀ ਦ੍ਰਿੜ੍ਹ ਸ਼ਰਧਾ ਅੱਗੇ ਉਹਨਾਂ ਦੀ ਕੋਈ ਪੇਸ਼ ਨਹੀਂ ਸੀ ਗਈ। ਲੰਗਰ ਤਾਂ ਗੁਰੂ ਰਾਮਦਾਸ ਜੀ ਦੇ ਵੇਲੇ ਭੀ ਉਹੀ ਸੀ, ਪਰ ਜਾਤਿ-ਅਭਿਮਾਨੀਆਂ ਨੂੰ ਕੋਈ ਗੁਰ-ਸ਼ਰੀਕ ਨਾ ਲੱਭਾ, ਜਿਸ ਨੂੰ ਹੱਥ-ਠੋਕਾ ਬਣਾ ਕੇ ਛੇੜਖਾਨੀਆਂ ਕਰ ਸਕਦੇ। ਗੁਰੂ ਰਾਮਦਾਸ ਜੀ ਦੇ ਜੱਤੀ ਜੋਤਿ ਸਮਾਣ ਤੇ ਜਦੋਂ 'ਦਸਤਾਰ-ਬੰਦੀ' ਵੇਲੇ ਬਾਬਾ ਪ੍ਰਿਥੀ ਚੰਦ ਜੀ ਨੇ ਝਗੜਾ ਖੜਾ ਕੀਤਾ ਤਾਂ ਜਾਤਿ-ਅਭਿਮਾਨੀਆਂ ਦੀਆਂ ਢੱਠੀਆਂ ਮੰਦ-ਆਸਾਂ ਨੂੰ ਫਿਰ ਢਾਰਸ ਮਿਲਣ ਦੀ ਸੰਭਾਵਨਾ ਹੋ ਗਈ। ਇਤਨੇ ਚਿਰ ਵਿਚ ਇਹ ਲੋਕ ਗੁਰੂ-ਘਰ ਦੇ ਵਿਰੁਧ ਕੁਝ ਕੁ ਸਰਕਾਰੀ ਰਸੂਖ ਭੀ ਬਣਾ ਚੁਕੇ ਸਨ। ਉਸ ਨੂੰ ਵਰਤਣ ਲਈ ਸਿਰਫ ਮੌਕੇ ਦੀ ਉਡੀਕ ਸੀ। ਉਹ ਰਸੂਖ ਸੀ ਬੀਰਬਲ ਦੀ ਹਿਮਾ-ਇਤ, ਜਿਸ ਦਾ ਜ਼ਿਕਰ ਅਸੀਂ ਅਗਾਂਹ ਚਲ ਕੇ ਕਰਾਂਗੇ।

## ਦਸਤਾਰ-ਬੰਦੀ ਦਾ ਇਕੱਠ, ਭੱਟਾਂ ਦਾ ਆਉਣਾ—

ਜਦੋਂ ਇਹ ਖਬਰ ਦੂਰ-ਨੇੜੇ ਸਭ ਥਾਂ ਅੱਪੜੀ ਕਿ ਗੁਰੂ ਰਾਮਦਾਸ ਜੀ ਆਪਣੇ ਥਾਂ ਗੁਰੂ ਅਰਜਨ ਸਾਹਿਬ ਨੂੰ ਥਾਪ ਕੇ ਆਪ ਗੋਇੰਦਵਾਲ ਜਾ ਕੇ ਜੋਤੀ ਜੋਤਿ ਸਮਾ ਗਏ ਹਨ, ਅਤੇ ਬਰਾਦਰੀ ਵਲੋਂ ਦਸਵੀਂ ਉੱਤੇ ਗੁਰੂ ਅਰਜਨ ਸਾਹਿਬ ਨੂੰ ਭਾਈਚਾਰਕ ਮਰਯਾਦਾ ਅਨੁਸਾਰ 'ਪੱਗ' ਦਿੱਤੀ ਜਾਣੀ ਹੈ, ਤਾਂ ਗੁਰੂ ਨਾਨਕ ਦੇਵ ਜੀ ਦੇ ਕਈ ਨਾਮ-ਲੇਵਾ ਸਿੱਖ ਉਸ ਸਮਾਗਮ ਉੱਤੇ ਪਹੁੰਚਣ ਲਈ ਘਰਾਂ ਤੋਂ ਆਏ। ਉਹਨੀਂ ਹੀ ਦਿਨੀਂ ਭੱਟ-ਜਾਤੀ ਦੇ ਕੁਝ ਪ੍ਰੇਮੀ ਸੱਜਣ ਕਿਸੇ ਮਹਾਂਪੁਰਖ ਦੇ ਦਰਸ਼ਨ ਲਈ ਤੀਰਥਾਂ; ਧਰਮ-ਅਸਥਾਨਾਂ ਤੇ ਭਾਲ ਕਰ ਰਹੇ ਸਨ। ਇਹਨਾਂ ਨੂੰ ਇਸ ਭਾਲ ਵਿਚ ਭਟਕਦਿਆਂ ਇਕ ਸਾਲ ਹੋ ਚੁਕਿਆ ਸੀ। ਕਿਤੇ ਭੀ ਇਹਨਾਂ ਦੀ ਨਿਸ਼ਾ ਨਾ ਹੋਈ। ਜਿਥੇ ਭੀ ਇਹ ਗਏ, ਕਬਨੀ ਵਾਲੇ ਤਾਂ ਇਹਨਾਂ ਨੂੰ ਮਿਲੇ, ਕਰਣੀ ਵਾਲਾ ਕੋਈ ਨਾ ਲੱਭਾ। ਸਬੱਬ ਨਾਲ ਗੋਇੰਦਵਾਲ ਨੂੰ ਜਾਂਦਾ ਇਕ ਸਿੱਖ-ਜੱਥਾ ਇਹਨਾਂ ਨੂੰ ਮਿਲ ਗਿਆ। ਉਸ ਦੇ ਨਾਲ ਇਹ ਭੀ ਗੋਇੰਦਵਾਲ ਆਏ।

ਭੱਟਾਂ ਨੇ ਆਪਣੇ ਥਾਂ ਇਹ ਮਿਥਿਆ ਹੋਇਆ ਸੀ ਕਿ ਜਿਸ 'ਗੁਰੂ' ਦੀ ਸਿੱਖ ਇਤਨੀ ਵਡਿਆਈ ਕਰਦੇ ਜਾ ਰਹੇ ਹਨ, ਉਹ ਕੋਈ ਬੜਾ ਬਿਰਧ ਜਟਾਧਾਰੀ ਸਾਧੂ ਹੋਵੇਗਾ। ਪਰ ੧੮ ਸਾਲਾਂ ਦੇ ਇਕ ਗੱਭਰੂ ਨੂੰ ਗ੍ਰਿਹਸਤੀ ਲਿਬਾਸ ਵਿਚ ਵੇਖ ਕੇ ਹੈਰਾਨ ਜਿਹੇ ਹੋ ਗਏ। ਦਰਸ਼ਨ ਕੀਤਿਆਂ ਅਤੇ ਨੇੜੇ ਹੋ ਕੇ ਸੁਭਾਉ ਵੇਖਿਆਂ-ਪਰਖਿਆਂ ਇਹਨਾਂ ਨੂੰ ਗੁਰੂ ਅਰਜਨ ਸਾਹਿਬ ਦੀ ਮਹਾਨਤਾ ਉੱਤੇ ਯਕੀਨ ਆ ਗਿਆ। ਜਦੋਂ ਇਹਨਾਂ ਬਾਬਾ ਪ੍ਰਿਥੀ ਚੰਦ ਜੀ ਦੀ ਵਿਰੋਧਤਾ ਤੱਕੀ ਅਤੇ ਦੂਜੇ ਪਾਸੇ ਗੁਰੂ ਅਰਜਨ ਸਾਹਿਬ ਦਾ ਠੰਢਾ ਤੇ ਗੰਭੀਰ ਜਿਗਰਾ ਵੇਖਿਆ, ਤਾਂ ਇਹ ਭੀ ਬੋਲ ਉੱਠੇ। ਹੈਸਨ ਸਾਰੇ ਹੀ ਇਹ ਕਵੀ।

ਗਿਣਤੀ ਵਿਚ ੧੧ ਸਨ। ਸਭਨਾਂ ਨੇ ਅੰਦਰੋਂ ਉੱਠੀ ਪ੍ਰੇਰਨਾ ਅਨੁਸਾਰ 'ਗੁਰੂ' ਦੀ ਉਸਤਤਿ ਵਿਚ ਸਵੱਈਏ ਲਿਖੇ। ਹਰੇਕ ਗੁਰ-ਵਿਅਕਤੀ ਦੀ ਵਡਿਆਈ ਕਰਦਿਆਂ ਜਦੋਂ ਗੁਰੂ ਅਰਜਨ ਸਾਹਿਬ ਦੀ ਵਡਿਆਈ ਤੇ ਅੱਪੜੇ ਤਾਂ ਸਾਫ਼ ਆਖਿਓ ਨੇ ਕਿ ਗੁਰੂ ਅਰਜਨ ਸਾਹਿਬ ਪਰਤੱਖ ਪਰਮਾਤਮਾ ਦਾ ਰੂਪ ਹਨ, ਗੁਰੂ ਰਾਮਦਾਸ ਜੀ ਦੇ ਸਹੀ ਜਾ-ਨਸ਼ੀਨ ਹਨ।

### ਗੁਰੂ ਨਾਨਕ ਦੇਵ ਜੀ ਦੇ ਚਲਾਏ ਰਾਹ ਦੀ ਜਿੱਤ--

ਅਜੇ ਕੋਈ ਬਹੁਤੇ ਸਾਲ ਨਹੀਂ ਸਨ ਗੁਜਰੇ, ਜਦੋਂ ਗੁਰੂ ਨਾਨਕ ਦੇਵ ਜੀ ਦੇ ਤੌਰੇ ਧਰਮ-ਰਾਹ ਵਿਚ ਰੋਕਾਂ ਪਾਣ ਲਈ ਗੋਇੰਦਵਾਲ ਦੇ ਕੁਝ ਜਾਤਿ-ਅਭਿਮਾਨੀ ਬ੍ਰਾਹਮਣ ਤੇ ਖੱਤ੍ਰੀ, ਤਪੇ ਅਤੇ ਗੋਂਦੇ ਦੀ ਅੰਗਵਾਈ ਵਿਚ, ਸਿਰੋਂ ਪਰੇ ਜ਼ੋਰ ਲਾ ਚੁਕੇ ਸਨ, ਅਤੇ ਮੁਕਾਬਲੇ ਵਿਚ ਬਾਬਾ ਦਾਤੂ ਜੀ ਨੂੰ 'ਗੁਰੂ' ਬਣਾਣ ਦੇ ਜਤਨ ਭੀ ਕਰ ਚੁਕੇ ਸਨ। ਅੱਜ ਫਿਰ ਉਹੀ ਮੌਕਾ ਉਸੇ ਨਗਰ ਵਿਚ ਆ ਬਣਿਆ। ਕਈ ਪੁਰਾਣੇ ਵਿਰੋਧੀਆਂ ਨੇ ਹੱਥ-ਪੈਰ ਮਾਰੇ। ਪਰ ਸਿੱਖ ਸੰਗਤਾਂ ਨੂੰ ਕੋਈ ਡੁਲਾ ਨਾ ਸਕਿਆ। ਇਹਨਾਂ ਦੂਰੋਂ ਆਏ ਪਰਦੇਸੀ ਭੱਟਾਂ ਦੇ ਹੋਕੇ ਨੇ ਤਾਂ ਸਭ ਦੀਆਂ ਆਸਾਂ ਤੇ ਪਾਣੀ ਹੀ ਫੇਰ ਦਿੱਤਾ। ਸਿੱਖ-ਇਤਿਹਾਸ ਵਿਚ ਭੱਟਾਂ ਦੇ ਇਹ ਸਵੱਈਏ ਇਕ ਸੋਹਣੀ ਯਾਦਗਾਰ ਹਨ, ਜੋ ਦਸਦੇ ਹਨ ਕਿ ਵਿਰੋਧਤਾ ਦੇ ਝੱਖੜ ਝੁਲਣ ਤੇ ਭੀ ਕਿਵੇਂ ਗੁਰੂ ਅਰਜਨ ਸਾਹਿਬ ਗੰਭੀਰਤਾ ਵਿਚ ਰਹਿ ਕੇ ਪਰਬਤ ਵਾਂਗ ਅਡੋਲ ਰਹੇ, ਅਤੇ ਗੁਰੂ ਨਾਨਕ ਪਾਤਿਸ਼ਾਹ ਦੇ ਘਰ ਦੀ ਜਿੱਤ ਹੋਈ।

ਗੁਰੂ ਅਰਜਨ ਸਾਹਿਬ ਨੇ ਭੱਟਾਂ ਪਾਸੋਂ ਉਹਨਾਂ ਦੇ ਲਿਖੇ 'ਹੋਏ ਸਵੱਈਏ ਲੈ ਲਏ, ਗੁਰਬਾਣੀ ਦੇ ਉਸ ਖਜ਼ਾਨੇ ਵਿਚ ਜਮ੍ਹਾ ਕਰ ਲਏ ਜੋ ਉਹਨਾਂ ਨੂੰ ਗੁਰੂ ਰਾਮਦਾਸ ਜੀ ਤੋਂ ਮਿਲਿਆ ਸੀ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਈ, ਤਾਂ ਇਹ ਸਵੱਈਏ ਭੀ ਗੁਰੂ

ਅਰਜਨ ਦੇਵ ਜੀ ਨੇ ਉਸ ਵਿਚ ਦਰਜ ਕਰ ਲਏ। ਇਹਨਾਂ ਦੇ ਸ਼ੁਰੂ ਵਿਚ  
ਆਪਣੇ ਵਲੋਂ ਭੀ ੨੦ ਸਵੱਈਏ ਲਿਖ ਦਿੱਤੇ ਨੇ।

ਇਹ ਸਾਰੀ ਘਟਨਾ\* ਸਤੰਬਰ ਸੰਨ ੧੫੮੧ ਦੀ ਹੈ, ਦਸਤਾਰ-  
ਬੰਦੀ ਦੇ ਵੇਲੇ ਦੀ।



---

\*ਜੇ ਸੱਜਣ ਇਸ ਸਾਰੀ ਘਟਨਾ ਨੂੰ ਹੋਰ ਵਿਸਥਾਰ ਨਾਲ ਪੜ੍ਹਨਾ-  
ਸਮਝਣਾ ਚਾਹੁੰਦੇ ਹਨ, ਉਹ ਮੇਰੇ ਲਿਖੇ "ਭੱਟਾਂ ਦੇ ਸਵੱਈਏ ਸਟੀਕ" ਦੀ  
ਸਾਰੀ ਭੂਮਿਕਾ ਪੜ੍ਹਨ। "ਦਰਪਣ" ਦੀ ਦਸਵੀਂ ਪੰਥੀ ਵਿਚ ਵੀ ਇਹ  
ਸਾਰੀ ਭੂਮਿਕਾ ਦਿੱਤੀ ਹੋਈ ਹੈ।

## ਤੀਜਾ ਕਾਂਡ

### ਗੁਰੂ-ਘਰ ਦੀ ਨਾਕਾਬੰਦੀ-

ਸ਼ਹਿਰ ਵਸਾਣੇ ਬੜੀ ਭਾਰੀ ਜ਼ਿੰਮੇਵਾਰੀ ਦੇ ਕੰਮ ਹੁੰਦੇ ਹਨ । ਜਦੋਂ ਭੀ ਕਿਤੇ ਬਹੁਤ ਗਿਣਤੀ ਵਿਚ ਬੰਦਿਆਂ ਦੇ ਕਿਸੇ ਇਕ ਥਾਂ ਸਦਾ ਲਈ ਵੱਸਣ ਦਾ ਪਰਬੰਧ ਕਰੀਦਾ ਹੈ, ਤਾਂ ਉਹਨਾਂ ਦੀਆਂ ਹਰ ਕਿਸਮ ਦੀਆਂ ਸਰੀਰਕ, ਭਾਈਚਾਰਕ, ਆਰਥਕ, ਆਦਿਕ ਲੋੜਾਂ ਪੂਰੀਆਂ ਕਰਨ ਵਲ ਭੀ ਧਿਆਨ ਦੇਣਾ ਜ਼ਰੂਰੀ ਹੈ । ਤਾਹੀਏਂ ਜਦੋਂ ਗੁਰੂ ਰਾਮਦਾਸ ਜੀ ਨੇ ਨਗਰ ਗੁਰੂ-ਚੱਕ ਵਸਾਇਆ, ਤਾਂ ਇਥੇ ਹੋਰ ਕਿੱਤੇ ਦੇ ਲੋਕ ਵਸਾਣ ਦੀ ਕੋਸ਼ਿਸ਼ ਕੀਤੀ । ਪਿੰਡਾਂ ਵਿਚ ਤਾਂ ਸੋਚ-ਇਸ਼ਨਾਨ ਆਦਿਕ ਦੇ ਖਾਸ ਪਰਬੰਧ ਨਹੀਂ ਕਰਨੇ ਪੈਂਦੇ, ਵੱਸੋਂ ਤੋਂ ਬਾਹਰ ਨੇੜੇ ਹੀ ਖੁਲ੍ਹੀਆਂ ਪੈਲੀਆਂ ਅਤੇ ਵਗਦੇ ਖੂਹ ਹੁੰਦੇ ਹਨ । ਮਰਦ-ਇਸਤ੍ਰੀ ਬੁੱਢੇ ਬੱਚੇ ਸਭ ਅਸਾਨੀ ਨਾਲ ਆਪਣੀਆਂ ਲੋੜਾਂ ਪੂਰੀਆਂ ਕਰ ਆਉਂਦੇ ਹਨ । ਸ਼ਹਿਰਾਂ ਵਿਚ ਪਿੰਡਾਂ ਵਾਲਾ ਸਿਲਸਿਲਾ ਨਹੀਂ ਫਬ ਸਕਦਾ । ਫਿਰ ਜਿਉਂ ਜਿਉਂ ਨਗਰ ਸ਼ਹਿਰ ਦੀ ਵੱਸੋਂ ਵਧਦੀ ਜਾਏਗੀ, ਗਲੀਆਂ ਬਜ਼ਾਰਾਂ ਸੜਕਾਂ ਦੀ ਸਫ਼ਾਈ ਅਤੇ ਲੋਕਾਂ ਦੀ ਸਿਹਤ ਦਾ ਭੀ ਵਧੀਕ ਧਿਆਨ ਰੱਖਣਾ ਪਏਗਾ । ਅਜਿਹੀਆਂ ਅਨੇਕਾਂ ਸ਼ਹਿਰੀ ਲੋੜਾਂ ਨਿੱਤ ਉਠਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦੇ ਪੂਰਾ ਕਰਨ ਲਈ ਕਾਫੀ ਮਾਇਆ ਦੀ ਲੋੜ ਹੁੰਦੀ ਹੈ ।

ਗੁਰੂ ਰਾਮਦਾਸ ਜੀ ਨੇ ਨਗਰ ਗੁਰੂ-ਚੱਕ ਵਸਾਇਆ, ਆਪ ਭੁਇੰ ਮੁੱਲ ਲੈ ਕੇ ਵਸਾਇਆ । ਉੱਪਰ-ਦੱਸੀਆਂ ਅਨੇਕਾਂ ਸ਼ਹਿਰੀ ਲੋੜਾਂ ਵਲ ਧਿਆਨ ਦੇਣਾ ਸਤਿਗੁਰੂ ਜੀ ਦੀ ਆਪਣੀ ਜ਼ਿੰਮੇਵਾਰੀ

ਬਣ ਗਈ ਸੀ । ਇਹਨਾਂ ਕੰਮਾਂ ਲਈ ਵੱਖ ਮਹਿਕਮੇ ਬਣਾਏ ਪੈਂਦੇ ਹਨ । ਆਮਦਨੀ ਦੇ ਵਸੀਲੇ ਭੀ ਪੈਦਾ ਕਰਨੇ ਪੈਂਦੇ ਹਨ । ਚੂੰਗੀ ਦਾ ਮਸੂਲ ਸ਼ਹਿਰ ਦੀ ਭਲਾਈ ਵਾਸਤੇ ਇਕ ਅੱਤ ਜ਼ਰੂਰੀ ਮੱਦ ਹੈ । ਪਰ ਪੰਜੇ ਉਂਗਲਾਂ ਇਕੋ ਜੇਡੀਆਂ ਨਹੀਂ ਹਨ । ਜਿਥੇ ਮਾਇਕ ਆਮਦਨ ਨਾਲ ਵਾਹ ਪਏ ਉਥੇ ਚੰਗੇ ਈਮਾਨਦਾਰ ਭੀ ਹੋ ਸਕਦੇ ਹਨ ਅਤੇ ਪੈਸਾ ਖਾਣ ਵਾਲੇ ਭੀ । ਸਿਖ-ਇਤਿਹਾਸ ਦੱਸਦਾ ਹੈ ਕਿ ਸ਼ਹਿਰ ਦੇ ਅਜਿਹੇ ਮਾਮਲਿਆਂ ਦਾ ਵਧੀਕ ਪਰਬੰਧ ਬਾਬਾ ਪ੍ਰਿਥੀ ਚੰਦ ਜੀ ਦੇ ਹੱਥ ਵਿਚ ਸੀ ।

ਜਦੋਂ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਣ ਤੋਂ ਪਿਛੋਂ ਦਸਤਾਰ-ਬੰਦੀ ਦੀ ਮਰਯਾਦਾ ਮੁਕਾ ਕੇ ਵਾਪਸ ਗੁਰੂ-ਚੱਕ ਆਏ, ਤਾਂ ਬਾਬਾ ਪ੍ਰਿਥੀ ਚੰਦ ਜੀ ਨੇ ਸ਼ਹਿਰ ਦੇ ਆਰਥਕ ਪਰਬੰਧ ਵਿਚ ਰੋਕਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ । ਉਹ ਇਹ ਰੋਕਾਂ ਪਾ ਭੀ ਸਕਦੇ ਸਨ, ਕਿਉਂਕਿ ਅੱਗੇ ਇਹ ਕੰਮ ਉਹਨਾਂ ਦੀ ਰਾਹੀਂ ਹੀ ਹੋ ਰਹੇ ਸਨ । ਚੂੰਗੀ ਆਦਿਕ ਦੀ ਆਮਦਨ ਵਿਚ ਬੇ-ਈਮਾਨੀ ਕਰਨ ਵਾਲੇ ਬੰਦੇ ਕੁਦਰਤੀ ਤੌਰ ਤੇ ਇਹਨਾਂ ਦੇ ਹੀ ਸਾਥੀ ਬਣਨੇ ਸਨ । ਜਾਤਿ-ਅਭਿਮਾਨੀ ਲੋਕ ਭੀ ਬਾਬਾ ਜੀ ਦੀ ਪਿੱਠ ਠੋਕਣ ਵਿਚ ਹੀ ਆਪਣੀਆਂ ਆਸਾਂ ਪੂਰੀਆਂ ਹੋਣ ਦੇ ਸੁਪਨੇ ਲੈ ਰਹੇ ਸਨ । ਹੁਣ ਤਾਂ ਉਹਨਾਂ ਨੂੰ ਹੌਸਲਾ ਸੀ ਬੀਰਬਲ ਦੀ ਸਹਾਇਤਾ ਦਾ ਭੀ । ਇਨ੍ਹੀਂ ਦਿਨੀਂ ਬੀਰਬਲ ਅਕਬਰ ਬਾਦਸ਼ਾਹ ਦੇ ਨਾਲ ਆਗਰੇ ਤੋਂ ਲਾਹੌਰ ਆਇਆ ਹੋਇਆ ਸੀ । ਬਾਬਾ ਪ੍ਰਿਥੀ ਚੰਦ ਜੀ ਨੇ ਇਹ ਵੀ ਅੰਦਾਜ਼ਾ ਲਾ ਲਿਆ ਸੀ ਕਿ ਸ਼ਹਿਰ ਦੀ ਆਰਥਕ ਗੜਬੜ ਨਾਲ ਕੁਝ ਲੋਕ ਗੁਰੂ ਅਰਜਨ ਸਾਹਿਬ ਵਲੋਂ ਸ਼ਰਧਾ ਤੋੜ ਲੈਣਗੇ । ਉਹਨਾਂ ਦੀ ਨਿੱਤ ਦੀ ਵਧੀਕੀ ਦਾ ਸਿੱਟਾ ਆਖਰ ਇਹ ਨਿਕਲਿਆ ਕਿ ਆਮਦਨ ਗੁਰੂ ਕੇ ਖਜ਼ਾਨੇ ਵਲ ਜਾਣੋਂ ਬੰਦ ਹੋ ਗਈ । ਗੁਰੂ ਅਰਜਨ ਸਾਹਿਬ ਗੰਭੀਰਤਾ ਵਿਚ ਹੀ ਰਹੇ, ਉਹਨਾਂ ਕੋਈ ਇਤਰਾਜ਼ ਨ ਕੀਤਾ । ਹਾਲਤ ਇਥੋਂ

ਤਕ ਹੋ ਗਈ ਕਿ ਗੁਰੂ ਕਾ ਲੰਗਰ ਨਿਰੋਲ ਉਹਨਾਂ ਰਸਦਾਂ ਤੇ ਚਲਣ ਲਗ ਪਿਆ ਜੋ ਸ਼ਰਧਾਲੂ ਸਿੱਖ ਭੇਟਾ ਦੇ ਤੌਰ ਤੇ ਲਿਆਉਂਦੇ ਸਨ ।

ਗੁਰੂ ਕੇ ਲੰਗਰ ਦੀ ਕੁਝ ਪਤਲੀ ਹਾਲਤ ਵੇਖ ਕੇ ਬਾਬਾ ਪ੍ਰਿਥੀ ਚੰਦ ਜੀ ਦਾ ਹੌਸਲਾ ਹੋਰ ਵਧਿਆ । ਜਿਨ੍ਹਾਂ ਲੋਕਾਂ ਨੂੰ ਗੋਇੰਦਵਾਲ ਗੁਰੂ ਅਮਰਦਾਸ ਜੀ ਦਾ ਲੰਗਰ ਨਹੀਂ ਸੀ ਭਾਉਂਦਾ, ਉਹਨਾਂ ਨੂੰ ਗੁਰੂ ਅਰਜਨ ਸਾਹਿਬ ਦਾ ਲੰਗਰ ਕਿਵੇਂ ਸੁਖਾਂਦਾ ? ਉਹਨਾਂ ਭੀ ਬਾਬਾ ਪ੍ਰਿਥੀ ਚੰਦ ਜੀ ਨੂੰ ਹਲਾ-ਸ਼ੇਰੀ ਦਿਤੀ । ਹੁਣ ਗੁਰੂ ਕੇ ਲੰਗਰ ਦੀ ਨਾਕਾਬੰਦੀ ਵਾਸਤੇ ਪੱਕੇ ਬਾਨ੍ਹਣੂ ਬੱਧੇ ਗਏ । ਬਾਬਾ ਪ੍ਰਿਥੀ ਚੰਦ ਜੀ ਦੇ ਧੜੇ ਨਾਲ ਮਿਲੇ ਹੋਏ ਮਸੰਦ ਇਸ ਵਿਓਂਤ ਵਿਚ ਬੜੇ ਲਾਹੇਵੰਦ ਸਹਾਇਕ ਸਾਬਤ ਹੋਏ । ਇਹ ਮਸੰਦ ਸ਼ਹਿਰ ਤੋਂ ਬਾਹਰ ਹੀ ਨਵੇਂ ਆਏ ਸਿੱਖਾਂ ਨੂੰ ਮਿਲ ਪੈਂਦੇ ਸਨ, ਅਤੇ ਉਹਨਾਂ ਨੂੰ ਸਤਿਗੁਰੂ ਦਾ ਦਰਸ਼ਨ ਕਰਾਣ ਲਈ ਬਾਬਾ ਪ੍ਰਿਥੀ ਚੰਦ ਜੀ ਪਾਸ ਲੈ ਜਾਂਦੇ ਸਨ । ਵਿਚਾਰੇ ਓਭੜਾਂ ਨੂੰ ਕੀ ਪਤਾ ਕਿ ਕੋਈ ਠੱਗੀ ਕੀਤੀ ਜਾ ਰਹੀ ਹੈ ? ਉਹ ਸਿੱਖ ਸਾਰੀ ਭੇਟਾ ਬਾਬਾ ਪ੍ਰਿਥੀ ਚੰਦ ਜੀ ਨੂੰ ਹੀ 'ਗੁਰੂ' ਸਮਝ ਕੇ, ਉਹਨਾਂ ਅੱਗੇ ਧਰ ਦੇਂਦੇ ਸਨ । ਜਦ ਰੋਟੀ ਖਾਣ ਦਾ ਵਕਤ ਆਉਂਦਾ ਤਾਂ ਮਸੰਦ ਉਹਨਾਂ ਨੂੰ ਗੁਰੂ ਕੇ ਲੰਗਰ (ਗੁਰੂ ਅਰਜਨ ਦੇਵ ਜੀ ਦੇ ਚਲਾਏ ਲੰਗਰ) ਵਿਚ ਲੈ ਜਾਂਦੇ । ਆਮਦਨ ਬਾਬਾ ਪ੍ਰਿਥੀ ਚੰਦ ਜੀ ਨੂੰ, ਤੇ ਖਰਚ ਗੁਰੂ ਅਰਜਨ ਸਾਹਿਬ ਦੇ ਜ਼ਿੰਮੇ । ਇਉਂ ਕਦ ਤਕ ਨਿਭਦੀ ! ਲੰਗਰ ਇਕ-ਡੰਗੀ ਹੋ ਗਿਆ । ਉਹ ਭੀ ਛੋਲਿਆਂ ਦੀ ਰੋਟੀ । ਸ਼ਰਧਾਲੂ ਸਿੱਖ ਹੈਰਾਨ ਸਨ ਕਿ ਇਹ ਕੀ ਹੋ ਰਿਹਾ ਹੈ । ਉਹ ਆਪਣੇ ਦਿਲ ਦੇ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਵਲ ਤੱਕ ਰਹੇ ਸਨ । ਪਰ ਸਤਿਗੁਰੂ ਜੀ ਨੇ ਇਤਨੀ ਅੱਤ ਦੀ ਵਧੀਕੀ ਦੇ ਵਿਰੁੱਧ ਭੀ ਜ਼ਬਾਨ ਨਾ ਖੋਲੀ ।

**ਬਲਵੰਡ ਅਤੇ ਸੱਤੇ ਦਾ ਰੁਸ਼ੇਵਾਂ-**

ਬਲਵੰਡ ਤੇ ਸੱਤਾ ਦੋਵੇਂ ਰਬਾਬੀ ਗੁਰੂ ਅਰਜਨ ਸਾਹਿਬ ਦੇ

ਦੀਵਾਨ ਵਿਚ ਬਾਣੀ ਦਾ ਕੀਰਤਨ ਕਰਿਆ ਕਰਦੇ ਸਨ । ਕੀਰਤਨ ਹੀ ਇਹਨਾਂ ਦੀ ਆਜੀਵਕਾ ਦਾ ਵਸੀਲਾ ਸੀ । ਗੁਰੂ ਕੇ ਲੰਗਰ ਦੀ ਨਾਕਾਬੰਦੀ ਵਾਲੇ ਹੀ ਦਿਨ ਸਨ, ਜਦੋਂ ਸੱਤੇ ਦੀ ਲੜਕੀ ਦਾ ਵਿਆਹ ਆ ਗਿਆ । ਸੱਤੇ ਨੇ ਵਿਆਹ ਦੇ ਖਰਚ ਪੂਰੇ ਕਰਨ ਲਈ ਗੁਰੂ ਅਰਜਨ ਸਾਹਿਬ ਪਾਸੋਂ ਮਾਇਆ ਮੰਗੀ । ਸਤਿਗੁਰੂ ਜੀ ਦੇ ਵਿਰੁੱਧ ਗੁੰਦੀਆਂ ਜਾ ਰਹੀਆਂ ਗੋਂਦਾਂ ਦਾ ਖਿਆਲ ਰੱਖ ਕੇ ਜੇ ਉਹ ਸੰਗ-ਸਰਫੇ ਦਾ ਖਰਚ ਮੰਗਦਾ, ਤਾਂ ਝਟ ਲੰਘ ਹੀ ਜਾਂਦਾ, ਪਰ ਉਸ ਨੇ ਵੱਧ ਕੇ ਛਾਲ ਮਾਰੀ । ਸਤਿਗੁਰੂ ਜੀ ਉਸ ਦੀ ਮੂੰਹ-ਮੰਗੀ ਰਕਮ ਦੇ ਨਹੀਂ ਸਕਦੇ ਸਨ । ਬਾਬਾ ਪ੍ਰਿਥੀ ਚੰਦ ਜੀ ਅਤੇ ਉਸ ਦੇ ਸਾਥੀਆਂ ਨੂੰ ਇਹ ਇਕ ਹੋਰ ਚੋਟ ਕਰਨ ਦਾ ਮੌਕਾ ਮਿਲ ਗਿਆ । ਬਲਵੰਡ ਤੇ ਸੱਤੇ ਦੋਹਾਂ ਭਰਾਵਾਂ ਨੂੰ ਸੀਖਿਓ ਨੇ । ਗੁਰੂ ਅਰਜਨ ਸਾਹਿਬ ਦੇ ਸਮੁੰਦਰਾਂ ਵਰਗੇ ਗੰਭੀਰ ਦਿਲ ਨੂੰ ਨਾ ਸਮਝਦੇ ਹੋਏ ਰਬਾਬੀਆਂ ਨੇ ਕੀਰਤਨ ਕਰਨੋਂ ਨਾਂਹ ਕਰ ਦਿੱਤੀ । ਸਤਿਗੁਰੂ ਜੀ ਆਪ ਚਲ ਕੇ ਉਹਨਾਂ ਦੇ ਘਰ ਗਏ । ਉਹ ਮੂਰਖ ਸਗੋਂ ਖਰ੍ਹਵੇ ਬੋਲਾਂ ਉੱਤੇ ਆ ਗਏ, ਇਥੋਂ ਤਕ ਕਿ ਗੁਰੂ ਨਾਨਕ ਪਾਤਿਸ਼ਾਹ ਦੀ ਸ਼ਾਨ ਵਿਚ ਭੀ ਕੁਬੋਲ ਵਰਤਿਓ ਨੇ ਕਿ ਸਾਡੇ ਬਜ਼ੁਰਗ ਭਾਈ ਮਰਦਾਨਾ ਜੇ ਕੀਰਤਨ ਨਾ ਕਰਦਾ, ਤਾਂ ਗੁਰੂ ਨਾਨਕ ਸਾਹਿਬ ਨੂੰ ਭੀ ਕੌਣ ਜਾਣਦਾ ।

ਬਾਬਾ ਪ੍ਰਿਥੀ ਚੰਦ ਜੀ ਅਤੇ ਉਹਨਾਂ ਦੇ ਜਾਤਿ-ਅਭਿਮਾਨੀ ਸਾਥੀ-ਵਿਰੋਧੀਆਂ ਨੂੰ ਯਕੀਨ ਸੀ ਕਿ ਗੁਰੂ ਅਰਜਨ ਸਾਹਿਬ ਦੀ ਗੁਰਿਆਈ ਉੱਤੇ ਇਹ ਆਖਰੀ ਚੋਟ ਕਾਰੀ ਸਾਬਤ ਹੋਵੇਗੀ । ਜਦੋਂ ਸੱਤੇ ਬਲਵੰਡ ਨੇ ਗੁਰੂ ਅਰਜਨ ਸਾਹਿਬ ਦਾ ਕਿਹਾ ਭੀ ਮੌੜ ਦਿੱਤਾ ਤਾਂ ਸਤਿਗੁਰੂ ਜੀ ਨੇ ਸਿੱਖਾਂ ਨੂੰ ਆਗਿਆ ਕੀਤੀ ਕਿ ਆਪ ਹੀ ਕੀਰਤਨ ਕਰਿਆ ਕਰੋ । ਗੁਰੂ ਨਾਨਕ ਪਾਤਿਸ਼ਾਹ ਦੀ ਸ਼ਾਨ ਵਿਚ ਕੁਬੋਲ ਦੇ ਕਾਰਨ ਸਤਿਗੁਰੂ ਜੀ ਨੇ ਸਿੱਖਾਂ ਨੂੰ ਸੱਤੇ ਬਲਵੰਡ ਪਾਸੋਂ ਕੀਰਤਨ ਸੁਣਨੋਂ ਵਰਜ ਦਿੱਤਾ । ਕੀਰਤਨ ਕਰਨਾ ਸਿੱਖਣ ਵਿਚ ਉਹਨਾਂ ਸੰਗਤਾਂ



ਦੀ ਆਪ ਅਗਵਾਈ ਕੀਤੀ, ਕਿਉਂਕਿ ਕੀਰਤਨ ਦੀ ਗੁਰੂਤੀ ਵਿਚ ਪਲੇ ਹੋਏ ਗੁਰੂ ਅਰਜਨ ਦੇਵ ਜੀ ਰਾਗ-ਵਿੱਦਿਆ ਵਿਚ ਕਾਂਢੀ ਨਿਪੁੰਨ ਹੋ ਚੁਕੇ ਸਨ ।

ਉਧਰੋਂ ਭਾਈ ਗੁਰਦਾਸ ਜੀ ਆਗਰੇ ਤੋਂ ਵਾਪਸ ਆਏ । ਆਗਰੇ ਵਲ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਸਿੱਖ-ਧਰਮ ਦਾ ਪਰਚਾਰ ਕਰਨ ਭੇਜਿਆ ਹੋਇਆ ਸੀ । ਜਦੋਂ ਇਹਨਾਂ ਨੂੰ ਲੰਗਰ ਵਿਚੋਂ ਛੋਲਿਆਂ ਦੀ ਹੀ ਰੋਟੀ ਮਿਲੀ, ਤਾਂ ਸਾਰੀ ਗੱਲ ਦਾ ਪਤਾ ਕੀਤਿਓ ਨੇ । ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਸ਼ਰਧਾਲੂ ਮੁਖੀ ਸਿੱਖਾਂ ਨੇ ਰਲ ਕੇ ਵਿਚਾਰ ਕੀਤੀ ਅਤੇ ਫੈਸਲਾ ਕੀਤਾ ਕਿ ਬਾਹਰੋਂ ਆਏ ਓਭੜ ਸਿੱਖਾਂ ਨੂੰ ਬਾਬਾ ਪ੍ਰਿਥੀ ਚੰਦ ਜੀ ਅਤੇ ਉਹਨਾਂ ਦੇ ਸਾਥੀਆਂ ਦੇ ਟਪਲਿਆਂ ਤੋਂ ਬਚਾਇਆ ਜਾਏ ।

ਉੱਦਮ ਸ਼ੁਰੂ ਕਰਨ ਦੀ ਹੀ ਢਿੱਲ ਸੀ । ਸ਼ਹਿਰ-ਨਿਵਾਸੀ ਤੁਰਤ ਨਾਲ ਹੋ ਗਏ । ਬਾਬਾ ਪ੍ਰਿਥੀ ਚੰਦ ਜੀ ਦੇ ਕੋਝੇ ਉੱਦਮ, ਲੋਕਾਂ ਦੇ ਦਿਲਾਂ ਵਿਚ ਉਹਨਾਂ ਲਈ ਸਤਿਕਾਰ ਦੇ ਥਾਂ ਨਫਰਤ ਪੈਦਾ ਕਰ ਰਹੇ ਸਨ । ਦਿਨਾਂ ਵਿਚ ਹੀ ਪਾਸਾ ਪਲਟ ਗਿਆ । ਜਦੋਂ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਤੇ ਹੋਰ ਮੁਖੀ ਸਿੱਖਾਂ ਨੇ ਸ਼ਹਿਰੋਂ ਬਾਹਰ ਜਾ ਜਾ ਕੇ ਨਵੇਂ ਆਏ ਸਿੱਖਾਂ ਨੂੰ ਅਸਲੀਅਤ ਦੱਸਣੀ ਸ਼ੁਰੂ ਕੀਤੀ ਤਾਂ ਬਾਬਾ ਪ੍ਰਿਥੀ ਚੰਦ ਜੀ ਦੀ ਲਾਈ ਨਾਕਾਬੰਦੀ ਟੁੱਟ ਗਈ ।

ਬਲਵੰਡ ਅਤੇ ਸੱਤੇ ਨੂੰ ਖਿਆਲ ਸੀ ਕਿ ਅਸੀਂ ਵਿਦਵਾਨ ਕੀਰਤਨੀਏ ਹਾਂ, ਸਿੱਖ ਸਾਡੇ ਘਰੀਂ ਚਲ ਕੇ ਆਇਆ ਕਰਨਗੇ ਅਤੇ ਸਾਨੂੰ ਆਜੀਵਕਾ ਵਲੋਂ ਕੋਈ ਖੁੜ ਨਹੀਂ ਪਏਗੀ, ਪਰ ਉਹਨਾਂ ਦੀ ਇਹ ਆਸ ਪੂਰੀ ਨਾ ਹੋਈ । ਕੋਈ ਭੀ ਸਿੱਖ ਉਹਨਾਂ ਨੂੰ ਮੂੰਹ ਲਾਣ ਨੂੰ ਤਿਆਰ ਨਾ ਹੋਇਆ । ਜਦੋਂ ਇਹ ਰੋਟੀਓਂ ਭੀ ਆਤਰ ਹੋ ਗਏ, ਤਾਂ ਲਾਹੌਰ ਦੇ ਇਕ ਉੱਘੇ ਸਿੱਖ ਭਾਈ ਲੱਧਾ ਜੀ ਪਾਸ ਗਏ । ਭਾਈ ਲੱਧਾ ਜੀ ਦੂਜਿਆਂ ਦੇ ਅਟਕੇ ਕੰਮ ਸਵਾਰਨ ਦੇ ਇਤਨੇ ਆਸ਼ਿਕ

ਸਨ ਕਿ ਇਹਨਾਂ ਦਾ ਨਾਮ ਹੀ ਲੱਧਾ ਪਰਉਪਕਾਰੀ ਪੈ ਗਿਆ ਸੀ । ਸੱਤੇ ਬਲਵੰਡ ਦੀ ਦਸ਼ਾ ਵੇਖ ਕੇ ਭਾਈ ਲਧਾ ਜੀ ਉਹਨਾਂ ਦੇ ਨਾਲ ਅੰਮ੍ਰਿਤਸਰ ਆਏ ਅਤੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀਓ ਨੇ ਕਿ ਰਬਾਬੀਆਂ ਦੀ ਭੁੱਲ ਮਾਫ਼ ਕਰ ਦੇਣ । ਗੁਰੂ ਸਦਾ ਬਖਸ਼ਿੰਦ ਹੈ । ਜਦੋਂ ਸੱਤੇ ਬਲਵੰਡ ਨੂੰ ਮਾਫ਼ੀ ਮਿਲ ਗਈ, ਤਾਂ ਉਹਨਾਂ ਨੇ ਗੁਰ-ਉਪਮਾ ਵਿਚ ੮ ਪਉੜੀਆਂ ਦੀ ਇਕ 'ਵਾਰ' ਲਿਖੀ ਅਤੇ ਗੁਰੂ-ਦਰਬਾਰ ਵਿਚ ਸੁਣਾਈ । ਪਹਿਲੀਆਂ ੩ ਪਉੜੀਆਂ ਬਲਵੰਡ ਦੀਆਂ ਹਨ, ਅਖੀਰਲੀਆਂ ੫ ਸੱਤੇ ਦੀਆਂ । ਇਸ 'ਵਾਰ' ਵਿਚ ਇਕ ਗੱਲ ਬੜੇ ਪਤੇ ਦੀ ਮਿਲਦੀ ਹੈ । ਬਲਵੰਡ ਲਿਖਦਾ ਹੈ ਕਿ ਉੱਚ-ਜਾਤੀਏ ਦੋਖੀ, ਗੁਰੂ ਅੰਗਦ ਦੇਵ ਜੀ ਦੇ ਲੰਗਰ ਨੂੰ ਵੇਖ ਵੇਖ ਕੇ ਸੜਦੇ ਸਨ । ਲੰਗਰ ਦੀ ਮਹਿਮਾ ਸੁਣ ਵੇਖ ਕੇ ਉਹਨਾਂ ਦੇ ਮੂੰਹ ਨਿਰਾਸਤਾ ਵਿਚ ਪੀਲੇ ਪੈ ਜਾਂਦੇ ਸਨ । ਸੱਤਾ ਲਿਖਦਾ ਹੈ ਕਿ ਲੰਗਰ ਤੋਂ ਸੜ ਕੇ ਵਿਰੋਧੀਆਂ ਨੇ ਗੁਰੂ ਅਮਰਦਾਸ ਜੀ ਉਤੇ ਬੜੇ ਵਾਰ ਕੀਤੇ, ਪਰ ਉਹ ਇਹਨਾਂ ਝੁੱਲਦੇ ਝਖੜਾਂ ਦੇ ਟਾਕਰੇ ਤੇ ਚੱਟਾਨ ਵਾਂਗ ਅਡੋਲ ਰਹੇ ।

ਗੁਰੂ ਅਰਜਨ ਦੇਵ ਜੀ ਨੇ ਇਹ 'ਵਾਰ' ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਦਿੱਤੀ । ਗੁਰੂ ਘਰ ਦੇ ਵਿਰੁੱਧ ਬਾਬਾ ਪ੍ਰਿਥੀ ਚੰਦ ਜੀ ਦੀ ਅਗਵਾਈ ਵਿਚ ਜਾਤਿ-ਅਭਿਮਾਨੀ ਲੋਕਾਂ ਦੀਆਂ ਗੋਦਾਂ ਦੀ ਨਾ-ਕਾਮੀ ਦੀ ਇਹ 'ਵਾਰ' ਇਕ ਅਟੱਲ ਯਾਦਗਾਰ ਹੈ । ਅਪ੍ਰੈਲ ਸੰਨ ੧੫੮੨ ਦੇ ਅੰਦਰ-ਬਾਹਰ ਇਹ 'ਵਾਰ' ਲਿਖੀ ਗਈ । ਨਾਕਾ-ਬੰਦੀ ਦੀ ਇਹ ਘਟਨਾ ਕਈ ਮਹੀਨੇ ਜਾਰੀ ਰਹੀ ਸੀ, ਅਕਤੂਬਰ ੧੫੮੧ ਤੋਂ ਲੈ ਕੇ ਅਪ੍ਰੈਲ ੧੫੮੨ ਤੱਕ ।



## ਚੌਥਾ ਕਾਂਡ

### ਸ਼ਹਿਰ ਦੀ ਤਰੱਕੀ ਅਤੇ ਸੰਤੋਖਸਰ-

ਪੰਜਾਬ ਦੇ ਨਕਸ਼ੇ ਤੇ ਵੇਖੋ । ਲਾਹੌਰ ਤੋਂ ਵਟਾਲੇ ਤਕ ਪੰਜਾਹ ਮੀਲਾਂ ਵਿਚ ਹੋਰ ਕੋਈ ਤਕੜਾ ਨਗਰ ਨਹੀਂ ਸੀ । ਉਧਰੋਂ ਬਿਆਸ ਦੇ ਕੰਢੇ ਗੋਇੰਦਵਾਲ ਤੋਂ ਸਿੱਧੇ ਪਹਾੜ ਪਾਸੇ ਵਲ ਰਾਵੀ ਤਕ ਵੀ ਇਹੀ ਹਾਲ ਸੀ । ਮਾਝੇ ਦੀ ਸਾਰੀ ਦੀ ਸਾਰੀ ਵੱਸੋਂ ਪਿੰਡਾਂ ਦੀ ਸੀ । ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ-ਚੱਕ ਦੀ ਨੀਂਹ ਰਖੀ, ਅਤੇ ਸ਼ਹਿਰ-ਨਿਵਾਸੀਆਂ ਦੀਆਂ ਸਭ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਰ ਕਿਸਮ ਦੇ ਕਿੱਤੇ ਦੇ ਲੋਕਾਂ ਨੂੰ ਇਥੇ ਵਸਣ ਲਈ ਪ੍ਰੇਰਿਆ ਤਾਂ ਦਿਨਾਂ ਵਿਚ ਹੀ ਸਧਾਰਨ ਜਿਹੇ ਨਗਰ ਤੋਂ ਇਹ ਵੱਸੋਂ ਇਕ ਵਡਾ ਸ਼ਹਿਰ ਬਣਨ ਲੱਗ ਪਈ ।

ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਣ ਤੋਂ ਪਿਛੋਂ ਛੇ ਸੱਤ ਮਹੀਨੇ ਤਾਂ ਬਾਬਾ ਪ੍ਰਿਥੀ ਚੰਦ ਜੀ ਅਤੇ ਗੁਰੂ-ਘਰ ਦੇ ਹੋਰ ਵਿਰੋਧੀਆਂ ਦੀ ਕਰੜੀ ਵਿਰੋਧਤਾ ਦੇ ਕਾਰਨ ਗੁਰੂ ਅਰਜਨ ਸਾਹਿਬ ਸ਼ਹਿਰ ਦੀ ਉੱਨਤੀ ਵਾਸਤੇ ਨਵੀਆਂ ਵਿਓਂਤਾਂ ਵਲ ਧਿਆਨ ਨਾ ਦੇ ਸਕੇ, ਕਿਉਂਕਿ ਇਹ ਸਾਰਾਂ ਕੰਮ ਰੁਪਿਆਂ ਮੰਗਦਾ ਸੀ, ਤੇ ਰੁਪਏ ਵਲੋਂ ਨਾਕਾਬੰਦੀ ਹੋਈ ਪਈ ਸੀ । ਜਦੋਂ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਦੇ ਉੱਦਮ ਨਾਲ ਗੁਰੂ-ਚੱਕ ਤੋਂ ਬਾਹਰ ਦੀਆਂ ਸੰਗਤਾਂ ਨੂੰ ਅਸਲੀ ਹਾਲਤ ਦਾ ਪਤਾ ਲੱਗਾ ਤਾਂ ਵਿਰੋਧੀਆਂ ਦੀ ਦਾਲ ਗਲਣੀ ਬੰਦ ਹੋ ਗਈ ।

ਹੁਣ ਸਤਿਗੁਰੂ ਜੀ ਨੇ ਗੁਰੂ ਰਾਮਦਾਸ ਜੀ ਦੇ ਅਰੰਭੇ ਕੰਮ ਨੂੰ

ਆਪਣੇ ਹੱਥਾਂ ਵਿਚ ਲਿਆ। ਸ਼ਹਿਰ ਦੀ ਵੱਸੋਂ ਬੜੀ ਛੇਤੀ ਵਧ ਰਹੀ ਸੀ। ਇਸ ਵਾਸਤੇ ਗੁਰੂ ਅਰਜਨ ਸਾਹਿਬ ਨੇ ਸ਼ਹਿਰੋਂ ਬਾਹਰ ਥੋੜੀ ਕੁ ਵਿੱਥ ਤੇ ਇਕ ਹੋਰ ਸਰੋਵਰ ਬਣਵਾਣਾ ਸ਼ੁਰੂ ਕਰ ਦਿੱਤਾ। ਗੁਰੂ ਰਾਮਦਾਸ ਜੀ ਦਾ ਆਰੰਭਿਆ ਸਰੋਵਰ ਅਜੇ ਮੁਕੰਮਲ ਨਹੀਂ ਸੀ ਹੋਇਆ। ਉਸ ਵਿਚ ਤਾਂ ਸਤਿਸੰਗ ਵਾਸਤੇ ਇਮਾਰਤ ਭੀ ਬਣਨੀ ਸੀ, ਜਿਸ ਦੀ ਸਾਰੀ ਵਿਓਂਤ ਗੁਰੂ ਰਾਮਦਾਸ ਜੀ ਆਪ ਬਣਾ ਚੁਕੇ ਹੋਏ ਸਨ। ਬਾਹਰੋਂ ਆਉਂਦੇ ਸਿੱਖਾਂ ਦੀ ਪਹਿਲੀ ਲੋੜ ਸੀ ਜਲ ਦੀ। ਇਸ ਨੂੰ ਮਹਾਨਤਾ ਦਿੱਤੀ ਗਈ। ਇਸ ਨੂੰ ਮੁਕੰਮਲ ਕਰਨ ਵਿਚ ਭੀ ਕਈ ਸਾਲ ਲੱਗ ਗਏ, ਕਿਉਂਕਿ ਚੂਨੇ ਇੱਟਾਂ ਆਦਿਕਾਂ ਦੀ ਲੋੜ ਚੁਫੇਰੇ ਹੀ ਸੀ, ਤੇ ਉਸ ਜ਼ਮਾਨੇ ਵਿਚ ਭੱਠਿਆਂ ਦਾ ਕੰਮ ਭੀ ਕਾਹਲੀ ਵਾਲਾ ਨਹੀਂ ਸੀ। ਇਸ ਸਰੋਵਰ ਦਾ ਨਾਮ ਸੰਤੋਖਸਰ ਰੱਖਿਆ ਗਿਆ। ਹੁਣ ਤਾਂ ਇਹ ਸ਼ਹਿਰ ਦੇ ਅੰਦਰ ਹੋ ਗਿਆ ਹੈ। ਵੱਸੋਂ ਅਗਾਂਹ-ਅਗਾਂਹ ਵਧਦੀ ਗਈ। ਹਾਲ ਬਜ਼ਾਰ ਤੋਂ ਅਗਾਂਹ ਕੋਤਵਾਲੀ ਹੈ, ਕੋਤਵਾਲੀ ਤੋਂ ਦੱਖਣ ਵਲ ਇਹ ਸਰੋਵਰ ਹੈ। ਇਥੇ ਇਕ ਗੁਰਦਵਾਰਾ ਭੀ ਹੈ, ਜਿਸ ਦਾ ਨਾਮ ਟਾਹਲੀ ਸਾਹਿਬ ਹੈ। ਸੰਤੋਖਸਰ ਦੀ ਪੁਟਾਈ ਅਤੇ ਉਸਾਰੀ ਦਾ ਸਾਰਾ ਕੰਮ ਸੰਨ ੧੫੮੭-੮੮ ਵਿਚ ਸਿਰੇ ਚੜ੍ਹਿਆ ਸੀ।

## ਦਸਵੇਂ-੧

ਗੁਰੂ ਰਾਮਦਾਸ ਜੀ ਨੇ ਗੁਰੂ-ਚੱਕ ਦੀਆਂ ਕਈ ਜਨਤਕ ਇਮਾਰਤਾਂ ਦੀ ਉਸਾਰੀ ਵਾਸਤੇ ਮਾਇਆ ਦੀ ਵਧਦੀ ਲੋੜ ਵੇਖ ਕੇ ਪਰਚਾਰਕ ਮਸੰਦ ਮੁਕੱਰਰ ਕੀਤੇ ਸਨ, ਜੋ ਬਾਹਰਲੇ ਇਲਾਕਿਆਂ ਦੇ ਸਿੱਖਾਂ ਪਾਸੋਂ ਭੇਟਾ ਇਕੱਠੀ ਕਰ ਕੇ ਲਿਆਉਂਦੇ ਸਨ। ਤਜਰਬੇ ਨੇ ਦੱਸਿਆ ਕਿ ਕਈ ਮਸੰਦ ਸਹਿਜੇ ਸਹਿਜੇ ਉਸ ਰਕਮ ਵਿਚ ਹੱਥ-ਫੇਰੀ ਭੀ ਕਰਨ ਲੱਗ ਪਏ। ਉਧਰੋਂ ਸਿੱਖਾਂ ਦੀ ਗਿਣਤੀ ਭੀ ਦਿਨੋ-ਦਿਨ ਬਹੁਤ ਛੇਤੀ ਵੱਧਣ ਲੱਗੀ। ਪਹਿਲਾਂ ਭੇਟਾ ਦੀ ਰਕਮ ਖਾਸ

ਮੁਕੱਰਰ ਨਹੀਂ ਸੀ ਹੁੰਦੀ। ਹੁਣ ਗੁਰੂ ਅਰਜਨ ਸਾਹਿਬ ਨੇ ਫੈਸਲਾ ਕੀਤਾ ਕਿ ਹਰੇਕ ਸਿੱਖ-ਘਰਾਣਾ ਆਪਣੀ ਕਮਾਈ ਦਾ ਦਸਵਾਂ ਹਿੱਸਾ ਸਾਂਝੇ ਪੰਥਕ ਕਾਰਜਾਂ ਲਈ ਗੁਰ-ਗੋਲਕ ਵਿਚ ਭੇਜਿਆ ਕਰੇ। ਦਸਵੰਧ ਦੀ ਉਸ ਰਕਮ ਨੂੰ ਗੁਬਨ ਤੋਂ ਬਚਾਣ ਲਈ ਇਹ ਪਰਬੰਧ ਕੀਤਾ ਗਿਆ ਕਿ ਹਰੇਕ ਮਸੰਦ ਉਗਰਾਹੀ ਹੋਈ ਰਕਮ ਦਾ ਲਿਖਤੀ ਹਿਸਾਬ ਭੀ ਰੱਖੇ। ਇਸ ਤਰ੍ਹਾਂ ਦਸਵੰਧ ਭੇਜਣ ਵਾਲੇ ਸਿੱਖ ਆਪਣੀ ਦਿਤੀ ਰਕਮ ਆਪਣੇ ਸਾਹਮਣੇ ਹੀ ਵਹੀ ਵਿਚ ਦਰਜ ਕਰਾ ਦੇਂਦੇ ਸਨ, ਅਤੇ ਉਹ ਵਹੀ ਸਤਿਗੁਰੂ ਜੀ ਦੇ ਸਾਹਮਣੇ ਪੇਸ਼ ਕੀਤੀ ਜਾਂਦੀ ਸੀ। ਉਗਰਾਹੀ ਲਿਆਉਣ ਦਾ ਇਕ ਹੋਰ ਠੁੱਕ ਭੀ ਬੰਨ੍ਹ ਦਿਤਾ ਗਿਆ। ਆਮ ਤੌਰ ਤੇ ਵੈਸਾਖੀ ਦੇ ਮੌਕੇ ਤੇ ਮਸੰਦ ਗੁਰੂ-ਚੱਕ ਆਉਂਦੇ ਸਨ। ਉਹਨਾਂ ਦੇ ਨਾਲ ਇਲਾਕੇ ਦੇ ਪ੍ਰੇਮੀ ਦਰਸ਼ਨ-ਅਭਿਲਾਖੀ ਸਿੱਖ ਭੀ ਆਉਂਦੇ ਸਨ, ਜਿਨ੍ਹਾਂ ਦੇ ਸਾਹਮਣੇ ਉਗਰਾਹੀ ਦੀ ਰਕਮ ਸੁਣਾ ਦਿਤੀ ਜਾਂਦੀ ਸੀ ਅਤੇ ਗੁਰੂ ਕੇ ਖਜ਼ਾਨੇ ਵਿਚ ਜਮ੍ਹਾਂ ਕੀਤੀ ਜਾਂਦੀ ਸੀ। ਜਿਉਂ ਜਿਉਂ ਸਿੱਖ-ਵੱਸੋਂ ਵਧਦੀ ਗਈ, ਮਸੰਦਾਂ ਦੀ ਗਿਣਤੀ ਭੀ ਨਾਲੋ-ਨਾਲ ਵਧਾ ਦਿਤੀ ਗਈ। ਮਾਝਾ ਤਾਂ ਸਿੱਖੀ ਦਾ ਕੇਂਦਰ ਹੀ ਬਣ ਗਿਆ। ਪੰਜਾਬ ਦੇ ਬਾਕੀ ਇਲਾਕਿਆਂ ਵਿਚ ਭੀ ਸਿੱਖ-ਧਰਮ ਬਹੁਤ ਵਧਿਆ। ਹੱਥਾਂ ਦੀ ਕਿਰਤ-ਕਾਰ ਤੇ ਵਣਜ-ਵਪਾਰ ਵਲ ਹਰੇਕ ਗੁਰੂ ਸਾਹਿਬ ਸਿੱਖਾਂ ਨੂੰ ਖਾਸ ਤੌਰ ਤੇ ਪ੍ਰੇਰਦੇ ਰਹੇ ਸਨ। ਗੁਰੂ ਅਰਜਨ ਸਾਹਿਬ ਦੇ ਵੇਲੇ ਤਕ ਸਿੱਖ ਪੰਜਾਬ ਤੋਂ ਬਾਹਰ ਭੀ ਵਣਜ-ਵਪਾਰ ਲਈ ਦੂਰ ਦੂਰ ਪ੍ਰਾਂਤਾਂ ਵਿਚ ਜਾਣ ਲਗ ਪਏ ਸਨ। ਘੋੜਿਆਂ ਦੀ ਖਰੀਦ ਵਾਸਤੇ ਤਾਂ ਕਾਬਲ ਤੇ ਕਾਬਲੋਂ ਪਰੇ ਬਲਖ-ਬੁਖਾਰੇ ਤਕ ਸਿੱਖਾਂ ਦੀ ਆਵਾ-ਜਾਈ ਸੀ, ਅਤੇ ਉਹਨਾਂ ਇਲਾਕਿਆਂ ਵਿਚ ਕਈ ਸਿੱਖ ਆਪਣੀ ਪੱਕੀ ਰਿਹਾਇਸ਼ ਭੀ ਬਣਾ ਚੁਕੇ ਸਨ, ਜਿਨ੍ਹਾਂ ਦੀ ਸੰਗਤ ਸਦਕਾ ਉਥੇ ਸਿੱਖ-ਧਰਮ ਹੋਰ ਫੈਲਦਾ ਗਿਆ। ਨਾਲੋ-ਨਾਲ ਮਸੰਦ ਅਤੇ ਦਸਵੰਧ ਦਾ ਸਿਲਸਿਲਾ ਭੀ ਵਧਦਾ ਗਿਆ।

## ਅੰਮ੍ਰਿਤ-ਸਰੋਵਰ, ਹਰਿਮੰਦਰ ਸਾਹਿਬ ਤੇ, ਅੰਮ੍ਰਿਤਸਰ-

ਸ਼ਹਿਰ ਦੀ ਵੱਸੋਂ ਵਧਣ ਦੇ ਨਾਲ ਨਾਲ ਸਰੋਵਰਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਭੀ ਬਣਦੀ ਜਾ ਰਹੀ ਸੀ । ਇਹਨਾਂ ਦੇ ਵੱਖ ਵੱਖ ਨਾਮ ਭੀ ਰੱਖੇ ਜਾਂਦੇ ਗਏ । ਜਿਹੜਾ ਸਰੋਵਰ ਗੁਰੂ ਰਾਮਦਾਸ ਜੀ ਨੇ ਅਰੰਭ ਕੀਤਾ ਸੀ, ਉਹ ਹੁਣ ਸੰਨ ੧੫੮੮ ਵਿਚ ਮੁਕੰਮਲ ਹੋਇਆ । ਇਸ ਦਾ ਨਾਮ ਸਤਿਗੁਰੂ ਅਰਜਨ ਸਾਹਿਬ ਨੇ 'ਅੰਮ੍ਰਿਤ-ਸਰ' ਰੱਖਿਆ । ਪਰ ਅਜੇ ਤਾਂ ਸਿਰਫ ਸਰੋਵਰ ਹੀ ਤਿਆਰ ਹੋਇਆ । ਗੁਰੂ ਰਾਮਦਾਸ ਸਾਹਿਬ ਦੀ ਵਿਓਂਤ ਅਨੁਸਾਰ ਇਸ ਵਿਚ ਗੁਰਦੁਆਰਾ ਭੀ ਬਣਨਾ ਸੀ । ਗੁਰੂ ਅਰਜਨ ਸਾਹਿਬ ਨੇ ਉਸ ਧਰਮ-ਅਸਥਾਨ ਦੀ ਨੀਂਹ ਕੱਤਕ ਸੁਦੀ ੫ ਸੰਮਤ ੧੬੪੫ ਨੂੰ ਰੱਖੀ । ਤਦੋਂ ਈਸਵੀ ਸੰਨ ੧੫੮੮ ਸੀ ਤੇ ਅਕਤੂਬਰ ਦਾ ਮਹੀਨਾ ਸੀ । ਉਸ ਦਾ ਨਾਮ 'ਹਰਿ ਮੰਦਰ' ਰੱਖਿਆ ਗਿਆ । ਸਿੱਖ-ਇਤਿਹਾਸ ਲਿਖਦਾ ਹੈ ਕਿ ਹਰਿਮੰਦਰ ਸਾਹਿਬ ਦੀ ਨੀਂਹ ਸਤਿਗੁਰੂ ਜੀ ਨੇ ਲਾਹੌਰ ਦੇ ਵਲੀ ਮੀਆਂ ਮੀਰ ਸਾਹਿਬ ਦੇ ਹੱਥੋਂ ਰਖਾਈ ਸੀ । ਮੀਆਂ ਮੀਰ ਜੀ ਬੰਦਗੀ ਵਾਲੇ ਮਹਾਂਪੁਰਸ਼ ਸਨ । ਮਜ਼੍ਹਬੀ ਤੰਗ-ਦਿਲੀ ਤੇ ਪੱਖ-ਪਾਤ ਦਾ ਉਹਨਾਂ ਉਤੇ ਕੋਈ ਅਸਰ ਨਹੀਂ ਸੀ ।

ਵਲੀ ਮੀਆਂ ਮੀਰ ਦਾ ਅਸਲੀ ਨਾਮ ਸ਼ੇਖ ਮੁਹੰਮਦ ਮੀਰ ਸ਼ਾਹ ਸੀ । ਇਹ ਖਲੀਫ਼ਾ ਉਮਰ ਦੀ ਬੰਸ ਵਿਚੋਂ ਸਨ । ਇਹਨਾਂ ਦਾ ਜਨਮ ਸੀਸਤਾਨ ਵਿਚ ਸੰਨ ੧੫੫੦ ਵਿਚ ਹੋਇਆ ਸੀ । ਉਮਰ ਦਾ ਬਹੁਤਾ ਹਿੱਸਾ ਇਹਨਾਂ ਲਾਹੌਰ ਵਿਚ ਆ ਕੇ ਗੁਜ਼ਾਰਿਆ । ੧੧ ਅਗਸਤ ਸੰਨ ੧੬੩੫ ਨੂੰ ਮੀਆਂ ਮੀਰ ਜੀ ਦਾ ਦੇਹਾਂਤ ਹੋਇਆ ਸੀ । ਇਹਨਾਂ ਦੀ ਕਬਰ ਲਾਹੌਰ ਦੇ ਪਾਸ ਹਾਸ਼ਮਪੁਰੇ ਵਿਚ ਹੈ । ਪ੍ਰਾਣਾਯਾਮ ਦੇ ਅੱਭਿਆਸੀ ਸਨ । ਮੀਆਂ ਮੀਰ ਜੀ ਦਾ ਪਰਸਿੱਧ ਚੇਲਾ ਮੁੱਲਾ ਸ਼ਾਹ (ਸ਼ਾਹ ਮੁਹੰਮਦ) ਸ਼ਾਨ ਜਹਾਨ ਦੇ ਪੁੱਤਰ ਦਾਰਾ ਸ਼ਿਕੋਹ ਦਾ ਪੀਰ ਸੀ ।

ਅੰਮ੍ਰਿਤ-ਸਰੋਵਰ ਦੇ ਵਿਚਕਾਰ ਬਣਨ ਵਾਲੇ ਇਸ ਹਰਿਮੰਦਰ

ਸਾਹਿਬ ਨੇ ਸਿੱਖ ਕੌਮ ਦਾ ਧਰਮ-ਕੇਂਦਰ ਬਣਨਾ ਸੀ, ਜਿਥੇ ਕੀਰਤਨ ਅਤੇ ਧਰਮ-ਪਰਚਾਰ ਦਾ ਪਰਵਾਹ ਚੱਲਣਾ ਸੀ। ਅੰਮ੍ਰਿਤ-ਸਰੋਵਰ ਦੀ ਮਹਾਨਤਾ ਭੀ ਬਣਨੀ ਹੀ ਸੀ। ਗੁਰੂ ਅਰਜਨ ਸਾਹਿਬ ਨੇ ਸ਼ਹਿਰ ਦਾ ਨਾਮ ਭੀ ਇਸ ਸਰੋਵਰ ਦੇ ਨਾਮ ਤੇ ਅੰਮ੍ਰਿਤਸਰ ਰੱਖ ਦਿੱਤਾ। ੧੫੭੦ ਵਿਚ ਅਰੰਭਿਆ ਗੁਰੂ-ਚੱਕ ੧੫੮੮ ਵਿਚ ਅੰਮ੍ਰਿਤਸਰ ਬਣ ਗਿਆ।

### ਸ਼ਾਦੀ-

ਗੁਰੂ ਅਰਜਨ ਸਾਹਿਬ ਦੀ ਸ਼ਾਦੀ ਸੰਨ ੧੫੮੯ (ਸੰਮਤ ੧੬੪੬) ਵਿਚ ਫਲੌਰ ਪਰਗਣੇ ਦੇ ਪਿੰਡ ਮਉ ਵਿਚ ਹੋਈ ਸੀ। ਉਸ ਵੇਲੇ ਆਪ ਦੀ ਉਮਰ ੨੬ ਸਾਲਾਂ ਦੇ ਕਰੀਬ ਹੋ ਚੁੱਕੀ ਸੀ।

## ਪੰਜਵਾਂ ਕਾਂਡ

### ਮਾਝੇ ਦੇ ਪਿੰਡਾਂ ਦੀ ਸੰਭਾਲ—

ਪੰਜਾਬ ਦੇ ਨਕਸ਼ੇ ਵਿਚ ਰਾਵੀ ਤੇ ਬਿਆਸ ਦਾ ਵਿਚਕਾਰਲਾ ਇਲਾਕਾ ਗੁਰੂ ਨਾਲ ਵੇਖੋ। ਅੰਮ੍ਰਿਤਸਰ ਸ਼ਹਿਰ ਮਾਝੇ ਦੀ ਧੁੰਨੀ ਪਿਆ ਦਿੱਸੇਗਾ। ਇਸ ਇਲਾਕੇ ਦੇ ਪਹਾੜ ਅਤੇ ਲਹਿੰਦੇ ਪਾਸੇ ਦਰਿਆ ਰਾਵੀ ਵਗਦਾ ਹੈ, ਚੜ੍ਹਦੇ ਅਤੇ ਦੱਖਣ ਪਾਸੇ ਦਰਿਆ ਬਿਆਸ ਹੈ। ਅੰਮ੍ਰਿਤਸਰ ਤੋਂ ਤੀਹ-ਬੱਤੀ ਮੀਲ ਲਹਿੰਦੇ ਵਲ ਰਾਵੀ ਦੇ ਕੰਢੇ ਉਤੇ ਲਾਹੌਰ ਸ਼ਹਿਰ ਹੈ, ਅਤੇ ਠੀਕ ਚੜ੍ਹਦੇ ਵਲ ਪੰਝੀ-ਛੱਬੀ ਮੀਲਾਂ ਦੀ ਵਿੱਥ ਉਤੇ ਬਿਆਸ ਹੈ। ਅੰਮ੍ਰਿਤਸਰ ਤੋਂ ਸਿੱਧਾ ਦੱਖਣ ਪਾਸੇ ਇਤਨੀ ਹੀ ਵਿੱਥ ਉਤੇ ਬਿਆਸ ਦੇ ਕੰਢੇ ਗੋਇੰਦਵਾਲ ਹੈ, ਅਤੇ ਪੰਝੀ-ਛੱਬੀ ਮੀਲਾਂ ਤੇ ਪਹਾੜ ਵੱਲ ਰਾਵੀ ਦਰਿਆ ਹੈ। ਅੰਮ੍ਰਿਤਸਰ ਤੋਂ ਜਿਹੜੀ ਸੜਕ ਸਿਆਲਕੋਟ ਨੂੰ ਜਾਂਦੀ ਹੈ, ਜਿਥੇ ਇਹ ਰਾਵੀ ਦਾ ਪੱਤਣ ਟੱਪਦੀ ਹੈ ਉਹ ਥਾਂ ਸ਼ਹਿਰ ਅੰਮ੍ਰਿਤਸਰ ਤੋਂ ਪੰਝੀ ਛੱਬੀ ਮੀਲ ਹੀ ਹੈ।

ਨਗਰ ਗੁਰੂ-ਚੱਕ ਅਤੇ ਸਰੋਵਰ ਤਿਆਰ ਕਰਾਣ ਦਾ ਇਤਨਾ ਵੱਡਾ ਕੰਮ ਸੀ ਕਿ ਗੁਰੂ ਰਾਮਦਾਸ ਜੀ ਨੂੰ ਚੁਫੇਰੇ ਦੇ ਪੇਂਡੂ ਇਲਾਕੇ ਵਿਚ ਜਾਣ ਲਈ ਬਹੁਤ ਘੱਟ ਸਮਾਂ ਮਿਲਿਆ। ਗੁਰਿਆਈ ਵਾਲੀ ਜ਼ਿਮੇਵਾਰੀ ਉਤੇ ਉਹ ਰਹੇ ਭੀ ਸਿਰਫ ੭ ਸਾਲ। ਗੁਰੂ ਅਰਜਨ ਸਾਹਿਬ ਨੂੰ ਭੀ ਪਹਿਲੇ ਅੱਠ ਸਾਲ ਸ਼ਹਿਰ ਵਸਾਣ ਵਾਲਾ ਰੁਝੇਵਾਂ ਹੀ ਰਿਹਾ। ਸਾਰੇ ਮਾਝੇ ਦਾ ਇਸ ਨੂੰ ਕੇਂਦਰ ਬਣਾਣਾ ਸੀ, ਇਸ ਵਲ ਪੂਰਾ ਧਿਆਨ ਦੇਣਾ ਜ਼ਰੂਰੀ ਸੀ। ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨਦਾਰ ਇਮਾਰਤ ਨੂੰ ਗੁਰੂ ਨਾਲ ਵੇਖੋ। ਕਾਫ਼ੀ ਸਮਾਂ ਤੇ ਕਾਫ਼ੀ ਮਿਹਨਤ ਲੈਣ-ਵਾਲਾ



ਇਹ ਕੰਮ ਸੀ। ਸੰਨ ੧੫੯੦ ਵਿਚ ਇਹ ਇਮਾਰਤ ਮੁਕੰਮਲ ਹੋਈ। ਫਿਰ ਗੁਰੂ ਅਰਜਨ ਸਾਹਿਬ ਨੇ ਮਾਝੇ ਦੇ ਪਿੰਡਾਂ ਵਲ ਧਿਆਨ ਮੋੜਿਆ। ਅੰਮ੍ਰਿਤਸਰ ਦੇ ਚੁਫੇਰੇ ਹੀ ਰਾਵੀ ਤੇ ਬਿਆਸ ਦੇ ਕੰਢਿਆਂ ਤਕ ਪਿੰਡ ਪਿੰਡ ਵਿਚ ਅੱਪੜੇ। ਥੋੜਾ ਬਹੁਤ ਵਕਫਾ ਪਾ ਕੇ ਸਤਿਗੁਰੂ ਜੀ ਨੇ ਸਿੱਖ-ਧਰਮ ਦੇ ਪਰਚਾਰ ਲਈ ੧੦ ਸਾਲ ਪਿੰਡਾਂ ਵਿਚ ਗੁਜ਼ਾਰੇ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਸਿੱਖ ਧਰਮ ਨੇ ਸਦਾ ਲਈ ਮਾਝੇ ਵਿਚ ਪੱਕੀਆਂ ਜੜ੍ਹਾਂ ਫੜ ਲਈਆਂ।

### (ੳ) ਦੱਖਣ ਪਾਸੇ-

ਝਨਾਂ ਤੋਂ ਪਾਰਲੇ ਸਭ ਹਿੰਦੂ ਜੱਟ, ਮੁਸਲਮਾਨ ਬਣ ਚੁਕੇ ਹੋਏ ਸਨ। ਨਾਈ, ਛੀਂਬੇ, ਜੁਲਾਹੇ, ਮੋਚੀ ਆਦਿਕ ਨੀਵੀਆਂ ਜਾਤਾਂ ਦੇ ਗ਼ਰੀਬ ਲੋਕ ਤਾਂ ਉੱਚ ਜਾਤੀਏ ਹਿੰਦੂਆਂ ਦੀ ਨਿੱਤ ਦੀ ਦੁਰਕਾਰ ਤੋਂ ਬਚਣ ਲਈ ਜੱਟਾਂ ਤੋਂ ਭੀ ਪਹਿਲਾਂ ਇਸਲਾਮ ਵਿਚ ਜਾ ਰਲੇ। ਝਨਾਂ ਤੋਂ ਉਰੇ ਰਾਵੀ ਤਕ ਜੱਟ ਤਾਂ ਅੱਧ-ਪਚੱਥੇ ਮੁਸਲਮਾਨ ਬਣ ਚੁਕੇ ਸਨ, ਪਰ ਨਾਈ ਛੀਂਬੇ ਆਦਿਕ ਉਸ ਇਲਾਕੇ ਵਿਚ ਭੀ ਹਿੰਦੂ ਧਰਮ ਛੱਡ ਗਏ ਸਨ। ਰਾਵੀ ਬਿਆਸ ਦੇ ਵਿਚਕਾਰ ਅਜੇ ਉਹ ਅਸਰ ਨਹੀਂ ਸੀ ਪਿਆ।

ਇਸਲਾਮ ਦੀ ਤਰੱਕੀ ਦੇ ਤਿੰਨ ਮੋਟੇ ਮੋਟੇ ਕਾਰਨ ਸਨ-

(੧) ਹਿੰਦੂ ਉੱਚ ਜਾਤੀਏ ਲੋਕਾਂ ਦੀ ਸੂਦਰ ਅਖਵਾਂਦੇ ਲੋਕਾਂ ਨਾਲ ਬਦ-ਸਲੂਕੀ, (੨) ਇਸਲਾਮੀ ਹਕੂਮਤ ਵਲੋਂ ਲਾਲਚ ਭਰੀਆਂ ਆਸਾਂ, (੩) ਮੁਸਲਮਾਨ ਪੀਰਾਂ ਫਕੀਰਾਂ ਦੀ ਪੇਂਡੂ ਅਨਪੜ੍ਹ ਦਿਲਾਂ ਉੱਤੇ ਪਕੜ।

ਝਨਾਂ ਰਾਵੀ ਦੇ ਇਲਾਕੇ ਵਿਚ ਜਿਹੜੇ ਜੱਟ ਹਿੰਦੂ ਟਿਕੇ ਹੋਏ ਸਨ, ਉਹ ਭੀ ਖਾਲਸ ਹਿੰਦੂ ਨਹੀਂ ਰਹੇ ਸਨ। ਤਕਰੀਬਨ ਸਾਰੇ ਮੁਸਲਮਾਨ ਫਕੀਰ ਸਖੀ ਸਰਵਰ ਦੇ ਚੇਲੇ ਬਣ ਚੁਕੇ ਸਨ, ਅਤੇ

ਸਰਵਰੀਏ ਅਖਵਾਂਦੇ ਸਨ। ਸਖੀ ਸਰਵਰ ਦੀ ਮੰਨਤ ਵਿਚ ਹਰ ਜੁਮੇਰਾਤ (ਵੀਰਵਾਰ) ਦੀ ਰਾਤ ਨੂੰ ਭੁੰਵੇ ਸੌਂਦੇ ਅਤੇ ਨਵੀਂ ਸੂਈ ਗਾਂ ਮਹਿੰ ਦੇ ਦੁੱਧ ਨੂੰ ਅੰਨ ਨਾਲ ਰਲਾਣ ਤੋਂ ਪਹਿਲਾਂ ਖੀਰ ਰਿੰਨੂ ਕੇ ਸ਼ੇਖ ਫੱਤੇ ਦੀ ਗੱਦੀ ਤੇ ਲੈ ਜਾਂਦੇ ਸਨ। ਹਿੰਦੂਆਂ ਦੀਆਂ ਨਜ਼ਰਾਂ ਵਿਚ ਸ਼ੇਖ ਫੱਤਾ ਇਕ ਮਹਾਨ ਉੱਚੀ ਸ਼ਖਸੀਅਤ ਸੀ। ਜਿਥੇ ਹੁਣ ਤਰਨ ਤਾਰਨ ਨਗਰ ਹੈ, ਇਥੋਂ ਚੜ੍ਹਦੇ ਵਲ ਚਾਰ ਪੰਜ ਮੀਲਾਂ ਦੀ ਵਿੱਥ ਉਤੇ ਉਹ ਗੱਦੀ ਚਲੀ ਆਉਂਦੀ ਹੈ। ਨਗਰ ਬੰਡਾਲੇ ਤੋਂ ਡੇਢ ਮੀਲ ਦੀ ਵਿੱਥ ਤੇ ਪਿੰਡ ਪੱਖੋਕੇ ਹੈ, ਅਤੇ ਪੱਖੋਕੇ ਦੇ ਨਾਲ ਹੀ ਨਹਿਰ ਦੇ ਕੰਢੇ ਉਤੇ ਇਹ ਗੱਦੀ ਹੈ। ਹਿੰਦੂ ਧਰਮ ਤੋਂ ਇਸਲਾਮ ਵਾਲੇ ਪਾਸੇ, ਸਰਵਰੀਆ ਬਣਨਾ ਪਹਿਲਾਂ ਡੰਡਾ ਸੀ। ਤੇ ਅਗਲਾ ਕਦਮ ਮੁਸਲਮਾਨੀ ਮਤ। ਸਰਵਰੀਆ ਦੀ ਇਹ ਗੱਦੀ ਮਾਝੇ ਦੇ ਵਿਚਕਾਰ ਸੀ। ਹਿੰਦੂ ਜਨਤਾ ਨੂੰ ਇਸ ਦੇ ਅਸਰ ਤੋਂ ਬਚਾਣ ਲਈ ਸਿੱਖ-ਧਰਮ ਦੇ ਪਰਚਾਰ ਦਾ ਕੇਂਦਰ ਕਰਤਾਰਪੁਰ ਰਾਵੀ ਤੋਂ ਖਡੂਰ ਲਿਆਂਦਾ ਗਿਆ ਸੀ।

ਅੰਮ੍ਰਿਤਸਰ ਦਾ ਕੇਂਦਰੀ ਅਸਥਾਨ ਬਣਾ ਕੇ ਗੁਰੂ ਅਰਜਨ ਸਾਹਿਬ ਨੇ ਆਪਣਾ ਸਾਰਾ ਧਿਆਨ ਇਸ ਵੱਡੇ ਕੰਮ ਵਲ ਪਰਤਾਇਆ। ਪਹਿਲਾਂ ਗੁਰੂ ਰਾਮਦਾਸ ਜੀ ਦੇ ਸਿੱਖ ਭਈ ਹਿੰਦਾਲ ਦੇ ਨਗਰ ਜੰਡਿਆਲੇ ਗਏ। ਇਥੋਂ ਪਿੰਡ ਖਾਰ ਪਹੁੰਚੇ। ਦੁਆਲੇ ਦੇ ਪਿੰਡਾਂ ਵਾਲਿਆਂ ਤੋਂ ਜ਼ਮੀਨ ਲੈ ਕੇ ਗੁਰੂ ਅਰਜਨ ਸਾਹਿਬ ਨੇ ਤਰਨ ਤਾਰਨ ਨਗਰ ਦੀ ਨੀਂਹ ਰੱਖੀ, ਅਤੇ ਇਕ ਵੱਡਾ ਸਰੋਵਰ ਬਣਵਾਣਾ ਸ਼ੁਰੂ ਕੀਤਾ। ਸਿੱਖ-ਇਤਿਹਾਸ ਅਨੁਸਾਰ ਇਹ ਕੰਮ ਸੰਮਤ ੧੬੪੭ (ਸੰਨ ੧੫੯੦) ਵਿਚ ਅਰੰਭਿਆ ਸੀ, ਤਦੋਂ ਵੈਸਾਖ ਦਾ ਮਹੀਨਾ ਸੀ। ਤਰਨ ਤਾਰਨ ਦਾ ਨਗਰ ਬਣਨਾ ਅਸਲ ਵਿਚ ਸਰਵਰੀਆਂ ਦੇ ਰਸੂਖ ਉਤੇ ਭਾਰੀ ਚੋਟ ਸੀ। ਸ਼ੇਖ ਫੱਤੇ ਦੀ ਗੱਦੀ ਵਾਲੇ ਭੀ ਅਵੇਸਲੇ ਨਹੀਂ ਸਨ। ਗੋਇੰਦਵਾਲ ਗੁਰੂ ਅਮਰਦਾਸ ਜੀ ਦੇ ਲੰਗਰ ਦੇ ਵਿਰੁੱਧ

ਖੋਜਿਆਂ ਦੀ ਛੇੜਖਾਨੀ ਵਿਚ ਭੀ ਇਹਨਾਂ ਸਰਵਰੀਏ ਫਕੀਰਾਂ ਦਾ ਹੱਥ ਸੀ। ਜਦੋਂ ਸਰੋਵਰ ਨੂੰ ਪੱਕਾ ਕਰਨ ਲਈ ਇੱਟਾਂ ਦੇ ਆਵੇ ਪਕਾਏ ਗਏ, ਤਾਂ ਇਹਨਾਂ ਦੀ ਸਹਿ ਤੇ ਉਸ ਇਲਾਕੇ ਦੇ ਇਕ ਮੁਸਲਮਾਨ ਹਾਕਮ ਨੂਰਦੀਨ ਦੇ ਪੁੱਤਰ ਅਮੀਰ ਦੀਨ ਨੇ ਉਹ ਸਾਰੀਆਂ ਇੱਟਾਂ ਬਦੋ ਬਦੀ ਆਪਣੀ ਹਵੇਲੀ ਨੂੰ ਲਵਾ ਲਈਆਂ। ਸਰਵਰੀਆਂ ਦੀ ਇਸ ਵਿਰੋਧਤਾ ਦੇ ਹੁੰਦਿਆਂ ਵੀ ਸਿੱਖ-ਧਰਮ ਦਾ ਇਹ ਨਵਾਂ ਪਰਚਾਰ-ਕੇਂਦਰ ਦਿਨੋ-ਦਿਨ ਚਮਕਿਆ।

ਇਥੇ ਇਕ ਹੋਰ ਗੱਲ ਭੀ ਚੇਤੇ ਰੱਖਣ ਵਾਲੀ ਹੈ। ਸਰਵਰੀਏ ਫਕੀਰ ਜਾਣਦੇ ਸਨ ਕਿ ਸਿੱਖ-ਧਰਮ ਉਹਨਾਂ ਦੀ ਹਸਤੀ ਵਾਸਤੇ ਇਕ ਭਾਰਾ ਖਤਰਾ ਹੈ। ਇਸ ਵਾਸਤੇ ਉਹ ਆਪਣੇ ਹਿੰਦੂ ਜੱਟ ਮੁਰੀਦਾਂ ਦੇ ਦਿਲਾਂ ਵਿਚ ਸਿੱਖ-ਧਰਮ ਦੇ ਵਿਰੁੱਧ ਵਿਹੁਲੇ ਖਿਆਲ ਭਰਨ ਲਈ ਪੂਰੀ ਵਾਹ ਲਾਂਦੇ ਰਹੇ, ਇਥੋਂ ਤਕ ਕਿ 'ਖਾਲਸਾ' ਸੱਜਣ ਤੋਂ ਪਿੱਛੋਂ ਭੀ ਜੇ ਕਦੇ ਕੋਈ ਸਿੰਘ ਸਰਵਰੀਏ ਜੱਟ ਦੇ ਮੁੰਡੇ ਦਾ ਨਾਮ 'ਸਿੰਘ' ਆਖ ਕੇ ਬੁਲਾਂਦਾ ਸੀ ਤਾਂ ਉਸ ਦੇ ਮਾਪੇ ਅੱਗੋਂ ਲੜਨ ਪੈਂਦੇ ਸਨ। ਸਰਵਰੀਏ ਜੱਟਾਂ ਦੇ ਪਿੰਡਾਂ ਵਿਚ ਇਹ ਗੱਲ ਹੁਣ ਤਕ ਵੇਖਣ ਵਿਚ ਆ ਰਹੀ ਹੈ।

ਤਰਨ ਤਾਰਨ ਤੋਂ ਗੁਰੂ ਅਰਜਨ ਦੇਵ ਜੀ ਖਡੂਰ ਅਤੇ ਗੋਇੰਦ-ਵਾਲ ਤਕ ਦੁਆਲੇ ਦੇ ਸਭ ਪਿੰਡਾਂ ਵਿਚ ਸਿੱਖ ਧਰਮ ਦਾ ਪਰਚਾਰ ਕਰਦੇ ਰਹੇ। ਨਗਰ ਸਰਹਾਲੀ ਤੋਂ ਨੇੜੇ ਦੇ ਇਕ ਪਿੰਡ ਖਾਨਪੁਰ ਵਿਚ ਬਣਿਆ ਹੋਇਆ ਗੁਰਦੁਆਰਾ ਚੋਲ੍ਹਾ ਸਾਹਿਬ ਉਸੇ ਸਮੇਂ ਦੀ ਇਤਿਹਾਸਕ ਯਾਦਗਾਰ ਹੈ। ਗੁਰੂ ਅਰਜਨ ਸਾਹਿਬ ਉਸ ਪਿੰਡ ਭੀ ਗਏ ਸਨ। ਪਿੰਡ ਦੀ ਇਕ ਮਾਈ ਸਤਿਗੁਰੂ ਜੀ ਵਾਸਤੇ ਚੂਰੀ ਕੁੱਟ ਕੇ ਲਿਆਈ ਸੀ, ਜਿਸ ਕਰਕੇ ਨਾਮ ਚੋਲ੍ਹਾ ( = ਸੁਆਦਲਾ ਭੋਜਨ) ਰੱਖਿਆ ਗਿਆ।

## (ਅ) ਬਿਆਸਾ ਤੋਂ ਪਾਰ ਤਕ, ਚੜ੍ਹਦੇ ਪਾਸੇ-

ਸਖੀ ਸਰਵਰ ਦਾ ਅਸਰ ਸਾਰੇ ਪੰਜਾਬ ਉਤੇ ਹੀ ਸੀ, ਦੁਆਬੇ ਤੇ ਮਾਲਵੇ ਵਿਚ ਮਾਝੇ ਨਾਲੋਂ ਭੀ ਵਧੀਕ ਡੂੰਘਾ ਸੀ। ਬ੍ਰਾਹਮਣ ਹੀ ਹਿੰਦੂ-ਧਰਮ ਦੇ ਨੇਤਾ ਸਨ, ਉਹਨਾਂ ਇਸ ਖਤਰੇ ਨੂੰ ਗੌਲਿਆ ਹੀ ਨਾ। ਇਕ ਤਾਂ ਉਹ ਉੱਜ ਹੀ ਜੱਟਾਂ ਨੂੰ ਸੂਦਰ-ਸੁਣੀ ਵਿਚ ਗਿਣ ਰਹੇ ਸਨ, ਦੂਜੇ, ਉਹਨਾਂ ਦੀ ਆਪਣੀ ਜਾਤੀ ਪੂਜਾ-ਮਾਨਤਾ ਵਿਚ ਕੋਈ ਫਰਕ ਨਹੀਂ ਪੈ ਰਿਹਾ ਸੀ। ਸਰਵਰੀਏ ਲੋਕ ਹਿੰਦੂ ਦਿਨ-ਦਿਹਾਰਾਂ ਸਮੇਂ ਬ੍ਰਾਹਮਣ ਨੂੰ ਮੱਥਾ ਟੇਕ ਦੇਂਦੇ ਸਨ, ਅਤੇ ਹਰ ਜੁਮੇਰਾਤ (ਵੀਰਵਾਰ) ਸਖੀ ਸਰਵਰ ਦੀ ਮੰਨਤ ਮਨਾ ਲੈਂਦੇ ਸਨ। ਹਿੰਦੂ ਧਰਮ ਦਾ ਕੋਈ ਦਰਦੀ ਆਗੂ ਨਾ ਹੋਣ ਕਰਕੇ ਸਖੀ ਸਰਵਰ ਦਾ ਰਸੂਖ ਪੱਕੀਆਂ ਜੜ੍ਹਾਂ ਫੜਦਾ ਗਿਆ।

ਮਾਝੇ ਵਿਚ ਤਾਂ ਗੁਰੂ ਅੰਗਦ ਸਾਹਿਬ ਦੇ ਵੇਲੇ ਤੋਂ ਯਤਨ ਕੀਤੇ ਜਾ ਰਹੇ ਸਨ, ਹੁਣ ਗੁਰੂ ਅਰਜਨ ਦੇਵ ਜੀ ਨੇ ਬਿਆਸਾ ਤੋਂ ਪਾਰ ਲੰਘ ਕੇ ਦੁਆਬੇ ਵਿਚ ਭੀ ਸਿਖ-ਧਰਮ ਦਾ ਪਰਚਾਰ-ਕੇਂਦਰ ਬਣਾਣ ਦਾ ਫੈਸਲਾ ਕੀਤਾ। ਸਰਹਾਲੀ ਚੌਲ੍ਹੇ ਆਦਿਕ ਤੋਂ ਹੁੰਦੇ ਹੋਏ ਸਤਿਗੁਰੂ ਜੀ ਬਿਆਸਾ ਤੋਂ ਪਾਰ ਲੰਘੇ। ਸੰਮਤ ੧੬੫੦ (ਸੰਨ ੧੫੯੩) ਵਿਚ ਆਪ ਨੇ ਨਗਰ ਕਰਤਾਰਪੁਰ ਦੀ ਨੀਂਹ ਰਖੀ। ਮੱਘਰ ਦਾ ਮਹੀਨਾ ਸੀ। ਇਕ ਖੂਹ ਭੀ ਲਵਾਇਆ, ਜਿਸ ਦਾ ਨਾਮ ਗੰਗਸਰ ਰੱਖਿਆ ਗਿਆ। ਦੁਆਬੇ ਦੇ ਪਿੰਡਾਂ ਵਿਚ ਗੁਰੂ ਅਰਜਨ ਸਾਹਿਬ ਨੇ ਸਾਲ ਕੁ ਪਰਚਾਰ ਕੀਤਾ। ਅਨੇਕਾਂ ਭੁੱਲੜ ਜੱਟ, ਸਰਵਰੀਆਂ ਦਾ ਪਾਸਾ ਛੱਡ ਕੇ ਸਿੱਖ ਬਣੇ; ਜਿਨ੍ਹਾਂ ਵਿਚੋਂ ਭਾਈ ਮੰਝ ਦਾ ਨਾਮ ਸਿੱਖ ਇਤਿਹਾਸ ਵਿਚ ਬਹੁਤ ਉੱਘਾ ਹੈ।

## (ੲ) ਅੰਮ੍ਰਿਤਸਰ ਤੋਂ ਲਹਿੰਦੇ ਪਾਸੇ-

ਦੁਆਬੇ ਤੋਂ ਆ ਕੇ ਅੰਮ੍ਰਿਤਸਰ ਥੋੜੇ ਕੁ ਦਿਨ ਠਹਿਰ ਕੇ ਸੰਨ

੧੫੯੪ ਵਿਚ ਗੁਰੂ ਅਰਜਨ ਸਾਹਿਬ ਲਹਿੰਦੇ ਵਲ ਦੇ ਇਲਾਕੇ ਵਲ ਚੱਲ ਪਏ । ਪੰਕਾ ਡੇਰਾ ਪਿੰਡ ਵਡਾਲੀ ਰੱਖਿਓ ਨੇ । ਵਡਾਲੀ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਚਾਰ ਕੁ ਮੀਲਾਂ ਦੀ ਵਿੱਥ ਤੇ ਹੈ । ਇਥੇ ੨੧ ਹਾੜ ਸੰਮਤ ੧੬੫੨ ਨੂੰ (ਗੁਰੂ) ਹਰਿਗੋਬਿੰਦ ਸਾਹਿਬ ਦਾ ਜਨਮ ਹੋਇਆ । ਚੰਦ੍ਰਮਾ ਦੇ ਹਿਸਾਬ ਹਾੜ ਵਦੀ ੧ ਸੀ, ਭਾਵ ਪੂਰਨਮਾਸੀ ਤੋਂ ਅਗਲਾ ਦਿਨ । ਈਸਵੀ ਸੰਨ ੧੫੯੫ ਜੂਨ ਦੀ ੧੯ ਤਰੀਕ ਅਤੇ ਵੀਰਵਾਰ ਦਾ ਦਿਹਾੜਾ ਸੀ ।

ਵਡਾਲੀ ਤੋਂ ਲਹਿੰਦੇ ਪਹਾੜ-ਦਖਣ ਦੇ ਪਿੰਡਾਂ ਵਿਚ ਤਿੰਨ ਕੁ ਸਾਲ ਸਤਿਗੁਰੂ ਜੀ ਨੇ ਪਰਚਾਰ ਕੀਤਾ, ਪਿੰਡ ਪਿੰਡ ਅੱਪੜੇ । ਇਹਨਾਂ ਹੀ ਸਾਲਾਂ ਵਿਚ ਪੰਜਾਬ ਵਿਚ ਬੜਾ ਕਾਲ ਪੈ ਗਿਆ ਸੀ । ਉਦੋਂ ਇਥੇ ਨਹਿਰਾਂ ਤਾਂ ਹੈ ਹੀ ਨਹੀਂ ਸਨ । ਖੂਹਾਂ ਨਾਲ ਖੇਤੀ ਹੁੰਦੀ ਸੀ । ਬਹੁਤੀ ਭੁਇੰ ਬਰਾਨੀ ਸੀ, ਵਰਖਾ ਦੇ ਆਸਰੇ ਫਸਲ ਸਿਰੇ ਚੜ੍ਹਦੇ ਸਨ । ਪਰ ੧੫੯੫ ਵਿਚ ਬੜੀ ਔੜ ਲੱਗ ਗਈ । ਤਿੰਨ ਸਾਲ ਕੋਟਕ ਦਾ ਕਾਲ ਪਿਆ । ਕਾਲ ਦੇ ਨਾਲ ਬੀਮਾਰੀਆਂ ਦਾ ਵੀ ਕੁਦਰਤੀ ਮੇਲ ਹੈ । ਵਿੱਡੋਂ ਭੁੱਖੇ ਲੋਕ ਮਰੀ ਦਾ ਸੁਖੱਲਾ ਸ਼ਿਕਾਰ ਬਣਦੇ ਗਏ । ਅਜਿਹੇ ਸਮੇਂ ਦੀ ਲੋਕ ਪਰਮਾਤਮਾ ਵਲੋਂ ਡੋਲ ਕੇ ਪੀਰਾਂ ਫਕੀਰਾਂ ਦੇ ਧਾਗੇ ਤਵੀਤਾਂ ਵਲ ਪਰਤ ਪਿਆ ਕਰਦੇ ਹਨ । ਗੁਰੂ ਅਰਜਨ ਸਾਹਿਬ ਨੇ ਪਿੰਡ ਪਿੰਡ ਪਹੁੰਚ ਕੇ ਦੁਖੀ ਲੋਕਾਂ ਨੂੰ ਹੌਸਲਾ ਦਿਤਾ, ਤੇ ਖੇਤੀਆਂ ਲਈ ਖੂਹ ਲਾਣ ਦੀ ਪ੍ਰੇਰਨਾ ਕੀਤੀ । ਅੱਗੇ ਤਾਂ ਦਸਵੰਧ ਦੀ ਰਕਮ ਸ੍ਰੀ ਹਰਿਮੰਦਰ ਸਾਹਿਬ ਦੇ ਬਣਨ ਉਤੇ ਖਰਚ ਹੁੰਦੀ ਸੀ, ਹੁਣ ਸਤਿਗੁਰੂ ਜੀ ਨੇ ਕਾਲ-ਪੀੜਤਾਂ ਦੀ ਸਹਾਇਤਾ ਲਈ ਖਰਚਣੀ ਸ਼ੁਰੂ ਕੀਤੀ । ਜਿਥੇ ਜਿਥੇ ਲੋੜ ਜਾਪੀ, ਖੂਹ ਲਵਾਣ ਵਿਚ ਇਹ ਰਕਮ ਵਰਤੀ । ਸਮੇਂ ਦੀ ਕਠਨਾਈ ਤੱਕ ਕੇ ਇਕ-ਹਰਟੇ ਖੂਹਾਂ ਦੇ ਥਾਂ ਦੁ-ਹਰਟੇ ਤੇ ਚੁ-ਹਰਟੇ ਖੂਹ ਵਧੀਕ ਲਗਵਾਏ ਗਏ ਸਨ, ਤਾਂਕਿ ਇਕ ਖੂਹ ਤੋਂ ਦੋ ਦੋ ਚਾਰ ਚਾਰ ਖੂਹਾਂ ਦਾ ਕੰਮ ਲਿਆ ਜਾ ਸਕੇ ।

ਵਡਾਲੀ ਤੋਂ ਲਹਿੰਦੇ ਪਾਸੇ ਛੇ-ਹਰਟਾ (ਛੇ ਹਰਟਾਂ ਵਾਲਾ) ਖੂਹ ਭੀ ਉਦੋਂ ਹੀ ਸਤਿਗੁਰੂ ਜੀ ਨੇ ਲਵਾਇਆ ਸੀ।

## ੨ (ਸ) ਰਾਵੀ ਦੇ ਨਾਲ ਨਾਲ ਲਾਹੌਰ, ਚੂਨੀਆਂ, ਬਹੜਵਾਲ ਦੇ ਇਲਾਕੇ ਵਿਚ-

(ਗੁਰੂ) ਹਰਿਗੋਬਿੰਦ ਸਾਹਿਬ ਦੇ ਕੁ ਸਾਲਾਂ ਦੇ ਹੋ ਗਏ ਸਨ, ਜਦੋਂ ਸੰਨ ੧੫੯੭ ਵਿਚ ਪਿੰਡਾਂ ਦੇ ਤਿੰਨ ਸਾਲਾਂ ਦੇ ਲੰਮੇ ਚੱਕਰ ਪਿੱਛੋਂ ਗੁਰੂ ਅਰਜਨ ਸਾਹਿਬ ਅੰਮ੍ਰਿਤਸਰ ਆਏ। ਪਰ ਇਥੇ ਬਹੁਤਾ ਚਿਰ ਨਾ ਠਹਿਰ ਸਕੇ। ਕਾਲ ਨੇ ਲਾਹੌਰ ਸ਼ਹਿਰ ਦੀ ਹਾਲਤ ਬਹੁਤ ਹੀ ਤਰਸ-ਯੋਗ ਬਣਾਈ ਹੋਈ ਸੀ। ਪਿੰਡਾਂ ਵਿਚ ਤਾਂ ਲੋਕ ਔਖੇ-ਸੌਖੇ ਢਿੱਡ ਨੂੰ ਮਾੜਾ ਮੋਟਾ ਝੁਲਕਾ ਦੇ ਲੈਂਦੇ ਸਨ, ਪਰ ਸ਼ਹਿਰਾਂ ਵਿਚ ਅੰਨ ਤਦੋਂ ਹੀ ਆਵੇ ਜੇ ਪਿੰਡਾਂ ਵਿਚ ਖੁਲ੍ਹੇ ਫਸਲ ਹੋਣ। ਪੰਜਾਬ ਵਿਚ ਸਭ ਤੋਂ ਵੱਡਾ ਸ਼ਹਿਰ ਲਾਹੌਰ ਹੀ ਸੀ। ਉਸ ਸਮੇਂ ਦਾ ਇਕ ਮੁਸਲਮਾਨ ਇਤਿਹਾਸਕਾਰ ਨੂਰੁਲ-ਹੱਕ ਲਿਖ ਗਿਆ ਹੈ ਕਿ ਭੁੱਖ ਅਤੇ ਬੀਮਾਰੀਆਂ ਦੇ ਕਾਰਨ ਲਾਹੌਰ ਸ਼ਹਿਰ ਦੀਆਂ ਗਲੀਆਂ ਤੇ ਬਜ਼ਾਰ ਮੁਰਦਿਆਂ ਨਾਲ ਭਰੇ ਰਹਿੰਦੇ ਸਨ। ਉਹਨਾਂ ਨੂੰ ਸ਼ਹਿਰ ਵਿਚੋਂ ਚੁੱਕ ਕੇ ਬਾਹਰ ਦੱਬਣ-ਸਾੜਨ ਦਾ ਕੋਈ ਤਸੱਲੀ-ਬਖ਼ਸ਼ ਪਰਬੰਧ ਨਹੀਂ ਰਹਿ ਗਿਆ ਸੀ। ਸ਼ਹਿਰ ਦੀ ਇਤਨੀ ਭੈੜੀ ਹਾਲਤ ਸੀ ਕਿ ਅਕਬਰ ਨੂੰ ਭੀ ਆਗਰੇ ਤੋਂ ਲਾਹੌਰ ਆਉਣਾ ਪਿਆ। ਇਹ ਜ਼ਿਕਰ ਸੰਨ ੧੫੯੭ ਦਾ ਹੈ।

ਗੁਰੂ ਅਰਜਨ ਸਾਹਿਬ ਭੀ ਦੁਖੀਆਂ ਦਾ ਦੁੱਖ ਵੰਡਣ ਲਈ ਲਾਹੌਰ ਪਹੁੰਚੇ। ਸਤਿਗੁਰੂ ਜੀ ਦਾ ਚਲਾਇਆ ਹੋਇਆ ਦਸਵੰਧ ਇਕੱਠਾ ਕਰਨ ਦਾ ਪਰਬੰਧ ਕਾਫ਼ੀ ਸਫਲਤਾ ਨਾਲ ਚੱਲ ਰਿਹਾ ਸੀ। ਅੰਮ੍ਰਿਤਸਰ ਦੇ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਮੁਕੰਮਲ ਹੋ ਜਾਣ ਕਰਕੇ ਦਸਵੰਧ ਦੀ ਮਾਇਆ ਹੋਰ ਜ਼ਰੂਰੀ ਪਾਸੇ

ਆਸਾਨੀ ਨਾਲ ਵਰਤੀ ਜਾ ਸਕਦੀ ਸੀ । ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਦਾ ਦਸਵੰਧ ਲਾਹੌਰ-ਨਿਵਾਸੀ ਕਾਲ-ਪੀੜਤਾਂ ਲਈ ਵਰਤਣਾ ਸ਼ੁਰੂ ਕੀਤਾ । ਭੁਖਿਆਂ ਵਾਸਤੇ ਲੰਗਰ ਦੀ ਲੋੜ ਸੀ । ਅਨੇਕਾਂ ਬੱਚੇ ਯਤੀਮ ਰਹਿ ਗਏ ਸਨ, ਜਿਨ੍ਹਾਂ ਦੇ ਮਾਪੇ ਭੁੱਖ ਤੇ ਮਰੀ ਦਾ ਸ਼ਿਕਾਰ ਹੋ ਚੁਕੇ ਸਨ । ਇਹਨਾਂ ਯਤੀਮਾਂ ਦੀ ਸੰਭਾਲ ਭੀ ਕਰਨੀ ਸੀ । ਗੁਰੂ ਅਰਜਨ ਸਾਹਿਬ ਨੇ ਚੂਨੇ ਮੰਡੀ ਵਿਚ ਗੁਰੂ ਰਾਮਦਾਸ ਸਾਹਿਬ ਦੇ ਜਨਮ-ਅਸਥਾਨ ਦੀ ਇਮਾਰਤ ਸ਼ੁਰੂ ਕਰਾ ਦਿਤੀ, ਡਬੀ ਬਜ਼ਾਰ ਵਿਚ ਭੀ ਗੁਰਦੁਆਰਾ ਬਾਉਲੀ ਸਾਹਿਬ ਬਣਵਾਣਾ ਆਰੰਭ ਦਿਤਾ । ਇਸ ਤਰ੍ਹਾਂ ਬੇ-ਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਗਿਆ, ਯਤੀਮਾਂ ਦੀ ਪਾਲਣਾ ਲਈ ਆਸ਼ੂਮ ਬਣ ਗਏ, ਜਿਥੇ ਲੰਗਰ ਭੀ ਜਾਰੀ ਹੋ ਗਏ । ਪੁਰਤਗਾਲ ਦੇ ਈਸਾਈ ਪਾਦਰੀ ਨੇ ਭੀ ਗੋਆ ਤੋਂ ਲਾਹੌਰ ਉਹਨੀਂ ਹੀ ਦਿਨੀਂ ਆ ਕੇ ਯਤੀਮਖਾਨੇ ਖੋਲ੍ਹੇ ਸਨ । ਅਕਬਰ ਨੇ ਉਹਨਾਂ ਦੀ ਇਸ ਖਲਕ-ਸੇਵਾ ਨੂੰ ਬੜਾ ਸਲਾਹਿਆ ਸੀ ।

ਲਾਹੌਰ-ਨਿਵਾਸੀ ਕਾਲ-ਪੀੜਤਾਂ ਦੀ ਮਦਦ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ੮ ਮਹੀਨੇ ਲਾਹੌਰ ਰਹੇ । ਜਦੋਂ ਲਾਹੌਰ-ਨਿਵਾਸੀਆਂ ਦੀ ਹਾਲਤ ਕੁਝ ਸੁਧਰੀ ਤਾਂ ਉਥੋਂ ਦੀ ਸੇਵਾ ਦਾ ਕੰਮ ਉੱਘੇ ਸਿੱਖਾਂ ਦੇ ਸਪੁਰਦ ਕਰ ਕੇ ਸਤਿਗੁਰੂ ਜੀ ਲਾਹੌਰ ਤੋਂ ਦੱਖਣ ਪਾਸੇ ਦੇ ਪਿੰਡਾਂ ਵਲ ਚਲ ਪਏ । ਜਿਵੇਂ ਅੱਗੇ ਭੀ ਮਾਝੇ ਦੇ ਹਰੇਕ ਪਿੰਡ ਵਿਚ ਗ਼ਰੀਬਾਂ ਤਕ ਅਪੜਦੇ ਰਹੇ ਸਨ, ਉਧਰ ਭੀ ਤੋੜ ਰਾਵੀ ਦੇ ਕੰਢੇ ਤਕ ਸਭ ਪਿੰਡਾਂ ਵਿਚ ਗਏ । ਮਦਰ, ਜੰਬਰ, ਚੂਨੀਆਂ, ਬਹੜਵਾਲ ਉਸ ਇਲਾਕੇ ਵਿਚ ਉੱਘੇ ਕਸਬੇ ਸਨ । ਕਾਲ-ਪੀੜਤ ਤੇ ਰੋਗ-ਪੀੜਤ ਪੇਂਡੂਆਂ ਨੂੰ ਹੌਸਲਾ ਤੇ ਦਾਰੂ-ਦਰਮਲ ਦੇਂਦੇ ਹੋਏ, ਪਿੰਡਾਂ ਵਿਚ ਖੂਹ ਲਾਣ ਲਈ ਪ੍ਰੇਰਨਾ ਤੇ ਸਹਾਇਤਾ ਕਰਦੇ ਹੋਏ, ਉਸ ਸਾਰੇ ਇਲਾਕੇ ਦਾ ਚੱਕਰ ਲਾ ਕੇ, ਗੁਰੂ ਅਰਜਨ ਦੇਵ ਜੀ ਗੋਇੰਦਵਾਲ ਹੁੰਦੇ ਹੋਏ ਵਾਪਸ ਅੰਮ੍ਰਿਤਸਰ ਪਹੁੰਚੇ । ਸੰਨ ੧੫੯੮ ਤਦੋਂ ਬੀਤਣ ਤੇ ਸੀ । ਅਕਬਰ ਨੂੰ

ਭੀ ੧੫੬੮ ਦੇ ਅਖੀਰ ਵਿਚ ਲਾਹੌਰੋਂ ਆਂਗਰੋ ਜਾਣਾ ਪੈ ਗਿਆ, ਕਿਉਂਕਿ ਦੱਖਣ ਵਿਚ ਇਕ ਸਰਦਾਰ ਦੇ ਸਿਰ ਚੁੱਕਣ ਦੀ ਖਬਰ ਆ ਗਈ ਸੀ। ਗੁਰੂ ਅਰਜਨ ਸਾਹਿਬ ਉਸ ਵੇਲੇ ਗੋਇੰਦਵਾਲ ਸਨ। ਇਸ ਤਿੰਨ-ਚਾਰ-ਸਾਲਾ ਔੜ ਵਿਚ ਪਿੰਡਾਂ ਦੇ ਲੋਕਾਂ ਦੀ ਜੋ ਹਾਲਤ ਹੋ ਰਹੀ ਸੀ, ਗੁਰੂ ਅਰਜਨ ਸਾਹਿਬ ਮਾਝੇ ਦੇ ਪਿੰਡਾਂ ਵਿਚ ਤਿੰਨ ਸਾਲ ਰਹਿ ਕੇ ਅੱਖੀਂ ਵੇਖ ਹੀ ਆਏ ਸਨ। ਸਤਿਗੁਰੂ ਜੀ ਦੀ ਲਾਹੌਰ ਵਿਚ ਕੀਤੀ ਖਲਕ-ਸੇਵਾ ਅਕਬਰ ਤੋਂ ਗੁੱਝੀ ਨਹੀਂ ਸੀ। ਅਕਬਰ ਲਾਹੌਰੋਂ ਵਾਪਸੀ ਤੇ ਗੋਇੰਦਵਾਲ ਆਇਆ। ਗੋਇੰਦਵਾਲ ਆਹਮੋ-ਸਾਹਮਣੇ ਗੱਲਾਂ ਕਰਨ ਦਾ ਮੌਕਾ ਮਿਲਣ ਤੇ ਗੁਰੂ ਅਰਜਨ ਸਾਹਿਬ ਨੇ ਪਿੰਡਾਂ ਦੇ ਜੱਟ-ਕਿਸਾਨਾਂ ਦੇ ਦੁਖੜੇ ਅਕਬਰ ਨੂੰ ਦਸੇ। ਸਤਿਗੁਰੂ ਜੀ ਦੀ ਪ੍ਰੇਰਨਾ ਨਾਲ ਅਕਬਰ ਨੇ ਉਸ ਸਾਲ ਪੰਜਾਬ ਦਾ ਬਹੁਤ ਸਾਰਾ ਮਾਮਲਾ ਮੁਆਫ਼ ਕਰ ਦਿੱਤਾ।

### (ਹ) ਅੰਮ੍ਰਿਤਸਰ ਤੋਂ ਪਹਾੜ ਪਾਸਾ ਅਤੇ ਜ਼ਿਲਾ ਗੁਰਦਾਸਪੁਰ—

ਮਾਝੇ ਦੇ ਪਿੰਡਾਂ ਵਿਚ ਚੱਕਰ ਲਾਂਦਿਆਂ ਸਤਿਗੁਰੂ ਜੀ ਨੂੰ ੯ ਸਾਲਾਂ ਦੇ ਕਰੀਬ ਹੋ ਗਏ ਸਨ। ਅੰਮ੍ਰਿਤਸਰ ਤੋਂ ਪਹਾੜ ਵਲ ਦਾ ਪਾਸਾ ਅਜੇ ਰਹਿੰਦਾ ਸੀ। ਅੰਮ੍ਰਿਤਸਰ ਥੋੜਾ ਹੀ ਸਮਾ ਠਹਿਰ ਕੇ ਗੁਰੂ ਅਰਜਨ ਦੇਵ ਜੀ ਨੇ ਸ਼ਹਿਰੋਂ ਪਹਾੜ ਪਾਸੇ ਰਾਵੀ ਤਕ ਦੇ ਸਭ ਪਿੰਡਾਂ ਦਾ ਦੌਰਾ ਸ਼ੁਰੂ ਕੀਤਾ। ਸਹਸਰੇ ਕਾਫ਼ੀ ਸਮਾ ਟਿਕੇ। ਉਥੋਂ ਨੇੜੇ ਹੀ ਗੁਰੂ ਕਾ ਬਾਗ਼ ਅਸਥਾਨ ਤੇ ਦੋ ਗੁਰਦੁਆਰੇ ਹਨ—ਇਕ ਗੁਰੂ ਅਰਜਨ ਦੇਵ ਜੀ ਦਾ ਅਤੇ ਦੂਜਾ ਗੁਰੂ ਤੇਗ਼ ਬਹਾਦਰ ਜੀ ਦਾ। ਰਾਵੀ ਦੇ ਕੰਢੇ ਤਕ ਇਸ ਇਲਾਕੇ ਦੇ ਸਾਰੇ ਪਿੰਡਾਂ ਵਿਚ ਸਿੱਖ-ਧਰਮ ਦਾ ਪਰਚਾਰ ਕੀਤਾ, ਲੋਕਾਂ ਨੂੰ ਮੁਸਲਮਾਨ ਪੀਰਾਂ-ਫਕੀਰਾਂ ਦੇ ਧਾਗੇ-ਤਵੀਤਾਂ ਦੇ ਵਹਿਮਾਂ ਤੋਂ ਹਟਾਇਆ। ਡੇਰਾ ਬਾਬਾ ਨਾਨਕ ਵੱਸ ਚੁੱਕਿਆ



ਹੋਇਆ ਸੀ । ਇਥੋਂ ਹੁੰਦੇ ਹੋਏ ਰਾਵੀ ਤੋਂ ਪਾਰ ਕਰਤਾਰਪੁਰ ਦੇ ਦਰਸ਼ਨ ਕਰ ਕੇ ਕਲਾਨੌਰ ਆਦਿਕ ਤੋਂ ਲੰਘ ਕੇ ਬਾਰਠ ਪਹੁੰਚੇ । ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਬਾਰਠ ਰਹਿੰਦੇ ਸਨ । ਉਹਨਾਂ ਦੇ ਦਰਸ਼ਨ ਜਾ ਕੀਤੋਂ ਨੇ । ਜ਼ਿਲਾ ਗੁਰਦਾਸਪੁਰ ਦੇ ਪਿੰਡਾਂ ਵਿਚ ਸਿੱਖ ਧਰਮ ਵਾਲਾ ਜੀਵਨ-ਰਾਹ ਸਮਝਾਇਆ । ਦੋ ਕੁ ਸਾਲ ਉਸ ਇਲਾਕੇ ਵਿਚ ਚੱਕਰ ਲਾ ਕੇ ਸੰਨ ੧੬੦੧ ਦੇ ਸ਼ੁਰੂ ਵਿਚ ਅੰਮ੍ਰਿਤਸਰ ਵਾਪਸ ਆ ਗਏ ।

## ਛੇਵਾਂ ਕਾਂਡ

### ਬਾਬਾ ਪ੍ਰਿਥੀ ਚੰਦ ਜੀ ਦੀ ਵਿਰੋਧਤਾ-

ਅਸੀਂ ਪਿਛੇ ਵੇਖ ਆਏ ਹਾਂ ਕਿ ਜਦੋਂ ਗੁਰੂ ਰਾਮਦਾਸ ਜੀ ਅਗਸਤ ਸੰਨ ੧੫੮੧ ਵਿਚ ਗੋਇੰਦਵਾਲ ਜਾ ਕੇ ਜੋਤੀ ਜੋਤਿ ਸਮਾਏ, ਤਾਂ ਬਾਬਾ ਪ੍ਰਿਥੀ ਚੰਦ ਜੀ ਨੇ ਪਿਤਾ-ਗੁਰੂ ਜੀ ਦੇ ਹੁਕਮ ਦਾ ਉਲੰਘਣ ਕਰ ਕੇ ਗੁਰੂ ਅਰਜਨ ਦੇਵ ਜੀ ਦੀ ਖੁਲ੍ਹਮ ਖੁਲ੍ਹਾ ਵਿਰੋਧਤਾ ਸ਼ੁਰੂ ਕਰ ਦਿਤੀ । ਗੁਰੂ ਰਾਮਦਾਸ ਜੀ ਦੇ ਵਕਤ ਤਕ ਸਿੱਖਾਂ ਦੀ ਗਿਣਤੀ ਬਹੁਤ ਵਧ ਚੁਕੀ ਹੋਈ ਸੀ । ਗੁਰੂ ਅਮਰਦਾਸ ਜੀ ਦੇ ਵੇਲੇ ਹੀ ਇਤਨੀ ਦੂਰ ਤਕ ਸਿੱਖ-ਧਰਮ ਦਾ ਅਸਰ ਪਹੁੰਚ ਚੁਕਿਆ ਸੀ ਕਿ ਸਤਿਗੁਰੂ ਜੀ ਨੇ ੨੨ 'ਮੰਜੀਆਂ' ਥਾਪੀਆਂ ਸਨ । ਗੁਰੂ ਰਾਮਦਾਸ ਜੀ ਨੇ ਜੱਥੇਬੰਦੀ ਦਾ ਇਸ ਤੋਂ ਭੀ ਵਧੀਕ ਪਰਬੰਧ ਕੀਤਾ ਸੀ, ਅਤੇ 'ਮਸੰਦ' ਦੂਰ ਦੂਰ ਇਲਾਕਿਆਂ ਵਿਚ ਭੇਜੇ ਸਨ । ਸਿੱਖਾਂ ਵਿਚ ਆਪਣੇ ਗੁਰੂ-ਪਾਤਿਸ਼ਾਹ ਵਾਸਤੇ ਬੜੀ ਡੂੰਘੀ ਤੇ ਅਤੁੱਟ ਸ਼ਰਧਾ ਸੀ । ਇਹ ਠੀਕ ਹੈ ਕਿ ਬਾਬਾ ਦਾਤੂ ਜੀ ਨੇ ਬਦੇ ਬਦੀ ਗੁਰੂ ਬਣਨ ਦਾ ਜਤਨ ਕੀਤਾ ਸੀ, ਪਰ ਦਲੇਰੀ ਭੀ ਉਹ ਤਦੋਂ ਹੀ ਕਰ ਸਕੇ ਜਦੋਂ ਕੁਝ ਅਸਥਾਨਕ ਬ੍ਰਾਹਮਣਾਂ ਤੇ ਖੱਤ੍ਰੀਆਂ ਨੇ ਛੂਤ-ਛਾਤ ਨੂੰ ਕਾਇਮ ਰੱਖਣ ਦੀ ਤੰਗ-ਦਿਲੀ ਵਿਚ ਆ ਕੇ ਗੁਰ-ਸਿੱਖੀ ਦੀ ਵਿਰੋਧਤਾ ਸ਼ੁਰੂ ਕੀਤੀ ਸੀ, ਅਤੇ ਬਾਬਾ ਦਾਤੂ ਜੀ ਨੂੰ ਆਪਣੀ ਮਦਦ ਦੇ ਭਰੋਸੇ ਦਿਤੇ-ਦਿਵਾਏ ਸਨ । ਫਿਰ ਭੀ ਕਿਸੇ ਸਿੱਖ ਨੇ ਗੁਰੂ-ਘਰ ਵਲੋਂ ਮੂੰਹ ਨਾ ਮੋੜਿਆ ।

ਬਾਬਾ ਪ੍ਰਿਥੀ ਚੰਦ ਜੀ ਭੀ ਗੁਰੂ ਅਰਜਨ ਸਾਹਿਬ ਦੀ ਵਿਰੋਧਤਾ ਵਿਚ ਕਾਮਯਾਬ ਹੋਣ ਲਈ ਗੁਰ-ਸਿੱਖਾਂ ਪਾਸੋਂ ਕਿਸੇ ਸਹਾਇਤਾ ਦੀ

ਆਸ ਨਹੀਂ ਰਖ ਸਕਦੇ ਸਨ । ਦਸਤਾਰਬੰਦੀ ਦੇ ਵੇਲੇ ਉਹਨਾਂ 'ਦਸਤਾਰ' ਵਾਸਤੇ ਜੋ ਹੱਥ ਪੈਰ ਮਾਰੇ ਸਨ, ਉਸ ਦੇ ਪਿਛੇ ਗੋਇੰਦਵਾਲ ਦੇ ਬ੍ਰਾਹਮਣਾਂ ਤੇ ਖੱਤ੍ਰੀਆਂ ਦਾ ਹੱਥ ਸੀ । ਗੁਰੂ ਅਰਜਨ ਸਾਹਿਬ ਨੇ 'ਦਸਤਾਰ' ਉਹਨਾਂ ਨੂੰ ਹੀ ਦਿਵਾ ਦਿਤੀ । ਪਰ ਨਿਰੀ 'ਦਸਤਾਰ' ਲੈਣ ਨਾਲ ਉਹ 'ਗੁਰੂ' ਕਿਵੇਂ ਬਣ ਜਾਂਦੇ ?

ਜਿਉਂ ਜਿਉਂ ਸਿੱਖ-ਖਿਆਲਾਂ ਦਾ ਪਰਚਾਰ ਵਧਣਾ ਸੀ, ਜਾਤਿ-ਅਭਿਮਾਨੀ ਲੋਕਾਂ ਦੇ ਛੂਤ-ਛਾਤ ਦੇ ਕਿਲ੍ਹੇ ਉਤੇ ਵਧੀਕ ਸੱਟਾਂ ਪੈਣੀਆਂ ਸਨ, ਅਤੇ ਉਹਨਾਂ ਨੇ ਦਿਨੋ-ਦਿਨ ਗੁਰੂ-ਘਰ ਦੀ ਹੋਰ ਵਧੀਕ ਹੋਰ ਵਧੀਕ ਵਿਰੋਧਤਾ ਕਰਨੀ ਸੀ । ਜਦੋਂ ਅੰਮ੍ਰਿਤਸਰ ਆ ਕੇ ਬਾਬਾ ਪ੍ਰਿਥੀ ਚੰਦ ਜੀ ਨੇ 'ਨਾਕਾਬੰਦੀ' ਸ਼ੁਰੂ ਕੀਤੀ ਸੀ, ਉਹ ਇਕੱਲੇ ਇਹ ਕੰਮ ਨਹੀਂ ਕਰ ਸਕਦੇ ਸਨ । ਸਿੱਖ ਕੌਮ ਵਿਚ ਕੋਈ ਦੋ ਧੜੇ ਭੀ ਨਹੀਂ ਸਨ ਕਿ ਇਕ ਧੜਾ ਦੂਜੇ ਦੀ ਵਿਰੋਧਤਾ ਕਰਦਾ । ਖੁਲ੍ਹਮ-ਖੁਲ੍ਹਾ ਕੋਈ ਸਿੱਖ ਜਾਂ ਮਸੰਦ ਬਾਬਾ ਪ੍ਰਿਥੀ ਚੰਦ ਜੀ ਦੇ ਨਾਲ ਮਿਲ ਕੇ ਸਤਿਗੁਰੂ ਜੀ ਦੇ ਉਲਟ ਨਹੀਂ ਜਾ ਸਕਦੇ ਸਨ । ਗੁਰੂ ਕਾ ਲੰਗਰ ਅਜੇ-ਭੀ ਉੱਚ-ਜਾਤੀਏ ਲੋਕਾਂ ਦੀ ਅਖੌਤੀ ਉਚਤਾ ਉਤੇ ਚੋਟਾਂ ਮਾਰ ਰਿਹਾ ਸੀ, ਅਤੇ ਸਦੀਆਂ ਤੋਂ ਉਹਨਾਂ ਦੇ ਪੈਰਾਂ ਹੇਠ ਲਤਾੜੇ ਬੰਦਿਆਂ ਨੂੰ ਬਰਾਬਰੀ ਦਾ ਹੱਕ ਦੇ ਰਿਹਾ ਸੀ । ਉਹਨਾਂ ਲੋਕਾਂ ਨੂੰ ਆਪਣੀ 'ਉੱਚਤਾ' ਬਚਾਣ ਦੀ ਜੇ ਕੋਈ ਆਸ ਸੀ ਤਾਂ ਇਸੇ ਗੱਲ ਵਿਚ ਸੀ ਕਿ ਗੁਰੂ ਕਾ ਲੰਗਰ ਬੰਦ ਕੀਤਾ ਜਾ ਸਕੇ । ਬਾਬਾ ਪ੍ਰਿਥੀ ਚੰਦ ਜੀ ਦੀ ਵਿਰੋਧਤਾ ਦਾ ਆਸਰਾ ਲੈ ਕੇ ਜਾਤਿ-ਅਭਿਮਾਨੀ ਲੋਕਾਂ ਨੇ ਗੁਰੂ ਕਾ ਲੰਗਰ ਬੰਦ ਕਰਾਣ ਲਈ ਆਪਣਾ ਪੂਰਾ ਜ਼ੋਰ ਲਾਇਆ । ਸਤਿਗੁਰੂ ਜੀ ਵੇਖ ਰਹੇ ਸਨ ਕਿ ਸੂਦਰ ਅਖਵਾਂਦੇ ਲੋਕ ਹੁਣ ਜਾਗ ਪਏ ਹਨ, ਹੁਣ ਉੱਚ-ਜਾਤੀਏ ਇਹਨਾਂ ਨੂੰ ਪੈਰਾਂ ਹੇਠ ਨਹੀਂ ਰੱਖ ਸਕਣਗੇ । ਜੋ ਉਹਨਾਂ ਨੇ ਵਿਰੋਧੀਆਂ ਨੂੰ ਲੰਮਾ ਰੱਸਾ ਦੇਈ ਰਖਿਆ । ਭਾਈ ਗੁਰਦਾਸ ਜੀ ਆਗਰੇ ਤੋਂ ਆਏ, ਉਹਨਾਂ ਬਾਬਾ ਬੁੱਢਾ ਜੀ ਤੇ ਹੋਰ ਮੁੱਖੀ ਸਿੱਖਾਂ ਨਾਲ ਮਿਲ ਕੇ

ਵਿਰੋਧੀਆਂ ਦੀ ਇਹ ਸਾਰੀ ਖੇਡ ਮੁਕਾ ਦਿੱਤੀ।

ਇਸ ਕਲਹ ਦੇ ਮੁੱਕਣ ਪਿਛੋਂ ਗੁਰੂ ਅਰਜਨ ਸਾਹਿਬ ਨੇ ਅੰਮ੍ਰਿਤ ਸਰੋਵਰ, ਸੰਤੋਖ ਸਰ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਦੇ ਕੰਮ ਸ਼ੁਰੂ ਕਰਾ ਦਿਤੇ। ਦੂਰ-ਦੂਰੇਡੇ ਇਲਾਕਿਆਂ ਤੋਂ ਸੇਵਾ ਕਰਨ ਲਈ ਹਜ਼ਾਰਾਂ ਸਿੱਖਾਂ ਦੀ ਆਵਾ-ਜਾਈ ਸ਼ੁਰੂ ਹੋ ਗਈ। ਜ਼ਹਿਰ ਵਿਚ ਗਹਿਮਾ ਗਹਿਮ ਹੋ ਪਈ, ਜਿਸ ਦੇ ਸਾਹਮਣੇ ਨਾ ਉੱਚ-ਜਾਤੀਏ ਅਤੇ ਨਾ ਬਾਬਾ ਪ੍ਰਿਥੀ ਚੰਦ ਜੀ ਕੋਈ ਛੇੜਖਾਨੀ ਕਰਨ ਦਾ ਹੀਆ ਕਰ ਸਕੇ।

ਅਸੀਂ ਪਿਛੇ ਵੇਖ ਆਏ ਹਾਂ ਕਿ ਜਦੋਂ ਇਮਾਰਤਾਂ ਦੇ ਅਰੰਭ ਕੰਮ ਸੰਨ ੧੫੯੦ ਤਕ ਸਿਰੇ ਚੜ੍ਹ ਗਏ ਤਾਂ ਗੁਰੂ ਅਰਜਨ ਸਾਹਿਬ ਨੇ ਮਾਝੇ ਦੀ ਪੇਂਡੂ ਵੱਸੋਂ ਨੂੰ ਸਰਵਰੀਆਂ ਦੇ ਅਸਰ ਤੋਂ ਬਚਾਣ ਲਈ ਲੰਮਾ ਉਦਮ ਸ਼ੁਰੂ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੇ ਰੋਜ਼ਾਨਾ ਸਤਸੰਗ ਦਾ ਪ੍ਰਬੰਧ ਭਾਈ ਗੁਰਦਾਸ ਆਦਿ ਉੱਘੇ ਸਿੱਖਾਂ ਦੇ ਸਪੁਰਦ ਕਰ ਕੇ ਸਤਿ-ਗੁਰੂ ਜੀ ਮਾਝੇ ਦੇ ਪਿੰਡ ਪਿੰਡ ਵਿਚ ਅੱਪੜੇ। ਸੰਨ ੧੫੯੫ ਵਿਚ ਤਿੰਨ-ਚਾਰ-ਸਾਲਾ ਕਾਲ ਪੈ ਜਾਣ ਕਰਕੇ ਗੁਰੂ ਅਰਜਨ ਸਾਹਿਬ ਨੂੰ ਬਾਹਰ ਦਾ ਹੋਰ ਹੀ ਰੁਝੇਵਾਂ ਪੈ ਗਿਆ।

ਸਿੱਖਾਂ ਦੀ ਗੁਰੂ ਵਿਚ ਸ਼ਰਧਾ ਤੇ ਵਫ਼ਾਦਾਰੀ ਵੇਖ ਕੇ ਬਾਬਾ ਪ੍ਰਿਥੀ ਚੰਦ ਜੀ ਨੂੰ ਆਪਣੇ ਗੁਰੂ ਬਣਨ ਦੀ ਤਾਂ ਕੋਈ ਆਸ ਨਾ ਰਹੀ, ਪਰ ਉੱਕੇ-ਚੁਕਾਏ ਅਤੇ ਈਰਖਾ ਦੇ ਮਾਰੇ ਹੁਣ ਉਹ ਆਪਣੇ ਪੁੱਤਰ ਬਾਬਾ ਮਿਹਰਬਾਨ ਜੀ ਦੀ ਗੁਰਿਆਈ ਦੀਆਂ ਆਸਾਂ ਧਾਰਨ ਲੱਗ ਪਏ। ਸਿੱਖ-ਇਤਿਹਾਸ ਲਿਖਦਾ ਹੈ ਕਿ ਜਦੋਂ ਪਿੰਡ ਵਡਾਲੀ ਸੰਨ ੧੫੯੫ ਵਿਚ (ਗੁਰੂ) ਹਰਿਗੋਬਿੰਦ ਸਾਹਿਬ ਦਾ ਜਨਮ ਹੋਇਆ, ਤਾਂ ਬਾਬਾ ਜੀ ਨੇ ਅੰਮ੍ਰਿਤਸਰ ਤੋਂ ਇਕ ਦਾਈ ਨੂੰ ਥਣਾਂ ਉਤੇ ਜ਼ਹਿਰ ਲਵਾ ਕੇ ਭੇਜਿਆ, ਤਾਕਿ ਬਾਲ (ਗੁਰੂ) ਹਰਿਗੋਬਿੰਦ ਜੀ ਦੇ ਮੂੰਹ ਵਿਚ ਆਪਣਾ ਥਣ ਦੇ ਕੇ ਉਹਨਾਂ ਨੂੰ ਜਾਨੋਂ ਮਾਰ ਸਕੇ। ਪਰ ਵਡਾਲੀ ਅੱਪੜਨ ਤਕ ਉਸ ਜ਼ਹਿਰ ਦਾ ਅਸਰ ਦਾਈ ਦੇ ਆਪਣੇ ਉਤੇ

ਹੀ ਇਤਨਾ ਹੋ ਗਿਆ ਕਿ ਉਹ ਮਰ ਗਈ । ਮਰਦੀ ਮਰਦੀ ਮੰਦ-  
ਕਰਤੂਤ ਦਾ ਸਾਰਾ ਭੇਦ ਦੱਸ ਗਈ । ਇਤਿਹਾਸ ਇਹ ਵੀ ਦੱਸਦਾ ਹੈ  
ਕਿ ਬਾਬਾ ਪ੍ਰਿਥੀ ਚੰਦ ਜੀ ਨੇ ਇਕ ਸਪਾਧੇ ਨੂੰ ਵਡਾਲੀ ਭੇਜਿਆ, ਜੋ  
ਬਾਲਕ ਨੂੰ ਸੱਪ ਲੜਾ ਸਕੇ । ਸੱਪ ਆਮ ਤੌਰ ਤੇ ਛੋਟੇ ਬੱਚਿਆਂ ਉੱਤੇ  
ਡੰਗ ਨਹੀਂ ਚਲਾਂਦੇ । ਕੁਝ ਰੌਲਾ ਭੀ ਪੈ ਗਿਆ । ਸਪਾਧੇ ਨੇ ਭੀ ਭੇਦ  
ਖੋਲ੍ਹ ਦਿੱਤਾ । ਸੰਨ ੧੫੯੭ ਵਿਚ ਗੁਰੂ ਅਰਜਨ ਸਾਹਿਬ ਪਰਵਾਰ  
ਸਮੇਤ ਅੰਮ੍ਰਿਤਸਰ ਆ ਗਏ । ਇਥੇ ਬਹੁਤਾ ਸਮਾ ਨਾ ਠਹਿਰ ਸਕੇ,  
ਕਿਉਂਕਿ ਬੜੀ ਔੜ ਦੇ ਕਾਰਨ ਪਿੰਡਾਂ ਵਿਚ ਦਾਣੇ-ਪਠੇ ਦੀ ਬਹੁਤ  
ਤੰਗੀ ਹੋ ਗਈ, ਕਾਲ ਟੁੱਟ ਕੇ ਆ ਪਿਆ, ਅਤੇ ਸਤਿਗੁਰੂ ਜੀ ਕਾਲ-  
ਪੀੜਤ ਲੋਕਾਂ ਦੀ ਸਹਾਇਤਾ ਕਰਨ ਲਈ ਫਿਰ ਚਲ ਪਏ । ਸਿੱਖ-  
ਇਤਿਹਾਸ ਲਿਖਦਾ ਹੈ ਕਿ ਇਸ ਥੋੜੇ ਸਮੇਂ ਵਿਚ ਭੀ ਬਾਬਾ ਪ੍ਰਿਥੀ ਚੰਦ  
ਜੀ ਨੇ (ਗੁਰੂ) ਹਰਿਗੋਬਿੰਦ ਸਾਹਿਬ ਦੀ ਜ਼ਿੰਦਗੀ ਉੱਤੇ ਇਕ ਹੋਰ ਵਾਰ  
ਕਰਾ ਦਿੱਤਾ । (ਗੁਰੂ) ਹਰਿਗੋਬਿੰਦ ਜੀ ਦੇ ਖਿਡਾਵੇ ਨੂੰ ਪੂਰ ਕੇ ਉਸ ਦੇ  
ਹੱਥੋਂ ਜ਼ਹਿਰ ਮਿਲਿਆ ਦਹੀਂ ਉਹਨਾਂ ਨੂੰ ਖਿਲਾਣ ਦੀ ਕੋਸ਼ਿਸ਼ ਕੀਤੀ ।  
(ਗੁਰੂ) ਹਰਿਗੋਬਿੰਦ ਸਾਹਿਬ ਨੇ ਦਹੀਂ ਖਾਣੋਂ ਨਾਂਹ ਕਰ ਦਿਤੀ ।  
ਖਿਡਾਵੇ ਨੇ ਬਦੇ ਬਦੀ ਖੁਆਣ ਦੇ ਜਤਨ ਕੀਤੇ, ਬਾਲਕ ਨੇ ਚੀਕ  
ਚਿਹਾੜਾ ਪਾ ਦਿਤਾ । ਸਤਿਗੁਰੂ ਅਰਜਨ ਸਾਹਿਬ ਪਹੁੰਚ ਗਏ ।  
ਖਿਡਾਵਾ ਦੁਸ਼ਟਤਾ ਕਮਾਂਦਾ ਸਿਰੋਂ ਫੜਿਆ ਗਿਆ । ਇਹ ਲੂਣ-  
ਹਰਾਮੀ ਜਾਤਿ ਦਾ ਬ੍ਰਾਹਮਣ ਸੀ । ਉੱਚ ਜਾਤੀਆ, ਤੇ ਇਹ ਦੁਸ਼ਟ-  
ਪੁਣਾ ! ਇਸ ਮੰਦ-ਕਰਤੂਤ ਦੀ ਉਸ ਦੇ ਦਿਲ ਨੂੰ ਅਜਿਹੀ ਚੋਟ ਵੱਜੀ  
ਕਿ ਓਸੇ ਵੇਲੇ ਸੁਲ ਪੈ ਗਇਓ ਸੂ । ਮਰਦਾ ਮਰਦਾ ਉਹ ਭੀ ਸਾਰਾ ਭੇਤ  
ਦਸ ਗਿਆ । ਗੁਰੂ ਅਰਜਨ ਸਾਹਿਬ ਤਾਂ ਅਗੇ ਹੀ ਪਿੰਡਾਂ ਦੇ ਬਿਪਤਾ-  
ਮਾਰੇ ਲੋਕਾਂ ਦੀ ਬਾਂਹ ਫੜਨ ਲਈ ਜਾਣ ਨੂੰ ਤਿਆਰ ਬੈਠੇ ਸਨ, ਉਹਨਾਂ  
ਬਾਬਾ ਪ੍ਰਿਥੀ ਚੰਦ ਜੀ ਦੀ ਇਸ ਵਧੀਕੀ ਉੱਤੇ ਕੋਈ ਰੋਸ ਨਾ  
ਕੀਤਾ । ਪਰ ਇਸ ਅਨਰਥ ਨੇ ਸ਼ਹਿਰ ਵਿਚ ਹਾਹਾਕਾਰ ਮਚਾ ਦਿਤੀ ।

ਬਾਬਾ ਪ੍ਰਿਥੀ ਚੰਦ ਜੀ ਕਿਸੇ ਨੂੰ ਮੂੰਹ ਦੇਣ ਜੋਗੇ ਨਾ ਰਹੇ। ਆਪਣੇ ਪਰਵਾਰ ਨੂੰ ਨਾਲ ਲੈ ਕੇ ਉਹ ਆਪਣੇ ਸਹੁਰੇ-ਪਿੰਡ ਹੋਹਰੀਂ ਚਲੇ ਗਏ। ਹੋਹਰ ਜ਼ਿਲਾ ਲਾਹੌਰ ਵਿਚ ਹੈ, ਸਟੇਸ਼ਨ ਕੋਟ ਲਖਪਤ ਤੋਂ ੮ ਮੀਲ। ਇਹ ਜ਼ਿਕਰ ੧੫੯੭ ਸੰਨ ਦਾ ਹੈ।

## ਸਰਕਾਰੀ ਰਸੂਖ ਦੀ ਵਰਤੋਂ

### ਬੀਰਬਲ—

ਅਸੀਂ ਦੇਖ ਆਏ ਹਾਂ ਕਿ ਸਿੱਖ-ਧਰਮ ਦੇ ਪਰਚਾਰ ਦੇ ਰਾਹ ਵਿਚ ਰੋਕਾਂ ਪਾਣ ਲਈ ਜਾਤਿ-ਅਭਿਮਾਨੀ ਲੋਕ ਬਾਬਾ ਪ੍ਰਿਥੀ ਚੰਦ ਜੀ ਦੀ ਪਿੱਠ ਠੋਕ ਰਹੇ ਸਨ। ਇਹ ਜਾਤਿ-ਅਭਿਮਾਨੀ ਭੀ ਟੱਪ ਰਹੇ ਸਨ ਕਿੱਲੇ ਦੇ ਜ਼ੋਰ। ਉਹ ਕਿੱਲਾ ਸੀ ਬੀਰਬਲ। ਬੀਰਬਲ ਜਾਤਿ ਦਾ ਬ੍ਰਾਹਮਣ ਸੀ। ਇਸ ਦਾ ਅਸਲੀ ਨਾਮ ਮਹੇਸ਼ਦਾਸ ਸੀ। ਇਹ ਸੰਨ ੧੫੨੮ ਵਿਚ ਜੰਮਿਆ ਸੀ। ਪਹਿਲਾਂ ਇਹ ਜੈਪੁਰ ਦੇ ਰਾਜੇ ਭਗਵਾਨ ਦਾਸ ਪਾਸ ਨੌਕਰ ਰਿਹਾ। ਰਾਜ ਦਰਬਾਰਾਂ ਵਾਸਤੇ ਇਹ ਇਕ ਚੰਗਾ ਫਬਵਾਂ ਗੁਣੀ ਆਦਮੀ ਸੀ। ਬੀਰਬਲ ਨੂੰ ਰਾਗ ਦੀ ਬੜੀ ਸੂਝ ਸੀ, ਸਿਆਣਾ ਕਵੀ ਭੀ ਸੀ, ਹਾਜ਼ਰ-ਜਵਾਬ ਸੀ ਤੇ ਮਸਖਰਾ ਸੀ। ਜਦੋਂ ਸੰਨ ੧੫੬੨ ਵਿਚ ਰਾਜੇ ਭਗਵਾਨ ਦਾਸ ਦੀ ਵੱਡੀ ਭਤੀਜੀ ਦਾ ਡੋਲਾ ਅਕਬਰ ਨੂੰ ਦਿੱਤਾ ਗਿਆ, ਅਤੇ ਭਗਵਾਨ ਦਾਸ ਦੇ ਪੁੱਤਰ ਮਾਨ ਸਿੰਘ ਨੂੰ ਸ਼ਾਹੀ ਮੁਲਾਜ਼ਮਤ ਮਿਲ ਗਈ, ਤਾਂ ਕੁਝ ਚਿਰ ਪਿਛੋਂ ਭਗਵਾਨ ਦਾਸ ਨੇ ਬੀਰਬਲ ਨੂੰ ਭੀ ਅਕਬਰ ਦੇ ਦਰਬਾਰ ਵਿਚ ਅਪੜਾ ਦਿਤਾ। ਅਕਬਰ ਨੂੰ ਇਸ ਦੇ ਗੁਣ ਪਸੰਦ ਆਏ, ਜਿਸ ਕਰਕੇ ਇਸ ਦਾ ਚੰਗਾ ਮਰਾਤਬਾ ਬਣ ਗਿਆ। ਦੋ-ਹਜ਼ਾਰੀ ਦਾ ਖਿਤਾਬ ਭੀ ਮਿਲ ਗਇਓਸੂ।

ਬੀਰਬਲ ਕੱਟੜ ਬ੍ਰਾਹਮਣ ਸੀ, ਸ਼ਾਸਤਰਾਂ ਦੀਆਂ ਪਾਈਆਂ ਲੀਹਾਂ ਉਤੇ ਤੁਰਨ ਵਾਲਾ। ਅਕਬਰ ਦੇ ਨਾਲ ਜਦੋਂ ਜਦੋਂ ਇਹ ਲਾਹੌਰ

ਆਉਂਦਾ ਰਿਹਾ, ਤਾਂ ਗੁਰੂ ਅਮਰਦਾਸ ਜੀ ਦੇ ਲੰਗਰ ਦੇ ਵਿਰੋਧੀ ਉੱਚ  
 ਜਾਤੀਏ, ਇਸ ਨੂੰ ਮਿਲ ਕੇ ਸਿੱਖ ਧਰਮ ਦੇ ਵਿਰੁੱਧ ਇਸ ਦੇ ਕੰਨ ਭਰਦੇ  
 ਰਹੇ। ਬਾਬਾ ਦਾਤੂ ਜੀ ਦੇ ਵਿਰੋਧ ਵਾਲੀ ਘਟਨਾ ਲੰਘ ਚੁਕੀ ਹੋਈ ਸੀ।  
 ਸਿੱਧਾ ਹੱਥ ਸਿੱਖ ਧਰਮ ਉਤੇ ਕੋਈ ਪੈ ਨਹੀਂ ਸੀ ਸਕਦਾ। ਬੀਰਬਲ ਨੇ  
 ਅਕਬਰ ਨੂੰ ਕਈ ਵਾਰੀ ਯਕੀਨ ਦਿਵਾਣ ਦੇ ਜਤਨ ਕੀਤੇ ਕਿ ਗੁਰੂ  
 ਨਾਨਕ ਦੇ ਜਾ-ਨਸ਼ੀਨ ਕੁਫ਼ਰ ਅਤੇ ਨਾਸਤਕਤਾ ਦਾ ਪਰਚਾਰ ਕਰ ਰਹੇ  
 ਹਨ, ਪਰ ਅਕਬਰ ਦਾ ਮਨ ਨਾ ਮੰਨਿਆ। ਆਖਰ ਜਦੋਂ ਬਾਬਾ ਪ੍ਰਿਥੀ  
 ਚੰਦ ਜੀ ਨੇ ਗੁਰੂ ਅਰਜਨ ਸਾਹਿਬ ਦੀ ਵਿਰੋਧਤਾ ਸ਼ੁਰੂ ਕੀਤੀ, ਤਾਂ  
 ਬੀਰਬਲ ਨੂੰ ਵੀ ਸਿੱਖ ਧਰਮ ਦੇ ਰਾਹ ਵਿਚ ਰੋਕਾਂ ਪਾਣ ਦਾ ਮੌਕਾ  
 ਮਿਲ ਗਿਆ। ਅਜੇ ਬਹੁਤ ਸਾਲ ਨਹੀਂ ਸਨ ਗੁਜ਼ਰੇ ਜਦੋਂ ਗੋਇੰਦਵਾਲ  
 ਦੇ ਜਾਤਿ-ਅਭਿਮਾਨੀਆਂ ਨੇ ਗੁਰੂ ਅਮਰਦਾਸ ਜੀ ਦੇ ਵਿਰੁੱਧ ਅੱਤ  
 ਚੁਕੀ ਹੋਈ ਸੀ। ੧ ਸਤੰਬਰ ਸੰਨ ੧੫੮੧ ਨੂੰ ਗੁਰੂ ਅਮਰਦਾਸ ਜੀ  
 ਦੇ ਜੋਤੀ ਜੋਤਿ ਸਮਾਣ ਤੇ ਦਸਤਾਰਬੰਦੀ ਦੀ ਰਸਮ ਭੀ ਗੋਇੰਦਵਾਲ  
 ਹੀ ਹੋ ਰਹੀ ਸੀ। ਕਾਬਲ ਦੇ ਕੁਝ ਝਗੜੇ ਤੈਅ ਕਰਨ ਲਈ  
 ਅਕਬਰ ਭੀ ਅਗਸਤ ਸੰਨ ੧੫੮੧ ਵਿਚ ਲਾਹੌਰ ਆਇਆ। ਕਈ  
 ਸਾਲ ਉਸ ਨੂੰ ਪੰਜਾਬ ਵਿਚ ਹੀ ਰਹਿਣਾ ਪਿਆ। ਬੀਰਬਲ ਭੀ ਨਾਲ ਹੀ  
 ਸੀ। ਬੀਰਬਲ ਦੀ ਸ਼ਹਿ ਤੇ ਜਾਤਿ-ਅਭਿਮਾਨੀਆਂ ਨੇ ਬਾਬਾ ਪ੍ਰਿਥੀ ਚੰਦ  
 ਜੀ ਨੂੰ ਚੰਗਾ ਚਮਕਾਇਆ। ਇਸ ਤੋਂ ਪਿਛੋਂ ਗੁਰੂ ਅਰਜਨ ਸਾਹਿਬ  
 ਅੰਮ੍ਰਿਤਸਰ ਆ ਗਏ। ਇਥੇ ਭੀ ਬੀਰਬਲ ਦੀ ਹੀ ਸ਼ੈਲੀ, ਜਿਸ ਦੇ  
 ਆਸਰੇ ਬਾਬਾ ਪ੍ਰਿਥੀ ਚੰਦ ਜੀ ਕਈ ਮਹੀਨੇ ਗੁਰੂ ਕੇ ਲੰਗਰ ਦੀ  
 ਮਾਇਕ ਹਾਲਤ ਨੂੰ ਪਤਲਾ ਕਰਨ ਦੇ ਜਤਨ ਕਰਦੇ ਰਹੇ ਸਨ। ਪਰ  
 ਸਿੱਖਾਂ ਦੀ ਅਤੁੱਟ ਸ਼ਰਧਾ ਨੇ ਵਿਰੋਧੀਆਂ ਦਾ ਕੁਝ ਨਾ ਬਣਨ ਦਿਤਾ।  
 ਫਿਰ ਭੀ ਬੀਰਬਲ ਸਤਿਗੁਰੂ ਜੀ ਦੇ ਵਿਰੁੱਧ ਛੇੜਖਾਨੀ ਖੜੀ ਕਰਾਣ ਦਾ  
 ਕੋਈ ਮੌਕਾ ਖੁੰਝਣ ਨਹੀਂ ਸੀ ਦੋਂਦਾ।

ਪਿਸ਼ੌਰ ਤੋਂ ਦੂਰ ਉਤਾਂਹ ਪਹਾੜ ਵਲ ਪੰਜਕੋੜਾ ਦਰਿਆ ਤੋਂ

ਪਾਰਲੇ ਪਾਸੇ ਬਜ਼ੋਰ ਦਾ ਇਲਾਕਾ ਹੈ। ਪੰਜਕੋੜੇ ਤੋਂ ਚੜ੍ਹਦੇ ਵਲ ਸੁਵਾਤ ਦਰਿਆ ਤੋਂ ਉਪਰ ਸਵਾਤ ਦਾ ਪਠਾਣੀ ਇਲਾਕਾ ਹੈ। ਇਨ੍ਹਾਂ ਇਲਾਕਿਆਂ ਦੇ ਯੂਸਫ਼ਜ਼ਈ ਤੇ ਮੰਦਾਰ ਪਠਾਣ ਅਕਬਰ ਵਾਸਤੇ ਸਿਰ-ਦਰਦੀ ਦਾ ਕਾਰਨ ਬਣੇ ਹੋਏ ਸਨ। ਇਹਨਾਂ ਦੀ ਖ਼ਾਤਰ ਤੇ ਕਸ਼ਮੀਰ ਦੇ ਆਕੀ ਸੁਲਤਾਨ ਯੂਸਫ਼ ਖਾਂ ਦੀ ਖ਼ਾਤਰ ਅਕਬਰ ਸੰਨ ੧੫੮੫ ਤੋਂ ਪੰਜਾਬ ਵਿਚ ਆਇਆ ਹੋਇਆ ਸੀ। ਸੰਨ ੧੫੮੫ ਵਿਚ ਇਨ੍ਹਾਂ ਪਠਾਣਾਂ ਨੂੰ ਸਰ ਕਰਨ ਲਈ ਅਕਬਰ ਨੇ ਫ਼ੌਜ ਦੇ ਕੇ ਆਪਣੇ ਇਕ ਸਰਦਾਰ ਜ਼ੈਨ ਖ਼ਾਂ ਨੂੰ ਭੇਜਿਆ। ਅਕਬਰ ਨੇ ਆਪ ਭੀ ਕੁਝ ਫ਼ੌਜ ਸਮੇਤ ਅਟਕ ਜਾ ਡੇਰੇ ਲਾਏ। ਜ਼ੈਨ ਖ਼ਾਂ ਨੂੰ ਆਪਣਾ ਪੱਲਾ ਕੁਝ ਹੌਲਾ ਜਾਪਿਆ, ਉਸ ਨੇ ਹੋਰ ਫ਼ੌਜੀ ਮਦਦ ਮੰਗ ਭੇਜੀ। ਅਕਬਰ ਨੇ ਬੀਰਬਲ ਦੀ ਸਰਦਾਰੀ ਹੇਠ ਕੁਝ ਫ਼ੌਜ ਘੱਲੀ। ਪਰ ਬੀਰਬਲ ਇਸ ਫ਼ੌਜ ਸਮੇਤ ਉਥੇ ਹੀ ਮਾਰਿਆ ਗਿਆ। ਫ਼ਰਵਰੀ ਸੰਨ ੧੫੮੬ ਦਾ ਜ਼ਿਕਰ ਹੈ।

### ਹੋਹਰੀਂ ਦੂਖ ਨਿਵਾਰਨ—

ਬੀਰਬਲ ਦੇ ਮਰਨ ਨਾਲ ਬਾਬਾ ਪ੍ਰਿਥੀ ਚੰਦ ਜੀ ਦੀ, ਮਾਨੋ, ਸੱਜੀ ਬਾਂਹ ਟੁੱਟ ਗਈ, ਸਰਕਾਰੇ ਦਰਬਾਰੇ ਦੌੜ ਭੱਜ ਕਰ ਕੇ ਉਹਨਾਂ ਬੀਰਬਲ ਦੀ ਰਾਹੀਂ ਹੋਰ ਕਈ ਹਾਕਮਾਂ ਨਾਲ ਗੰਢ-ਤੁਪ ਕਰ ਲਈ ਹੋਈ ਸੀ, ਜਿਨ੍ਹਾਂ ਵਿਚੋਂ ਸੁਲਹੀ ਖ਼ਾਂ ਮੌਢੀ ਸੀ। ਸੁਲਹੀ ਖ਼ਾਂ ਲਾਹੌਰ ਰਹਿੰਦਾ ਸੀ, ਉਸ ਦੀ ਸਹਾਇਤਾ ਨਾਲ ਬਾਬਾ ਪ੍ਰਿਥੀ ਚੰਦ ਜੀ ਨੇ ਹੋਹਰੀਂ ਬਹੁਤ ਸਾਰੀ ਜ਼ਮੀਨ ਲੈ ਲਈ ਸੀ, ਉਸ ਵਿਚ ਖੂਹ ਭੀ ਲਵਾ ਲਏ ਸਨ।

(ਗੁਰੂ) ਹਰਿਗੋਬਿੰਦ ਸਾਹਿਬ ਦੀ ਜਿੰਦ ਉਤੇ ਵਾਰ ਕਰਾਣ ਕਰਕੇ ਬਦਨਾਮੀ ਦੇ ਕਾਰਨ ਜਦੋਂ ਇਹਨਾਂ ਨੂੰ ਅੰਮ੍ਰਿਤਸਰ ਛੱਡਣਾ ਪਿਆ, ਇਹ ਆਪਣੇ ਸਹੁਰੇ ਪਿੰਡ ਹੋਹਰੀਂ ਚਲੇ ਗਏ। ਉਥੇ ਭੀ ਬੀਰਬਲ ਦੀ ਰਾਹੀਂ ਬਣੀ ਸਾਂਝ ਦੇ ਆਸਰੇ ਹੀ ਹੱਥ ਪੈਰ ਮਾਰਦੇ ਰਹੇ



ਸਨ। ਸ੍ਰੀ ਹਰਿਮੰਦਰ ਸਾਹਿਬ ਦੇ ਮੁਕਾਬਲੇ ਉਤੇ ਇਹਨਾਂ ਹੋਹਰੀਂ ਇਸੇ ਨਮੂਨੇ ਦਾ ਸਰੋਵਰ ਤੇ ਧਰਮ-ਅਸਥਾਨ ਬਣਵਾਣਾ ਸ਼ੁਰੂ ਕੀਤਾ। ਅਜਿਹੀਆਂ ਵੱਡੀਆਂ ਇਮਾਰਤਾਂ ਬਾਦਸ਼ਾਹੀ ਪਰਬੰਧਾਂ ਨਾਲ ਸਿਰੇ ਚੜ੍ਹਦੀਆਂ ਹਨ, ਜਾਂ ਜਨਤਾਂ ਦੇ ਪਿਆਰ ਤੇ ਮਿਲ-ਵਰਤਣ ਨਾਲ। ਸਿੱਖ ਜਨਤਾ ਤਾਂ ਬਾਬਾ ਪ੍ਰਿਥੀ ਚੰਦ ਜੀ ਦੇ ਨਾਲ ਹੈ ਹੀ ਨਹੀਂ ਸੀ। ਸਰਕਾਰੀ ਰਸੂਖ ਤੇ ਸਹਾਇਤਾ ਨਾਲ ਹੀ ਇਹ ਢਾਂਗ ਖੜਾ ਕੀਤੋ ਨੇ। ਪਰ ਨਿਰੇ ਮੰਦਰ ਦੇ ਆਸਰੇ ਸਿੱਖਾਂ ਦਾ ਦਿਲ ਕਿਵੇਂ ਖਿੱਚ ਸਕਦੇ? ਸਿੱਖ-ਇਤਿਹਾਸ ਲਿਖਦਾ ਹੈ ਕਿ ਬਾਬਾ ਪ੍ਰਿਥੀ ਚੰਦ ਜੀ ਨੇ ਉਸ ਸਰੋਵਰ ਦਾ ਨਾਮ 'ਦੂਖ-ਨਿਵਾਰਨ' ਰੱਖਿਆ, ਮਾਇਆ ਦਾ ਲਾਲਚ ਦੇ ਕੇ ਕਈ 'ਮਸੰਦ' ਦੂਰ-ਦੂਰੇਏ ਇਲਾਕਿਆਂ ਵਿਚ ਭੇਜੇ, ਅਤੇ ਸਿੱਖਾਂ ਵਿਚ ਇਹ ਮਸ਼ਹੂਰ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਇਹ ਸਤਜੁਗੀ ਤੀਰਥ ਪਰਗਟ ਕੀਤਾ ਹੈ। ਪਰ ਇਹ ਦੁਕਾਨ ਬਹੁਤਾ ਚਿਰ ਨਾ ਚੱਲ ਸਕੀ।

### ਸੁਲਹੀ ਖਾਂ—

ਬਾਬਾ ਪ੍ਰਿਥੀ ਚੰਦ ਜੀ ਦੇ ਪਾਸ ਹੋਹਰੀਂ ਇਤਨੀ ਜ਼ਮੀਨ ਤੇ ਜਾਇਦਾਦ ਸੀ ਕਿ ਬੜੇ ਅਮੀਰੀ ਠਾਠ ਵਿਚ ਰਹਿ ਸਕਦੇ ਸਨ, ਪਰ ਉਹਨਾਂ ਦੇ ਹਿਰਦੇ ਵਿਚ ਗੁਰੂ ਅਰਜਨ ਸਾਹਿਬ ਦੇ ਵਿਰੁੱਧ ਈਰਖਾ ਦੀ ਇਤਨੀ ਅੱਗ ਮੱਚ ਚੁਕੀ ਸੀ ਕਿ ਉਹ ਆਪਣੀ ਜਾਇਦਾਦ ਨਾਲ ਸੰਤੋਖੀ ਨਾ ਹੋ ਸਕੇ। ਪਹਿਲਾਂ ਕਦੇ ਉਹ ਇਹ ਸੁੱਪਨੇ ਲੈ ਰਹੇ ਸਨ ਕਿ ਗੁਰੂ ਅਰਜਨ, ਸਾਹਿਬ ਤੋਂ ਪਿਛੋਂ ਉਹਨਾਂ ਦਾ ਲੜਕਾ ਮਿਹਰਵਾਨ ਗੁਰੂ ਬਣੇਗਾ, ਪਰ (ਗੁਰੂ) ਹਰਿਗੋਬਿੰਦ ਸਾਹਿਬ ਦੇ ਜਨਮ ਨੇ ਉਹਨਾਂ ਦੀਆਂ ਇਹਨਾਂ ਆਸਾਂ ਉਤੇ ਪਾਣੀ ਫੇਰ ਦਿਤਾ ਸੀ। ਆਖਰ ਸਤਿਗੁਰੂ ਜੀ ਨੂੰ ਡੂਮ-ਡਰਾਵੇ ਦੇਣ ਲਈ ਲਾਹੌਰੋਂ ਸੁਲਹੀ ਖਾਂ ਨੂੰ ਲੈ ਆਏ। ਅਕਬਰ ਤਦੋਂ ਪੰਜਾਬ ਤੋਂ ਵਾਂਪਸ ਆਗਰੇ ਜਾ ਕੇ ਅਗਾਂਹ ਦੱਖਣ ਵੱਲ

ਚਲਾ ਗਿਆ ਹੋਇਆ ਸੀ। ਲਾਹੌਰੋਂ ਆਉਂਦਾ ਰਸਤੇ ਵਿਚ ਸੁਲਹੀ ਖਾਂ ਹੋਹਰੀਂ ਆ ਠਹਿਰਿਆ। ਬਾਬਾ ਪ੍ਰਿਥੀ ਚੰਦ ਜੀ ਨੇ ਇੱਟਾਂ ਦੇ ਭੱਠੇ ਚੜ੍ਹਵਾਏ ਹੋਏ ਸਨ, ਸੁਲਹੀ ਖਾਂ ਨੂੰ ਵਿਖਾਲਣ ਲੈ ਗਏ। ਸੁਲਹੀ ਘੋੜੇ ਤੇ ਚੜ੍ਹਿਆ ਚੜ੍ਹਾਇਆ ਹੀ ਭੱਠੇ ਤੇ ਜਾ ਚੜ੍ਹਿਆ। ਘੋੜਾ ਭੱਠਿਆਂ ਦੀ ਅੱਗ ਦੇ ਕਾਰਨ ਤੂਬਕ ਪਿਆ, ਬਲਦੇ ਭੱਠੇ ਵਿਚ ਸੁਲਹੀ ਸਮੇਤ ਜਾ ਪਿਆ, ਅਤੇ ਦੋਵੇਂ ਸੜ ਕੇ ਸੁਆਹ ਹੋ ਗਏ। ਬਾਬਾ ਪ੍ਰਿਥੀ ਚੰਦ ਦੀ ਇਹ ਆਸ ਭੀ ਅਧਵਾਟਿਓਂ ਟੁੱਟ ਗਈ।

ਜਦੋਂ ਸਿੱਖਾਂ ਨੇ ਸਰਕਾਰੀ ਹਾਕਮ ਸੁਲਹੀ ਖਾਂ ਦੇ ਚੜ੍ਹ ਆਉਣ ਦੀ ਖਬਰ ਸੁਣੀ ਸੀ, ਤਾਂ ਕਈ ਸਿੱਖ ਬਹੁਤ ਹੀ ਘਬਰਾਏ ਸਨ, ਕਿਉਂਕਿ ਮੁਸਲਮ ਰਾਜ ਦਾ ਹਿੰਦੂ ਜਨਤਾ ਉਤੇ ਬੜਾ ਭਾਰੀ ਦਬਾਉ ਪਿਆ ਹੋਇਆ ਸੀ। ਕਈ ਸਿੱਖਾਂ ਨੇ ਸਤਿਗੁਰੂ ਜੀ ਨੂੰ ਸਲਾਹਾਂ ਦਿਤੀਆਂ ਸਨ ਕਿ ਸੁਲਹੀ ਦਾ ਗੁੱਸਾ ਮੱਠਾ ਕਰਨ ਲਈ ਅਗੋਂ-ਵਾਂਢੀ ਕੋਈ ਇਕ ਦੋ ਸਿੱਖ ਭੇਜੇ ਜਾਣ ਜਾਂ ਕੋਈ ਚਿੱਠੀ ਲਿਖ ਕੇ ਭੇਜੀ ਜਾਏ। ਪਰ ਸਤਿਗੁਰੂ ਜੀ ਨੇ ਸਭ ਨੂੰ ਹੌਸਲਾ ਦਿਤਾ ਸੀ। ਤੇ ਆਖਿਆ ਸੀ ਕਿ ਅਸੀਂ ਕਿਸੇ ਉਤੇ ਕੋਈ ਵਧੀਕੀ ਨਹੀਂ ਕਰ ਰਹੇ, ਇਸ ਵਾਸਤੇ ਸਾਨੂੰ ਕਰਤਾਰ ਉਤੇ ਭਰੋਸਾ ਰਖਣਾ ਚਾਹੀਦਾ ਹੈ, ਉਹੀ ਸਾਡੇ ਸਿਰ ਉਤੇ ਰਾਖਾ ਹੈ। ਇਹ ਪਹਿਲਾ ਮੌਕਾ ਸੀ ਜਦੋਂ ਨਿਕੀ ਜਿਹੀ ਸਿੱਖ ਕੌਮ ਦੀ ਸਰਕਾਰੀ ਹਾਕਮਾਂ ਨਾਲ ਸਿੱਧੀ ਟੱਕਰ ਹੋ ਜਾਣ ਦੀ ਸੰਭਾਵਨਾ ਹੋ ਗਈ ਸੀ।

### ਗੁਰਬਾਣੀ ਵਿਰੁੱਧ ਸ਼ਕਾਇਤਾਂ—

ਅਸੀਂ ਪਿਛੇ ਵੇਖ ਆਏ ਹਾਂ ਕਿ ਗੁਰੂ ਅਰਜਨ ਦੇਵ ਜੀ ਸੰਨ ੧੫੯੦ ਤੋਂ ੧੬੦੧ ਤਕ ਦਸ ਯਾਰ੍ਹਾਂ ਸਾਲ ਮਾਝੇ ਦੇ ਪਿੰਡਾਂ ਵਿਚ ਰਹੇ। ਪਾਠਕ ਇਹ ਭੀ ਪੜ੍ਹ ਚੁਕੇ ਹਨ ਕਿ ਬਾਬਾ ਪ੍ਰਿਥੀ ਚੰਦ ਜੀ ਨੇ ਗੁਰੂ ਬਣਨ ਲਈ ਗੁਰੂ ਅਰਜਨ ਸਾਹਿਬ ਦੀ ਵਿਰੋਧਤਾ ਵਿਚ ਸਿਰੋਂ

ਪਰੇ ਜ਼ੋਰ ਲਾ ਦਿਤਾ। ਅਸੀਂ ਇਹ ਭੀ ਵੇਖ ਚੁਕੇ ਹਾਂ ਕਿ ਗੁਰੂ ਰਾਮਦਾਸ ਜੀ ਨੇ ਬਾਣੀ ਦਾ ਉਹ ਸਾਰਾ ਸੰਗ੍ਰਹਿ ਗੁਰਿਆਈ ਦੇਣ ਵੇਲੇ ਗੁਰੂ ਅਰਜਨ ਸਾਹਿਬ ਦੇ ਸਪੁਰਦ ਕਰ ਦਿਤਾ ਸੀ, ਜਿਸ ਵਿਚ ਉਹਨਾਂ ਦੀ ਆਪਣੀ ਸਾਰੀ ਬਾਣੀ, ਪਹਿਲੇ ਤਿੰਨ ਗੁਰ-ਵਿਅਕਤੀਆਂ ਦੀ ਸਾਰੀ ਬਾਣੀ ਅਤੇ ਭਗਤਾਂ ਦੀ ਬਾਣੀ ਸੀ। ਗੁਰੂ-ਘਰ ਦਾ ਸਭ ਤੋਂ ਵੱਡਾ ਕੀਮਤੀ ਖਜ਼ਾਨਾ ਇਹ ਬਾਣੀ ਹੀ ਸੀ। ਇਹ ਨਹੀਂ ਹੋ ਸਕਦਾ ਸੀ ਕਿ ਅੰਮ੍ਰਿਤਸਰ ਤੋਂ ਦਸ ਯਾਰ੍ਹਾਂ ਸਾਲ ਬਾਹਰ ਰਹਿਣ ਵਾਲੇ ਸਮੇਂ ਬਾਣੀ ਦਾ ਇਹ ਕੀਮਤੀ ਖਜ਼ਾਨਾ ਅੰਮ੍ਰਿਤਸਰ ਵਿਚ ਹੀ ਪਿਆ ਰਹਿਣ ਦਿਤਾ ਜਾਂਦਾ। ਇਕ ਤਾਂ ਸਤਿਗੁਰੂ ਜੀ ਆਪ ਇਸਨੂੰ ਹਰ ਰੋਜ਼ ਪੜ੍ਹਦੇ ਵਿਚਾਰਦੇ ਸਨ, ਦੂਜੇ, ਇਹ ਬਾਣੀ ਹੀ ਗੁਰਮਤਿ ਦੇ ਪ੍ਰਚਾਰ ਦਾ ਵਸੀਲਾ ਸੀ, ਪਿੰਡਾਂ ਦੀ ਜਨਤਾ ਨੂੰ ਇਹ ਸੁਣਾਈ ਜਾਣੀ ਸੀ। ਤੀਜੇ, ਜਿਹੜੇ ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਸਾਹਿਬ ਜੀ ਪਾਸੋਂ ਗੁਰਤਾ ਦੀ ਕਾਮਯਾਬੀ ਦਾ ਹਰੇਕ ਵਸੀਲਾ ਖੋਹਣ ਲਈ ਜ਼ੋਰ ਲਾਂਦੇ ਰਹੇ, ਜਿਨ੍ਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਜਾਨ ਉਤੇ ਵਾਰ ਕਰਨੋਂ ਭੀ ਸੰਕੋਚ ਨਾ ਕੀਤਾ, ਉਹ ਮੌਕਾ ਮਿਲ ਸਕਣ ਤੇ ਸਾਰੇ ਗੁਰ-ਵਿਅਕਤੀਆਂ ਦੀ ਬਾਣੀ ਉਤੇ ਕਬਜ਼ਾ ਕਿਉਂ ਨਾ ਕਰਦੇ ?

ਜਦੋਂ ਬਾਬਾ ਪ੍ਰਿਥੀ ਚੰਦ ਜੀ ਨੇ ਵੇਖਿਆ ਕਿ ਸਿੱਖ ਗੁਰਬਾਣੀ ਸੁਣਨ ਪੜ੍ਹਨ ਵਿਚ ਬਹੁਤ ਦਿਲਚਸਪੀ ਲੈਂਦੇ ਹਨ, ਤਾਂ ਉਹਨਾਂ ਨੇ ਆਪ ਭੀ ਗੁਰੂ ਨਾਨਕ ਦੇਵ ਜੀ ਦਾ ਨਾਮ ਵਰਤ ਕੇ ਕਵਿਤਾ ਲਿਖਣੀ ਸ਼ੁਰੂ ਕੀਤੀ। ਪਰ ਜੇ ਗੁਰਤਾ ਵਾਲੇ ਗੁਣ ਪੱਲੇ ਨਾ ਹੋਣ ਤਾਂ ਨਿਰੀ ਕਵਿਤਾ ਕਾਹਦੀ ਖਿੱਚ ਪਾਏ ? ਇਸ ਉੱਦਮ ਵਿਚ ਭੀ ਨਿਰਾਸਤਾ ਹੀ ਹੋਈਓ ਨੇ।

ਅਸੀਂ ਵੇਖ ਆਏ ਹਾਂ ਕਿ ਪੰਜਾਬ ਵਿਚ ਸਖਤ ਐਂਡ ਦੀਆਂ ਖ਼ਬਰਾਂ ਸੁਣ ਕੇ ਅਤੇ ਖ਼ਾਸ ਤੌਰ ਤੇ ਲਾਹੌਰ ਦੀ ਬਹੁਤ ਭੈੜੀ ਹਾਲਤ ਸੁਣ ਕੇ ਅਕਬਰ ਸੰਨ ੧੫੯੫ ਵਿਚ ਫਿਰ ਪੰਜਾਬ ਆਇਆ

ਸੀ ਅਤੇ ੧੫੯੮ ਵਿਚ ਵਾਪਸ ਆਗਰੇ ਗਿਆ ਸੀ। ਲਾਹੌਰ ਦੇ ਕਾਲ-ਪੀੜਤ ਲੋਕਾਂ ਦੀ ਮਦਦ ਕਰਨ ਲਈ ਗੁਰੂ ਅਰਜਨ ਸਾਹਿਬ ਭੀ ਉਥੇ ਅੱਠ ਮਹੀਨੇ ਰਹੇ ਸਨ। ਅਕਬਰ ਤੋਂ ਇਹ ਗੱਲ ਲੁਕੀ-ਛਿਪੀ ਨਹੀਂ ਸੀ। ਫਿਰ ਭੀ ਲਾਲਚ ਤੇ ਈਰਖਾ ਬੁਰੀ ਬਲਾ ਹੈ। ਬਾਬਾ ਪ੍ਰਿਥੀ ਚੰਦ ਜੀ ਨੇ ਜਦੋਂ ਇਹ ਵੇਖਿਆ ਕਿ ਉਨ੍ਹਾਂ ਦੀ ਆਪਣੀ ਕਵਿਤਾ ਸਿੱਖ-ਜਨਤਾ ਨੂੰ ਕੋਈ ਖਿੱਚ ਨਹੀਂ ਪਾ ਸਕੀ, ਤਾਂ ਉਹਨਾਂ ਆਪਣੇ ਮਿੱਤਰ ਸਰਕਾਰੀ ਕਰਮਚਾਰੀਆਂ ਦੀ ਰਾਹੀਂ ਅਕਬਰ ਦੇ ਕੰਨ ਭਰਨੇ ਸ਼ੁਰੂ ਕੀਤੇ ਕਿ ਗੁਰੂ ਅਰਜਨ ਸਾਹਿਬ ਹਿੰਦੂ-ਧਰਮ ਤੇ ਇਸਲਾਮ ਦੇ ਵਿਰੁੱਧ ਆਪਣੀ ਬਾਣੀ ਦੀ ਰਾਹੀਂ ਪਰਚਾਰ ਕਰ ਰਹੇ ਹਨ। ਅਜਿਹੀਆਂ ਚੁੱਕਾਂ ਬੀਰਬਲ ਭੀ ਦੇਂਦਾ ਰਿਹਾ ਸੀ, ਪਰ ਅਕਬਰ ਉਤੇ ਕੋਈ ਅਸਰ ਨਹੀਂ ਪੈ ਸਕਿਆ ਸੀ। ਹੁਣ ਉਸ ਨੇ ਵਿਰੋਧੀਆਂ ਦੀ ਤਸੱਲੀ ਕਰਨੀ ਭੀ ਜ਼ਰੂਰੀ ਸਮਝੀ। ਜਦੋਂ ਸੰਨ ੧੫੯੮ ਦੇ ਅਖੀਰ ਵਿਚ ਲਾਹੌਰ ਤੋਂ ਦਿੱਲੀ ਨੂੰ ਵਾਪਸ ਜਾਂਦਾ ਅਕਬਰ ਗੋਇੰਦਵਾਲ ਅੱਪੜਿਆ, ਤਦੋਂ ਗੁਰੂ ਅਰਜਨ ਸਾਹਿਬ ਭੀ ਜੰਬਰ, ਬਹੜਵਾਲ, ਚੂਨੀਆਂ ਆਦਿ ਦੇ ਇਲਾਕੇ ਵਿਚੋਂ ਦੀ ਹੋ ਕੇ ਗੋਇੰਦਵਾਲ ਆਏ ਹੋਏ ਸਨ। ਇਥੇ ਮਿਲਣ ਦਾ ਸਬੱਬ ਬਣ ਗਿਆ। ਹੁਣ ਤਕ ਗੁਰੂ ਅਰਜਨ ਸਾਹਿਬ ਪਾਸ ਨਿਰੀ ਪਹਿਲੇ ਚਾਰ ਗੁਰ-ਵਿਅਕਤੀਆਂ ਤੇ ਭਗਤਾਂ ਦੀ ਹੀ ਬਾਣੀ ਨਹੀਂ ਸੀ। ਇਤਨੇ ਸਾਲਾਂ ਵਿਚ ਉਹ ਆਪ ਭੀ ਬਹੁਤ ਕੁਝ ਲਿਖ ਚੁਕੇ ਸਨ। ੧੭ ਸਾਲ ਥੋੜਾ ਸਮਾ ਨਹੀਂ ਹੈ। ਛੇ ਹਜ਼ਾਰ ਦਿਨਾਂ ਵਿਚ ਭੰਡਾਰ ਭਰਿਆ ਜਾ ਸਕਦਾ ਹੈ। ਬਾਣੀ ਦਾ ਇਸ਼ਕ ਤਾਂ ਉਹਨਾਂ ਨੂੰ ਯਾਰੂਂ ਸਾਲ ਦੀ ਉਮਰ ਤਕ ਬਣ ਚੁਕਿਆ ਸੀ। ਅਕਬਰ ਨੇ ਬਾਣੀ ਦਾ ਉਹ ਸਾਰਾ ਸੰਗ੍ਰਹਿ ਵੇਖਿਆ, ਕਈ ਸ਼ਬਦ ਸਤਿਗੁਰੂ ਜੀ ਪਾਸੋਂ ਸੁਣੇ, ਆਪਣੀ ਹੱਥੀਂ ਵਰਕੇ ਪਰਤ ਕੇ ਭੀ ਪੜ੍ਹਾਏ। ਗੁਰੂ ਨਾਨਕ ਪਾਤਿਸ਼ਾਹ ਦੀ ਤਾਲੀਮ ਉਸ ਨੂੰ ਸਰਬੱਤ ਦੇ ਭਲੇ ਵਾਲੀ ਪ੍ਰਤੀਤ ਹੋਈ। ਅਕਬਰ ਸੁਣ ਕੇ ਖੁਸ਼ ਹੋਇਆ। ਗੁਰੂ ਅਰਜਨ

ਸਾਹਿਬ ਦੀ ਪ੍ਰੇਰਨਾ ਤੇ ਕਾਲ-ਪੀੜਤ ਪੰਜਾਬੀਆਂ ਦਾ ਬਹੁਤ ਸਾਰਾ  
ਮਾਮਲਾ ਭੀ ਮੁਆਫ਼ ਕਰ ਗਿਆ ।

ਬਾਬਾ ਪ੍ਰਿਥੀ ਚੰਦ ਜੀ ਦੇ ਸਭ ਮਨਸੂਬੇ ਮਿੱਟੀ ਵਿਚ ਮਿਲ ਗਏ ।  
ਅਕਬਰ ਫਿਰ ਇਸ ਤੋਂ ਪਿਛੋਂ ਪੰਜਾਬ ਵਲ ਨਹੀਂ ਆ ਸਕਿਆ ।

## ਸੱਤਵਾਂ ਕਾਂਡ

### ਅੰਮ੍ਰਿਤਸਰ ਵਿਚ ਵਾਪਸੀ—

ਅਜੀ ਪਿਛੇ ਵੇਖ ਚੁਕੇ ਹਾਂ ਕਿ ਗੁਰੂ ਅਰਜਨ ਸਾਹਿਬ ਸਾਰੇ ਮਾਝੇ ਦਾ ਬਾਰਾਂ-ਸਾਲਾ ਦੌਰਾ ਮੁਕਾ ਕੇ ਸੰਨ ੧੬੦੧ ਦੇ ਸ਼ੁਰੂ ਵਿਚ ਅੰਮ੍ਰਿਤਸਰ ਆ ਗਏ ਸਨ। ਸਤਿਗੁਰੂ ਜੀ ਦੀ ਇਸ ਮਿਹਨਤ ਨੇ ਮਾਝੇ ਵਿਚ ਸਿੱਖ-ਧਰਮ ਦੀਆਂ ਜੜ੍ਹਾਂ ਪੱਕੀਆਂ ਲਾ ਦਿਤੀਆਂ। ਬ੍ਰਾਹਮਣਾਂ ਤੇ ਸਰਵਰੀਆਂ ਦੇ ਪੈਰ ਇਥੋਂ ਉੱਖੜ ਗਏ।

ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਮੁਕੰਮਲ ਹੋ ਚੁਕੀ ਸੀ। ਸਤਿਗੁਰੂ ਜੀ ਨੇ ਇਸ ਵਿਚ ਰੋਜ਼ਾਨਾ ਸਤਸੰਗ ਦੀ ਮਰਯਾਦਾ ਕ੍ਰਾਇਮ ਕੀਤੀ, ਜੋ ਹੁਣ ਤਕ ਚਲੀ ਆ ਰਹੀ ਹੈ।

### (ਗੁਰੂ) ਹਰਿਗੋਬਿੰਦ ਸਾਹਿਬ ਨੂੰ ਸੀਤਲਾ—

ਮਾਝੇ ਦਾ ਤਿੰਨ-ਚਾਰ ਸਾਲਾ ਕਾਲ ਸੰਨ ੧੫੯੮ ਵਿਚ ਅਜੇ ਜ਼ੋਰਾਂ ਤੇ ਸੀ। ਗੁਰੂ ਅਰਜਨ ਸਾਹਿਬ ਨੇ ਕਾਲ-ਪੀੜਤ ਲੋਕਾਂ ਦੀ ਮਦਦ ਕਰਨ ਵਾਸਤੇ ਇਹ ਸਾਰਾ ਸਮਾ ਪਿੰਡਾਂ ਵਿਚ ਗੁਜ਼ਾਰਿਆ ਸੀ। ਕਾਲ ਦੀ ਬਿਪਤਾ ਦੇ ਨਾਲ ਨਾਲ ਇਕ ਹੋਰ ਭਿਆਨਕ ਬਿਪਤਾ ਭੀ ਕਾਲ-ਪੀੜਤ ਲੋਕਾਂ ਉਤੇ ਬਿੱਜ ਵਾਂਗ ਆ ਪੈਂਦੀ ਹੈ। ਭੁੱਖ ਨਾਲ ਕਮਜ਼ੋਰ ਹੋਏ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਹੀ ਕਾਰਨ ਸੀ ਕਿ ਲਾਹੌਰ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰ ਸੰਨ ੧੫੯੮ ਵਿਚ ਕਈ ਮਹੀਨੇ ਹਰ ਰੋਜ਼ ਮੁਰਦਿਆਂ ਨਾਲ ਭਰ ਜਾਂਦੇ ਸਨ। ਗੁਰੂ ਅਰਜਨ ਸਾਹਿਬ ਲਾਹੌਰ-ਨਿਵਾਸੀ ਬਿਪਤਾ-ਮਾਰੇ ਬੰਦਿਆਂ ਦੀ ਸਹਾਇਤਾ ਵਾਸਤੇ ਲਾਹੌਰ ਅੱਠ ਮਹੀਨੇ ਰਹੇ ਸਨ।

ਅਜਿਹੇ ਸਮੇਂ ਆਮ ਤੌਰ ਤੇ ਦੋ ਬੀਮਾਰੀਆਂ ਮੱਚ ਪੈਂਦੀਆਂ ਸਨ—  
ਮੌਸਮੀ ਤਾਪ (ਮਲੇਰੀਆ) ਅਤੇ ਸੀਤਲਾ (ਚੀਚਕ) । ਸੀਤਲਾ ਦੀ  
ਬੀਮਾਰੀ ਨੂੰ ਲੋਕ ਮਾਤਾ ਆਖਦੇ ਹਨ । ਮੌਸਮੀ ਤਾਪ ਤਾਂ ਹਰ ਸਮੇਂ ਹੀ  
ਕਮਜ਼ੋਰਾਂ ਉਤੇ ਜ਼ੋਰ ਪਾ ਸਕਦਾ ਹੈ, ਪਰ ਇਸਦੀ ਅਸਲੀ ਹੁੱਤ ਹੈ ਅੱਸੂ  
ਕੱਤਕ ਦੇ ਮਹੀਨੇ । ਸੀਤਲਾ ਦੇ ਜ਼ੋਰ ਪਾਣ ਲਈ ਸਿਆਲ ਤੋਂ ਪਿਛੋਂ  
ਮਿੱਠੀ ਮਿੱਠੀ ਬਸੰਤ ਹੁੱਤ ਫੱਬਦੀ ਹੁੰਦੀ ਹੈ ।

ਗੁਰੂ ਅਰਜਨ ਸਾਹਿਬ ਸੰਨ ੧੬੦੧ ਦੇ ਸ਼ੁਰੂ ਵਿਚ  
ਅੰਮ੍ਰਿਤਸਰ ਵਾਪਸ ਆਏ ਸਨ । ਮੌਸਮੀ ਤਾਪ ਦੇ ਪਿਛੇ ਪਿਛੇ ਸੀਤਲਾ  
ਨੇ ਭੀ ਗਰੀਬ ਲੋਕਾਂ ਉਤੇ ਆ ਕਾਠੀ ਪਾਈ ਸੀ । ਸਤਿਗੁਰੂ ਜੀ  
ਪਰਵਾਰ ਸਮੇਤ ਹੀ ਸਨ, ਜਦੋਂ ਪਿੰਡਾਂ ਵਿਚ ਦੁਖੀਆਂ ਦਾ ਦਰਦ  
ਵੰਡਣ ਦੇ ਜਤਨ ਕਰ ਰਹੇ ਸਨ । ਸੀਤਲਾ ਦਾ ਬੱਚਿਆਂ ਉਤੇ ਛੋਟੀ ਅਸਰ  
ਹੁੰਦਾ ਹੈ । ਅੰਮ੍ਰਿਤਸਰ ਵਿਚ ਵਾਪਸ ਆਉਣ ਸਮੇਂ (ਗੁਰੂ) ਹਰਿਗੋਬਿੰਦ  
ਸਾਹਿਬ ਦੀ ਉਮਰ ਪੰਜ ਕੁ ਸਾਲ ਹੀ ਸੀ । ਸੀਤਲਾ ਦਾ ਬਹੁਤ ਫੁਹਾਰਾ  
ਸੀ । ਲੋਕਾਂ ਦੇ ਬੱਚਿਆਂ ਦੀ ਦਾਰੀ ਕਰਦਿਆਂ ਕਰਦਿਆਂ ਆਪਣੇ ਬੱਚੇ  
ਨੂੰ ਭੀ ਕਿਤੋਂ ਛੂਤ ਹੋ ਗਈ । (ਗੁਰੂ) ਹਰਿਗੋਬਿੰਦ ਜੀ ਨੂੰ ਸੀਤਲਾ  
ਨਿਕਲ ਆਈ । ਸਿੱਖ ਇਤਿਹਾਸ ਲਿਖਦਾ ਹੈ ਕਿ ਬੜੀ ਹੀ ਭਰਵੀਂ  
ਸੀ ।

ਇਸ ਬੀਮਾਰੀ ਦਾ ਪਹਿਲਾ ਲੱਛਣ ਇਹ ਹੁੰਦਾ ਹੈ ਕਿ ਬੜਾ  
ਸਖਤ ਤਾਪ ਚੜ੍ਹਦਾ ਹੈ, ਜੋ ਕਈ ਦਿਨ ਨਹੀਂ ਉਤਰਦਾ, ਅਤੇ ਮਰੀਜ਼  
ਨੂੰ ਘੂਕੀ ਤੇ ਬੇ-ਸੁਰਤੀ ਰਹਿੰਦੀ ਹੈ । ਸਾਰਾ ਪਿੰਡਾ ਬਹੁਤ ਲਾਲ ਹੋ  
ਜਾਂਦਾ ਹੈ । ਫਿਰ ਸਰੀਰ ਉਤੇ ਪਾਣੀ ਭਰੇ ਫਲੂਹੇ ਨਿਕਲਣ ਲੱਗ ਪੈਂਦੇ  
ਹਨ । ਜਿਉਂ ਜਿਉਂ ਫਲੂਹੇ ਨਿਕਲਦੇ ਹਨ, ਘੂਕੀ ਘਟਦੀ ਜਾਂਦੀ ਹੈ ।  
ਇਹ ਬੀਮਾਰੀ ਬੜੀ ਖਤਰਨਾਕ ਹੈ । ਕਈ ਵਿਚਾਰਿਆਂ ਦੀਆਂ ਅੱਖਾਂ ਹੀ  
ਮਾਰੀਆਂ ਜਾਂਦੀਆਂ ਹਨ ।

ਵਹਿਮੀ ਅਨਪੜ੍ਹ ਲੋਕ ਇਸ ਦਾ ਕੋਈ ਇਲਾਜ ਨਹੀਂ ਕਰਦੇ ।

ਹਿੰਦੂ-ਇਸਤ੍ਰੀਆਂ ਤਾਂ ਸਗੋਂ ਇਹ ਸਮਝਦੀਆਂ ਹਨ ਕਿ ਇਹ ਬਿਮਾਰੀ ਨਹੀਂ, ਮਾਤਾ (ਦੇਵੀ) ਆਈ ਹੈ। ਇਸ ਨੂੰ ਬਿਮਾਰੀ ਆਖਣ ਤੋਂ ਹੀ ਉਹ ਡਰਦੀਆਂ ਹਨ ਕਿ ਕਿਤੇ ਇਹ ਲਫਜ਼ ਸੁਣ ਕੇ ਮਾਤਾ ਕਹਿਰ ਵਿਚ ਨਾ ਆ ਜਾਏ। ਸੋ ਹਿੰਦੂ-ਜਨਾਨੀਆਂ ਆਖਦੀਆਂ ਹਨ ਕਿ ਮਾਤਾ 'ਪੁੱਜੀ' ਹੈ, ਭਾਵ, ਮਾਤਾ ਪ੍ਰਸੰਨ ਹੋਈ ਹੈ, ਅਤੇ ਇਸ ਰੂਪ ਵਿਚ ਦਰਸ਼ਨ ਦਿੱਤਾ ਸੂ। ਬੀਮਾਰ ਬੱਚੇ ਦੇ ਪਾਸ ਮਾਤਾ ਦੇਵੀ (ਸੀਤਲਾ ਦੇਵੀ) ਦੀਆਂ ਭੇਟਾਂ (ਉਸਤਤ ਦੇ ਗੀਤ) ਗਾਵੀਆਂ ਜਾਂਦੀਆਂ ਹਨ, ਤਾਂਕਿ ਉਹ ਨਰਾਜ਼ ਹੋ ਕੇ ਬੱਚੇ ਦੇ ਕਿਸੇ ਅੰਗ ਨੂੰ ਕੋਈ ਬੱਜ ਨਾ ਲਾ ਜਾਏ।

ਹਰੇਕ ਪਿੰਡ, ਕਸਬੇ ਅਤੇ ਸ਼ਹਿਰ ਦੇ ਬਾਹਰ ਸੀਤਲਾ ਦਾ ਮੰਦਰ ਬਣਿਆ ਹੁੰਦਾ ਹੈ। ਪਿੰਡਾਂ ਵਿਚ ਤਾਂ ਪਿੰਡੋਂ ਬਾਹਰ ਕਿਸੇ ਨਿੱਕੀ ਜਿਹੀ ਛੱਪੜੀ ਦੇ ਕੰਢੇ ਕਿਸੇ ਮਲ੍ਹੇ ਜਿਹੇ ਨੂੰ ਹੀ ਪੂਜਣ-ਜੋਗ ਮਿੱਥ ਲੈਂਦੇ ਹਨ, ਜਾਂ ਇਕ ਨਿੱਕੀ ਜਿਹੀ ਮੰਦਰ-ਨੁਮਾ ਪੱਕੀ ਬੁਰਜੀ ਬਣਾ ਲੈਂਦੇ ਹਨ। ਉਸ ਛੱਪੜੀ ਤੋਂ ਮਿੱਟੀ (= ਰੱਖ) ਲਿਆ ਕੇ ਪਾਣੀ ਵਿਚ ਘੋਲ ਕੇ ਸੀਤਲਾ ਦੇ ਰੋਗੀ ਦੇ ਫਲ੍ਹਹਿਆਂ ਉਤੇ ਘਾਹ ਦੀਆਂ ਤਿੜ੍ਹਾਂ ਨਾਲ ਕਦੇ ਕਦੇ ਛਿੜਕ ਦੇਂਦੇ ਹਨ। ਬਸ ! ਇਹੀ ਹੈ ਦਵਾਈ ਜੋ ਹਿੰਦੂ ਅਨਪੜ੍ਹ ਜਨਾਨੀ ਵਰਤਣ ਦੀ ਆਗਿਆ ਦੇਂਦੀ ਹੈ। ਘਰ ਵਿਚ ਇਸ ਤੋਂ ਛੁੱਟ ਕਿਸੇ ਹੋਰ ਦਵਾਈ ਦਾ ਨਾਮ ਲੈਣਾ ਹੀ ਅਨਰਥ ਸਮਝਿਆ ਜਾਂਦਾ ਹੈ, ਕਿਉਂਕਿ ਉਹ ਮਾਤਾ ਦੀ ਕਰੋਪੀ ਦਾ ਕਾਰਨ ਬਣਦਾ ਹੈ।

ਜਦੋਂ ਮਰੀਜ਼ ਨੂੰ ਫਲ੍ਹਹੇ ਨਿਕਲ ਪੈਂਦੇ ਹਨ, ਤਾਂ ਉਸ ਨੂੰ ਮਾਤਾ ਰਾਣੀ (ਸੀਤਲਾ ਦੇਵੀ) ਦੀ ਪੂਜਾ ਵਾਸਤੇ ਜਨਾਨੀਆਂ ਲੈ ਜਾਂਦੀਆਂ ਹਨ। ਰਸਤੇ ਵਿਚ ਸਾਰੀ ਵਾਟ ਮਾਤਾ ਰਾਣੀ ਦੀ ਪ੍ਰਸੰਨਤਾ ਦੇ ਗੀਤ ਗਾਂਦੀਆਂ ਜਾਂਦੀਆਂ ਹਨ। ਉਥੇ ਅੱਪੜ ਕੇ ਬੱਚੇ ਨੂੰ ਪਰਦੱਖਣਾ ਕਰਾਂਦੀਆਂ ਹਨ, ਆਪ ਭੀ ਕਰਦੀਆਂ ਹਨ, ਮੌਲੀ ਮੱਖਣ ਮਿੱਠੀ ਰੋਟੀ ਆਦਿਕ ਭੇਟਾ ਧਰਦੀਆਂ ਹਨ। ਛੱਪੜੀ ਦੀ ਮਿੱਟੀ (ਮਾਤਾ ਦੀ 'ਰੱਖ')



ਘਰ ਲਿਆ ਕੇ ਪਾਣੀ ਵਿਚ ਘੋਲ ਕੇ ਘਾਹ ਦੀਆਂ ਤਿੜ੍ਹਾਂ ਨਾਲ ਹਰ ਰੋਜ਼ ਕਈ ਵਾਰੀ ਬੱਚੇ ਦੇ ਫਲੂਹਿਆਂ ਉੱਤੇ ਛਿੜਕਦੀਆਂ ਹਨ ।

ਚੀਚਕ ਆਮ ਤੌਰ ਤੇ ਫੱਗਣ ਚੇਤਰ ਵਿਚ ਫੁੱਟਦੀ ਹੈ । ਉਹਨੀਂ ਹੀ ਦਿਨੀਂ ਗੱਜਣ ਗੜ੍ਹਕਣ ਵਾਲੇ ਬੱਦਲ ਭੀ ਆ ਜਾਂਦੇ ਹਨ । ਕਿਤੇ ਮਾਤਾ ਗਣੀ ਦੇ ਕੰਨਾਂ ਵਿਚ ਬੱਦਲਾਂ ਦੇ ਗੜ੍ਹ-ਗੜ੍ਹ ਕਰਨ ਦੀ ਖਰ੍ਹਵੀ 'ਵਾਜ ਨ ਅੱਪੜੇ, ਅਤੇ ਮਾਤਾ ਕਿਤੇ ਗੁੱਸੇ ਨਾ ਹੋ ਜਾਏ, ਇਸ ਖਾਤਰ ਛੱਜ ਵਿਚ ਠੀਕਰੀਆਂ ਪਾ ਰਖਦੀਆਂ ਹਨ, ਜਦੋਂ ਬੱਦਲ ਗੱਜਣ, ਉਸ ਵੇਲੇ ਛੱਜ ਵਿਚਲੀਆਂ ਠੀਕਰੀਆਂ ਖੜਕਾਈਆਂ ਜਾਂਦੀਆਂ ਹਨ ।

ਅੰਮ੍ਰਿਤਸਰ ਸ਼ਹਿਰ ਭਾਵੇਂ ਸਤਿਗੁਰੂ ਜੀ ਨੇ ਆਪ ਹੀ ਵਸਾਇਆ ਸੀ, ਪਰ ਇਥੇ ਹਿੰਦੂ ਮੁਸਲਮਾਨ ਭੀ ਵਸਾਏ ਗਏ ਸਨ । ਹਰੇਕ ਨੂੰ ਆਪੋ ਆਪਣੇ ਧਰਮ ਅਨੁਸਾਰ ਤੁਰਨ ਦੀ ਪੂਰੀ ਖੁਲ੍ਹ ਸੀ । ਹਿੰਦੂ ਲੋਕਾਂ ਨੇ ਸ਼ਹਿਰੋਂ ਬਾਹਰ ਲੋਹਗੜ੍ਹ ਦਰਵਾਜ਼ੇ ਵਾਲੇ ਪਾਸੇ ਸੀਤਲਾ ਮੰਦਰ ਬਣਾਇਆ ਹੋਇਆ ਸੀ ।

ਜਿਸ ਸਤਿਗੁਰੂ ਪਾਤਸ਼ਾਹ ਜੀ ਨੇ ਦੁਖੀ ਲੋਕਾਂ ਦੇ ਦੁਖ-ਦਰਦ ਵੰਡਣ ਲਈ ਤਿੰਨ ਚਾਰ ਸਾਲਾਂ ਤੋਂ ਦਿਨ ਰਾਤ ਇਕ ਕੀਤਾ ਹੋਇਆ ਸੀ, ਉਸ ਨਾਲ ਲੋਕਾਂ ਦਾ ਦਿਲੀ ਪਿਆਰ ਬਣ ਜਾਣਾ ਇਕ ਸਾਧਾਰਨ ਕੁਦਰਤੀ ਗੱਲ ਸੀ । ਜਦੋਂ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਮਾਤਾ ਨਿਕਲੀ ਤਾਂ ਨਗਰ ਦੇ ਨਰ-ਨਾਰੀਆਂ ਸੁਰਤ ਲੈਣ ਆਉਣ ਲੱਗ ਪਏ । ਹਰੇਕ ਨੇ ਇਹੋ ਪ੍ਰੇਰਨਾ ਕੀਤੀ ਕਿ ਸੀਤਲਾ ਮੰਦਰ ਮੱਥਾ ਟਿਕਾ ਲਿਆਓ, ਅਤੇ ਮਾਤਾ ਦੀ ਰੱਖ ਲਿਆ ਕੇ ਪਿੰਡੇ ਉੱਤੇ ਛਿਣਕੋ । ਗੁਰੂ ਅਰਜਨ ਦੇਵ ਜੀ ਭਰਮੀ ਲੋਕਾਂ ਨੂੰ ਸਦਾ ਸਮਝਾਂਦੇ ਕਿ ਸੀਤਲਾ ਕੋਈ ਦੇਵੀ ਨਹੀਂ ਹੈ, ਇਹ ਇਕ ਬੀਮਾਰੀ ਹੈ । ਹਰੇਕ ਰੋਗ ਤੋਂ ਰੱਖਣ ਵਾਲਾ ਸਿਰਜਣਹਾਰ ਕਰਤਾਰ ਆਪ ਹੀ ਹੈ । ਦਵਾ ਦਾਰੂ ਕਰਨਾ ਗ੍ਰਿਹਸਤੀ ਦਾ ਫਰਜ਼ ਹੈ । ਜਦੋਂ ਪ੍ਰਭੂ ਦੀ ਮਿਹਰ ਹੁੰਦੀ ਹੈ,

ਦਵਾਈ ਕਾਟ ਕਰ ਦੇਂਦੀ ਹੈ ।

ਸਿੱਖਾਂ ਨੂੰ ਅੰਗਾਂਹ ਸਦਾ ਲਈ ਸੀਤਲਾ ਦੇ ਇਸ ਭਰਮ-ਵਹਿਮ ਤੋਂ ਬਚਾਣ ਲਈ ਸਤਿਗੁਰੂ ਜੀ ਨੇ ਕਈ ਸ਼ਬਦ ਭੀ ਲਿਖੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਗਏ ।

## ਅੱਠਵਾਂ ਕਾਂਡ

### ਆਦਿ ਬੀੜ-

ਹੁਣ ਤਕ ਹਰੇਕ ਗੁਰ-ਵਿਅਕਤੀ ਦੀ ਬਾਣੀ ਵੱਖਰੀ ਵੱਖਰੀ ਸੀ, ਹੈ ਸੀ ਉਵ ਰਾਗ-ਵਾਰ ਹੀ। ਗੁਰੂ ਨਾਨਕ ਦੇਵ ਜੀ ਨੇ ਕੀਰਤਨ ਨੂੰ ਪਰਮਾਤਮਾ ਵਿਚ ਪ੍ਰੀਤ ਜੋੜਨ ਦਾ ਸਭ ਤੋਂ ਸੌਖਾ ਰਸਤਾ ਦਸਿਆ ਅਤੇ ਸਾਰੀ ਉਮਰ ਵਿਚ ਇਸ ਰਸਤੇ ਉਤੇ ਚਲ ਕੇ ਵਿਖਾਇਆ ਸੀ। ਗੁਰਬਾਣੀ ਨੂੰ ਰਾਗ ਵਿਚ ਗਾਉਣਾ-ਗੁਰੂ ਆਸ਼ੇ ਅਨੁਸਾਰ ਇਸ ਦਾ ਨਾਮ ਕੀਰਤਨ ਹੈ। ਲੋਕ ਰਾਗ ਨੂੰ ਗੰਦੇ-ਮੰਦੇ ਗੀਤਾਂ ਵਿਚ ਵਰਤ ਵਰਤ ਕੇ ਸ਼ਰੀਫ਼ ਲੋਕਾਂ ਦੇ ਦਿਲਾਂ ਵਿਚ ਰਾਗ ਵਲੋਂ ਨਫਰਤ ਪੈਦਾ ਕਰ ਚੁਕੇ ਹੋਏ ਸਨ, ਤਾਹੀਏਂ ਮੁਸਲਮਾਨਾਂ ਨੇ ਤਾਂ ਇਸ ਨੂੰ ਮਕਰੂਹ ਹੀ ਕਹਿ ਦਿੱਤਾ ਸੀ। ਇਸ ਤਰ੍ਹਾਂ ਜਗਤ ਉਨ੍ਹਾਂ ਕੌਮਲ ਹੁਲਾਰਿਆਂ ਤੋਂ ਵਾਂਜਿਆ ਜਾ ਰਿਹਾ ਸੀ, ਜੋ ਰਾਗ ਦੀ ਬਰਕਤ ਨਾਲ ਇਨਸਾਨੀ ਦਿਲ ਵਿਚ ਪੈਦਾ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਮਨੁੱਖਤਾ ਵਿਚ ਬਹੁਤ ਪਰਧਾਨਤਾ ਦਿਤੀ। ਹੁਣ ਕੀਰਤਨ ਹੀ ਸਿੱਖਾਂ ਦੇ ਸਤਸੰਗਾਂ ਦੀ ਜਿੰਦ-ਜਾਨ ਹੈ।

ਰਾਗ ਦੀ ਇਸ ਪਰਧਾਨਤਾ ਨੂੰ ਕਾਇਮ ਰੱਖਣ ਲਈ ਗੁਰੂ ਅਰਜਨ ਸਾਹਿਬ ਨੇ ਸਭ ਗੁਰ-ਵਿਅਕਤੀਆਂ ਦੀ ਬਾਣੀ ਰਾਗਾਂ ਅਨੁਸਾਰ ਹੀ ਨਵੇਂ ਸਿਰਿਓਂ ਤਰਤੀਬ-ਵਾਰ ਕਰਨੀ ਸ਼ੁਰੂ ਕੀਤੀ। ਜਿਵੇਂ ਹਰੇਕ ਗੁਰ-ਵਿਅਕਤੀ ਦੀ ਸਾਰੀ ਬਾਣੀ ਪਹਿਲਾਂ ਵੱਖ-ਵੱਖ ਇਕੱਠੀ ਸੀ, ਇਸੇ ਤਰ੍ਹਾਂ ਹਰੇਕ ਭਗਤ ਦੀ ਬਾਣੀ ਭੀ ਵੱਖ-ਵੱਖ ਸੀ। ਇਸ ਨੂੰ ਭੀ ਸਤਿਗੁਰੂ ਜੀ ਨੇ ਰਾਗਾਂ ਅਨੁਸਾਰ ਹੀ ਆਪੋ ਆਪਣੇ

ਟਿਕਾਣੇ ਰੱਖ ਦਿਤਾ । ਕਵਿਤਾ ਦੇ ਦਿਸ਼ਟੀ-ਕੋਣ ਤੋਂ ਬਾਣੀ ਕਈ  
 ਕਿਸਮਾਂ ਦੇ ਕਾਵਿ-ਛੰਦਾਂ ਵਿਚ ਲਿਖੀ ਹੋਈ ਸੀ—ਸ਼ਬਦ, ਅਸ਼ਟਪਦੀਆਂ,  
 ਛੰਤ, ਵਾਰ, ਸਲੋਕ ਆਦਿਕ । ਹਰੇਕ ਰਾਗ ਵਿਚ ਹਰੇਕ  
 ਗੁਰ-ਵਿਅਕਤੀ ਦੇ ਪਹਿਲਾਂ ਸ਼ਬਦ ਇਕੱਠੇ ਕੀਤੇ ਗਏ, ਫਿਰ  
 ਅਸ਼ਟਪਦੀਆਂ, ਫਿਰ ਛੰਤ ਆਦਿਕ । ਇਹ ਕੰਮ ਕਾਫ਼ੀ ਮਿਹਨਤ ਦਾ  
 ਸੀ ਅਤੇ ਕਾਫ਼ੀ ਸਮਾਂ ਲੈਣ ਵਾਲਾ ਸੀ । ਸਿੱਖ-ਜਨਤਾ ਦੀ ਅਗਵਾਈ  
 ਦੀਆਂ ਬਾਕੀ ਜਿੰਮੇਵਾਰੀਆਂ ਭੀ ਰੋਜ਼ ਕਰਨੀਆਂ ਹੁੰਦੀਆਂ ਸਨ । ਜਦੋਂ  
 ਸਾਰੀ ਬਾਣੀ ਦੀ ਨਵੀਂ ਤਰਤੀਬ ਹੋ ਗਈ, ਤਾਂ ਸਤਿਗੁਰੂ ਜੀ ਨੇ ਇਸ  
 ਨੂੰ ਇਸ ਨਵੇਂ ਰੂਪ ਵਿਚ ਮੁੜ ਲਿਖਣ ਲਈ ਭਾਈ ਗੁਰਦਾਸ ਜੀ ਨੂੰ  
 ਆਗਿਆ ਕੀਤੀ । ਭਾਈ ਗੁਰਦਾਸ ਜੀ ਉਸ ਵੇਲੇ ਸਿੱਖਾਂ ਵਿਚ ਚੋਟੀ  
 ਦੇ ਉੱਘੇ ਵਿਦਵਾਨ ਸਨ । ਇਹ ਆਪ ਭੀ ਕਵੀ ਸਨ । ਪੰਜਾਬੀ  
 ਵਿਚ 'ਵਾਰਾਂ' ਅਤੇ ਬ੍ਰਜ-ਭਾਸ਼ਾ ਵਿਚ 'ਕਬਿਤ'—ਇਹਨਾਂ ਦੇ ਇਹ  
 ਦੋ ਪੁਸਤਕ ਸਿੱਖ-ਜਗਤ ਵਿਚ ਬੜੇ ਆਦਰ-ਸਤਿਕਾਰ ਨਾਲ ਪੜ੍ਹੇ ਜਾਂਦੇ  
 ਹਨ । ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਆਗਰੇ ਬਨਾਰਸ ਆਦਿਕ  
 ਵਲ ਸਿੱਖ-ਧਰਮ ਦਾ ਪਰਚਾਰ ਕਰਨ ਭੇਜਿਆ ਹੋਇਆ ਸੀ । ਭਾਈ  
 ਗੁਰਦਾਸ ਜੀ ਕਈ ਸਾਲ ਉਸ ਇਲਾਕੇ ਵਿਚ ਇਹ ਸੇਵਾ ਕਰਦੇ  
 ਰਹੇ ।

ਸਿੱਖ-ਇਤਿਹਾਸ ਲਿਖਦਾ ਹੈ ਕਿ ਸਾਰੀ ਬਾਣੀ ਨੂੰ ਮੌਜੂਦਾ  
 ਨਵੇਂ ਰੂਪ ਵਿਚ ਲਿਖਣ ਵਾਸਤੇ ਸ਼ਹਿਰੋਂ ਬਾਹਰ ਏਕਾਂਤ ਥਾਂ ਚੁਣਿਆ  
 ਗਿਆ, ਜਿਥੇ ਹੁਣ ਗੁਰਦੁਆਰਾ ਤੇ ਸਰੋਵਰ ਰਾਮਸਰ ਹੈ । ਗੁਰਬਾਣੀ  
 ਨੂੰ ਨਵਾਂ ਰੂਪ ਦੇਣ ਵੇਲੇ ਰਾਗਾਂ ਅਨੁਸਾਰ ਕਰਨ ਤੋਂ ਇਲਾਵਾ ਇਕ  
 ਹੋਰ ਤਬਦੀਲੀ ਭੀ ਕੀਤੀ ਗਈ ਸੀ । ਪਹਿਲਾਂ ਹਰੇਕ ਗੁਰ-ਵਿਅਕਤੀ  
 ਦੇ ਸਾਰੇ 'ਸਲੋਕਾਂ' ਦਾ ਸੰਗ੍ਰਹਿ ਇਕੋ ਥਾਂ ਸੀ । 'ਵਾਰਾਂ' ਸਿਰਫ  
 ਪਉੜੀਆਂ ਸਨ । ਗੁਰੂ ਅਰਜਨ ਦੇਵ ਜੀ ਨੇ ਇਹ ਸਲੋਕ 'ਵਾਰਾਂ' ਦੀ  
 ਹਰੇਕ ਪਉੜੀ ਦੇ ਨਾਲ ਘਟ ਤੋਂ ਘਟ ਦੋ ਦੋ ਦਰਜ ਕਰ ਦਿਤੇ, ਜਿਹੜੇ

ਸਲੋਕ ਫਿਰ ਭੀ ਵਧ ਰਹੇ, ਉਹ ਹਰੇਕ ਗੁਰ-ਵਿਅਕਤੀ ਦਾ ਵੱਖ-ਵੱਖ ਸੰਗ੍ਰਹਿ ਇਸ 'ਆਦਿ ਬੀੜ' ਦੇ ਅਖੀਰ ਤੇ ਦਰਜ ਕਰ ਦਿਤਾ ।

## ਪਹਿਲਾ ਪਰਕਾਸ਼-

ਚੰਦਮਾ ਦੇ ਹਿਸਾਬ ਸੰਮਤ ੧੬੬੧ ਦੀ ਭਾਦਰੋਂ ਵਦੀ ੧ ਸੀ, ਭਾਵ, ਪੂਰਨਮਾਸ਼ੀ ਤੋਂ ਅਗਲਾ ਦਿਨ ਸੀ, ਜਦੋਂ ਭਾਈ ਗੁਰਦਾਸ ਜੀ ਨੇ ਸਾਰੀ ਬਾਣੀ ਦਾ ਉਤਾਰਾ ਖਤਮ ਕੀਤਾ, ਅਤੇ ਫਿਰ ਬਾਣੀ ਦਾ ਤਤਕਰਾ ਲਿਖਣਾ ਸ਼ੁਰੂ ਕੀਤਾ । ਇਹ ਗੱਲ ਉਹਨਾਂ ਨੇ ਤਤਕਰੇ ਦੇ ਸ਼ੁਰੂ ਵਿਚ ਇਉਂ ਲਿਖੀ ਹੈ—“ਸੂਚੀ-ਪੜ੍ਹ ਪੋਥੀ ਦਾ, ਤਤਕਰਾ ਰਾਗਾਂ ਕਾ, ਸੰਮਤ ੧੬੬੧ ਮਿਤੀ ਭਾਦਉ ਵਦੀ ਏਕਮ ੧ ਪੋਥੀ ਲਿਖਿ ਪਹੁੰਚੇ” । ਇਸ ਦਾ ਭਾਵ ਇਹ ਹੈ ਕਿ ਸਾਰੀ 'ਬੀੜ' ਦੀ ਲਿਖਾਈ ਮੁਕਾ ਕੇ ਭਾਈ ਗੁਰਦਾਸ ਜੀ ਸੰਮਤ ੧੬੬੧ ਭਾਦਰੋਂ ਵਦੀ ੧ ਨੂੰ ਤਤਕਰੇ ਤੇ ਪਹੁੰਚੇ ਸਨ ।

ਭਾਈ ਗੁਰਦਾਸ ਜੀ ਦੇ ਹੱਥਾਂ ਦੀ ਲਿਖੀ 'ਬੀੜ' ਦੇ ੯੭੪ ਪੱਕੇ ਪੱਤਰੇ (ਵਰਕੇ) ਹਨ । ਤਤਕਰਾ ਲਿਖਣ ਵੇਲੇ ਹਰੇਕ ਸ਼ਬਦ ਦੀ ਪਹਿਲੀ ਤੁਕ ਲਿਖ ਕੇ ਉਸ ਦੇ ਸਾਹਮਣੇ ਪੱਤਰੇ ਦਾ ਨੰਬਰ ਦਰਜ ਕਰਨਾ ਸੀ । ਇਹ ਸਾਰਾ ਕੰਮ ਕਾਫ਼ੀ ਮਿਹਨਤ ਦਾ ਸੀ । ਇਸ ਉੱਤੇ ਕਈ ਦਿਨ ਲਗਣੇ ਸਨ । ਫਿਰ ਤਤਕਰੇ ਸਮੇਤ ਇਸ 'ਬੀੜ' ਦੀ ਜਿਲਦ ਬੱਝਣੀ ਸੀ । ਜਿਲਦ ਸੁਕਾਣ ਲਈ ਭੀ ਇਕ ਦੋ ਦਿਨ ਚਾਹੀਦੇ ਸਨ । ਇਹ ਸਾਰਾ ਕੰਮ ਭਾਦਰੋਂ ਵਦੀ ੧੫ ਤਕ ਮੁਕਾਇਆ ਗਿਆ, ਪੰਦਰ੍ਹਾਂ ਦਿਨਾਂ ਵਿਚ । ਅਗਲੇ ਦਿਨ ਭਾਦਰੋਂ ਸੁਦੀ ੧ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਸ 'ਆਦਿ ਬੀੜ' ਦਾ ਪਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਗਿਆ । ਬਾਬਾ ਬੁੱਢਾ ਜੀ ਗ੍ਰੰਥੀ ਬਣਾਏ । ਉਸ ਸ਼ੁਭ ਦਿਹਾੜੇ ਦੀ ਯਾਦ ਅਜ ਤਕ ਸ੍ਰੀ ਦਰਬਾਰ-ਸਾਹਿਬ ਵਿਚ ਮਨਾਈ ਜਾਂਦੀ ਹੈ । ਭਾਦਰੋਂ ਸੁਦੀ ੧ ਹਰ ਸਾਲ ਬੜਾ ਉਤਸ਼ਾਹ ਕੀਤਾ ਜਾਂਦਾ ਹੈ ।

ਸਿੱਖ ਇਤਿਹਾਸ ਨੇ ਉੱਘੜ ਕੇ ਇਹ ਨਹੀਂ ਦੱਸਿਆ ਕਿ 'ਆਦਿ ਬੀੜ' ਦੀ ਸਾਰੀ ਬਾਣੀ ਭਾਈ ਗੁਰਦਾਸ ਜੀ ਨੇ ਕਿਤਨੇ ਚਿਰ ਵਿਚ ਲਿਖੀ। ਪਰ 'ਬੀੜ' ਦੇ ਆਕਾਰ ਨੂੰ ਵੇਖ ਕੇ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਭਾਈ ਸਾਹਿਬ ਨੇ ਲਿਖਣ ਦੀ ਇਹ ਮਿਹਨਤ ਡੇਢ ਕੁ ਸਾਲ ਕੀਤੀ ਹੋਵੇਗੀ।

### ਭਾਈ ਬੰਨੋ ਵਾਲੀ ਬੀੜ—

ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤਕ ਹਰੇਕ ਗੁਰ-ਵਿਅਕਤੀ ਗੁਰਮਤਿ ਦਾ ਪਰਚਾਰ ਗੁਰਬਾਣੀ ਦੀ ਰਾਹੀਂ ਹੀ ਕਰਦੇ ਰਹੇ। ਹੋਰ ਕੋਈ ਤਰੀਕਾ ਹੋ ਹੀ ਨਹੀਂ ਸਕਦਾ ਸੀ। ਦੂਰ ਦੂਰ ਇਲਾਕਿਆਂ ਵਿਚ ਜਿਹੜੀਆਂ "ਮੰਜੀਆਂ" ਥਾਪੀਆਂ ਗਈਆਂ, ਜਿਹੜੇ 'ਮਸੰਦ' ਭੇਜੇ ਗਏ, ਉਹ ਭੀ ਛੋਟੇ ਮੋਟੇ ਗੁਟਕੇ ਪੋਥੀਆਂ ਲਿਖ ਕੇ ਆਪਣੇ ਨਾਲ ਲੈ ਜਾਂਦੇ ਸਨ। ਉਹ ਸਮਾ ਛਾਪੇ-ਖਾਨਿਆਂ ਦਾ ਅਜੇ ਹੈ ਹੀ ਨਹੀਂ ਸੀ। ਹੱਥੀਂ ਹੀ ਉਤਾਰੇ ਕਰਨੇ ਹੁੰਦੇ ਸਨ। ਉਸ ਵੇਲੇ ਦੀਆਂ ਲਿਖੀਆਂ ਪੋਥੀਆਂ ਦੂਰ ਦੂਰ ਤਕ ਸਾਰੇ ਭਾਰਤ ਵਿਚ ਅਨੇਕਾਂ ਸਿਖ-ਘਰਾਣਿਆਂ ਵਿਚ ਹੁਣ ਤਕ ਮੌਜੂਦ ਹਨ।

ਗੁਰੂ ਅਰਜਨ ਸਾਹਿਬ ਨੇ ਸਾਰੇ ਗੁਰ-ਵਿਅਕਤੀਆਂ ਦੀ ਬਾਣੀ ਅਤੇ ਭਗਤ ਬਾਣੀ ਇਕ 'ਬੀੜ' ਵਿਚ ਇਕੱਠੀ ਲਿਖਾ ਲਈ। ਇਸ ਸਮੁੱਚੀ ਬਾਣੀ ਦਾ ਪਰਚਾਰ ਦੂਰ-ਦੁਰੇਡੇ ਥਾਈਂ ਸਾਰੀ ਸਿੱਖ-ਜਨਤਾ ਵਿਚ ਤਦੋਂ ਹੀ ਹੋ ਸਕਦਾ ਸੀ, ਜੇ ਇਸ ਸਾਰੀ 'ਬੀੜ' ਦੇ ਹੋਰ ਉਤਾਰੇ ਕੀਤੇ ਜਾਣ। ਭਾਦਰੋਂ ਸੁਦੀ ੧ ਨੂੰ 'ਆਦਿ ਬੀੜ' ਦਾ ਪਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਜਾਣਾ ਸੀ। ਪਰਕਾਸ਼ ਕਰਨ ਤੋਂ ਪਿਛੋਂ ਇਸ ਤੋਂ ਉਤਾਰਾ ਕੀਤਾ ਜਾਣਾ ਅਸੰਭਵ ਸੀ। ਜਦੋਂ ਭਾਈ ਗੁਰਦਾਸ ਜੀ 'ਆਦਿ ਬੀੜ' ਲਿਖ ਰਹੇ ਸਨ, ਉਸ ਵੇਲੇ ਭੀ ਨਾਲ-ਨਾਲ ਦੂਜਾ ਉਤਾਰਾ ਕਰਨਾ ਔਖੀ ਗੱਲ ਸੀ। ਜਦੋਂ ਥੋੜੀ ਕੁ ਬਾਣੀ

ਲਿਖਣੀ ਰਹਿ ਗਈ ਤਾਂ ਗੁਰੂ ਅਰਜਨ ਸਾਹਿਬ ਨੇ ਦੂਜੇ ਉਤਾਰੇ ਵਾਸਤੇ ਬਹੁਤੇ ਲਿਖਾਰੀ ਲਾ ਦਿਤੇ । ਉਹਨਾਂ ਦੇ ਕੰਮ ਦੀ ਨਿਗਰਾਨੀ ਵਾਸਤੇ ਜ਼ਿਲਾ ਗੁਜਰਾਤ ਦੇ ਪਿੰਡ ਮਾਂਗਟ ਦੇ ਰਹਿਣ ਵਾਲੇ ਸਿੱਖ ਭਾਈ ਬੰਨੋ ਦੀ ਸੇਵਾ ਲਾਈ ਸੀ । ਸਿੱਖ-ਇਤਿਹਾਸ ਉਹਨਾਂ ਲਿਖਾਰੀਆਂ ਦੀ ਗਿਣਤੀ ੧੨ ਦਸਦਾ ਹੈ । ਜਿਵੇਂ ਫ਼ਾਰਸੀ ਆਦਿਕ ਦੀਆਂ ਕਿਤਾਬਾਂ ਲਿਖਣ ਦੇ ਕੰਮ ਨੂੰ ਅਨੇਕਾਂ ਕਾਤਬਾਂ ਨੇ ਆਪਣੀ ਆਜੀਵਕਾ ਦਾ ਵਸੀਲਾ ਬਣਾਇਆ ਹੋਇਆ ਸੀ, ਉਵੇਂ ਹੀ ਬਾਣੀ ਦੇ ਸੁੰਦਰ ਗੁਟਕੇ ਤੇ ਪੌਥੀਆਂ ਲਿਖਣ ਦਾ ਕੰਮ ਭੀ ਕਈ ਕਾਤਬ (ਲਿਖਾਰੀ) ਕਰਿਆ ਕਰਦੇ ਸਨ ।

### ਉਤਾਰਾ ਕਿਵੇਂ ਹੋਇਆ ?

ਜਦੋਂ ਭਾਈ ਗੁਰਦਾਸ ਜੀ ਨੇ 'ਆਦਿ ਬੀੜ' ਲਿਖਣੀ ਸ਼ੁਰੂ ਕੀਤੀ ਸੀ, ਉਹ ਆਪਣੇ ਸਾਹਮਣੇ ਪਏ ਹਰੇਕ 'ਰਾਗ' ਦੀ ਸਮੁੱਚੀ ਬਾਣੀ ਦਾ ਅੰਦਾਜ਼ਾ ਲਾ ਕੇ ਕੋਰੇ ਵਰਕਿਆਂ ਦੀ ਇਕ ਥੱਬੀ (ਜੁਜ਼) ਸੀਉਂ ਲੈਂਦੇ ਸਨ । ਇਹ ਜਾਂਚ ਲੈਂਦੇ ਸਨ ਕਿ ਵਰਕੇ ਘਟਣ ਨਾ, ਵਧ ਜਾਣ ਵਿਚ ਕੋਈ ਹਰਜ ਨਹੀਂ । ਇਸ ਤਰ੍ਹਾਂ ਛੋਟੇ ਵੱਡੇ ਆਕਾਰ ਦੀਆਂ ਥੱਬੀਆਂ (ਜੁਜ਼ਾਂ) ਬਣਦੀਆਂ ਗਈਆਂ । ਹਰੇਕ ਥੱਬੀ ਦੇ ਅਖੀਰ ਤੇ ਕਈ ਵਰਕੇ ਬਚ ਜਾਂਦੇ ਰਹੇ, ਉਹ ਕੋਰੇ ਹੀ ਛੱਡੇ ਗਏ । ਭਾਈ ਬੰਨੋ ਜੀ ਦੀ ਨਿਗਰਾਨੀ ਵਿਚ ਦੂਜਾ ਉਤਾਰਾ ਕਰਾਣ ਲਈ ਸਤਿਗੁਰੂ ਜੀ ਨੇ ਉਹ ਥੱਬੀਆਂ ਉਹਨਾਂ ੧੨ ਕਾਤਬਾਂ ਵਿਚ ਵੰਡ ਦਿਤੀਆਂ । ਜਿਹੜਾ ਕੰਮ ਭਾਈ ਗੁਰਦਾਸ ਜੀ ਨੇ ਡੇਢ ਸਾਲ ਵਿਚ ਕੀਤਾ, ਇਹ ਬਾਰ੍ਹਾਂ ਕਾਤਬ ਰਲ ਕੇ ਡੇਢ ਮਹੀਨੇ ਵਿਚ ਮੁਕਾ ਸਕੇ ।

### ਭਾਈ ਬੰਨੋ ਦੀ ਨਿਗਰਾਨੀ ਕਿਉਂ ?

ਭਾਈ ਗੁਰਦਾਸ ਜੀ ਅਜੇ 'ਆਦਿ ਬੀੜ' ਦਾ ਅਖੀਰਲਾ ਹਿੱਸਾ

ਲਿਖ ਰਹੇ ਸਨ । ਫਿਰ ਉਹਨਾਂ ਤਤਕਰਾ ਭੀ ਲਿਖਣਾ ਸੀ । ਨਵੇਂ ਲਾਏ ੧੨ ਕਾਤਬਾਂ ਦੀ ਨਿਗਰਾਨੀ ਉਹਨਾਂ ਦੇ ਜ਼ਿਮੇ ਨਹੀਂ ਲੱਗ ਸਕਦੀ ਸੀ । ਮਾਂਗਟ ਵਾਲੇ ਭਾਈ ਬੰਨੋ ਜੀ ਨੂੰ ਇਹ ਕੰਮ ਸੌਂਪਿਆ ਗਿਆ ।

## ਖਾਰੀ ਬੀੜ-

ਜਿਸ ਕਸਬੇ ਦਾ ਨਾਮ ਅੱਜ ਕਲ੍ਹ ਮਾਂਗਟ ਹੈ, ਉਸ ਦਾ ਪਹਿਲਾ ਨਾਮ 'ਖਾਰਾ' ਸੀ । ਬੜੇ ਨੇੜੇ ਦੇ ਸਮੇਂ ਤਕ 'ਖਾਰਾ' ਨਾਮ ਹੀ ਪ੍ਰਸਿਧ ਸੀ । ਉਥੋਂ ਦੀ ਸੰਗਤ ਦਾ ਨਾਮ 'ਖਾਰੇ ਦੀ ਸੰਗਤ' ਸੀ । ਭਾਈ ਬੰਨੋ ਜੀ ਦੀ ਸੰਤਾਨ ਵਿਚ ਕਈ ਸੱਜਣਾਂ ਪਾਸ ਗੁਰੂ ਸਾਹਿਬਾਨ ਦੇ ਹੁਕਮਨਾਮੇ ਹੁਣ ਤਕ ਮੌਜੂਦ ਹਨ । ਉਹਨਾਂ ਵਿਚ ਉਥੋਂ ਦੀ ਸੰਗਤ ਨੂੰ 'ਖਾਰੇ ਦੀ ਸੰਗਤ' ਲਫਜ਼ਾਂ ਨਾਲ ਹੀ ਸੰਬੋਧਨ ਕੀਤਾ ਹੋਇਆ ਹੈ । ਸਹਿਜੇ ਸਹਿਜੇ ਨਾਮ 'ਖਾਰਾ ਮਾਂਗਟ' ਪੈ ਗਿਆ । ਫਿਰ ਨਿਰਾ 'ਮਾਂਗਟ' ਰਹਿ ਗਿਆ । ਅਸਲ ਗੱਲ ਇਹ ਸੀ ਕਿ ਉਥੋਂ ਦੇ ਜੱਟਾਂ ਦੀ ਗੋਤ ਦਾ ਨਾਮ 'ਖਾਰਾ' ਪਰਸਿੱਧ ਹੋ ਚੁਕਿਆ ਹੋਇਆ ਸੀ, ਉਥੋਂ ਹੀ ਕਸਬੇ ਦਾ ਨਾਮ 'ਖਾਰਾ' ਪਿਆ ਸੀ । 'ਖਾਰਾ-ਮਾਂਗਟ' ਦੇ ਰਹਿਣ ਵਾਲੇ ਭਾਈ ਬੰਨੋ ਦੀ ਨਿਗਰਾਨੀ ਵਿਚ ਦੂਜਾ ਉਤਾਰਾ ਹੋਇਆ ਸੀ, ਉਸ 'ਬੀੜ' ਦਾ ਨਾਮ ਭੀ, 'ਖਾਰੇ ਦੀ ਬੀੜ' ਪੈ ਗਿਆ ਸੀ; ਫਿਰ ਸਹਿਜੇ ਸਹਿਜੇ 'ਖਾਰੀ ਬੀੜ' ਹੋ ਗਿਆ ।

ਅਸੀਂ ਵੇਖ ਆਏ ਹਾਂ ਕਿ 'ਆਦਿ ਬੀੜ' ਦੀ ਸਾਰੀ ਲਿਖਾਈ ਭਾਦਰੋਂ ਵਦੀ ੧ ਨੂੰ ਮੁੱਕ ਕੇ ਉਸ ਦਾ ਪਰਕਾਸ਼ ਭਾਦਰੋਂ ਸੁਦੀ ੧ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਹੋ ਗਿਆ ਸੀ । ਭਾਈ ਬੰਨੋ ਦੀ ਨਿਗਰਾਨੀ ਵਿਚ ਲਿਖਾਈ ਗਈ ਬੀੜ ਵਾਲਾ ਉਤਾਰਾ ਅੱਸੂ ਵਦੀ ੧ ਨੂੰ ਖਤਮ ਹੋਇਆ ਸੀ, ਅਤੇ ਫਿਰ ਉਸ ਦਾ ਤਤਕਰਾ ਲਿਖਿਆ ਗਿਆ ਸੀ । ਇਹ ਤਰੀਕ ਉਸ 'ਬੀੜ' ਦੇ ਸ਼ੁਰੂ ਵਿਚ ਲਿਖੀ ਹੋਈ ਹੈ ।

‡ ਜੀ. ਬੀ. ਸਿੰਘ ਦੀ ਪੁਸਤਕ 'ਪ੍ਰਾਚੀਨ ਬੀੜ' ।



## ਹੋਰ ਉਤਾਰੇ—

ਭਾਈ ਬੰਨੋ ਗੁਰੂ ਅਰਜਨ ਸਾਹਿਬ ਦੀ ਆਗਿਆ ਅਨੁਸਾਰ ਇਹ 'ਬੀੜ' ਆਪਣੇ ਪਿੰਡ ਮਾਂਗਟ (ਜ਼ਿਲਾ ਗੁਜਰਾਤ) ਲੈ ਗਿਆ। ਜਿਵੇਂ ਪਹਿਲਾਂ ਬਾਣੀ ਦੇ ਗੁਟਕੇ ਤੇ ਪੋਥੀਆਂ ਸਤਿਗੁਰੂ ਜੀ ਦੀ ਹਦਾਇਤ ਅਨੁਸਾਰ ਉਤਾਰਾ ਕੀਤੇ ਜਾਂਦੇ ਸਨ, ਅਤੇ ਮਸੰਦ ਉਹਨਾਂ ਦੀ ਰਾਹੀਂ ਦੂਰ-ਦੁਰੇਡੇ ਇਲਾਕਿਆਂ ਵਿਚ ਗੁਰਮਤਿ ਦਾ ਪਰਚਾਰ ਕਰਦੇ ਸਨ, ਹੁਣ ਇਸ ਗੱਲ ਵਲ ਭੀ ਧਿਆਨ ਦਿੱਤਾ ਗਿਆ ਕਿ ਸਾਰੀ 'ਬੀੜ' ਦੇ ਉਤਾਰੇ ਭੀ ਕੀਤੇ ਜਾਣ। ਪਰ ਸਾਰੀ ਬੀੜ ਦਾ ਉਤਾਰਾ ਬਹੁਤ ਲੰਮਾ ਵਕਤ ਮੰਗਦਾ ਸੀ। ਫਿਰ ਭੀ ਚੂੰਕਿ ਗੁਰਮੁਖੀ ਲਿਖਣ ਵਾਲੇ ਕਾਤਬ ਬਖੇਰੇ ਬਣ ਚੁਕੇ ਸਨ, ਸਿੱਖ ਕੌਮ ਦੀ ਦਿਲ-ਚਸਪੀ ਇਸ ਪਾਸੇ ਦਿਨੋ-ਦਿਨ ਵਧਦੀ ਗਈ। ਮਾਂਗਟ ਤੋਂ ਪਿਛੋਂ ਹੋਰ ਪਹਿਲੇ ਉਤਾਰੇ ਮਾਂਗਟ ਦੇ ਇਲਾਕੇ ਵਿਚ ਹੀ ਹੋ ਸਕਦੇ ਸਨ। ਗੁਰੂ ਅਰਜਨ ਦੇਵ ਜੀ ਦੀ ਹਯਾਤੀ ਵਿਚ ਹੀ ਮਾਂਗਟ ਤੋਂ ਹੋਰ ਉਤਾਰੇ ਹੋਣੇ ਸ਼ੁਰੂ ਹੋ ਗਏ। ਬੋਹਤ (ਤਸੀਲ ਫਾਲੀਆਂ), ਪਿੰਡੀ ਲਾਲਾ, ਅਤੇ ਵਾਸੂ—ਇਹ ਕਸਬੇ ਜ਼ਿਲਾ ਗੁਜਰਾਤ ਵਿਚ ਹਨ। ਪਹਿਲੇ ਉਤਾਰੇ ਇਹਨਾਂ ਕਸਬਿਆਂ ਵਿਚ ਹੀ ਰਖੇ ਗਏ।

## ਫਾਲਤੂ ਨਕਲੀ ਬਾਣੀਆਂ—

ਅੱਜ ਕਲ੍ਹ ਭਾਈ ਬੰਨੋ ਵਾਲੀ ਬੀੜ ਅਤੇ ਕੁਝ ਕੁ ਹੋਰ ਲਿਖਤੀ ਬੀੜਾਂ ਦੇ ਅਖੀਰ ਵਿਚ ਗੁਰੂ ਨਾਨਕ ਦੇਵ ਜੀ ਦੇ ਨਾਮ ਹੇਠ ਕੁਝ ਨਕਲੀ ਬਾਣੀਆਂ ਦਰਜ ਮਿਲਦੀਆਂ ਹਨ। ਸਾਰੰਗ ਅਤੇ ਮਾਰੂ ਰਾਗ ਵਿਚ ਭੀ ਰਤਾ ਕੁ ਹੱਥ-ਫੇਰੀ ਕੀਤੀ ਮਿਲਦੀ ਹੈ। ਸਿੱਖ-ਧਰਮ ਦੇ ਵਿਰੁੱਧ ਇਹ ਇਕ ਲੰਮੀ ਗੱਦ ਦਾ ਨਤੀਜਾ ਹਨ। ਜੋ ਸੱਜਣ ਇਸ ਨੂੰ ਸਮਝਣਾ ਚਾਹੁਣ, ਉਹ ਮੇਰੀ ਕਿਤਾਬ "ਆਦਿ ਬੀੜ ਬਾਰੇ" ਪੜ੍ਹਨ।

## ਨੈਵਾਂ ਕਾਂਡ

### ਗੁਰੂ ਅਰਜਨ ਸਾਹਿਬ ਦੇ ਵਿਰੋਧੀ—

ਅਸੀਂ ਪਿਛੇ ਵੇਖ ਆਏ ਹਾਂ ਕਿ ਜਦੋਂ ਤੋਂ ਗੋਇੰਦਵਾਲ ਵਿਚ ਜਾਤਿ-ਅਭਿਮਾਨੀ ਬ੍ਰਾਹਮਣ ਖੱਤ੍ਰੀਆਂ ਅਤੇ ਉਹਨਾਂ ਦੇ ਬਣੇ ਸਾਥੀ-ਖੋਜਿਆਂ ਨੇ ਗੁਰੂ ਕੇ ਲੰਗਰ ਦੀ ਸਮ-ਦ੍ਰਿਸ਼ਟਤਾ ਤੋਂ ਖਿੱਝ ਕੇ ਸਿੱਖ-ਧਰਮ ਦੀ ਵਿਰੋਧਤਾ ਸ਼ੁਰੂ ਕੀਤੀ, ਉਹ ਵਿਰੋਧਤਾ ਸਹਿਜੇ ਸਹਿਜੇ ਜੜ੍ਹਾਂ ਫੜਦੀ ਗਈ। ਸਾਹੀ ਦਰਬਾਰ ਦੇ ਕਈ ਕਰਮਚਾਰੀ ਭੀ ਇਸ ਵਿਚ ਦਿਲ-ਚਸਪੀ ਲੈਣ ਲੱਗ ਪਏ ਸਨ। ਅਕਬਰ ਦਾ ਮੂੰਹ-ਲੱਗ ਬੀਰਬਲ ਤਾਂ ਜਦ ਕਦੇ ਸਬੱਬ ਬਣਦਾ ਸੀ, ਅਕਬਰ ਦੇ ਕੰਨ ਭਰਦਾ ਹੀ ਰਹਿੰਦਾ ਸੀ। ਪਰ ਅਕਬਰ ਬੜਾ ਸਿਆਣਾ ਨੀਤੀਵਾਨ ਸੀ, ਉਹ ਗੁਰੂ-ਘਰ ਦੇ ਵਿਰੁੱਧ ਸੁਣੀਆਂ ਸ਼ਿਕਾਇਤਾਂ ਨੂੰ ਸਦਾ ਅਣ-ਸੁਣੀਆਂ ਕਰਦਾ ਰਿਹਾ। ਗੁਰੂ ਅਮਰਦਾਸ ਜੀ ਦੇ ਲੰਗਰ ਵਿਚ ਉਸ ਨੇ ਆਪ ਜਾ ਕੇ ਵੇਖ ਲਿਆ ਸੀ ਕਿ ਹਰੇਕ ਮੱਤ ਅਤੇ ਸ਼੍ਰੇਣੀ ਦੀ ਮਨੁੱਖਤਾ ਦਾ ਸਤਕਾਰ ਕੀਤਾ ਜਾਂਦਾ ਸੀ। ਗੁਰੂ ਅਮਰਦਾਸ ਜੀ ਦੇ ਭੇਜੇ (ਗੁਰੂ) ਰਾਮਦਾਸ ਜੀ ਨੂੰ ਉਹ ਪਹਿਲਾਂ ਹੀ ਲਾਹੌਰ ਮਿਲ ਕੇ ਉਹਨਾਂ ਦੇ ਗੁਣਾਂ ਅਤੇ ਜੀਵਨ ਵਲੋਂ ਤਸੱਲੀ ਕਰ ਚੁਕਿਆ ਹੋਇਆ ਸੀ। ਜਦੋਂ ਪੰਜਾਬ ਵਿਚ ਤਿੰਨ-ਸਾਲਾ ਕਾਲ ਪਿਆ, ਤੇ ਅਕਬਰ ਆਗਰੇ ਤੋਂ ਲਾਹੌਰ ਆ ਗਿਆ, ਉਦੋਂ ਭੀ ਉਹ ਸੁਣ ਵੇਖ ਰਿਹਾ ਸੀ ਕਿ ਗੁਰੂ ਅਰਜਨ ਸਾਹਿਬ ਨੇ ਮਾਝੇ ਦੇ ਪਿੰਡ ਪਿੰਡ ਵਿਚ ਜਾ ਕੇ ਕਾਲ-ਪੀੜਤ ਲੋਕਾਂ ਦੀ ਸਹਾਇਤਾ ਤੇ ਸਹੀ ਅਗਵਾਈ ਕੀਤੀ ਸੀ। ਜਦੋਂ ਕਾਲ ਦੀ ਪਿੱਛ-ਲੱਗ ਮਰੀ ਦੇ ਕਾਰਨ ਮੁਰਦਿਆਂ ਨਾਲ ਲਾਹੌਰ ਦੀਆਂ ਗਲੀਆਂ ਤੇ

ਬਾਜ਼ਾਰ ਤਰੱਕ ਉਠੇ ਸਨ, ਉਦੋਂ ਦਾ ਭੀ ਅਕਬਰ ਨੂੰ ਪਤਾ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਉਥੇ ਅੱਠ ਮਹੀਨੇ ਰਹਿ ਕੇ ਦੁਖੀ ਬੰਦਿਆਂ ਦਾ ਦੁੱਖ ਹੌਲਾ ਕਰਨ ਲਈ ਦਿਨ ਰਾਤ ਇਕ ਕੀਤਾ ਹੋਇਆ ਸੀ।

੧੫੯੮ ਦੇ ਅਖੀਰ ਵਿਚ ਪੰਜਾਬ ਤੋਂ ਆਗਰੇ ਵਲ ਜਾ ਕੇ ਅਕਬਰ ਮੁੜ ਪੰਜਾਬ ਨਹੀਂ ਆਇਆ। ਉਸ ਦੇ ਜੀਉਂਦਿਆਂ ਸਿੱਖ-ਧਰਮ ਦੇ ਵਿਰੋਧੀ ਸਿਰ ਨਾ ਚੁੱਕ ਸਕੇ, ਪਰ ਈਰਖਾ ਦੀ ਅੱਗ ਅੰਦਰੋ-ਅੰਦਰ ਧੁਖਦੀ ਰਹੀ। ਧੁਖਦੀ ਰਹਿਣੀ ਹੈ ਸੀ ਭੀ ਕੁਦਰਤੀ। ਬਾਬਾ ਪ੍ਰਿਥੀ ਚੰਦ ਜੀ ਇਸ ਅੱਗ ਨੂੰ ਧੁਖਦੇ ਰੱਖਣ ਲਈ ਹਰ ਸੰਭਵ ਜਤਨ ਕਰਦੇ ਰਹਿੰਦੇ ਸਨ।

ਪਿਛੇ ਵੇਖ ਚੁਕੇ ਹਾਂ ਕਿ ਜਦੋਂ ਲਾਹੌਰ ਵਿਚ ਕਾਲ ਤੇ ਮਰੀ ਦੇ ਕਾਰਨ ਲੋਕ ਬਹੁਤ ਦੁਖੀ ਸਨ, ਈਸਾਈ ਪਾਦਰੀਆਂ ਨੇ ਇਥੇ ਆ ਕੇ ਯਤੀਮਖਾਨੇ ਖੋਲ੍ਹੇ ਸਨ। ਇਹ ਈਸਾਈ ਪਾਦਰੀ ਯੂਰਪ ਦੇ ਮੁਲਕ ਪੁਰਤਗਾਲ ਵਿਚੋਂ ਆਏ ਹੋਏ ਸਨ, ਭਾਰਤ ਦੇ ਪੱਛਮੀ ਸਮੁੰਦਰੀ ਕੰਢੇ ਉਤੇ ਗੋਆ ਵਿਚ ਪੁਰਤਗੇਜ਼ਾਂ ਨੇ ਆਪਣੀ ਬਸਤੀ ਕਾਇਮ ਕੀਤੀ ਹੋਈ ਸੀ। ਮਿਲ-ਮਿਲਾ ਕੇ ਇਹਨਾਂ ਪਾਦਰੀਆਂ ਨੇ ਅਕਬਰ ਪਾਸੋਂ ਇਹ ਸ਼ਾਹੀ ਲਿਖਤ ਭੀ ਲੈ ਲਈ ਹੋਈ ਸੀ ਕਿ ਜੇ ਕੋਈ ਮੁਸਲਮਾਨ ਦੀਨ ਛੱਡਣਾ ਚਾਹੇ ਤਾਂ ਉਸ ਦੇ ਰਾਹ ਵਿਚ ਕੋਈ ਸਰਕਾਰੀ ਰੁਕਾਵਟ ਨਾ ਹੋਵੇ। ਬ੍ਰਾਹਮਣਾਂ ਦੀ ਜਾਤਿ-ਅਭਿਮਾਨ ਦੀ ਕੁਟਿਲ ਨੀਤੀ ਦੇ ਕਾਰਨ ਨੀਵੀਂ ਜਾਤਿ ਵਾਲਿਆਂ ਦੇ ਸਾਹਮਣੇ ਜੋ ਇਸਲਾਮ ਦਾ ਸੋਹਣਾ ਝਲਕਾਰਾ ਪਹਿਲਾਂ ਵੱਜਾ ਸੀ, ਉਸ ਝਲਕਾਰਾ ਹੁਣ ਤਕ ਮੁਸਲਮਾਨ ਹਾਕਮਾਂ ਦੀਆਂ ਬਦ-ਕਾਰੀਆਂ ਤੇ ਅੱਤਿਆਚਾਰਾਂ ਦੇ ਕਾਰਨ ਮੱਠਾ ਪੈ ਚੁਕਾ ਸੀ। ਹਿੰਦੂ ਤੋਂ ਮੁਸਲਮਾਨ ਬਣੇ ਕਈ ਬੰਦੇ ਈਸਾਈ ਮੱਤ ਨੂੰ ਪਸੰਦ ਕਰਨ ਲੱਗ ਪਏ ਸਨ। ਕਈ ਘਰਾਣੇ ਗੁਰੂ ਘਰ ਵਲ ਭੀ ਖਿਚੇ ਜਾ ਚੁਕੇ ਸਨ। ਕਾਜ਼ੀ ਮੁਲਾਣੇ ਲੋਕਾਂ ਵਾਸਤੇ ਇਹ ਗੱਲ ਬੜੀ ਅਸਹਿ ਸੀ, ਪਰ ਅਕਬਰ ਦੀ ਰਾਜਨੀਤੀ ਉਹਨਾਂ ਦੀ ਪੇਸ਼ ਨਹੀਂ

ੴ ਸਤਿਗੁਰਪ੍ਰਸਾਦਿ ॥

ਗੁਰ-ਇਤਿਹਾਸ ਨੰ: ੫

ਜੀਵਨ-ਬਿਤਾਂਤ

ਸ੍ਰੀ ਗੁਰੂ ਅਰਜਨ ਦੇਵ ਜੀ

ਲੇਖਕ

ਪ੍ਰੋਫੈਸਰ ਸਾਹਿਬ ਸਿੰਘ ਡੀ. ਲਿਟ.



---

ਸਿੰਘ ਬਦਰਜ, ਮਾਈ ਸੇਵਾਂ, ਅੰਮ੍ਰਿਤਸਰ

1

24



1



ਜਾਣ ਦੇਂਦੀ ਸੀ ।

ਜਦੋਂ ਅਕਬਰ ਦੀ ਜ਼ਿੰਦਗੀ ਦੇ ਦਿਨ ਮੁੱਕਣ ਤੇ ਆਉਂਦੇ ਗਏ, ਤਾਂ ਦਰਬਾਰੀ ਮੁਸਲਮਾਨ ਅਮੀਰਾਂ ਨੇ ਕਾਜ਼ੀ ਲੋਕਾਂ ਦੀ ਪ੍ਰੇਰਨਾ ਨਾਲ ਜਹਾਂਗੀਰ ਦੀ, ਤਖਤ ਵਾਸਤੇ ਹਿਮਾਇਤ ਇਕ ਇਸ ਸ਼ਰਤ ਉੱਤੇ ਭੀ ਮੰਨੀ ਸੀ ਕਿ ਉਹ ਕਿਸੇ ਮੁਸਲਮਾਨ ਨੂੰ ਦੀਨ ਛੱਡਣ ਦੀ ਇਜਾਜ਼ਤ ਨਾ ਦੇਵੇ । ਸੋ, ਦਿਲੋਂ ਜਹਾਂਗੀਰ ਭਾਵੇਂ ਕੁਝ ਭੀ ਹੋਵੇ, ਉਸ ਨੇ ਤਖਤ ਦੀ ਖਾਤਰ ਇਕ ਢੋਂਗ ਕਾਇਮ ਰਖਣਾ ਸੀ ।

**ਚੰਦੂ-**

ਜ਼ਿਲਾ ਗੁਰਦਾਸਪੁਰ ਦੇ ਪਿੰਡ ਰੁਹੇਲੇ ਦਾ ਰਹਿਣ ਵਾਲਾ ਚੰਦੂ ਲਾਲ ਖੱਤ੍ਰੀ, ਕਿਸਮਤ ਦਾ ਚੁਕਿਆ ਹੋਇਆ ਸਹਿਜੇ ਸਹਿਜੇ ਲਾਹੌਰ ਸਰਕਾਰੀ ਮੁਲਾਜ਼ਮਤ ਵਿਚ ਜਾ ਅੱਪੜਿਆ । ਮੁਸਲਮ ਰਾਜ ਦੀ ਲੰਮੀ ਗੁਲਾਮੀ ਵਿਚ ਦਬੇ ਹੋਏ ਹਿੰਦੂ-ਸਮਾਜ ਨੇ ਆਪਣੀਆਂ ਧੀਆਂ ਦੀ ਕਿਸਮਤ ਦੀ ਵਾਗ-ਡੋਰ ਬ੍ਰਾਹਮਣਾਂ ਤੇ ਨਾਈਆਂ ਦੇ ਹੱਥ ਦੇ ਰਖੀ ਸੀ । ਚੰਦੂ ਨੇ ਆਪਣੀ ਧੀ ਦਾ ਸਾਕ ਲੱਭਣ ਲਈ ਲਾਗੀ ਭੇਜੇ । ਸਿੱਖ-ਇਤਿਹਾਸ ਲਿਖਦਾ ਹੈ ਕਿ ਉਹ ਲਾਗੀ ਅੰਮ੍ਰਿਤਸਰ ਆ ਕੇ ਗੁਰੂ ਅਰਜਨ ਸਾਹਿਬ ਦੇ ਸਾਹਿਬਜ਼ਾਦੇ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਯੋਗ ਵਰ ਜਾਣ ਕੇ ਪਸੰਦ ਕਰ ਗਏ । ਚੰਦੂ ਨੂੰ ਇਹ ਜੋੜ ਪਸੰਦ ਨਾ ਆਇਆ । ਉਸ ਨੇ ਅਹੰਕਾਰ ਵਿਚ ਆ ਕੇ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਮੋਰੀ ਆਖਿਆ । ਫਿਰ ਭੀ ਚੰਦੂ ਨੇ ਲਾਗੀਆਂ ਦੀ ਟੁੱਕੀ ਹੋਈ ਗੱਲ ਪਰਵਾਨ ਕਰ ਲਈ, ਕਿਉਂਕਿ ਉਸ ਨੂੰ ਇਹ ਭੀ ਲਾਲਚ ਸੀ ਕਿ ਗੁਰੂ-ਘਰ ਵਿਚ ਧੀ ਨੂੰ ਧਨ ਦੀ ਬੁੜ ਨਹੀਂ ਹੋਵੇਗੀ ਅਤੇ ਸਿੱਖਾਂ ਦੀ ਮਾਂ ਅਖਵਾਏਗੀ । ਦੂਜੇ ਪਾਸੇ, ਜਿਸ ਅਹੰਕਾਰੀ ਨੇ ਗੁਰੂ ਘਰ ਨੂੰ ਕੰਗਾਲ ਫਕੀਰਾਂ ਦਾ ਘਰ ਆਖ ਕੇ ਸਤਿਗੁਰੂ ਨਾਨਕ ਦੇਵ ਜੀ ਦੀ ਭਾਰੀ ਨਿਰਾਦਰੀ ਕੀਤੀ ਸੀ,

ਉਸ ਨਾਲ ਸਾਂਝ ਪਾਣੀ ਗੁਰੂ ਅਰਜਨ ਸਾਹਿਬ ਨੇ ਪਰਵਾਨ ਨਾ ਕੀਤੀ। ਇਸ ਤਰ੍ਹਾਂ ਆਪਣੀ ਹੀ ਮੰਦ ਕਰਤੂਤ ਦਾ ਫਿਟਕਾਰਿਆ ਹੋਇਆ ਚੰਦੂ ਸਤਿਗੁਰੂ ਜੀ ਦਾ ਦਿਲੋਂ ਵੈਰੀ ਬਣ ਗਿਆ। ਉਸ ਨੇ ਹੋਰ ਭੀ ਕਈ ਸਰਕਾਰੀ ਕਰਮਚਾਰੀਆਂ ਦੇ ਦਿਲ ਵਿਚ ਗੁਰੂ ਸਾਹਿਬ ਦੇ ਵਿਰੁੱਧ ਜ਼ਹਿਰ ਭਰ ਦਿਤੀ।

### ਜਹਾਂਗੀਰ ਦਾ ਤਖਤ ਉਤੇ ਬੈਠਣਾ—

੧੭ ਅਕਤੂਬਰ ਸੰਨ ੧੬੦੫ ਨੂੰ ਅਕਬਰ ਆਗਰੇ ਵਿਚ ਸਦਾ ਲਈ ਅੱਖਾਂ ਮੀਟ ਗਿਆ। ਉਸ ਦੇ ਥਾਂ ਉਸ ਦਾ ਪੁੱਤਰ ਸਲੀਮ ਤਖਤ ਉਤੇ ਬੈਠਾ, ਜੋ ਜਹਾਂਗੀਰ ਦੇ ਨਾਮ ਨਾਲ ਪਰਸਿੱਧ ਹੋਇਆ। ਸਲੀਮ ਨੂੰ ਤਖਤ ਵਾਸਤੇ ਵਰ੍ਹਿਆਂ-ਬੱਧੀ ਤਰਲੇ ਲੈਣੇ ਪਏ ਸਨ, ਹੀਲੇ ਹੱਥ-ਕੰਡੇ ਕਰਨੇ ਪਏ ਸਨ। ਇਹ ੩੦ ਅਗਸਤ ਸੰਨ ੧੫੬੬ ਨੂੰ ਜੰਮਿਆ ਸੀ। ਇਸ ਦਾ ਪਿਉ ਅਕਬਰ ਸੰਨ ੧੬੦੫ ਵਿਚ ਮਰਿਆ। ਸਲੀਮ ਉਸ ਵਕਤ ੩੬ ਸਾਲਾਂ ਦਾ ਹੋ ਚੁਕਿਆ ਸੀ। ਉਸ ਦੀ ਜਵਾਨੀ ਲੰਘਦੀ ਜਾ ਰਹੀ ਸੀ, ਉਸ ਨੂੰ ਪਿਉ ਉਤੇ ਗੁੱਸਾ ਆ ਰਿਹਾ ਸੀ ਕਿ ਮਰਨ ਵਿਚ ਕਿਉਂ ਨਹੀਂ ਆਉਂਦਾ। ਅਕਬਰ ਨੇ ਰਾਜ ਭੀ ਤਾਂ ੪੬ ਸਾਲ ਕੀਤਾ ਸੀ। ਸੋ, ਸਲੀਮ ਨੇ ਸੰਨ ੧੬੦੧ ਵਿਚ ਬਗ਼ਾਵਤ ਭੀ ਕਰ ਦਿੱਤੀ ਸੀ, ਪਰ ਮੂੰਹ ਦੀ ਖਾਣੀ ਪਈ ਸਾ ਸੁ। ਆਖਰ ਸੰਨ ੧੬੦੪ ਵਿਚ ਪਿਉ ਨਾਲ ਓਪਰੀ ਓਪਰੀ ਸੁਲਹ ਕਰ ਲਈਓ ਸੁ। ਕਈ ਇਤਿਹਾਸਕਾਰ ਲਿਖਦੇ ਹਨ ਕਿ ਤਖਤ ਦੀ ਖਾਤਰ ਸਲੀਮ ਨੇ ਆਪਣੇ ਪਿਉ ਅਕਬਰ ਨੂੰ ਇਕ ਵਾਰੀ ਜ਼ਹਿਰ ਭੀ ਦਿਵਾ ਦਿਤਾ ਸੀ, ਪਰ ਸੂਲ ਨਾਲ ਕੁਝ ਚਿਰ ਬਹੁਤ ਤੰਗ ਰਹਿ ਕੇ ਆਖਰ ਅਕਬਰ ਬਚ ਗਿਆ ਸੀ। ਇਕ ਤਾਂ ਸਲੀਮ ਦੇ ਬੁਰੇ ਲੇਖਾਂ ਨੂੰ ਪਿਉ ਮਰਨ ਵਿਚ ਨਹੀਂ ਸੀ ਆਉਂਦਾ, ਦੂਜੇ ਉਸ ਨੂੰ ਇਕ ਹੋਰ ਸਹਿਮ ਪੈ ਗਿਆ। ਉਸ ਨੂੰ ਸੱਕ ਪੈ ਗਿਆ ਕਿ

ਅਕਬਰ ਤਾਂ ਉਸ ਨੂੰ ਤਖਤ ਤੋਂ ਉੱਜ ਹੀ ਜਵਾਬ ਦੇਣ ਦੀਆਂ ਸੋਚਾਂ  
 ਸੋਚ ਰਿਹਾ ਹੈ। ਇਹ ਸ਼ੱਕ ਹੈ ਸੀ ਭੀ ਸੱਚਾ। ਸਲੀਮ ਪਰਲੇ ਦਰਜੇ ਦਾ  
 ਸ਼ਰਾਬੀ ਹੋ ਚੁਕਾ ਸੀ। ੧੭ ਸਾਲ ਦੀ ਉਮਰ ਤਕ ਤਾਂ ਉਸ ਨੇ ਸ਼ਰਾਬ ਦੀ  
 ਕਦੇ ਇਕ ਬੂੰਦ ਭੀ ਨਹੀਂ ਸੀ ਚੱਖੀ, ਪਰ ਇਕ ਨੌਕਰ ਦੀ ਪ੍ਰੇਰਨਾ ਤੇ  
 ਜਦੋਂ ਇਕ ਵਾਰੀ ਸ਼ਿਕਾਰ ਤੋਂ ਵਾਪਸ ਆ ਕੇ ਮੂੰਹ ਲਾ ਬੈਠਾ, ਫਿਰ ਤਾਂ  
 ਸ਼ਰਾਬ ਉਤੇ ਲੱਟੂ ਹੀ ਹੋ ਗਿਆ। ਇਥੋਂ ਤਕ ਇਹ ਇੱਲਤ ਵਧੀ ਕਿ  
 ਦਿਨ ਵਿਚ ਪੰਜ ਪੰਜ ਸੇਰ ਪੱਕੇ ਪੀ ਜਾਂਦਾ ਸੀ। ਅਕਬਰ ਦੇ ਦੋ ਪੁੱਤਰ  
 ਮੁਰਾਦ ਤੇ ਦਾਨੀਆਲ ਸ਼ਰਾਬ ਦੇ ਢਹੇ ਚੜ੍ਹ ਕੇ ਹੀ ਛੇਤੀ ਮਰ ਗਏ  
 ਸਨ। ਜਦੋਂ ਉਸ ਨੇ ਸਲੀਮ ਦਾ ਇਹ ਭੈੜਾ ਹਾਲ ਸੁਣਿਆ ਤਾਂ ਉਹ  
 ਸਲਾਹਾਂ ਕਰਨ ਲੱਗ ਪਿਆ ਕਿ ਮੇਰੇ ਮਰਨ ਪਿਛੋਂ ਸਲੀਮ ਦੇ ਥਾਂ  
 ਸਲੀਮ ਦੇ ਪੁੱਤਰ ਖੁਸਰੋ ਨੂੰ ਤਖਤ ਦਿਤਾ ਜਾਏ। ਇਹ ਸੋਚਾਂ ਸੁਣ ਕੇ  
 ਸਲੀਮ ਦੀ ਹਿੱਕ ਉਤੇ ਤਾਂ ਮਾਨੋ ਸੱਪ ਲੇਟ ਗਿਆ। ਪਰ ਸਲੀਮ  
 ਹੈ ਸੀ ਬੜਾ ਹੁਸ਼ਿਆਰ। ਅਕਬਰ ਦੇ ਕਈ ਦਰਬਾਰੀਆਂ ਨਾਲ ਉਸ  
 ਨੇ ਗੰਢ-ਤੁੱਪ ਕਰ ਲਈ। ਗੋਆ ਦੇ ਈਸਾਈ ਮੱਤ ਦੇ ਪਾਦਰੀਆਂ ਨੂੰ ਭੀ  
 ਕਈ ਬੂਠੇ-ਸੱਚੇ ਇਕਰਾਰ ਦੇ ਕੇ ਆਪਣੇ ਪੱਖ ਤੇ ਕਰ ਲਇਓਸੁ। ਉਹਨਾਂ  
 ਅੱਗੇ ਇਹ ਭੀ ਲਾਰੇ ਲਾਇਓ ਸੁ ਕਿ ਮੈਨੂੰ ਈਸਾਈ ਮੱਤ ਬੜਾ ਪਿਆਰਾ  
 ਲੱਗਦਾ ਹੈ। ਇੰਗਲਿਸਤਾਨ ਵਿਚ ਚੰਦੋਂ ਮਲਕਾ ਅਲਿਜ਼ਬਿਥ ਦਾ  
 ਰਾਜ ਸੀ। ਪੁਰਤਗੇਜ਼ਾਂ ਦੀ ਰੀਸੇ ਉਸ ਨੇ ਭੀ ਹਿੰਦੁਸਤਾਨ ਵਿਚ ਪੈਰ  
 ਜਮਾਣ ਲਈ ਤਜਾਰਤ ਕਰਨ ਦੇ ਬਹਾਨੇ ਆਪਣੇ ਪ੍ਰਤੀਨਿਧ ਭੇਜੇ,  
 ਜੋ ਸੰਨ ੧੬੦੩ ਵਿਚ ਲਾਹੌਰ ਪਹੁੰਚੇ ਤੇ ਅਗਾਂਹ ਅਕਬਰ ਪਾਸ  
 ਆਗਰੇ ਗਏ। ਪੁਰਤਗੇਜ਼ ਪਾਦਰੀਆਂ ਦੀ ਸ਼ਹਿ ਤੇ ਅਕਬਰ ਅੰਗਰੇਜ਼ਾਂ  
 ਨੂੰ ਅਜੇ ਲਾਰੇ-ਲੱਪੇ ਲਾ ਰਿਹਾ ਸੀ। ਪਰ ਸਲੀਮ ਨੇ ਇਹਨਾਂ ਨੂੰ  
 ਆਪਣਾ ਪੱਖੀ ਬਣਾਣ ਲਈ ਵਿਚ ਪੈ ਕੇ ਤਜਾਰਤ ਦੀ ਇਜਾਜ਼ਤ ਲੈ  
 ਦਿਤੀ। ਸਲੀਮ ਦੇ ਇਹ ਸਾਰੇ ਉਦਮ ਇਸ ਖ਼ਾਤਰ ਸਨ ਕਿ ਜੇ  
 ਉਸ ਦਾ ਹੱਕ ਖੋਹ ਕੇ ਉਸ ਦੇ ਪੁੱਤਰ ਖੁਸਰੋ ਨੂੰ ਤਖਤ ਮਿਲਣ ਲੱਗੇ



ਤਾਂ ਇਹ ਸਾਰੇ ਸਾਥੀ ਵੇਲੇ ਸਿਰ ਕੰਮ ਆ ਸਕਣ । ਖੁਸਰੋ ਦੀ ਖਾਤਰ ਸਲੀਮ ਨੂੰ ਅਕਬਰ ਦੇ ਅਖੀਰਲੇ ਦਿਨਾਂ ਵਿਚ ਗ੍ਰਿਫ਼ਤਾਰ ਕਰਨ ਦੇ ਹੀਲੇ ਭੀ ਕੀਤੇ ਗਏ ਸਨ, ਪਰ ਉਸ ਦੇ ਪੱਖੀ ਦਰਬਾਰੀਆਂ ਨੇ ਵੇਲੇ ਸਿਰ ਖ਼ਬਰ ਦੇ ਕੇ ਉਸ ਨੂੰ ਬਚਵਾ ਦਿਤਾ ਸੀ ।

ਇਸ ਸਾਰੀ ਦੌੜ-ਭੱਜ ਦਾ ਸਦਕਾ ਅਕਬਰ ਦੇ ਮਰਨ ਤੇ ਸਲੀਮ (ਜਹਾਂਗੀਰ) ਨੂੰ ਤਖ਼ਤ ਮਿਲ ਹੀ ਗਿਆ । ਪਰ ਉਸ ਦੇ ਪੁੱਤਰ ਖੁਸਰੋ ਨੇ ਬਗ਼ਾਵਤ ਕਰ ਦਿਤੀ । ਜਹਾਂਗੀਰ ਨੇ ਤਖ਼ਤ ਉਤੇ ਬੈਠਦਿਆਂ ਖੁਸਰੋ ਨੂੰ ਆਗਰੇ ਦੇ ਕਿਲ੍ਹੇ ਵਿਚ ਨਜ਼ਰ-ਬੰਦੀ ਜਿਹੀ ਦੀ ਹਾਲਤ ਵਿਚ ਰਖਿਆ ਹੋਇਆ ਸੀ । ਖੁਸਰੋ ਇਹ ਸਭ ਕੁਝ ਸਮਝਦਾ ਸੀ । ੬ ਅਪਰੈਲ ਸੰਨ ੧੬੦੬ ਨੂੰ ਮੌਕਾ ਪਾ ਕੇ ਉਥੋਂ ਪੰਜਾਬ ਵਲ ਭੱਜ ਨਿਕਲਿਆ । ਸਾਢੇ ਤਿੰਨ ਸੌ ਅਸਵਾਰ ਉਸ ਦੇ ਨਾਲ ਸਨ । ਮਥਰਾ ਪਹੁੰਚ ਕੇ ਉਸ ਨੂੰ ਇੰਤਨੇ ਹੀ ਮਨ-ਚਲੇ ਹੋਰ ਮਿਲ ਗਏ । ਦਿੱਲੀ ਅੱਪੜਨ ਤਕ ਉਸ ਦੇ ਨਾਲ ਬਾਰ੍ਹਾਂ ਹਜ਼ਾਰ ਬੰਦਿਆਂ ਦੀ ਭੀੜ ਹੋ ਗਈ । ਪੰਜਾਬ ਦੀ ਰਾਜਧਾਨੀ ਉਤੇ ਕਬਜ਼ਾ ਜਮਾਣ ਲਈ ਖੁਸਰੋ ਲਾਹੌਰ ਪਹੁੰਚਿਆ, ਪਰ ਉਸ ਦੇ ਪਹੁੰਚਣ ਤੋਂ ਦੋ ਦਿਨ ਪਹਿਲਾਂ ਹੀ ਜਹਾਂਗੀਰ ਦੇ ਇਕ ਵਫ਼ਾਦਾਰ ਸਰਦਾਰ ਨੇ ਕਿਲ੍ਹੇ ਉਤੇ ਕਬਜ਼ਾ ਕਰ ਲਿਆ ਸੀ । ਖੁਸਰੋ ਨੇ ਨੌਂ ਦਿਨ ਘੇਰਾ ਘੱਤੀ ਰੱਖਿਆ, ਪਰ ਬਣਿਆ ਕੁਝ ਨਾ । ਉਧਰੋਂ ਜਹਾਂਗੀਰ ਫੌਜ ਲੈ ਕੇ ਸਿਰ ਤੇ ਆ ਪਹੁੰਚਿਆ । ਖੁਸਰੋ ਭੱਜ ਨਿਕਲਿਆ । ਪਰ ਦਰਿਆ ਝਨਾਂ ਉਤੇ ਸੋਧਰੇ ਦੇ ਪਾਸ ਉਥੋਂ ਦੇ ਚੌਧਰੀ ਦੀ ਰਾਹੀਂ ਕੁਝ ਸਾਥੀਆਂ ਸਮੇਤ ਫੜਿਆ ਗਿਆ । ਜਹਾਂਗੀਰ ਲਾਹੌਰ ਟਿਕਿਆ ਹੋਇਆ ਸੀ । ੧ ਮਈ ਨੂੰ ਖੁਸਰੋ ਕੈਦੀ ਦੀ ਹਾਲਤ ਵਿਚ ਲਾਹੌਰ ਲਿਆਂਦਾ ਗਿਆ ।

ਜਿਸ ਜਹਾਂਗੀਰ ਨੇ ਇਤਨਾ ਸਹਿਕ ਸਹਿਕ ਕੇ ਤਖ਼ਤ ਲੱਭਾ ਸੀ, ਪੁੱਤਰ ਦੀ ਬਗ਼ਾਵਤ ਉਸ ਵਾਸਤੇ ਕੋਈ ਨਿੱਕੀ ਜਿਹੀ ਗੱਲ ਨਹੀਂ ਸੀ । ਉਸ ਦੇ ਅੰਦਰ ਗੁੱਸੇ ਦੇ ਭਾਂਬੜ ਮੱਚ ਰਹੇ ਸਨ । ਜਿਸ ਵੇਲੇ

ਖੁਸਰੋ ਨੂੰ ਲਾਹੌਰ ਅਪੜਾਇਆ ਗਿਆ, ਉਸੇ ਹੀ ਵੇਲੇ ਜਹਾਂਗੀਰ ਨੇ ਉਸ ਦੇ ਹਿਮਾਇਤੀਆਂ ਨੂੰ ਬੜੇ ਬੜੇ ਤਸੀਹੇ ਦੇ ਕੇ ਸ਼ਹਿਰ ਦੇ ਦਰਵਾਜ਼ਿਆਂ ਦੇ ਸਾਹਮਣੇ ਸੁਲੀਆਂ ਉਤੇ ਲਟਕਵਾ ਦਿਤਾ । ਖੁਸਰੋ ਦੀ ਬਗ਼ਾਵਤ ਦਾ ਫ਼ਾਇਦਾ ਉਠਾ ਕੇ ਲਾਹੌਰ ਦੇ ਦੋ ਤੁਰਨੇ ਸਿਰ ਬੰਦਿਆਂ ਅੰਬਾ ਤੇ ਰਾਜੂ ਨੇ ਸ਼ਹਿਰ ਵਿਚੋਂ ਕਾਫ਼ੀ ਲੁੱਟ ਮਾਰ ਕਰ ਲਈ ਸੀ । ਜਹਾਂਗੀਰ ਨੇ ਇਹਨਾਂ ਦੇ ਜੁਰਮ ਨੂੰ ਕੁਝ ਕੱਸਾ ਮਿਥ ਕੇ ਸਿਰਫ਼ ਇਹਨਾਂ ਦੀ ਜਾਨ-ਬਖ਼ਸ਼ੀ ਕੀਤੀ ਸੀ, ਜੁਰਮਾਨਾ ਲੈ ਕੇ ਇਹਨਾਂ ਨੂੰ ਛੱਡ ਦਿਤਾ ਸੀ । ਆਪਣੇ ਅੰਦਰ ਦੀ ਈਰਖਾ ਤੇ ਕ੍ਰੋਧ ਦੀ ਅੱਗ ਨੂੰ ਸ਼ਾਂਤ ਕਰਨ ਲਈ ਜਹਾਂਗੀਰ ਨੇ ਖੁਸਰੋ ਦੇ ਸਾਥੀਆਂ ਨੂੰ ਇਕ ਦੋ ਦਿਨਾਂ ਵਿਚ ਹੀ ਤਸੀਹਿਆਂ ਨਾਲ ਮਾਰ ਮੁਕਾਇਆ ।

ਜਿਨ੍ਹਾਂ ਸਰਦਾਰਾਂ ਤੇ ਚੌਧਰੀਆਂ ਨੇ ਜਹਾਂਗੀਰ ਨਾਲ ਸਾਥ ਨਿਬਾਹਿਆ ਸੀ, ਉਹਨਾਂ ਨੂੰ ਉਸ ਨੇ ਇਨਾਮ ਭੀ ਦਿਤੇ । ਸ਼ੇਖ ਫ਼ਰੀਦ ਬੁਖਾਰੀ ਨੇ ਲਾਹੌਰ ਦਾ ਕਿਲ੍ਹਾ ਖੁਸਰੋ ਦੇ ਹਵਾਲੇ ਨਹੀਂ ਸੀ ਕੀਤਾ, ਜਹਾਂਗੀਰ ਨੇ ਉਸ ਨੂੰ ਮੁਰਤਜ਼ਾ ਖ਼ਾਂ ਦਾ ਖ਼ਿਤਾਬ ਦਿਤਾ । ਝਨਾਂ ਤੇ ਜੇਹਲਮ ਦੇ ਵਿਚਕਾਰਲੇ ਇਲਾਕੇ ਵਿਚ ਕਈ ਚੌਧਰੀਆਂ ਨੂੰ ਜਗੀਰਾਂ ਵੰਡੀਆਂ ।

### ਗੁਰੂ ਅਰਜਨ ਸਾਹਿਬ ਦੇ ਵਿਰੋਧੀਆਂ ਦੀ ਸਾਜ਼ਸ਼-

ਜਿਨ੍ਹਾਂ ਜਾਤਿ-ਅਭਿਮਾਨੀਆਂ ਦੀ ਕਈ ਵਰ੍ਹਿਆਂ ਦੀ ਈਰਖਾ ਨੇ ਲਾਹੌਰ ਤੇ ਦਿੱਲੀ ਦੇ ਸ਼ਾਹੀ ਦਰਬਾਰਾਂ ਵਿਚ ਗੁਰੂ ਅਰਜਨ ਸਾਹਿਬ ਦੇ ਵਿਰੋਧੀ ਪੈਦਾ ਕਰ ਦਿਤੇ ਸਨ, ਉਹਨਾਂ ਨੂੰ ਆਪਣੇ ਦਿਲ ਦੇ ਪੁਰਾਣੇ ਸਾੜ ਕੱਢਣ ਦਾ ਹੁਣ ਮੌਕਾ ਮਿਲਿਆ । ਅਕਬਰ ਦੀ ਨਰਮ ਰਾਜਨੀਤੀ ਦੇ ਕਾਰਨ ਕਈ ਮੁਸਲਮਾਨ-ਘਰਾਣੇ ਈਸਾਈ ਬਣ ਚੁਕੇ ਹੋਏ ਸਨ, ਕਈ ਘਰਾਣੇ ਸਿੱਖ ਭੀ ਬਣ ਗਏ ਸਨ । ਕਾਜ਼ੀਆਂ ਨੂੰ ਭੀ ਇਹ ਕੰਡਾ ਚੁੱਭ ਰਿਹਾ ਸੀ । ਚੰਦੂ ਨੇ ਇਹਨਾਂ ਲੋਕਾਂ ਨੂੰ ਹੋਰ ਚਮਕਾਇਆ । ਸਭ

ਨੇ ਰਲ ਕੇ ਗੋਂਦ ਗੁੰਦੀ । (ਬਾਬਾ ਪ੍ਰਿਥੀ ਚੰਦ ਜੀ ਦਾ ਦੇਹਾਂਤ ਸੰਨ  
 ੧੬੦੫ ਦੇ ਅਖੀਰ ਵਿਚ ਹੋ ਚੁਕਾ ਸੀ ।) ਜਹਾਂਗੀਰ ਤਾਂ ਖੁਸਰੋ ਦੇ  
 ਹਿਮਾਇਤੀਆਂ, ਆਪਣੇ ਵੈਰੀਆਂ ਦੀ ਅਲਖ ੨ ਮਈ ਤਕ ਪਹਿਲੇ  
 ਦੋ ਦਿਨਾਂ ਵਿਚ ਹੀ ਮੁਕਾ ਚੁੱਕਾ ਸੀ । ਉਸ ਨੇ ਇਹ ਵੈਰ ਲਿਆ ਭੀ  
 ਆਪ ਸਾਹਮਣੇ ਖਲੋ ਕੇ । ਜਦੋਂ ਖੁਸਰੋ ਦੇ ਹਿਮਾਇਤੀਆਂ ਨੂੰ ਖੁਲ੍ਹੇ  
 ਬਜ਼ਾਰਾਂ ਵਿਚ ਤਸੀਹੇ ਦਿਤੇ ਜਾ ਰਹੇ ਸਨ ਤਾਂ ਜਹਾਂਗੀਰ ਖੁਸਰੋ ਨੂੰ  
 ਨਾਲ ਲੈ ਕੇ ਆਪ ਜਾ ਕੇ ਵੇਖਦਾ ਸੀ, ਹੱਸਦਾ ਸੀ, ਤੇ ਖੁਸਰੋ ਨੂੰ ਚੋਭਾਂ  
 ਦੇਣ ਲਈ ਆਖਦਾ ਸੀ ਕਿ ਆਪਣੇ ਵਫ਼ਾਦਾਰਾਂ ਦੀ ਸਲਾਮ ਕਬੂਲ  
 ਕਰੋ । ਫਿਰ ਭੀ ਗੁਰੂ ਅਰਜਨ ਦੇਵ ਜੀ ਦੇ ਵਿਰੋਧੀਆਂ ਨੇ ਇਹੀ ਆਖ  
 ਕੇ ਜਹਾਂਗੀਰ ਦੇ ਕੰਨ ਭਰੇ ਕਿ ਉਹਨਾਂ ਖੁਸਰੋ ਦੇ ਮੱਥੇ ਉਤੇ ਤਿਲਕ  
 ਲਾਇਆ ਸੀ, ਉਸ ਨੂੰ ਅਸੀਸ ਦਿਤੀ ਸੀ ਅਤੇ ਰੁਪਏ ਨਾਲ ਭੀ ਮਦਦ  
 ਕੀਤੀ ਸੀ । ਵਿਰੋਧੀ ਜਾਣਦੇ ਸਨ ਕਿ ਇਹ ਇਲਜ਼ਾਮ ਹੀ ਇਕ  
 ਮੈਸਾ ਕਾਰੀ ਹਥਿਆਰ ਹੈ ਜਿਸ ਦਾ ਵਾਰ ਕਦੇ ਉੱਕ ਨਹੀਂ ਸਕਦਾ ।  
 ਵੈਰੀਆਂ ਨੇ ਇਹ ਭੀ ਆਖਿਆ ਕਿ ਗੁਰੂ ਦੀ ਪ੍ਰੇਰਨਾ ਨਾਲ ਕਈ ਮੂਰਖ-  
 ਸਲਮਾਨ ਦੀਨ ਛੱਡਦੇ ਜਾ ਰਹੇ ਸਨ ।

ਜਹਾਂਗੀਰ ਦਿਲੋਂ ਜਾਣਦਾ ਸੀ ਕਿ ਖੁਸਰੋ ਦੇ ਅਸਲ  
 ਮਾਇਤੀਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਚੁਕੀਆਂ ਹਨ, ਪਰ ਉਸ ਨੇ  
 ਸਰ-ਰਸੂਖ ਵਾਲੇ ਮੁਸਲਮਾਨ ਸਰਦਾਰਾਂ ਨੂੰ ਪਹਿਲਾਂ ਹੀ ਬਚਨ  
 ਤਾਂ ਹੋਇਆ ਸੀ ਕਿ ਮੈਂ ਇਸਲਾਮ ਦੀ ਰਾਖੀ ਕਰਾਂਗਾ । ਮਾਝੇ ਵਿਚ  
 ਮ-ਧਰਮ ਦੇ ਡੂੰਘੇ ਰਸੂਖ ਦੀ ਭੀ ਉਸ ਨੂੰ ਵਾਕਫ਼ੀ ਸੀ । ਸਾਰੇ ਦੋ  
 ਤੇ ਪੇਂਡੂ ਇਲਾਕੇ ਦੇ ਗ਼ਰੀਬ ਲੋਕਾਂ ਦਾ ਜਾਗ ਪੈਣਾ ਪਰਦੇਸੀ  
 ਮਤ ਵਾਸਤੇ ਖ਼ਤਰਨਾਕ ਹੋ ਸਕਦਾ ਸੀ । ਸਭਨਾਂ ਗੱਲਾਂ ਨੂੰ ਸਾਹਮਣੇ  
 ਕੇ ਉਸ ਨੇ ਗੁਰੂ ਅਰਜਨ ਸਾਹਿਬ ਦੀ ਗ੍ਰਿਫ਼ਤਾਰੀ ਦਾ ਹੁਕਮ  
 ਕਰ ਦਿਤਾ । ਇਹ ਫ਼ੈਸਲਾ ਦੇ ਦਿੱਤਾ ਕਿ ਉਹਨਾਂ ਨੂੰ ਤਸੀਹੇ ਦੇ ਕੇ  
 ਮਾਰਿਆ ਜਾਏ । ਪਰ ਉਸ ਦੀ ਜ਼ਮੀਰ ਅੰਦਰੋਂ ਜਾਣਦੀ ਸੀ ਕਿ

ਖੁਸਰੋ ਦੀ ਹਮਾਇਤ ਕਰਨ ਵਿਚ ਗੁਰੂ ਅਰਜਨ ਸਾਹਿਬ ਦਾ ਕੋਈ  
 ਹੱਥ ਨਹੀਂ ਹੈ। ਤਾਹੀਏ ਉਹ ਇਹ ਹੁਕਮ ਦੇ ਕੇ ਆਪ ਸਿੰਧ ਨੂੰ ਚਲਾ  
 ਗਿਆ। ਜਿਵੇਂ ਉਸ ਨੇ ਆਪਣੇ ਅਸਲ ਵੈਰੀਆਂ ਦੇ ਤਸੀਹੇ ਆਪਣੀ  
 ਅੱਖੀਂ ਵੇਖੇ ਸਨ ਅਤੇ ਵੇਖ ਵੇਖ ਕੇ ਖੁਸ਼ ਹੁੰਦਾ ਸੀ, ਗੁਰੂ ਅਰਜਨ  
 ਸਾਹਿਬ ਨੂੰ ਦਿਤੇ ਗਏ ਤਸੀਹੇ ਉਸ ਨੇ ਆਪ ਵੇਖਣ ਦੀ ਹਿੰਮਤ  
 ਨਹੀਂ ਕੀਤੀ। ਸਗੋਂ ਗ੍ਰਿਫਤਾਰੀ ਦਾ ਹੁਕਮ ਦੇ ਕੇ ਆਪ ਲਾਹੌਰ ਤੋਂ  
 ਚਲਾ ਹੀ ਗਿਆ ਸੀ। ਮੁਰਤਜ਼ਾ ਖਾਂ ਨੇ ਸਤਿਗੁਰੂ ਜੀ ਨੂੰ ਅੰਮ੍ਰਿਤਸਰ  
 ਤੋਂ ਲਾਹੌਰ ਮੰਗਾਇਆ, ਗ੍ਰਿਫਤਾਰ ਕਰ ਕੇ ਤਸੀਹੇ ਦੇਣ ਲਈ  
 ਉਹਨਾਂ ਨੂੰ ਚੰਦੂ ਦੇ ਹਵਾਲੇ ਕੀਤਾ ਗਿਆ। ਇਹ ਜ਼ਿਕਰ ਮਈ ਦੇ  
 ਅਖੀਰਲੇ ਹਫ਼ਤੇ ਦਾ ਹੈ। ਅੱਜ ਕਲ੍ਹ ਦੇ ਹਿਸਾਬ ਜੂਨ ਦਾ ਦੂਜਾ  
 ਹਫ਼ਤਾ ਸੀ।

ਇਥੇ ਇਹ ਗੱਲ ਚੇਤੇ ਰਖਣ ਵਾਲੀ ਹੈ ਕਿ ਜਦੋਂ ਆਗਰੇ ਤੋਂ  
 ਜਹਾਂਗੀਰ ਖੁਸਰੋ ਦਾ ਪਿਛਾ ਕਰ ਕੇ ਲਾਹੌਰ ਨੂੰ ਆ ਰਿਹਾ ਸੀ, ਤਾਂ  
 ਤਸਤੇ ਵਿਚ ਜਿਥੇ ਜਿਥੇ ਉਸ ਨੂੰ ਖਬਰ ਮਿਲੀ ਕਿ ਫਲਾਣੇ ਥਾਂ ਫਲਾਣੇ  
 ਖੁਸ ਨੇ ਖੁਸਰੋ ਦੀ ਸਹਾਇਤਾ ਕੀਤੀ ਸੀ ਉਥੇ ਉਥੇ ਉਸ ਨੇ ਉਹਨਾਂ  
 ਨੇਕਾਂ ਨੂੰ ਸਜ਼ਾਵਾਂ ਦੇ ਦਿਤੀਆਂ ਸਨ। ਥਾਨੇਸਰ ਦੇ ਸ਼ੈਖ ਨਜ਼ਾਮ ਨੇ ਖੁਸਰੋ  
 ਤਾਸਤੇ ਰੱਬ ਦੀ ਦਰਗਾਹ ਵਿਚ ਦੁਆ ਕੀਤੀ ਸੀ। ਜਹਾਂਗੀਰ ਨੇ  
 ਥਾਨੇਸਰ ਪਹੁੰਚ ਕੇ ਸ਼ੈਖ ਨਜ਼ਾਮ ਨੂੰ ਗੱਦੀ ਤੋਂ ਲਾਹ ਦਿਤਾ ਅਤੇ ਮੱਕੇ  
 ਜ ਦਿਤਾ ਸੀ। ਦਿੱਲੀ-ਲਾਹੌਰ ਵਾਲੀ ਸ਼ਾਹੀ ਸੜਕ ਗੋਇੰਦਵਾਲ ਦੇ  
 ਲੰ ਦੀ ਲੰਘਦੀ ਸੀ। ਜਹਾਂਗੀਰ ਗੋਇੰਦਵਾਲ ਆ ਕੇ ਠਹਿਰਿਆ  
 ਸੀ, ਪਰ ਕਿਸੇ ਨੇ ਗੁਰੂ ਅਰਜਨ ਸਾਹਿਬ ਦੇ ਵਿਰੁੱਧ ਖੁਸਰੋ ਦੀ  
 ਮਾਇਤ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ। ਕੋਈ ਹਮਾਇਤ  
 ਕੀਤੀ ਹੀ ਹੁੰਦੀ, ਤਾਂ ਕੋਈ ਸ਼ਿਕਾਇਤ ਭੀ ਕਰਦਾ। ਨਾ ਹੀ ਗੁਰੂ  
 ਨੇ ਸਾਹਿਬ ਉਹਨੀਂ ਦਿਨੀਂ ਗੋਇੰਦਵਾਲ ਵਿਚ ਸਨ।  
 ਖੁਸਰੋ ਦੇ ਨਾਲ ਸ਼ਾਮਲ ਹੋਏ ੧੨ ਹਜ਼ਾਰ ਸਾਥੀਆਂ ਵਿਚੋਂ ਬਹੁਤੇ

ਲੁੱਟ-ਮਾਰ ਦੀ ਆਸ ਤੇ ਸ਼ਾਮਲ ਹੋਏ ਸਨ । ਉਹ ਲੋਕ ਰਾਹ ਵਿਚ ਲੁੱਟ-ਮਾਰ ਕਰਦੇ ਆਏ । ਖੁਸਰੋ ਦੇ ਰੋਕੇ ਉਹ ਰੁਕਦੇ ਨਹੀਂ ਸਨ, ਉਸ ਦੀ ਪੇਸ਼ ਨਹੀਂ ਸੀ ਜਾਂਦੀ । ਸਿੱਟਾ ਇਹ ਨਿਕਲਿਆ ਕਿ ਜਿਨ੍ਹੀਂ ਰਾਹੀਂ ਖੁਸਰੋ ਲੰਘਿਆ, ਉਹ ਲੁੱਟੇ-ਪੁੱਟੇ ਲੋਕ ਖੁਸਰੋ ਦੇ ਵਿਰੋਧੀ ਹੁੰਦੇ ਗਏ । ਜਦੋਂ ਉਸ ਦੇ ਪਿਛੇ ਪਿਛੇ ਜਹਾਂਗੀਰ ਉਹਨੀਂ ਰਾਹੀਂ ਲੰਘਿਆ ਤਾਂ ਲੁੱਟੇ-ਪੁੱਟੇ ਲੋਕ ਖੁਸਰੋ ਦੀ ਹਮਾਇਤ ਕਰਨ ਵਾਲੇ ਬੰਦਿਆਂ ਦੇ ਨਾਮ ਜਹਾਂਗੀਰ ਨੂੰ ਦਸਦੇ ਗਏ ਸਨ ।

### ਤਸੀਹੇ ਤੇ ਸ਼ਹੀਦੀ—

ਚੰਦੂ ਨੇ ਗੁਰੂ ਅਰਜਨ ਸਾਹਿਬ ਨੂੰ ਸੜਦੇ ਉਬਲਦੇ ਪਾਣੀ ਦੀ ਦੇਗ ਵਿਚ ਬਿਠਾਇਆ । ਅਗਲੇ ਦਿਨ ਉਹਨਾਂ ਦੇ ਨੰਗੇ ਪਿੰਡੇ ਉਤੇ ਸੜਦੀ ਸੜਦੀ ਤੱਤੀ ਰੇਤ ਪੁਆਈ ਗਈ । ਫਿਰ ਉਹਨਾਂ ਨੂੰ ਲੋਹ ਉਤੇ ਬਿਠਾ ਕੇ ਹੇਠਾਂ ਅੱਗ ਦਾ ਭਾਂਬੜ ਮਚਾਇਆ ਗਿਆ । ਸਤਿਗੁਰੂ ਜੀ ਦਾ ਸਾਰਾ ਪਿੰਡਾ ਇਹਨਾਂ ਤਸੀਹਾਂ ਨਾਲ ਛਾਨਣੀ ਛਾਨਣੀ ਹੋ ਗਿਆ । ਰੋਮ ਰੋਮ ਵਿਚੋਂ ਲਹੂ ਜਾਰੀ ਸੀ । ਇਸ ਹਾਲਤ ਵਿਚ ਉਹਨਾਂ ਨੂੰ ਲੈ ਜਾ ਕੇ ਰਾਵੀ ਦੇ ਠੰਢੇ ਪਾਣੀ ਵਿਚ ਬਿਠਾ ਦਿਤਾ ਗਿਆ । ਜਦੋਂ ਆਪ ਦੀ ਜੋਤਿ ਇਸ ਅਸਾਰ ਸਰੀਰ ਨੂੰ ਛੱਡ ਕੇ ਰੱਬੀ ਜੋਤਿ ਵਿਚ ਜਾ ਰਲੀ, ਤਾਂ ਆਪ ਦੇ ਸਰੀਰ ਨੂੰ ਰਾਵੀ ਵਿਚ ਹੀ ਰੋੜ੍ਹ ਦਿਤਾ ਗਿਆ । ਉਸ ਦਿਨ ਸੰਮਤ ੧੬੬੩ ਦੇ ਹਾੜ ਮਹੀਨੇ ਦੀ ਪਹਿਲੀ ਤਰੀਕ ਸੀ । ਚੰਦੂਮਾ ਦੇ ਹਿਸਾਬ ਜੇਠ ਸੁਦੀ ਚੌਥ ਸੀ, ਭਾਵ, ਮੱਸਿਆ ਤੋਂ ਪਿਛੋਂ ਚੌਥਾ ਦਿਨ । ਈਸਵੀ ਸੰਨ ੧੬੦੬ ਸੀ, ਮਈ ਦੀ ੩੦ ਤਰੀਕ ।

### ਵਲੀ ਮੀਆਂ ਮੀਰ—

ਮੀਆਂ ਮੀਰ ਵਰਗੇ ਰੱਬੀ ਆਸ਼ਿਕ ਅਤੇ ਖਲਕਤ ਦੇ ਦਰਦੀ ਨਾਲ ਭਲਾ ਗੁਰੂ ਅਰਜਨ ਸਾਹਿਬ ਦੀ ਡੂੰਘੀ ਸਾਂਝ ਕਿਉਂ ਨਾ ਬਣਦੀ ?

ਅਸੀਂ ਇਸ ਸਾਂਝ ਦੀ ਨੇੜ ਤਾਂ ਵੇਖ ਆਏ ਹਾਂ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਤਿਗੁਰੂ ਜੀ ਨੇ ਮੀਆਂ ਮੀਰ ਸਾਹਿਬ ਦੇ ਹੱਥੋਂ ਰਖਵਾਈ ਸੀ। ਜਦੋਂ ਸੰਨ ੧੫੯੭-੯੮ ਵਿਚ ਕਾਲ ਅਤੇ ਮਰੀ ਦੇ ਕਾਰਨ ਲਾਹੌਰ-ਨਿਵਾਸੀਆਂ ਦੇ ਦੁਖ ਵੰਡਣ ਲਈ ਗੁਰੂ ਅਰਜਨ ਦੇਵ ਜੀ ਅੱਠ ਮਹੀਨੇ ਲਾਹੌਰ ਰਹਿ ਕੇ ਘਰ ਘਰ ਪਹੁੰਚ ਕੇ ਲੋੜਵੰਦ ਦੁਖੀਆਂ ਦੀ ਹਰ ਕਿਸਮ ਦੀ ਸਹਾਇਤਾ ਕਰਦੇ ਰਹੇ ਸਨ, ਸਤਿਗੁਰੂ ਜੀ ਦੀ ਉਹ ਬੇ-ਮਿਸਾਲ ਕੁਰਬਾਨੀ ਮੀਆਂ ਮੀਰ ਜੀ ਨੇ ਅੱਖੀਂ ਵੇਖੀ ਸੀ, ਜਿਸ ਦਾ ਸਦਕਾ, ਉਹ ਪਹਿਲੀ ਸਾਂਝ ਇਸ਼ਕ-ਪਿਆਰ ਵਿਚ ਬਦਲ ਚੁਕੀ ਸੀ।

ਜੇ ਕਿਸੇ ਦੇਸ਼ ਦੀ ਹਕੂਮਤ ਨੇ ਜਨਤਾ ਦੇ ਕਿਸੇ ਅਜਿਹੇ ਆਗੂ ਜਾਂ ਮਹਾਂ ਪੁਰਖ ਉਤੇ ਹੱਥ ਪਾਣਾ ਹੋਵੇ, ਜੋ ਹਰਮਨ-ਪਿਆਰਾ ਹੋਵੇ ਤਾਂ ਇਹੋ ਜਿਹਾ ਤਰੀਕਾ ਵਰਤਿਆ ਜਾਂਦਾ ਹੈ ਕਿ ਆਮ ਲੋਕਾਂ ਨੂੰ ਛੇਤੀ ਪਤਾ ਨਾ ਮਿਲ ਸਕੇ। ਭੜਕੀ ਹੋਈ ਜਨਤਾ ਤੋਂ ਹਾਕਮਾਂ ਨੂੰ ਡਰ ਹੋਣਾ ਹੀ ਹੋਇਆ। ਜਹਾਂਗੀਰ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇ ਕੇ ਮਾਰਨ ਦਾ ਹੁਕਮ ਦੇ ਕੇ ਆਪ ਤਾਂ ਉਸੇ ਵੇਲੇ ਲਾਹੌਰ ਤੋਂ ਸਿੰਧ ਨੂੰ ਚਲਾ ਗਿਆ। ਮੁਰਤਜ਼ਾ ਖ਼ਾਂ ਨੇ ਭੀ ਇਸ ਹੁਕਮ ਨੂੰ ਗੁਪਤ ਰਖ ਕੇ ਹੀ ਸਤਿਗੁਰੂ ਜੀ ਨੂੰ ਲਾਹੌਰ ਸੱਦ ਭੇਜਿਆ। ਉਂਜ ਦੂਰ-ਦਰਸੀ ਗੁਰੂ ਅਰਜਨ ਸਾਹਿਬ ਸਭ ਕੁਝ ਜਾਣ ਚੁਕੇ ਸਨ, ਅਤੇ ਆਪਣੇ ਥਾਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰੂ ਥਾਪ ਕੇ; ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਆਦਿਕ ਮੁਖੀ ਸਿੱਖਾਂ ਨੂੰ ਸੌਂਪਣਾ ਕਰ ਆਏ ਸਨ। ਸ਼ਖਸੀ ਰਾਜ ਸੀ। ਕਿਤੇ ਕੋਈ ਮੁਕੱਦਮਾ ਤਾਂ ਪੇਸ਼ ਹੋਣਾ ਹੀ ਨਹੀਂ ਸੀ। ਜੋ ਕੁੱਝ ਬਾਦਸ਼ਾਹ ਹੁਕਮ ਦੇ ਗਿਆ, ਉਸ ਉਤੇ ਅਮਲ ਕੀਤਾ ਜਾਣਾ ਸੀ, ਜਿਸਦੀ ਤਿਆਰੀ ਆਦਿਕ ਪਹਿਲਾਂ ਹੀ ਕੀਤੀ ਜਾ ਚੁਕੀ ਸੀ। ਚੰਦੂ ਨੂੰ ਜ਼ਾਤੀ ਵੈਰ ਵੀ ਸੀ। ਸਤਿਗੁਰੂ ਜੀ ਦੇ ਲਾਹੌਰ ਅੱਪੜਨ ਦੀ ਹੀ ਢਿੱਲ ਸੀ ਕਿ ਤੁਰਤ ਗਿ੍ਫ਼ਤਾਰ ਕਰ ਕੇ ਅੰਦਰ-ਖਾਨੇ ਕਹਿਰਦੇ

ਤਸੀਹੇ ਦੇਣੇ ਸ਼ੁਰੂ ਕੀਤੇ ਗਏ ।

ਇਹ ਜ਼ੁਲਮ ਅੱਤਿਆਚਾਰ ਲੁਕਿਆ ਰਹਿਣ ਵਾਲਾ ਤਾਂ ਹੈ ਹੀ ਨਹੀਂ ਸੀ । ਅੰਮ੍ਰਿਤਸਰ-ਨਿਵਾਸੀਆਂ ਨੂੰ ਤਾਂ ਸਤਿਗੁਰੂ ਜੀ ਦੇ ਉਥੋਂ ਤੁਰਨ ਤੇ ਹੀ ਹੌਲ ਪੈ ਗਿਆ ਸੀ । ਲਾਹੌਰ ਵਿਚ ਭੀ ਬਿਜਲੀ ਵਾਂਗ ਘਰ ਘਰ ਖ਼ਬਰ ਹੋ ਗਈ । ਅਜੇ ਅੱਠ ਸਾਲ ਭੀ ਨਹੀਂ ਹੋਏ ਸਨ, ਜਦੋਂ ਕਹਿਰ ਦੇ ਕਾਲ ਤੇ ਮਰੀ ਦੇ ਦਿਨੀਂ ਇਹੀ ਗੁਰੂ-ਪਾਤਿਸ਼ਾਹ ਆਪਣੀ, ਆਪਣੇ ਇਕਲੌਤੇ ਪੁੱਤਰ ਅਤੇ ਅਨੇਕਾਂ ਸਿਦਕੀ ਸਿੱਖਾਂ ਦੀ ਜਿੰਦ ਤਲੀ ਉਤੇ ਰੱਖ ਰਖਾ ਕੇ ਲਾਹੌਰੀ ਲੋਕਾਂ ਦੀ ਜਿੰਦ ਬਚਾਣ ਲਈ ਦਿਨ ਰਾਤ ਇਕ ਕਰਦਾ ਰਿਹਾ ਸੀ । ਸਾਰੇ ਸ਼ਹਿਰ ਵਿਚ ਹਾਹਾਕਾਰ ਮਚ ਗਿਆ । ਹਾਕਮ ਤਾਂ ਹਕੂਮਤ ਦੇ ਨਸ਼ੇ ਵਿਚ ਸਨ । ਉਹ ਗ਼ਰੀਬ ਪਰਜਾ ਦੀ ਕਿਉਂ ਸੁਣਨ ? ਗ਼ਰੀਬਾਂ ਦਾ ਉਥੇ ਇਕੋ ਇਕ ਦਰਦੀ ਸੀ, ਵਲੀ ਮੀਆਂ ਮੀਰ । ਉਸ ਨੂੰ ਖ਼ਬਰਾਂ ਭੇਜੀਆਂ । ਪਰ ਉਧਰ ਵੈਰੀ ਆਪਣਾ ਕੰਮ ਕਰ ਚੁਕੇ ਸਨ । ਉਬਲਦੀ ਦੇਗ ਤੇ ਸੜਦੀ ਰੇਤ ਸਤਿਗੁਰੂ ਜੀ ਦੇ ਸੋਹਣੇ ਸਰੀਰ ਨੂੰ ਨਿਢਾਲ ਕਰ ਚੁਕੀ ਸੀ ।

ਮੀਆਂ ਮੀਰ ਵਾਹੋ-ਦਾਹੀ ਭੱਜਾ ਆਇਆ । ਉਸ ਬੁੱਚੜ-ਖ਼ਾਨੇ ਤਕ ਹੋਰ ਤਾਂ ਕਿਸੇ ਦੀ ਪਹੁੰਚ ਹੀ ਨਹੀਂ ਹੋ ਸਕਦੀ ਸੀ । ਸਤਿਗੁਰੂ ਜੀ ਉਤੇ ਹੋਏ ਜ਼ੁਲਮਾਂ ਦਾ ਪਰਤੱਖ ਅਸਰ ਅੱਖੀਂ ਵੇਖ ਕੇ ਮੀਆਂ ਮੀਰ ਜੀ ਦੇ ਅੰਦਰ ਕਾਤੀਆਂ ਚੱਲ ਗਈਆਂ । ਕੋਈ ਵੱਡੇ ਤੋਂ ਵੱਡਾ ਹਾਕਮ ਉਹਨਾਂ ਦੇ ਸਾਹਮਣੇ ਹੀਲ-ਹੁੱਜਤ ਨਹੀਂ ਕਰ ਸਕਦਾ ਸੀ । ਪਰ ਵੈਰੀਆਂ ਨੇ ਸਭ ਕੁਝ ਪਹਿਲਾਂ ਹੀ ਗਿਣ-ਮਿਥ ਰਖਿਆ ਸੀ, ਜਿਥੇ ਮੀਆਂ ਮੀਰ ਦੀ ਭੀ ਪੇਸ਼ ਨਾ ਜਾ ਸਕੇ । ਇਸ ਅੱਤਿਆਚਾਰ ਦਾ ਹੁਕਮ ਦੇਣ ਵਾਲਾ ਬਾਦਸ਼ਾਹ ਜਹਾਂਗੀਰ ਸੀ, ਜੋ ਆਪ ਉਸ ਵੇਲੇ ਲਾਹੌਰ ਵਿਚ ਹੈ ਹੀ ਨਹੀਂ ਸੀ । ਵੈਰੀਆਂ ਨੇ ਮੀਆਂ ਮੀਰ ਅਗੇ ਆਪਣੀ ਬੇ-ਬਸੀ ਜ਼ਾਹਰ ਕੀਤੀ ਕਿ ਬਾਦਸ਼ਾਹ ਦੀ ਹੁਕਮ-ਅਦੂਲੀ ਕਰਨ ਦੀ ਕਿਸੇ ਨੂੰ ਹਿੰਮਤ ਨਹੀਂ ਪੈ ਸਕਦੀ ।

ਇਸ ਤਰ੍ਹਾਂ ਲਾਹੌਰ ਨਿਵਾਸੀਆਂ ਦੇ ਦਿਲਾਂ ਦਾ ਪਾਤਿਸ਼ਾਹ ਉਹਨਾਂ ਦੇ ਆਪਣੇ ਹੀ ਸ਼ਹਿਰ ਵਿਚ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ । ਵੈਰੀਆਂ ਨੇ ਉਹਨਾਂ ਦੇ ਦਿਲਾਂ ਦੀ ਬਲਦੀ ਅੱਗ ਦੀ ਕੋਈ ਪਰਵਾਹ ਨਾ ਕੀਤੀ ।

### ਬੌੜੀ ਕੁ ਵਿਚਾਰ—

ਜੇ ਪਾਠਕ ਰਤਾ ਗੁਰੂ ਨਾਲ ਸੋਚਣਗੇ ਤਾਂ ਪਰਤੱਖ ਵੇਖ ਲੈਣਗੇ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਜਿਉਂ ਜਿਉਂ ਸਦੀਆਂ-ਤੋਂ-ਲਤਾੜੀਂਦੇ ਸ਼ੂਦਰ-ਅਖਵਾਂਦੇ ਲੋਕਾਂ ਦੀ ਹਾਲਤ ਨੂੰ ਸੁਧਾਰਨ ਦੇ ਜਤਨ ਤੇਜ਼ ਕੀਤੇ ਗਏ, ਗੁਰੂ ਨਾਨਕ ਸਾਹਿਬ ਦੀ ਤਾਲੀਮ ਦੀ ਵਿਰੋਧਤਾ ਵਧਦੀ ਗਈ । ਜਾਤਿ-ਅਭਿਮਾਨੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਕੁਰਾਹੀਆ ਆਖਣਾ ਸ਼ੁਰੂ ਕੀਤਾ । ਸਤਿਗੁਰੂ ਜੀ ਨੇ ਰਿਸ਼ਵਤੀ ਮੁਸਲਮਾਨ ਹਾਕਮਾਂ, ਉਹਨਾਂ ਦੇ ਸਾਥੀ ਕੁਲ-ਘਾਤੀ ਖੱਤਰੀਆਂ ਅਤੇ ਉਹਨਾਂ ਦੇ ਘਰੀਂ ਆ ਕੇ ਖੀਰਾਂ ਖਾਣ ਵਾਲੇ ਬ੍ਰਾਹਮਣਾਂ-ਇਹਨਾਂ ਸਭਨਾਂ ਦੀਆਂ ਕਾਲੀਆਂ ਕਰਤੂਤਾਂ ਖੁਲ੍ਹਮ-ਖੁਲ੍ਹਾ ਨਸ਼ਰ ਕਰਨੀਆਂ ਸ਼ੁਰੂ ਕਰ ਦਿਤੀਆਂ ਸਨ । ਸਤਿਗੁਰੂ ਜੀ ਸ਼ੂਦਰ ਹਿੰਦੂਆਂ ਨੂੰ ਮੁਸਲਮਾਨ ਬਣਨ ਤੋਂ ਭੀ ਰੋਕਣ ਲੱਗ ਪਏ ਸਨ । ਇਹਨਾਂ ਹੀ ਪੂਰਨਿਆਂ ਉਤੇ ਤੁਰ ਕੇ ਗੁਰੂ ਅੰਗਦ ਸਾਹਿਬ ਨੇ ਲੰਗਰ ਦੀ ਮਰਯਾਦਾ ਹਰ-ਮਨ ਪਿਆਰੀ ਕਰ ਦਿਤੀ ਸੀ, ਜਿਸ ਕਰਕੇ ਜਾਤਿ-ਅਭਿਮਾਨੀ ਲੋਕਾਂ ਦੇ ਮੂੰਹ ਪੀਲੇ ਪੈਂਦੇ ਜਾ ਰਹੇ ਸਨ । ਗੁਰੂ ਅਮਰਦਾਸ ਜੀ ਨੇ ਲੰਗਰ ਨੂੰ ਹੋਰ ਵਧੀਕ ਚਮਕਾਇਆ, ਨਾਲ ਨਾਲ ਮਾਝੇ ਦੀ ਪੇਂਡੂ ਜਨਤਾ ਨੂੰ ਸਖੀ ਸਰਵਰ ਦੇ ਮੁਸਲਮਾਨੀ ਅਸਰ ਹੇਠੋਂ ਕੱਢਣ ਦੇ ਜਤਨ ਕੀਤੇ । ਜਾਤਿ-ਅਭਿਮਾਨੀ ਬ੍ਰਾਹਮਣਾਂ ਖੱਤਰੀਆਂ ਅਤੇ ਖੋਜਿਆਂ ਨੇ ਰਲ ਕੇ ਵਾਹ ਲਾਈ ਕਿ ਇਹ ਪ੍ਰਚਾਰ ਦਾ ਸੋਮਾਂ ਬੰਦ ਹੋ ਸਕੇ । ਅਕਬਰ ਤਕ ਸ਼ਿਕਾਇਤ ਲੈ ਕੇ ਅੱਪੜੇ । ਖਡੂਰ ਤੋਂ ਬਾਬਾ ਦਾਤੂ ਜੀ ਨੂੰ ਚੁੱਕ-ਚੁਕਾ ਕੇ ਗੁਰ-ਗੱਦੀ ਉਤੇ ਬਿਠਾਣ ਲਈ ਲੈ ਆਏ ।



ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਣ ਤੇ ਬਾਬਾ ਪ੍ਰਿਥੀ ਚੰਦ ਜੀ ਦੀ ਵਿਰੋਧਤਾ ਨੂੰ ਹੋਰ ਚਮਕਾਇਓ ਨੇ । ਅਕਬਰ ਦੇ ਮੂੰਹ-ਲਗਦੇ ਦਰਬਾਰੀ ਬੀਰਬਲ ਦੀ ਸਹਾਇਤਾ ਨਾਲ ਬਾਬਾ ਪ੍ਰਿਥੀ ਚੰਦ ਜੀ ਦੀ ਰਾਹੀਂ ਅੰਮ੍ਰਿਤਸਰ ਵਿਚ ਗੁਰੂ ਘਰ ਦੀ ਕਈ ਮਹੀਨੇ ਨਾਕਾਬੰਦੀ ਕਰਾਈ ਰਖੀਓ ਨੇ । ਇਹ ਸਭ ਕੁਝ ਕਿਉਂ ਕੀਤਾ ਜਾ ਰਿਹਾ ਸੀ ? ਗੁਰੂ ਨਾਨਕ ਦੇਵ ਜੀ ਦੀ ਤਾਲੀਮ ਦਾ ਸਦਕਾ ਗ਼ਰੀਬ ਸੂਦਰ ਲੋਕ ਆਪਣੇ ਅੰਦਰ ਮਨੁੱਖਤਾ ਦਾ ਅਹਿਸਾਸ ਪੈਦਾ ਹੋਇਆ ਵੇਖ ਕੇ ਬ੍ਰਾਹਮਣ ਦੇ ਧਾਰਮਿਕ ਜੂਲੇ ਹੇਠੋਂ ਨਿਕਲ ਰਹੇ ਸਨ, ਇਸਲਾਮ ਦੇ ਪਹਿਲੇ ਪਹਿਲੇ ਝਲਕਾਰਿਆਂ ਵਲੋਂ ਭੀ ਖ਼ਬਰਦਾਰ ਹੋ ਗਏ ਸਨ, ਮੁਸਲਮਾਨ ਬਣਨ ਦੇ ਥਾਂ ਉਹ ਗੁਰੂ ਨਾਨਕ ਪਾਤਿਸ਼ਾਹ ਦੇ ਝੰਡੇ ਹੇਠ ਆ ਕੇ ਜਾਤਿ-ਅਭਿਮਾਨੀਆਂ ਦਾ ਟਾਕਰਾ ਡਟ ਕੇ ਕਰ ਰਹੇ ਸਨ; ਰਿਸ਼ਵਤੀ ਕਰਮ-ਚਾਰੀਆਂ ਦੀਆਂ ਕਰਤੂਤਾਂ ਭੀ ਸਮਝ ਰਹੇ ਸਨ । ਗੁਰੂ ਅਰਜਨ ਸਾਹਿਬ ਨੇ ਤਾਂ ਗੁਰੂ ਨਾਨਕ ਦੇਵ ਜੀ ਵਾਲਾ ਇਹ ਪਰਚਾਰ ਰੋਜ਼ਾਨਾ ਕੀਰਤਨ ਵਾਲੀ ਆਸਾ ਦੀ ਵਾਰ ਵਿਚ ਦਰਜ ਕਰ ਦਿਤਾ । ਸਿੱਖ ਹਰ ਰੋਜ਼ ਸਵੇਰੇ ਪੜ੍ਹਨ ਲੱਗ ਪਏ :

ਮਾਣਸ-ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥

ਤਿਨ ਘਰਿ ਬ੍ਰਾਹਮਣ ਪੂਰਹਿ ਨਾਦ ॥ ਉਨ੍ਹਾ ਭਿ ਆਵਹਿ ਓਹੀ ਸਾਦ ॥

ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥

ਸਰਮ ਧਰਮ ਕਾ ਡੇਰਾ ਦੁਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥

ਆਖਰ ਇਹਨਾਂ ਲੋਕਾਂ ਦਾ ਦਾਅ ਲੱਗ ਗਿਆ । ਜਹਾਂਗੀਰ ਦੇ ਪੁੱਤਰ ਖ਼ੁਸਰੋ ਨੇ ਬਗ਼ਾਵਤ ਕੀਤੀ । ਜਿਨ੍ਹਾਂ ਨੂੰ ਗੁਰੂ ਨਾਨਕ ਜੀ ਦੀ ਤਾਲੀਮ ਚੁੱਭ ਰਹੀ ਸੀ, ਉਹਨਾਂ ਨੇ ਜਹਾਂਗੀਰ ਨੂੰ ਭਖਾਇਆ ਕਿ ਗੁਰੂ ਅਰਜਨ ਸਾਹਿਬ ਨੇ ਭੀ ਖ਼ੁਸਰੋ ਦੀ ਸਹਾਇਤਾ ਕੀਤੀ ਸੀ । ਸੋ, ਸਦੀਆਂ ਤੋਂ ਪੈਰਾਂ ਹੇਠ ਲਤਾੜੀਂਦੇ ਗ਼ਰੀਬਾਂ ਦੀ ਬਾਂਹ ਫੜਨ ਕਰਕੇ ਗੁਰੂ ਅਰਜਨ ਦੇਵ ਜੀ ਨੇ ਜ਼ਾਲਮਾਂ ਦੇ ਦਿਤੇ ਤਸੀਹੇ ਤਿੰਨ ਚਾਰ ਦਿਨ ਸਹਾਰ ਕੇ ੩੦ ਮਈ ਸੰਨ ੧੬੦੬ ਨੂੰ ਸ਼ਹੀਦੀ ਪਾਈ ।



ਦਰ ਗੋਇੰਦਵਾਲ, ਕਿ ਬਰ ਕਿਨਾਰੇ ਦਰੀਆਏ ਬਿਆਹ ਵਾਕਹਿ ਅਸਤ, ਹਿੰਦੂਏ ਬੂਦ ਅਰਜੁਨ ਨਾਮ, ਦਰ ਲਿਬਾਸੈ ਪੀਰੀ ਵ ਸੈਖੀ। ਚੁਨਾਚਿ ਬਿਸੀਆਰੇ ਅਜ ਸਾਦਾ ਲੋਹਾਨੇ ਹਿੰਦੂ, ਬਲਕਿ ਨਾਦਾਨੋ ਸਫੀਹਾਨੇ ਇਸਲਾਮ ਰਾ, ਮੁਕੈਦੇ ਅਤਵਾਰੋ ਅਉਜਾਏ। ਖੁਦ ਸਾਖਤਰ ਕੋਸੇ ਪੀਰੀ ਵ ਵਲਾਇਤ ਰਾ ਬੁਲੰਦ ਆਵਾਜ਼ਹ ਗਰਦਾਨੀਦਾ ਬੂਦ। ਉ ਰਾ ਗੁਰੂ ਮੋ-ਗੁਫਤੰਦ। ਵ ਅਜ ਅਤਰਾਫੋ ਜਵਾਨਬ ਗੋਲਾਨੋ ਗੋਲ ਪ੍ਰਸਤਾਂ ਬ-ਦੂ ਰਜੂਹ ਆਵੁਰਦਹ ਏਤਕਾਦੇ ਤਮਾਮ ਬ ਉ ਇਜਹਾਰ ਮੋ-ਕਰਦੰਦ।

ਅਜ ਸਿਹ ਚਹਾਰ ਪੁਸਤ ਉ ਈਂ ਦੁਕਾਨ ਰਾ ਗਰਮ ਮੋ-ਦਾਸਤੰਦ।

ਮੁੱਦਤਹਾ ਬ-ਖਾਤਰ ਮੇ ਗੁਜ਼ੱਸਤ ਕਿ ਈਂ ਦੁਕਾਨੇ ਬਾਤਲ ਰਾ ਬਰ-ਤਰਫ ਬਾਇਦ ਸਾਖਤ। ਯਾ ਉ ਰਾ ਦਰ ਜਿਰਗਹੇ ਅਹਲੇ ਇਸਲਾਮ ਦਰ ਬਾਇਦ ਆਵੁਰਦ।.....

ਅਮਰ ਕਰਦਮ ਕਿ ਉ ਰਾ ਹਾਜ਼ਰ ਸਾਖਤੰਦ ਵ ਮਸਾਕਨੋ ਮਨਾਜ਼ਲੋ ਫਰਜੰਦਾਨੇ ਉ ਰਾ ਬ-ਮੁਰਤਜ਼ਾ ਖਾਂ ਅਨਾਇਤ ਨਮੂਦਮ। ਵ ਅਸਬਾਬੋ ਅਮਵਾਲੋ ਉ ਰਾ ਬ-ਕੈਦੇ ਜ਼ਬਤ ਆਵੁਰਦਹ; ਫਰਮੂਦਮ ਕਿ ਉ ਰਾ ਬ-ਸਿਆਸਤ ਵ ਬ-ਯਾਸਾ ਰਸਾਨੰਦ।

ਇਸ ਦਾ ਪੰਜਾਬੀ ਉਲਥਾ ਇਉਂ ਹੈ :

ਗੋਇੰਦਵਾਲ ਵਿਚ, ਜਿਹੜਾ ਕਿ ਬਿਆਸ ਦਰਿਆ ਦੇ ਕੰਢੇ ਉਤੇ ਹੈ, ਪੀਰਾਂ ਬਜ਼ੁਰਗਾਂ ਦੇ ਵੇਸ ਵਿਚ ਅਰਜੁਨ ਨਾਮ ਇਕ ਹਿੰਦੂ ਸੀ, ਜਿਸ ਨੇ ਬਹੁਤ ਸਾਰੇ ਭੋਲੇ-ਭਾਲੇ ਹਿੰਦੂਆਂ, ਸਗੋਂ ਮੂਰਖ ਤੇ ਬੇ-ਸਮਝ ਮੁਸਲਮਾਨਾਂ ਨੂੰ ਭੀ ਆਪਣੀ ਰਹਿਤ-ਬਹਿਤ ਦਾ ਸ਼ਰਧਾਲੂ ਬਣਾ ਕੇ ਆਪਣੇ ਵਲੀ ਤੇ ਪੀਰ ਹੋਣ ਦਾ ਢੋਲ ਬਹੁਤ ਉੱਚਾ ਵਜਾਇਆ ਹੋਇਆ ਸੀ। ਉਹ ਉਸ ਨੂੰ ਗੁਰੂ ਆਖਦੇ ਸਨ। ਸਭਨਾਂ ਤਰਫਾਂ ਤੋਂ ਫਰੇਬੀ ਤੇ ਠੱਗੀ-ਪਸੰਦ ਲੋਕ ਉਸ ਦੇ ਪਾਸ ਆ ਕੇ ਉਸ

ਉਤੇ ਆਪਣੀ ਪੂਰੀ ਸ਼ਰਧਾ ਪਰਗਟ ਕਰਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਉਹਨਾਂ ਇਹ ਦੁਕਾਨ ਚਲਾਈ ਹੋਈ ਸੀ।

ਢੇਰ ਸਮੇਂ ਤੋਂ ਮੇਰੇ ਦਿਲ ਵਿਚ ਖਿਆਲ ਉੱਠ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ, ਜਾਂ ਉਸ (ਗੁਰੂ) ਨੂੰ ਮੁਸਲਮਾਨੀ ਫ਼ਿਰਕੇ ਵਿਚ ਲੈ ਆਉਣਾ ਚਾਹੀਦਾ ਹੈ। . . .

ਮੈਂ ਹੁਕਮ ਦਿਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਤੇ ਮੈਂ ਉਸ ਦੇ ਘਰ-ਘਾਟ ਤੇ ਬੱਚੇ ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿਤੇ, ਅਤੇ ਉਸ ਦਾ ਮਾਲ ਅਸਬਾਬ ਜ਼ਬਤ ਕਰ ਕੇ ਹੁਕਮ ਦਿੱਤਾ ਕਿ ਉਸ ਨੂੰ ਸਿਆਸਤ ਅਤੇ ਯਾਸਾ ਦੇ ਕਾਨੂੰਨ ਅਨੁਸਾਰ ਦੰਡ ਦੇਣ।

(ਅ) ਭਾਈ ਰਤਨ ਸਿੰਘ 'ਪ੍ਰਾਚੀਨ ਪੰਥ ਪ੍ਰਕਾਸ਼' ਵਿਚ ਲਿਖਦਾ ਹੈ :  
ਕੇ ਗੁਰ ਅਰਜਨ ਦਰਿਆਇ ਨ ਬੋੜਯੋ ?  
ਕੇ ਗੁਰ ਤੇਗ ਬਹਾਦਰ ਸੀਸ ਨ ਤੋੜਯੋ ?  
ਕੇ ਸਾਹਿਬਜ਼ਾਦੇ ਨਾਹਿ ਮਰਾਏ ?  
ਸ਼ੀਰ-ਖੁਰ ਤੋਹਿ ਨਾਹਿ ਕੁਹਾਏ ?

(ੳ) ਦਰਿਆ ਰਾਵੀ ਵਿਚ ਡੋਬਣ ਸੰਬੰਧੀ ਮੁਨਸ਼ੀ ਸੋਹਨ ਲਾਲ ਭੀ 'ਉਮਦਹਤੁਲ-ਤਵਾਰੀਖ਼' ਵਿਚ ਲਿਖਦਾ ਹੈ :

“ਬਾਅਦ ਅਜ਼ ਜ਼ਹੂਰੇ ਬਾਅਜ਼ੇ ਮੁਕੱਦਮਾ ਤੇ ਨਾ-ਮੁਲਾਯਮ ਜਾਤੇ ਆਲੀ ਰਾ ਦਰ ਬਹਰੇ ਰਾਵੀ ਅੰਦਾਖ਼ਤੰਦ।”

ਉਲਥਾ:—ਕੁਝ ਤਸੀਹੇ ਦੇਣ ਪਿਛੋਂ ਉਸ ਮਹਾਂ ਪੁਰਖ (ਗੁਰੂ) ਨੂੰ ਉਹਨਾਂ ਨੇ ਦਰਿਆ ਰਾਵੀ ਵਿਚ ਸੁੱਟਿਆ।

## ਦਸਵਾਂ ਕਾਂਡ

### ਗੁਰੂ ਅਰਜਨ ਸਾਹਿਬ ਦੇ ਕੁਝ ਕੁ ਗੁਰ-ਅਸਥਾਨ

੧. ਜਨਮ-ਅਸਥਾਨ--ਗੋਇੰਦਵਾਲ ।
੨. ਸ੍ਰੀ ਹਰਿਮੰਦਰ ਸਾਹਿਬ--ਅੰਮ੍ਰਿਤਸਰ । ਇਹ ਗੁਰਦੁਆਰਾ ਗੁਰੂ ਅਰਜਨ ਸਾਹਿਬ ਨੇ ਆਪ ਬਣਵਾਇਆ ਸੀ ।
੩. ਸ੍ਰੀ ਹਰਿਮੰਦਰ ਸਾਹਿਬ--ਤਰਨ ਤਾਰਨ । ਗੁਰੂ ਅਰਜਨ ਸਾਹਿਬ ਨੇ ਇਹ ਗੁਰਦੁਆਰਾ ਆਪ ਬਣਵਾਇਆ ਸੀ ।
੪. ਗੰਗਸਰ--ਕਰਤਾਰਪੁਰ (ਜ਼ਿਲਾ ਜਲੰਧਰ) ਦੁਆਬੇ ਵਿਚ ਇਹ ਕੇਂਦਰ ਗੁਰੂ ਅਰਜਨ ਸਾਹਿਬ ਨੇ ਆਪ ਬਣਵਾਇਆ ਸੀ ।
੫. ਗੁਰੂ ਕਾ. ਬਾਗ--ਸਹਸਰਾ (ਤਸੀਲ ਅਜਨਾਲਾ ਜ਼ਿਲਾ ਅੰਮ੍ਰਿਤਸਰ)। ਸਤਿਗੁਰੂ ਜੀ ਦੇ ਉਧਰ ਆਗਮਨ ਦੀ ਯਾਦ ਵਿਚ ।
੬. ਬਾਉਲੀ ਸਾਹਿਬ--ਡੱਬੀ ਬਜ਼ਾਰ, ਲਾਹੌਰ । ਗੁਰੂ ਅਰਜਨ ਸਾਹਿਬ ਨੇ ਆਪ ਬਣਵਾਇਆ ਸੀ, ਜਦੋਂ ਕਾਲ ਤੇ ਮਰੀ ਦੇ ਦਿਨਾਂ ਵਿਚ ਸਤਿਗੁਰੂ ਜੀ ਲਾਹੌਰ ਅੱਠ ਮਹੀਨੇ ਰਹੇ ਸਨ ।
੭. ਗੁਰਦੁਆਰਾ ਡੇਹਰਾ ਸਾਹਿਬ ਲਾਹੌਰ । ਕਿਲ੍ਹੇ ਦੇ ਸਾਹਮਣੇ ਉਹ ਅਸਥਾਨ ਜਿਥੇ ਗੁਰੂ ਅਰਜਨ ਸਾਹਿਬ ਨੂੰ ਜਹਾਂਗੀਰ ਦੇ ਹੁਕਮ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ।

## ਗੁਰੂ ਅਰਜਨ ਸਾਹਿਬ ਦੀ ਬਾਣੀ-

ਗੁਰੂ ਰਾਮਦਾਸ ਜੀ ਵਾਂਗ ਗੁਰੂ ਅਰਜਨ ਸਾਹਿਬ ਨੇ ਭੀ ੩੦ ਰਾਗਾਂ ਵਿਚ ਬਾਣੀ ਲਿਖੀ, ਜਿਸਦਾ ਵੇਰਵਾ ਇਉਂ ਹੈ :

ਸ਼ਬਦ	-	੧੩੪੫
ਅਸ਼ਟਪਦੀਆਂ	-	੬੨
ਛੰਤ	-	੬੨

ਗੁਰੂ ਗ੍ਰੰਥ ਸਾਹਿਬ ਦੀਆਂ ਕੁੱਲ ੨੨ 'ਵਾਰਾਂ' ਵਿਚੋਂ ਗੁਰੂ ਅਰਜਨ ਸਾਹਿਬ ਦੀਆਂ ੬ 'ਵਾਰਾਂ' ਹੇਠ ਲਿਖੇ ਰਾਗਾਂ ਵਿਚ ਦਰਜ ਹਨ--

ਗਉੜੀ, ਗੂਜਰੀ, ਜੈਤਸਰੀ, ਰਾਮਕਲੀ, ਮਾਰੂ ਅਤੇ ਬਸੰਤ ।

ਇਹਨਾਂ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਨੇ ਹੇਠ ਲਿਖੀਆਂ ਉਚੇਚੀਆਂ ਬਾਣੀਆਂ ਵੀ ਲਿਖੀਆਂ--

(੧) ਸਿਰੀ ਰਾਗ ਵਿਚ--ਪਹਰੇ ੧ ਸ਼ਬਦ

(੨) ਮਾਝ ਵਿਚ--ਬਾਰਹ ਮਾਹਾ ੧੪ ਪਉੜੀਆਂ  
--ਦਿਨ ਰੈਣਿ

(੩) ਗਉੜੀ ਵਿਚ--ਬਾਵਨ ਅਖਰੀ ੫੭ ਸਲੋਕ ਅਤੇ ੫੫ ਪਉੜੀਆਂ

--ਸੁਖਮਨੀ ੨੪ ਸਲੋਕ ਅਤੇ ੨੪  
ਅਸ਼ਟਪਦੀਆਂ

--ਥਿਤੀ

(੪) ਆਸਾ ਵਿਚ--ਬਿਰਹੜੇ ੩ ਸ਼ਬਦ

(੫) ਸੂਹੀ ਵਿਚ--ਗੁਣਵੰਤੀ ੧ ਸ਼ਬਦ

(੬) ਮਾਰੂ ਵਿਚ--ਅੰਜੁਲੀਆਂ

--ਸੌਲਹੇ ੧੪ ਸ਼ਬਦ

ਰਾਗਾਂ ਦੇ ਮੁੱਕਣ ਤੇ ਹੇਠ-ਲਿਖੀਆਂ ਹੋਰ ਉਚੇਚੀਆਂ ਬਾਣੀਆਂ

ਗੁਰੂ ਅਰਜਨ ਸਾਹਿਬ ਦੀਆਂ ਹਨ :

(੧) ਸਲੋਕ ਸਹਸਕ੍ਰਿਤੀ	੬੭
(੨) ਗਾਥਾ	੨੪
(੩) ਫੁਨਹੇ	੨੩
(੪) ਚਉਬੋਲੇ	੧੧
(੫) ਸਵਯੇ	੯
ਸਵਯੇ	੧੧

ਇਹਨਾਂ ਤੋਂ ਇਲਾਵਾ ਸਲੋਕ ਭੀ ਹਨ, ਜੋ ਵਾਰਾਂ ਦੀਆਂ ਪਉੜੀਆਂ ਨਾਲ ਦਰਜ ਹਨ। ਉਹਨਾਂ ਸਾਰੇ ਸਲੋਕਾਂ ਦੀ ਗਿਣਤੀ ੨੫੫ ਹੈ। ਇਹਨਾਂ 'ਵਾਰਾਂ' ਤੋਂ ਵਧੇ ਹੋਏ ਸਲੋਕਾਂ ਦਾ ਸੰਗ੍ਰਹਿ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਤੇ ਦਰਜ ਹੈ, ਉਹਨਾਂ ਦੀ ਗਿਣਤੀ ੨੨ ਹੈ। ਸਾਰੇ ਰਲਾ ਕੇ ਗੁਰੂ ਅਰਜਨ ਸਾਹਿਬ ਦੇ ੨੭੭ ਸਲੋਕ ਹਨ।

ਇਹਨਾਂ ਦੀਆਂ ੬ 'ਵਾਰਾਂ' ਦੀਆਂ ਕੁਲ ੧੧੦ ਪਉੜੀਆਂ ਹਨ।

ਨੋਟ :--ਗਉੜੀ ਕੀ ਵਾਰ ਮ: ੪ ਵਿਚ ੫ ਗੁਰੂ ਅਰਜਨ ਸਾਹਿਬ ਦੀਆਂ ਪਉੜੀਆਂ,

ਸਾਰੰਗ ਕੀ ਵਾਰ ਮ: ੪ ਵਿਚ ੧ ਪਉੜੀ ਗੁਰੂ ਅਰਜਨ ਸਾਹਿਬ ਦੀ,

ਮਲਾਰ ਕੀ ਵਾਰ ਮ: ੧ ਵਿਚ ੧ ਪਉੜੀ ਗੁਰੂ ਅਰਜਨ ਸਾਹਿਬ ਦੀ,

ਕੁਲ ਜੋੜ ਪਉੜੀਆਂ ਦਾ ੧੧੭

ਨੋਟ : ਸਲੋਕ ਕਬੀਰ ਜੀ ਵਿਚ ੫ ਸਲੋਕ ਗੁਰੂ ਅਰਜਨ ਸਾਹਿਬ ਦੇ,

ਸਲੋਕ ਫਰੀਦ ਜੀ ਵਿਚ ੯ ਸਲੋਕ ਗੁਰੂ ਅਰਜਨ ਸਾਹਿਬ ਦੇ,

ਕੁਲ ਜੋੜ ਸਲੋਕਾਂ ਦਾ ੨੭੭ + ੫ + ੯ = ੨੯੦ ਸਲੋਕ।

ਰਾਗਾਂ ਅਨੁਸਾਰ ਸ਼ਬਦਾਂ, ਅਸ਼ਟਪਦੀਆਂ ਤੇ ਛੰਤਾਂ ਦਾ ਵੇਰਵਾ :

ਰਾਗ	ਸ਼ਬਦ	ਅਸ਼ਟਪਦੀਆਂ	ਛੰਤ
(੧) ਸਿਰੀ ਰਾਗ	੩੦	੨	੨
(੨) ਮਾਝ	੪੩	੫	...
(੩) ਗਉੜੀ	੧੭੨	੧੫	੪
(੪) ਆਸਾ	੧੬੩	੨	੧੪
(੫) ਗੂਜਰੀ	੩੨	੨	...
(੬) ਦੇਵਗੰਧਾਰੀ	੩੮	...	...
(੭) ਬਿਹਾਗੜਾ	੧	...	੯
(੮) ਵਡਹੰਸ	੯	...	੩
(੯) ਸੋਰਠਿ	੯੪	੩	...
(੧੦) ਧਨਾਸਰੀ	੫੮	੧	੧
(੧੧) ਜੈਤਸਰੀ	੧੩	...	੩
(੧੨) ਟੋਡੀ	੩੦	...	...
(੧੩) ਬੈਰਾੜੀ	੧	...	...
(੧੪) ਤਿਲੰਗ	੫	...	...
(੧੫) ਸੂਹੀ	੫੮	੫	੧੧
(੧੬) ਬਿਲਾਵਲ	੧੧੯	੨	੫
(੧੭) ਗੌਂਡ	੨੨	੧	...
(੧੮) ਰਾਮਕਲੀ	੬੦	੮	੬
(੧੯) ਨਟ ਨਰਾਇਨ	੧੦	...	...
(੨੦) ਮਾਲੀ ਗਉੜਾ	੮	...	...
(੨੧) ਮਾਰੂ	੩੨	੬	...
(੨੨) ਤੁਖਾਰੀ	...	...	੧
(੨੩) ਕੇਦਾਰਾ	੧੫	...	੧



ਰਾਗ	ਸ਼ਬਦ	ਅਟਸਪਦੀਆਂ	ਛੰਤ
(੨੪) ਭੈਰਉ	੫੭	੩	...
(੨੫) ਬਸੰਤ	੨੧	੨	...
(੨੬) ਸਾਰੰਗ	੧੩੬	੨	...
(੨੭) ਮਲਾਰ	੩੦	...	੧
(੨੮) ਕਾਨੜਾ	੫੦	...	੧
(੨੯) ਕਲਿਆਨ	੧੦	...	...
(੩੦) ਪ੍ਰਭਾਤੀ	੧੫	੩	...
	---	---	---
ਜੋੜ	੧੩੪੫	੬੨	੬੨

ਵਾਰਾਂ ਦੀਆਂ ਪਉੜੀਆਂ ਦਾ ਵੇਰਵਾ :

ਗਉੜੀ	-	੨੧
ਗੁਜਰੀ	-	੨੧
ਜੈਤਸਰੀ	-	੨੦
ਰਾਮਕਲੀ	-	੨੨
ਮਾਰੂ	-	੨੩
ਬਸੰਤ	-	੩
		---
ਜੋੜ		੧੧੦

ਨੋਟ : ਇਹਨਾਂ ਤੋਂ ਇਲਾਵਾ ਗਉੜੀ ਕੀ ਵਾਰ ਮ: ੪ ਵਿਚ ੫ ਪਉੜੀਆਂ, ਸਾਰੰਗ ਕੀ ਵਾਰ ਮ: ੪ ਵਿਚ ਇਕ ਪਉੜੀ, ਮਲਾਰ ਕੀ ਵਾਰ ਮ: ੧ ਵਿਚ ਇਕ ਪਉੜੀ ਗੁਰੂ ਅਰਜਨ ਸਾਹਿਬ ਦੀਆਂ ਹਨ।

ਕੁੱਲ ਜੋੜ ਪਉੜੀਆਂ ਦਾ - ੧੧੭ ਹੈ।

\* ਸਲੋਕਾਂ ਦਾ ਵੇਰਵਾ :

੧. ਸਿਰੀ ਗਾਗ ਕੀ ਵਾਰ ਮ: ੪ ਵਿਚ-੧
੨. ਗਉੜੀ ਕੀ ਵਾਰ ਮ: ੪ ਵਿਚ ੮ + ੫ ਪਉੜੀਆਂ
੩. ਗਉੜੀ ਕੀ ਵਾਰ ਮ: ੫ ਵਿਚ-੪੨
੪. ਗੁਜਰੀ ਕੀ ਵਾਰ ਮ: ੫ ਵਿਚ-੪੨
੫. ਬਿਹਾਗੜੇ ਕੀ ਵਾਰ ਮ: ੪ ਵਿਚ-੨
੬. ਜੈਤਸਰੀ ਕੀ ਵਾਰ ਮ: ੫ ਵਿਚ-੪੦
੭. ਰਾਮਕੋਲੀ ਕੀ ਵਾਰ ਮ: ੫ ਵਿਚ-੪੪
੮. ਮਾਰੂ ਕੀ ਵਾਰ ਮ: ੩ ਵਿਚ-੨
੯. ਮਾਰੂ ਕੀ ਵਾਰ ਮ: ੫ ਵਿਚ-੬੬
੧੦. ਸਾਰੰਗ ਕੀ ਵਾਰ ਮ: ੪ ਵਿਚ-੩ + ੧ ਪਉੜੀ
੧੧. ਮਲਾਰ ਕੀ ਵਾਰ ਮ: ੩ ਵਿਚ-੨ + ੧ ਪਉੜੀ

੨੫੫ + ੭ ਪਉੜੀਆਂ

ਸਲੋਕ ਵਾਰਾਂ ਦੇ ਵਧੀਕ

-੨੨

੨੭੭ ਜੋੜ

ਸਲੋਕ ਕਬੀਰ ਜੀ ਵਿਚ-ਸਲੋਕ ਨੰ: ੨੦੬, ੨੧੦, ੨੧੧, ੨੧੪, ੨੨੧-

੫ ਸਲੋਕ ਗੁਰੂ ਅਰਜਨ ਸਾਹਿਬ ਦੇ ਹਨ।

ਸਲੋਕ ਫਰੀਦ ਜੀ ਵਿਚ-ਸਲੋਕ ਨੰ: ੭੫, ੮੨, ੮੩, ੧੦੫, ੧੦੮,

੧੦੯, ੧੧੦, ੧੧੧-੮ ਸਲੋਕ

ਗੁਰੂ ਅਰਜਨ ਸਾਹਿਬ ਦੇ ਕੁਲ ਸਲੋਕਾਂ ਦਾ ਜੋੜ-੨੭੭ + ੫ + ੮

-੨੯੦ ਸਲੋਕ

\*ਹੇਠ ਲਿਖੀਆਂ 'ਵਾਰਾਂ' ਵਿਚ ਗੁਰੂ ਅਰਜਨ ਸਾਹਿਬ ਦਾ ਕੋਈ ਸਲੋਕ ਨਹੀਂ ਹੈ :—ਮਾਝ ਕੀ ਵਾਰ, ਆਸਾ ਦੀ ਵਾਰ, ਗੁਜਰੀ ਕੀ ਵਾਰ ਮ: ੩, ਵਡਹੰਸ ਕੀ ਵਾਰ, ਸੋਰਠਿ ਕੀ ਵਾਰ, ਸੂਹੀ ਕੀ ਵਾਰ, ਬਿਲਾਵਲ ਕੀ ਵਾਰ, ਰਾਮਕੋਲੀ ਕੀ ਵਾਰ ਮ: ੩, ਕਾਨੜੇ ਕੀ ਵਾਰ—੬ ਵਾਰਾਂ।

ਹੇਠ ਲਿਖੀਆਂ 'ਵਾਰਾਂ' ਦੀਆਂ ਨਿਰੀਆਂ ਪਉੜੀਆਂ ਹੀ ਹਨ, ਸਲੋਕ ਕੋਈ ਨਹੀਂ—ਬਸੰਤ ਕੀ ਵਾਰ, ਸੱਤੇ ਬਲਵੰਡ ਦੀ ਵਾਰ।

## ੧੧ਵਾਂ ਕਾਂਡ

### ਗੁਰੂ ਅਰਜਨ ਸਾਹਿਬ ਦੀ ਸ਼ਖਸੀਅਤ

#### (੧) ਸਹਿਨ-ਸ਼ੀਲਤਾ--

ਬੀਰਬਲ ਆਦਿਕ ਜਾਤਿ-ਅਭਿਮਾਨੀ ਬ੍ਰਾਹਮਣਾਂ ਦੀ ਸ਼ਹਿ ਅਤੇ ਨਿੱਜੀ ਈਰਖਾ ਦੇ ਕਾਰਨ ਬਾਬਾ ਪ੍ਰਿਥੀ ਚੰਦ ਜੀ ਨੇ ਗੁਰੂ ਅਰਜਨ ਸਾਹਿਬ ਉਤੇ ਅਨੇਕਾਂ ਵਧੀਕੀਆਂ ਕੀਤੀਆਂ, ਪਰ ਉਹ ਸਦਾ ਖਿੜੇ-ਮੱਥੇ ਜਰਦੇ ਰਹੇ। ਬਾਬਾ ਪ੍ਰਿਥੀ ਚੰਦ ਜੀ ਨੇ ਕਈ ਮਹੀਨੇ ਅੰਮ੍ਰਿਤਸਰ ਗੁਰੂ-ਘਰ ਦੀ ਨਾਕਾ-ਬੰਦੀ ਕੀਤੀ ਰੱਖੀ, ਸਤਿਗੁਰੂ ਜੀ ਦੀ ਇਹ ਸਹਿਨ-ਸ਼ੀਲਤਾ ਹੀ ਸੀ ਜਿਸ ਦੇ ਅਸਰ ਹੇਠ ਕੋਈ ਸਿੱਖ ਭੀ ਵਿਰੋਧੀਆਂ ਨਾਲ ਖਰ੍ਹਵਾ ਨਾ ਹੋ ਸਕਿਆ। ਜਦੋਂ ਗੁਰੂ ਕੇ ਦਰਬਾਰ ਦੀ ਮਾਇਕ ਆਮਦਨ ਨਾਮ-ਮਾਤ੍ਰ ਹੀ ਰਹਿ ਗਈ, ਅਤੇ ਸੱਤਾ ਬਲਵੰਡ ਰਬਾਬੀ ਭੀ ਹੱਛੇ ਰਵੱਈਏ ਤੇ ਆ ਉਤਰੇ ਤਦੋਂ ਭੀ ਗੁਰੂ ਅਰਜਨ ਸਾਹਿਬ ਨੇ ਉਸ ਨਿਰਾਦਰੀ ਨੂੰ ਬੜੇ ਠੰਢੇ ਜਿਗਰੇ ਤੇ ਗੰਭੀਰਤਾ ਨਾਲ ਸਹਾਰਿਆ। ਉਸ ਵੇਲੇ ਸਤਿਗੁਰੂ ਜੀ ਦੀ ਉਮਰ ਅਠਾਰ੍ਹਾਂ ਉੱਨੀ ਸਾਲਾਂ ਦੀ ਹੀ ਸੀ। ਇਸ ਉਮਰ ਦੇ ਗੱਭਰੂ ਦਾ ਲਹੂ ਰਤਾ ਕੁ ਭੀ ਹੌਲੇ ਸਲੂਕ ਨਾਲ ਜੋਸ਼ ਵਿਚ ਆ ਜਾਂਦਾ ਹੈ। ਪਰ ਰੱਬੀ ਨੂਰ ਗੁਰੂ ਅਰਜਨ ਸਾਹਿਬ ਦਾ ਜਿਗਰਾ ਸਮੁੰਦਰਾਂ ਵਰਗਾ ਸੀ, ਕਦੇ ਭੀ ਮੱਥੇ ਉਤੇ ਵੱਟ ਨਾ ਪੈਣ ਦਿਤੋਂ ਨੇ।

ਗੁਰੂ ਅਰਜਨ ਸਾਹਿਬ ਦੇ ਇਕੋ ਇਕ ਸਾਹਿਬਜ਼ਾਦੇ (ਗੁਰੂ)

ਹਰਿਗੋਬਿੰਦ ਜੀ ਸਨ। ਇਹਨਾਂ ਦੀ ਬਾਲ ਜਿੰਦ ਉਤੇ ਬਾਬਾ ਪ੍ਰਿਥੀ ਚੰਦ ਜੀ ਨੇ ਤਿੰਨ ਵਾਰੀ ਨਿਰਦਈ ਵਾਰ ਕਰਾਏ। ਅੰਮ੍ਰਿਤਸਰ ਦੇ ਵਸਨੀਕਾਂ ਵਿਚ ਇਤਨੀ ਹਾਹਾਕਾਰ ਮੱਚੀ ਸੀ ਕਿ ਸ਼ਰਮ ਦੇ ਮਾਰੇ ਬਾਬਾ ਪ੍ਰਿਥੀ ਚੰਦ ਜੀ ਸ਼ਹਿਰ ਛੱਡ ਕੇ ਆਪਣੇ ਸਹੁਰੇ ਪਿੰਡ ਹੋਹਰੀ ਚਲ ਗਏ। ਆਂਦਰਾਂ ਨੂੰ ਇਤਨਾ ਨਿਰਦਈ ਹੱਥ ਪਿਆਂ ਭੀ ਕੀ ਮਜ਼ਾਲ ਕਿ ਗੁਰੂ ਅਰਜਨ ਸਾਹਿਬ ਦੇ ਮੱਥੇ ਤੀਉੜੀ ਪਈ ਹੋਵੇ। ਉਹਨਾਂ ਦੀ ਸੁਰਤ ਤਾਂ ਮਾਝੇ ਦੇ ਉਹਨਾਂ ਵਿਲਕਦੇ ਯਤੀਮ ਬੱਚਿਆਂ ਵਲ ਹੀ ਲੱਗੀ ਰਹੀ ਸੀ ਜਿਨ੍ਹਾਂ ਦੇ ਮਾਪੇ ਉਹਨੀਂ ਦਿਨੀਂ ਭਿਆਨਕ ਕਾਲ ਦਾ ਸ਼ਿਕਾਰ ਹੁੰਦੇ ਜਾ ਰਹੇ ਸਨ।

## (੨) ਆਪਾ ਵਾਰਨ ਦਾ ਇਸ਼ਕ—

ਦੂਜਿਆਂ ਵਾਸਤੇ ਜੀਉਣਾ—ਇਹੀ ਹੈ ਰੱਬੀ ਧਰਮ। ਪਰ ਇਹ ਕੋਈ ਸੌਖੀ ਖੇਡ ਨਹੀਂ। ਆਪਾ ਵਾਰਨ ਤੋਂ ਬਿਨਾ ਗੈਰਾਂ ਨੂੰ ਆਪਣੇ ਬਣਾਇਆ ਨਹੀਂ ਜਾ ਸਕਦਾ। ਇਸ ਖੇਡ ਵਿਚ ਗੁਰੂ ਅਰਜਨ ਸਾਹਿਬ ਦਾ ਇਸ਼ਕ ਅਖੀਰਲੀ ਅਵਧੀ ਉਤੇ ਅਪੜਿਆ ਹੋਇਆ ਸੀ। ਸੰਨ ੧੫੯੫ ਵਿਚ ਪੰਜਾਬ ਵਿਚ ਕਾਲ ਪਿਆ। ਬੜੀ ਭਿਆਨਕ ਔੜ ਲੱਗੀ। ਤਿੰਨ ਚਾਰ ਸਾਲ ਦੀ ਔੜ ਨਾਲ ਦੁਨੀਆ ਤ੍ਰਾਹ ਤ੍ਰਾਹ ਕਰ ਉੱਠੀ। ਭੁੱਖ-ਮਰਦੇ ਕੰਗਾਲਾਂ ਉੱਤੇ, ਉੱਤੇ ਮੌਸਮੀ ਤਾਪ ਤੇ ਸੀਤਲਾ ਨੇ ਆ ਵਾਰ ਕੀਤੇ। ਇਸੇ ਹੀ ਸਾਲ (ਗੁਰੂ) ਹਰਿਗੋਬਿੰਦ ਸਾਹਿਬ ਦਾ ਜਨਮ ਹੋਇਆ ਸੀ। ਇਸ ਬਾਲ-ਜਿੰਦੜੀ ਨੂੰ ਪੰਘੂੜਿਆਂ ਦੀ ਲੋੜ ਸੀ। ਪਰ ਵੇਖੋ ਇਸ਼ਕ ਖਲੋਕਤ ਦੀ ਸੇਵਾ ਕਰਨ ਦਾ ! ਭੁੱਖਿਆਂ ਤੇ ਰੋਗ-ਗੁਸਿਆਂ ਨੂੰ ਮੌਤ ਦੇ ਮੂੰਹੋਂ ਬਚਾਣ ਲਈ ਆਪਣੇ ਜਿਗਰ ਦੇ ਟੁਕੜੇ ਇਸ ਕੋਮਲ ਜਿੰਦੜੀ ਨੂੰ ਉਥੇ ਉਥੇ ਲਈ ਫਿਰਦੇ ਰਹੇ, ਜਿਥੇ ਤਾਪ ਤੇ ਸੀਤਲਾ ਦੀ ਹੋਣੀ ਦਾ ਰਾਜ ਸੀ। ਸੰਨ ੧੫੯੮ ਵਿਚ ਲਾਹੌਰ ਸ਼ਹਿਰ ਤਾਂ ਸਚਮੁਚ ਨਰਕ ਬਣਿਆ ਪਿਆ ਸੀ। ਮੁਰਦਿਆਂ ਦੇ ਢੇਰ

ਗਲੀਆਂ ਬਜ਼ਾਰਾਂ ਵਿਚ ਲੱਗੇ ਰਹਿੰਦੇ ਸਨ, ਤੁਕੱਠਾਣ ਇਤਨੀ ਕਿ ਕੋਈ ਮੂੰਹ ਨਹੀਂ ਸੀ ਉਧਰ ਕਰ ਸਕਦਾ। ਪਰ ਤੱਕੇ ਮਰਦਾਨਗੀ ਗੁਰੂ ਅਰਜਨ ਪਾਤਸ਼ਾਹ ਦੀ। ਗਲੀ ਗਲੀ ਘਰ ਘਰ ਜਾ ਕੇ ਮੌਤ ਨਾਲ ਘੁਲਦੇ ਬੰਦਿਆਂ ਨੂੰ ਹੱਲਾਸ਼ੇਰੀ ਤੇ ਦਵਾ-ਦਾਰੂ ਦੇਂਦੇ ਰਹੇ। ਅੱਠ ਮਹੀਨੇ ਉਥੇ ਰਹੇ। ਉਥੇ ਭੀ ਕੋਮਲ ਜਿੰਦੜੀ (ਗੁਰੂ) ਹਰਿਗੋਬਿੰਦ ਸਾਹਿਬ ਨਾਲ ਹੀ ਸਨ। ਇਸ ਲੰਬੀ ਕੁਰਬਾਨੀ ਦਾ ਹੀ ਨਤੀਜਾ ਸੀ ਕਿ ਆਖਰ (ਗੁਰੂ) ਹਰਿਗੋਬਿੰਦ ਸਾਹਿਬ ਨੂੰ ਭੀ ਸੀਤਲਾ ਨੇ ਆ ਦਬਾਇਆ ਸੀ।

## ਗੁਰੂ ਅਰਜਨ ਦੇਵ ਜੀ ਦੀ ਤਾਲੀਮ

ਉਹਨਾਂ ਦੀਆਂ ਜੀਵਨ-ਸਾਖੀਆਂ ਵਿਚੋਂ

(ੳ) ਖਾਲਕੁ ਖਲਕ ਮਹਿ—

(੧) ਭਾਈ ਬਹਿਲੋ— ਜਦੋਂ ਸੰਤੋਖਸਰ ਅਤੇ ਫਿਰ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਵਾਸਤੇ ਇੱਠਾਂ ਪਕਾਣ ਲਈ ਆਵੇ ਚਾੜ੍ਹੇ ਜਾ ਰਹੇ ਸਨ, ਤਾਂ ਇਕ ਵਾਰੀ ਜ਼ਿਕਰ ਚੱਲਿਆ, ਕਿਸੇ ਆਦਮੀ ਨੇ ਗੁਰੂ ਅਰਜਨ ਸਾਹਿਬ ਨੂੰ ਇਹ ਦੱਸਿਆ ਕਿ ਜੇ ਆਵਿਆਂ ਵਿਚ ਮੈਲਾ ਪਾਇਆ ਜਾਏ ਤਾਂ ਇੱਠਾਂ ਬਹੁਤ ਵਧੀਆ ਪੱਕਦੀਆਂ ਹਨ। ਸਿੱਖ ਸ੍ਰੀ ਹਰਿਮੰਦਰ ਸਾਹਿਬ ਵਾਸਤੇ ਬੜੇ ਉਤਸ਼ਾਹ ਨਾਲ ਸੇਵਾ ਕਰਦੇ ਸਨ। ਪਰ ਇਸ ਨਵੀਂ ਤਜਵੀਜ਼ ਉਤੇ ਅਮਲ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਮੈਲਾ ਆਦਿਕ ਚੁੱਕਣ ਦੇ ਨੀਵੇਂ ਕੰਮ ਹਿੰਦੂ ਸਮਾਜ ਨੇ ਉਹਨਾਂ ਗ਼ਰੀਬਾਂ ਦੇ ਸਪੁਰਦ ਕੀਤੇ ਹੋਏ ਸਨ, ਜਿਨ੍ਹਾਂ ਨੂੰ ਅੰਤ ਨੀਵੀਂ ਸ਼ਰੇਣੀ ਦੇ ਸ਼ੂਦਰ ਕਿਹਾ ਜਾਂਦਾ ਸੀ। ਇਹਨਾਂ ਹੀ ਗੰਦੇ

ਕੰਮਾਂ ਦੇ ਕਾਰਨ ਸਾਉ ਲੋਕ ਉਹਨਾਂ ਤੋਂ ਨਫਰਤ ਕਰਦੇ ਸਨ । ਕਿਸੇ ਸਿੱਖ ਨੂੰ ਹੀਆ ਨਾ ਪਏ ਕਿ ਵਧੀਆ ਇੱਟਾਂ ਦੀ ਖਾਤਰ 'ਚੂਹੜਿਆਂ' ਵਾਲਾ ਕੰਮ ਕਰਨ ਲੱਗ ਪਏ । ਮਾਲਵੇ ਦਾ ਇਕ ਸਿੱਖ ਭਾਈ ਬਹਿਲੋ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਕਰਨ ਅੰਮ੍ਰਿਤਸਰ ਆਇਆ । ਇਹ ਬਹਿਲੋ ਜਨਮ ਦਾ ਜੱਟ ਅਤੇ ਸਰਵਰੀਆ ਸੀ । ਸਾਲ ਦੇ ਸਾਲ ਨਿਗਾਹੇ ਜਾਂਦਾ ਸੀ । ਗੁਰੂ ਅਰਜਨ ਸਾਹਿਬ ਦੀ ਪ੍ਰੇਰਨਾ ਨਾਲ ਇਹ ਸਿੱਖ ਬਣਿਆ ਸੀ । ਅੰਮ੍ਰਿਤਸਰ ਦਰਸ਼ਨ ਕਰਨ ਆਇਆਂ ਇਸ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਬਣਦੀ ਵੇਖੀ । ਜਦੋਂ ਪਤਾ ਲੱਗੇ ਸੁ ਕਿ ਵਧੀਆ ਇੱਟਾਂ ਤਿਆਰ ਕਰਨ ਦੀ ਖਾਤਰ ਮੈਲਾ ਆਵਿਆਂ ਵਿਚ ਪਾਣਾ ਚਾਹੀਦਾ ਹੈ, ਤਾਂ ਭਾਈ ਬਹਿਲੋ ਨੇ ਮੈਲਾ ਇਕੱਠਾ ਕਰ ਕੇ ਆਵਿਆਂ ਵਿਚ ਪਾਣ ਦੀ ਸੇਵਾ ਸ਼ੁਰੂ ਕਰ ਦਿਤੀ । ਜਿਸ ਨੇ ਆਪ ਮੈਲਾ ਚੁੱਕਣਾ ਸ਼ੁਰੂ ਕਰ ਦਿਤਾ, ਉਹ ਮੈਲਾ ਚੁੱਕਣ ਉਤੇ ਮਜਬੂਰ ਕੀਤੇ ਹੋਏ ਗਰੀਬਾਂ ਤੋਂ ਕਿਵੇਂ ਨਫਰਤ ਕਰ ਸਕੇ ? ਭਾਈ ਬਹਿਲੋ ਦੀ ਕਾਇਆਂ ਹੀ ਪਲਟ ਗਈ । ਗੁਰੂ ਅਰਜਨ ਸਾਹਿਬ ਨੇ ਜਦੋਂ ਭਾਈ ਬਹਿਲੋ ਦਾ ਜੀਵਨ ਵੇਖਿਆ ਤਾਂ ਉਸ ਨੂੰ ਭਰੇ ਦੀਵਾਨ ਵਿਚ ਆਪਣੇ ਪਾਸ ਸੱਦਿਓ ਨੇ, ਪਿਆਰ ਕੀਤੇ ਨੇ ਤੇ ਆਖਿਓ ਨੇ— ਭਾਈ ਬਹਿਲੋ, ਸਭ ਤੋਂ ਪਹਿਲੋਂ । ਸਤਿਗੁਰੂ ਜੀ ਨੇ ਸਿੱਖ ਧਰਮ ਦਾ ਪਰਚਾਰ ਕਰਨ ਲਈ ਭਾਈ ਬਹਿਲੋ ਨੂੰ ਮਾਲਵੇ ਦਾ ਮਸੰਦ (ਪਰਚਾਰਕ) ਬਣਾ ਦਿਤਾ ।

(੨) ਪੰਡਤ ਗੰਗਾ ਰਾਮ—ਗੰਗਾ ਰਾਮ ਬਠਿੰਡੇ ਦੇ ਇਲਾਕੇ ਦਾ ਵਪਾਰੀ ਸੀ । ਉਠਾਂ ਉਤੇ ਅੰਨ ਲੱਦ ਕੇ ਦੂਰ-ਨੇੜੇ ਦੇ ਇਲਾਕਿਆਂ ਵਿਚ ਵੇਚ ਆਉਂਦਾ ਸੀ । ਇਕ ਵਾਰੀ ਗੰਗਾ ਰਾਮ ਬਾਜਰੀ ਲੱਦ ਕੇ ਅੰਮ੍ਰਿਤਸਰ ਲੈ ਆਇਆ । ਅੰਮ੍ਰਿਤ-ਸਰੋਵਰ ਵਿਚ ਹਰਿਮੰਦਰ ਸਾਹਿਬ ਦੀ ਇਮਾਰਤ ਬਣ ਰਹੀ ਸੀ । ਸੈਂਕੜੇ ਹਜ਼ਾਰਾਂ ਸਿੱਖ ਹਥੀਂ ਸੇਵਾ

ਕਰ ਰਹੇ ਸਨ । ਲੰਗਰ ਵਿਚ ਭੀ ਗਹਿਮਾ-ਗਹਿਮ ਸੀ । ਲੋਹਾਂ ਤਪ ਰਹੀਆਂ ਸਨ, ਤੇ ਰੋਟੀਆਂ ਪੱਕ ਰਹੀਆਂ ਸਨ । ਗੰਗਾ ਰਾਮ ਅੰਮ੍ਰਿਤਸਰ ਦੇ ਚਾਰ ਦਿਨਾਂ ਲਈ ਅਟਕ ਗਿਆ । ਸਬੱਬ ਨਾਲ ਇਕ ਡੰਗ ਲੰਗਰ ਵਿਚ ਅੰਨ ਦੀ ਕੁਝ ਬੁੜ ਜਿਹੀ ਹੋ ਗਈ । ਸਿੱਖਾਂ ਦੀ ਪ੍ਰੇਮ-ਭਰੀ ਸੇਵਾ ਵੇਖ ਕੇ ਗੰਗਾ ਰਾਮ ਦੇ ਦਿਲ ਨੂੰ ਖਿੱਚ ਪੈ ਚੁਕੀ ਹੋਈ ਸੀ । ਸੋਚਿਓ ਸੁ ਕਿ ਸਾਰੀ ਉਮਰ ਆਪਣੇ ਵਾਸਤੇ ਹੀ ਕਮਾਂਦਾ ਰਿਹਾ ਹਾਂ, ਅੱਜ ਮੌਕਾ ਬਣਿਆ ਹੈ, ਹੋਰਨਾਂ ਦੀ ਸੇਵਾ ਭੀ ਕਿਉਂ ਨਾ ਕਰ ਲਵਾਂ । ਇਹ ਸੋਚ ਕੇ ਗੰਗਾ ਰਾਮ ਨੇ ਸਾਰੀ ਬਾਜ਼ਰੀ ਲੰਗਰ ਵਿਚ ਦੇ ਦਿੱਤੀ, ਆਪ ਭੀ ਲੰਗਰ ਵਿਚ ਸੇਵਾ ਕਰਨ ਲਗ ਪਿਆ । ਇਕ ਦਿਨ ਸਤਿਗੁਰੂ ਜੀ ਉਸ ਨੂੰ ਬਾਜ਼ਰੀ ਦਾ ਮੁੱਲ ਦੇਣ ਲੱਗੇ ਤਾਂ ਉਸ ਨੇ ਨਾਂਹ ਕਰ ਦਿੱਤੀ । ਅਰਜ਼ ਕੀਤੀਓ ਸੁ ਕਿ ਗੁਣ ਤਾਂ ਜੇ ਦੇਂਦੇ ਹੋ ਤਾਂ ਖਲਕਤ ਦੀ ਸੇਵਾ ਤੇ ਪਰਮਾਤਮਾ ਦੀ ਯਾਦ ਹੀ ਬਖਸ਼ੋ । ਗੰਗਾ ਰਾਮ ਦਾ ਜੀਵਨ ਸੇਵਾ ਦਾ ਸਦਕਾ ਇਤਨਾ ਉੱਚਾ ਹੋਇਆ ਕਿ ਗੁਰੂ ਅਰਜਨ ਸਾਹਿਬ ਨੇ ਉਸ ਨੂੰ ਬਠਿੰਡੇ ਦੇ ਇਲਾਕੇ ਦਾ ਪਰਚਾਰਕ ਥਾਪ ਦਿਤਾ ।

(੩) **ਭਾਈ ਮੰਝ**—ਮੰਝ ਹੁਸ਼ਿਆਰਪੁਰ ਦੇ ਇਲਾਕੇ ਦਾ ਰਹਿਣ ਵਾਲਾ ਸੀ, ਅਤੇ ਸਖੀ ਸਰਵਰ ਦਾ ਚੇਲਾ ਸੀ । ਗੁਰੂ ਅਰਜਨ ਸਾਹਿਬ ਦੀ ਮਿਹਰ ਦੀ ਨਿਗਾਹ ਨਾਲ ਇਹ ਸਿੱਖ ਬਣਿਆ ਸੀ । ਫਿਰ ਨਗਾਹੇ ਜਾਣ ਦੇ ਥਾਂ ਮੰਝ ਨੇ ਜੀਵਨ-ਕਿਰਨ ਅੰਮ੍ਰਿਤਸਰ ਤੋਂ ਹਾਸਲ ਕਰਨੀ ਸ਼ੁਰੂ ਕੀਤੀ । ਸਰੋਵਰ ਤਿਆਰ ਹੋ ਰਹੇ ਸਨ । ਮੰਝ ਭੀ ਜਦੋਂ ਅੰਮ੍ਰਿਤਸਰ ਆਇਆ, ਗੁਰੂ ਕੇ ਲੰਗਰ ਵਾਸਤੇ ਬਾਲਣ ਇਕੱਠਾ ਕਰਨ ਦੀ ਸੇਵਾ ਚੁੱਕੀਓ ਸੁ । ਸੇਵਾ ਇਸ਼ਕ ਦੇ ਦਰਜੇ ਉੱਤੇ ਜਾ ਪਹੁੰਚੀ । ਸਿੱਖ-ਇਤਿਹਾਸ ਲਿਖਦਾ ਹੈ ਕਿ ਗਰਮੀ ਦੀ ਰੁੱਤੇ ਇਕ ਦਿਨ ਲੌਢੇ ਪਹਿਰ ਮੰਝ ਅੰਮ੍ਰਿਤਸਰ ਤੋਂ ਚੜ੍ਹਦੇ ਪਾਸੇ ਸੁਲਤਾਨਵਿੰਡ ਪਿੰਡ ਤੋਂ ਨੇੜੇ ਬਾਲਣ ਚੁਣ ਕੇ ਪੰਡ ਸਿਰ ਉੱਤੇ ਰੱਖ ਕੇ ਸਹਿਰ ਵਲ ਤੁਰਨ

ਲਗਾ ਤਾਂ ਬੜੀ ਸਖਤ ਹਨੇਰੀ ਆ ਗਈ । ਰਾਹ-ਖਹਿੜਾ ਦਿਸਣੋਂ ਰਹਿ ਗਿਆ । ਮੰਝ ਬਾਲਣ ਦੀ ਪੰਡ ਨੂੰ ਸਿਰ ਉਤੇ ਸੰਭਾਲੀ ਤੁਰਿਆ ਆ ਰਿਹਾ ਸੀ ਕਿ ਖੂਹ ਦੀ ਇਕ ਡੱਲ ਵਿਚ ਡਿੱਗ ਪਿਆ । ਢੱਠੇ ਹੋਏ ਖੂਹ ਵਿਚ ਪਾਣੀ ਥੋੜਾ ਹੀ ਸੀ । ਮੰਝ ਨੇ ਬਾਲਣ ਨੂੰ ਭਿੱਜਣੋਂ ਬਚਾਣ ਲਈ ਪੰਡ ਸਿਰ ਉਤੇ ਹੀ ਸੰਭਾਲੀ ਰਖੀ । ਰਾਤ ਖੂਹ ਵਿਚ ਹੀ ਖਲੋਤਾ ਰਿਹਾ ਅਤੇ ਬਾਣੀ ਦਾ ਪਾਠ ਕਰਦਾ ਰਿਹਾ । ਸਬੱਬ ਨਾਲ ਇਕ ਜ਼ਿਮੀਦਾਰ ਆਪਣਾ ਪੈਲੀ-ਬੰਨਾ ਵੇਖਦਾ ਉਥੇ ਪਹੁੰਚਿਆ । ਉਸ ਨੇ ਉਸੇ ਵੇਲੇ ਸਹਿਰ ਗੁਰੂ ਅਰਜਨ ਸਾਹਿਬ ਨੂੰ ਆ ਖਬਰ ਕੀਤੀ । ਖਲਕਤ ਦੀ ਸੇਵਾ ਦੇ ਆਸ਼ਕ ਭਾਈ ਮੰਝ ਨੂੰ ਖੂਹ ਵਿਚੋਂ ਕੱਢਣ ਲਈ ਸਤਿਗੁਰੂ ਜੀ ਕੁਝ ਸਿੱਖਾਂ ਸਮੇਤ ਆਪ ਚੱਲ ਕੇ ਆਏ । ਮੰਝ ਨੂੰ ਪਿਆਰ ਕੀਤੇ ਨੇ । ਹੁਣ ਪੂਰਾ ਭਾਂਡਾ ਵੇਖ ਕੇ ਸਤਿਗੁਰੂ ਜੀ ਨੇ ਮੰਝ ਨੂੰ ਉਸ ਦੇ ਇਲਾਕੇ ਵਿਚ ਭੇਜ ਦਿਤਾ । ਦੁਆਬੇ ਵਿਚ ਮੰਝ ਦੇ ਉੱਦਮ ਨਾਲ ਅਨੇਕਾਂ ਘਰਾਣੇ ਸਖੀ ਸਰਵਰ ਦੀ ਮੰਨਤ ਛੱਡ ਕੇ ਗੁਰੂ ਨਾਨਕ ਦੇ ਨਾਮ-ਲੇਵਾ ਬਣੇ ।

(੪) ਭਾਈ ਬੁੱਧੂ—ਧਰਮੀ ਸਰਦੇ-ਪੁਜਦੇ ਲੋਕ, ਰਾਹੀਆਂ ਮੁਸਾਫਰਾਂ ਵਾਸਤੇ ਛਬੀਲਾਂ ਲਵਾਂਦੇ ਹਨ । ਪਰ ਇਸ ਖਲਕ-ਸੇਵਾ ਵਿਚ ਭੀ ਵਿਤਕਰਾ ਰਖ ਲੈਂਦੇ ਹਨ । ਸਾਊਆਂ ਨੂੰ ਛਬੀਲੀਆ ਬੁੱਕ ਨਾਲ ਜਾਂ ਗਲਾਸ ਨਾਲ ਪਾਣੀ ਪਿਲਾ ਦੇਂਦਾ ਹੈ । ਨੀਵੀਂ ਜਾਤਿ ਵਾਲਿਆਂ ਵਾਸਤੇ ਇਕ ਵੱਖਰੀ ਟਿੰਡ ਰਖੀ ਹੁੰਦੀ ਹੈ, ਜਿਸ ਦੇ ਹੇਠ ਮੋਰੀ ਕੀਤੀ ਹੁੰਦੀ ਹੈ ਅਤੇ ਜੋ ਲੱਕੜ ਦੀ ਇਕ ਨਸਾਰ ਉਤੇ ਬੱਧੀ ਹੁੰਦੀ ਹੈ । ਨੀਵੀਂ ਜਾਤਿ ਵਾਲੇ ਨੂੰ ਪਾਣੀ ਪਿਲਾਣ ਲਈ ਛਬੀਲੀਆ ਉਸ ਟਿੰਡ ਵਿਚ ਪਾਣੀ ਪਾ ਦੇਂਦਾ ਹੈ । ਉਹ ਪਾਣੀ ਟਿੰਡ ਵਿਚੋਂ ਨਿਕਲ ਕੇ ਨਸਾਰ ਵਿਚ ਆਉਂਦਾ ਹੈ, ਜਿਸ ਦੇ ਅਖੀਰਲੇ ਸਿਰੇ ਅੱਗੇ ਬੁੱਕ ਡਾਹ ਕੇ ਉਹ ਆਦਮੀ ਪਾਣੀ ਪੀ ਲੈਂਦਾ ਹੈ । ਕਿਸੇ ਦਿਨ ਦਿਹਾਂਰ



ਸਮੇ ਜਾਂ ਕਿਸੇ ਘਰੋਗੀ ਖੁਸ਼ੀ ਸਮੇ ਅਮੀਰ ਲੋਕ ਅਖੰਡ-ਪਾਠ ਆਦਿਕ ਕਰਾਂਦੇ ਹਨ ਅਤੇ ਲੰਗਰ ਭੀ ਲਾਂਦੇ ਹਨ । ਪਰ ਅਜਿਹੇ ਥਾਈਂ ਭੀ ਕਈ ਵਾਰੀ ਵੇਖੀਦਾ ਹੈ ਕਿ ਗਰੀਬ ਕੰਗਾਲ ਲੋਕ ਲੰਗਰੋਂ ਬਾਹਰ ਬੈਠੇ ਜੂਠੇ ਡੂਠੇ ਹੀ ਫਰੋਲਦੇ ਤੇ ਚੱਟਦੇ ਹਨ । ਧਰਮੀ ਲੋਕਾਂ ਨੂੰ ਕਦੇ ਸ਼ਾਇਦ ਹੀ ਇਹ ਚੋਭ ਲਗਦੀ ਹੋਵੇ ਕਿ ਮਨੁੱਖਤਾ ਦੀ ਇਹ ਨਿਰਾਦਰੀ ਮਨੁੱਖਾਂ ਦੇ ਕਰਤਾਰ ਨੂੰ ਪਸੰਦ ਨਹੀਂ ਹੈ ।

ਭਾਈ ਬੁੱਧੂ ਲਾਹੌਰ ਦਾ ਰਹਿਣ ਵਾਲਾ ਸੀ । ਇੱਠਾਂ ਪਕਾ ਕੇ ਵੇਚਣ ਦੀ ਕਿਰਤ-ਕਾਰ ਕਰਦਾ ਸੀ । ਗੁਰੂ ਅਰਜਨ ਸਾਹਿਬ ਸੰਨ ੧੫੯੮ ਵਿਚ ਲਾਹੌਰ ਗਏ ਤੇ ਉੱਥੇ ਅੱਠ ਮਹੀਨੇ ਰਹੇ ਸਨ । ਉਹਨੀਂ ਦਿਨੀਂ ਕਾਲ ਪੈਣ ਕਰਕੇ ਲਾਹੌਰ ਵਿਚ ਬੀਮਾਰੀਆਂ ਦਾ ਭੀ ਬਹੁਤ ਜ਼ੋਰ ਸੀ । ਅਜਿਹੇ ਸਮੇ ਅਮੀਰਾਂ-ਗਰੀਬਾਂ ਦੀ ਨੇੜਤਾ ਹੋਰ ਭੀ ਕਮਜ਼ੋਰ ਹੋ ਜਾਂਦੀ ਹੈ, ਕਿਉਂਕਿ ਬੀਮਾਰੀਆਂ ਆਮ ਤੌਰ ਤੇ ਕੰਗਾਲਾਂ ਦੇ ਨਸੀਬਾਂ ਵਿਚ ਹੀ ਹੁੰਦੀਆਂ ਹਨ । ਸਤਿਗੁਰੂ ਜੀ ਅਜੇ ਲਾਹੌਰ ਵਿਚ ਹੀ ਸਨ, ਭਾਈ ਬੁੱਧੂ ਨੇ ਆਵੇ ਚੜ੍ਹਾਏ ਹੋਏ ਸਨ । ਇਕ ਦਿਨ ਉਸ ਨੇ ਗੁਰੂ ਸਾਹਿਬ ਦਾ ਪਰਸ਼ਾਦ ਵਰਜਿਆ । ਕੁਝ ਖੁਲ੍ਹਾ ਲੰਗਰ ਭੀ ਕੀਤੇ ਸੁ । ਪਰ ਲੰਗਰ ਉਹੋ ਜਿਹਾ ਹੀ, ਜਿਥੋਂ ਕੰਗਾਲ ਕੰਧੋਂ ਪਾਰ ਖਲੋਤੇ ਜੂਠੀਆਂ ਪੱਤਲਾਂ ਹੀ ਫਰੋਲਣ ਤੇ ਚੱਟਣ । ਦਿਨ ਸਨ ਬੀਮਾਰੀਆਂ ਦੇ । ਬੁੱਧੂ ਨੇ ਪਲਮਦੀਆਂ ਲੀਰਾਂ ਵਾਲੇ ਤਾਪ-ਗ੍ਰਸੇ ਗਰੀਬਾਂ ਨੂੰ ਪਰੇ ਪਰੇ ਰੱਖਣ ਲਈ ਕੁਝ ਉਚੇਚੀਆਂ ਰੋਕਾਂ ਭੀ ਲਾ ਰੱਖੀਆਂ । ਸਿੱਖ-ਇਤਿਹਾਸ ਲਿਖਦਾ ਹੈ ਕਿ ਇਕ ਗਰੀਬ ਸਿੱਖ ਇਹਨਾਂ ਰੋਕਾਂ ਦੇ ਕਾਰਨ ਸਤਿਗੁਰੂ ਜੀ ਦੇ ਚਰਨਾਂ ਤਕ ਨਾ ਪਹੁੰਚ ਸਕਿਆ । ਉਸ ਦੇ ਤਰਲਿਆਂ ਦੀ ਕਿਸੇ ਪਰਵਾਹ ਨਾ ਕੀਤੀ । ਪਰਸ਼ਾਦ ਛਕਿਆ ਗਿਆ । ਸਿੱਖ ਨੇ ਅਰਦਾਸ ਕੀਤੀ ਕਿ ਬੁੱਧੂ ਦਾ ਆਵਾ ਖੱਕ ਜਾਏ । ਬਾਹਰੋਂ ਉਹ ਗਰੀਬ ਸਿੱਖ ਬੋਲ ਉਠਿਆ ਕਿ ਨਹੀਂ ਨਹੀਂ, ਗਰੀਬਾਂ ਨੂੰ ਧੱਕੇ ਦੇਣ ਵਾਲੇ ਦਾ ਆਵਾ ਕੱਚਾ ਹੀ ਰਹੇ । ਗੁਰੂ ਅਰਜਨ ਦੇਵ ਜੀ ਤਕ ਗੱਲ ਅੱਪੜੀ


ਤਾਂ ਆਪ ਨੇ ਬਚਨ ਕੀਤਾ ਕਿ ਸਿਰਜਣਹਾਰ ਪਿਤਾ ਦੇ ਬੱਚਿਆਂ ਨੂੰ ਪੈਰਾਂ ਹੇਠ ਰੋਲ ਕੇ ਪਿਤਾ ਨੂੰ ਖੁਸ਼ ਕਰਨ ਦੀਆਂ ਆਸਾਂ ਕੂੜੀਆਂ ਹਨ ।

### (ਅ) ਸ਼ਰਧਾ ਤੇ ਪਰਤੀਤ-

ਗੁਰੂ ਨਾਨਕ ਦੇਵ ਜੀ ਨੇ ਵੇਖ ਲਿਆ ਸੀ ਕਿ ਜਾਤਿ-ਅਭਿਆਨੀ ਲੋਕਾਂ ਨੇ ਇਕ ਤਾਂ ਧਰਮ-ਸ਼ਾਸਤਰਾਂ ਦੀ ਓਟ ਲੈ ਕੇ ਕਰੋੜਾਂ ਗਰੀਬਾਂ ਨੂੰ ਪੈਰਾਂ ਹੇਠ ਲਤਾੜ ਰਖਿਆ ਹੈ, ਦੂਜੇ ਧਰਮ ਨੂੰ ਹੱਟੀ ਬਣਾਇਆ ਹੋਇਆ ਹੈ । ਸਤਿਗੁਰੂ ਜੀ ਨੇ ਭੋਲੇ ਲੋਕਾਂ ਨੂੰ ਇਸ ਜੂਲੇ ਹੇਠੋਂ ਕੱਢਣ ਲਈ ਪੂਰੀ ਵਾਹ ਲਾਈ । ਉਹਨਾਂ ਤੋਂ ਪਿਛੋਂ ਉਹਨਾਂ ਦੇ ਜਾ-ਨਸ਼ੀਨ ਗੁਰੂ ਭੀ ਇਹ ਉੱਦਮ ਜਾਰੀ ਰਖਦੇ ਰਹੇ । ਜਿਨ੍ਹਾਂ ਦੀ ਆਮਦਨ ਵਿਚ ਖੱਪੇ ਪੈ ਰਹੇ ਸਨ, ਉਹ ਹੱਥ-ਪੈਰ ਤਾਂ ਬਥੇਰੇ ਮਾਰਦੇ ਰਹੇ, ਪਰ ਜਾਗੇ ਹੋਏ ਲੋਕਾਂ ਦੀਆਂ ਨਜ਼ਰਾਂ ਵਿਚ ਉਹ ਦਿਨੋ-ਦਿਨ ਡਿੱਗਦੇ ਹੀ ਗਏ । ਕਈ ਬ੍ਰਾਹਮਣ ਤਾਂ ਉਚੇਚੇ ਆ ਕੇ ਸਤਿਗੁਰੂ ਜੀ ਨਾਲ ਧਰਮ-ਚਰਚਾ ਛੇੜ ਦਿਆ ਕਰਦੇ ਸਨ । ਪਰ ਰੁੜ੍ਹਦੇ ਜਾਂਦਿਆਂ ਦੇ ਇਹ ਅੱਕਾਂ-ਪਲਾਹਾਂ ਨੂੰ ਪਾਏ ਹੱਥ ਕੁਝ ਸਵਾਰ ਨਹੀਂ ਰਹੇ ਸਨ ।

ਗੁਰੂ ਅਰਜਨ ਸਾਹਿਬ ਪਾਸ ਭੀ ਅੰਮ੍ਰਿਤਸਰ ਇਕ ਪੰਡਿਤ ਬਨਾਰਸ ਤੋਂ ਆਇਆ । ਉਸ ਦੇ ਨਾਲ ਉਸ ਦਾ ਗਭਰੂ ਪੁੱਤਰ ਭੀ ਸੀ । ਆਪਣੇ ਨਾਲ ਉਹ ਬਨਾਰਸ ਤੋਂ ਕੁਝ ਧਾਰਮਕ ਪੁਸਤਕਾਂ ਲੈ ਆਇਆ ਸੀ । ਸਿੱਖ ਸੰਗਤ ਵਿਚ ਉਹਨਾਂ ਪੁਸਤਕਾਂ ਦੀ ਕਥਾ ਕਰਨ ਵਾਸਤੇ ਪੰਡਿਤ ਨੇ ਸਤਿਗੁਰੂ ਜੀ ਪਾਸੋਂ ਆਗਿਆ ਮੰਗੀ, ਜੋ ਪਰਵਾਨ ਕੀਤੀ ਗਈ । ਇਕ ਤਾਂ ਉਹ ਉੱਚ ਜਾਤੀਏ ਵਿਦਵਾਨਾਂ ਦਾ, ਸਿੱਖਾਂ ਦੇ ਦਿਲਾਂ ਵਿਚ ਘਟਦਾ ਰਸੂਖ ਮੁੜ ਜਿਵਾਲਣ ਦੀ ਆਸ ਰਖਦਾ ਹੋਵੇਗਾ, ਦੂਜੇ ਇਸ ਕਥਾ ਦੇ ਆਸਰੇ ਪਿਉ-ਪੁੱਤਰ ਦੋਹਾਂ ਦੀ ਕੁਝ ਆਮਦਨ ਬਣਨ ਦੀ ਆਸ ਸੀ । ਜੋ ਜੋ ਪੱਥੀਆਂ ਪੰਡਿਤ ਲਿਆਇਆ ਸੀ, ਉਹ ਸੁਣਾ ਬੈਠਾ । ਅਸਰ ਕਿਸੇ ਉਤੇ ਕੀ ਹੋਣਾ ਸੀ ? ਪੰਡਿਤ ਨੇ

ਇਜਾਜ਼ਤ ਮੰਗੀ ਕਿ ਮੈਂ ਪੁੱਤਰ ਨੂੰ ਵਾਪਸ ਭੇਜ ਕੇ ਹੋਰ ਧਰਮ-ਪੁਸਤਕਾਂ  
 ਕਾਂਸ਼ੀ ਤੋਂ ਮੰਗਾਵਾਂ। ਸਤਿਗੁਰੂ ਜੀ ਨੇ ਇਹ ਆਗਿਆ ਭੀ ਦੇ ਦਿਤੀ।  
 ਮਾਇਆ ਵਲੋਂ ਭੀ ਉਸ ਦਾ ਮਨ ਰਜਾ ਦਿਤਾ। ਪੰਡਿਤ ਨੇ ਪੁੱਤਰ ਨੂੰ  
 ਭੇਜਣ ਦਾ ਸਮਾ ਸੋਧਣ ਲਈ ਆਪਣੇ ਕੁਝ ਪੁਸਤਕ ਪੜ੍ਹੇ-ਵਿਚਾਰੇ।  
 ਉਹਨਾਂ ਅਨੁਸਾਰ ਸੁਭ ਮਹੂਰਤ ਲੱਭ ਕੇ ਯੋਗ ਦੇਵਤਿਆਂ ਦੀ ਪੂਜਾ  
 ਕੀਤੀ। ਤੋਰਨ ਲਈ ਸ਼ਹਿਰੋਂ ਬਾਹਰ ਤਕ ਪੁੱਤਰ ਦੇ ਨਾਲ ਗਿਆ।  
 ਪਰ ਉਸ ਦੇ ਚੰਗੇ ਜਾਂ ਮੰਦੇ ਭਾਗਾਂ ਨੂੰ ਰਸਤੇ ਵਿਚ ਇਕ ਖੌਤਾ ਟੱਕਰ  
 ਪਿਆ, ਜੋ ਹੀਂਗ ਰਿਹਾ ਸੀ। ਪੰਡਿਤ ਨੇ ਇਸ ਨੂੰ ਬੜੀ ਭਾਰੀ  
 ਬੇ-ਸ਼ਰਮੀ ਸਮਝਿਆ। ਉਹ ਪੁੱਤਰ ਨੂੰ ਆਪਣੇ ਨਾਲ ਹੀ ਵਾਪਸ  
 ਮੋੜ ਲਿਆਇਆ। ਸਿੱਖਾਂ ਨੇ ਭੀ ਉਸ ਦੇ ਮੁੜਨ ਦਾ ਕਾਰਨ ਸੁਣਿਆ।  
 ਭਰੇ ਦੀਵਾਨ ਵਿਚ ਚੰਗਾ ਹਾਸਾ ਪਿਆ। ਸਤਿਗੁਰੂ ਜੀ ਨੇ ਉਸ ਨੂੰ  
 ਸਮਝਾਇਆ ਕਿ ਜੇ ਸ਼ਾਸਤਰਾਂ ਦੇ ਸੋਧੇ ਮਹੂਰਤ ਇਤਨੀ ਦੇਵ-ਪੂਜਾ  
 ਕਰਨ ਤੇ ਸਿਰਫ਼ ਇਕ ਖੌਤੇ ਦੇ ਹੀਂਗਣ ਨਾਲ ਰੱਦੇ ਜਾ ਸਕਦੇ ਹਨ,  
 ਤਾਂ ਉਹਨਾਂ ਸ਼ਾਸਤਰਾਂ ਬਾਰੇ ਕੀ ਸ਼ਰਧਾ ਰਹਿ ਗਈ। ਸੁਣਾਣ ਵਾਲਿਆਂ  
 ਦੇ ਦਿਲ ਵਿਚ ਸ਼ਰਧਾ ਦਾ ਇਹ ਹਾਲ ਹੈ, ਤਾਂ ਸੁਣਨ ਵਾਲਿਆਂ ਉਤੇ  
 ਕੀ ਅਸਰ ਪੈ ਸਕਦਾ ਹੈ? ਤੇ, ਜੇ ਧਰਮ-ਪੁਸਤਕਾਂ ਵਿਚ ਸ਼ਰਧਾ ਨਹੀਂ  
 ਬਣ ਸਕਦੀ, ਤਾਂ ਇਸ ਨੂੰ ਪੜ੍ਹਨ ਦੀ ਸਿਰ-ਖਪਾਈ ਤੋਂ ਭੀ ਕੋਈ ਲਾਭ  
 ਨਹੀਂ ਨਿਕਲਦਾ।



## ਪ੍ਰੋ: ਸਾਹਿਬ ਸਿੰਘ ਲਿਖਤ ਪੁਸਤਕਾਂ

- |                     |                        |
|---------------------|------------------------|
| ੧. ਬਾਬਾਣੀਆਂ ਕਹਾਣੀਆਂ | ੨. ਮੋਰੀ ਜੀਵਨ ਕਹਾਣੀ     |
| ੩. ਗੁਰਬਾਣੀ ਵਿਆਕਰਣ   | ੪. ਸਿਮਰਨ ਦੀਆਂ ਬਰਕਤਾਂ   |
| ੫. ਆਦਿ ਬੀੜ ਬਾਰੇ     | ੬. ਸ ਦਾ ਚਾ ਰ ਕ ਲੇ ਖ    |
| ੭. ਸਰਬੱਤ ਦਾ ਭਲਾ     | ੮. ਧ ਰ ਮ ਤੇ ਸ ਦਾ ਚਾ ਰ  |
| ੯. ਬੁਰਾਈ ਦਾ ਟਾਕਰਾ   | ੧੦. ਸਿਖੁ ਸਿਦਕੁ ਨਾ ਹਾਰੇ |

### ੧੧. ਗੁਰਬਾਣੀ ਤੇ ਇਤਿਹਾਸ ਬਾਰੇ

- |                               |                                  |
|-------------------------------|----------------------------------|
| ੧੨. ਜੀ: ਬ੍ਰ: ਗੁਰੂ ਨਾਨਕ ਦੇਵ ਜੀ | ੧੩. ਜੀ: ਬ੍ਰ: ਗੁਰੂ ਗੋਬਿੰਦ ਸਿੰਘ ਜੀ |
| ੧੪. " ਗੁਰੂ ਅੰਗਦ ਦੇਵ ਜੀ        | ੧੫. " ਗੁਰੂ ਅਮਰਦਾਸ ਜੀ             |
| ੧੬. " ਗੁਰੂ ਰਾਮਦਾਸ ਜੀ          | ੧੬. " ਗੁਰੂ ਅਰਜਨ ਦੇਵ ਜੀ           |
| ੧੮. " ਗੁਰੂ ਹਰਿ ਗੋਬਿੰਦ ਜੀ      | ੧੯. " ਗੁਰੂ ਤੇਗ ਬਹਾਦਰ ਜੀ          |
| ੨੦. " ਗੁਰੂ ਹਰਿ ਰਾਇ ਜੀ ਤੇ      | ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ        |

### ੨੧. ਗੁਰੂ ਇਤਿਹਾਸ ਪਾ: ੨ ਤੋਂ ੯ ਇਕੋ ਜਿਲਦ ਵਿਚ

- |                                 |                            |
|---------------------------------|----------------------------|
| ੨੨. ਜਪੁਜੀ ਸਾਹਿਬ ਸਟੀਕ            | ੨੩. ਆਸਾ ਦੀ ਵਾਰ ਸਟੀਕ        |
| ੨੪. ਸੁਖਮਨੀ ਸਾਹਿਬ ਸਟੀਕ           | ੨੫. ਨਿ ਤ ਨੇ ਮ ਸ ਟੀ ਕ       |
| ੨੬. ਭੱਟਾਂ ਦੇ ਸਵਈਏ ਸਟੀਕ          | ੨੭. ਸੱਤੋ ਬਲਵੰਡ ਦੀ ਵਾਰ ਸਟੀਕ |
| ੨੮. ਸਿੱਧ ਗੋਸਟਿ ਸਟੀਕ             | ੨੯. ਰਾਮਕਲੀ ਸਦ ਸਟੀਕ         |
| ੩੦. ਸਲੋਕ ਫਰੀਦ ਜੀ ਸਟੀਕ           | ੩੧. ਸਲੋਕ ਕਬੀਰ ਜੀ ਸਟੀਕ      |
| ੩੨. ਭਗਤ ਬਾਣੀ ਸਟੀਕ               | (ਪੰਜ ਜਿਲਦਾਂ)               |
| ੩੩. ਸਲੋਕ ਗੁਰੂ ਅੰਗਦ ਸਾਹਿਬ ਸਟੀਕ   |                            |
| ੩੪. ਬਾਰਹਮਾਹ ਤੁਖਾਰੀ ਤੇ ਮਾਝ ਸਟੀਕ  |                            |
| ੩੫. ਜਾਪੁ ਸਾਹਿਬ, ਸਵਈਏ, ਚੌਪਈ ਸਟੀਕ |                            |

੩੬ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀਕ) ਦਸ ਜਿਲਦਾਂ

੩੭. ਜਪੁਜੀ ਸਟੀਕ (ਹਿੰਦੀ ਵਿਚ)

ੴ ਸਤਿਗੁਰਪ੍ਰਸਾਦਿ ॥

ਗੁਰ-ਇਤਿਹਾਸ ਨੰਬਰ ੬

ਜੀਵਨ-ਬ੍ਰਿਤਾਂਤ

ਸ੍ਰੀ ਗੁਰੂ ਹਰਿ ਰੋਬਿੰਦ ਸਾਹਿਬ

ਲੇਖਕ

ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ,

✽



---

ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ

... ..

...

...

...

...

...

...

...

...

...

ੴ ਸਤਿਗੁਰਪ੍ਰਸਾਦਿ ॥

ਗੁਰ-ਇਤਿਹਾਸ ਨੰਬਰ ੬

ਜੀਵਨ-ਬ੍ਰਿਤਾਂਤ

# ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ

ਲੇਖਕ

ਪ੍ਰੋਫੈਸਰ ਸਾਹਿਬ ਸਿੰਘ ਡੀ. ਲਿਟ.



---

ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ



ISBN 81-7205-058-5

੧੯੬੮, ੧੯੭੩, ੧੯੭੫, ੧੯੭੭, ੧੯੭੯, ੧੯੮੨, ੧੯੮੭, ੧੯੯੦  
ਨੌਵੀਂ ਵਾਰ ਜਨਵਰੀ ੧੯੯੨

ਮੁੱਲ ੬-੫੦

ਪ੍ਰਕਾਸ਼ਕ

ਸਿੰਘ ਬੁਦਰਜ, ਮਾਈ ਸੇਵਾ, ਅੰਮ੍ਰਿਤਸਰ

ਪ੍ਰਿੰਟਰ

ਰਵਿੰਦਰ ਪ੍ਰਿੰਟਿੰਗ ਪ੍ਰੈਸ, ਸੁੰਦਰ ਨਗਰ, ਅੰਮ੍ਰਿਤਸਰ

## ਧੰਨਵਾਦ

ਮੈਨੂੰ ਇਹ ਖੁਸ਼ੀ ਹੋ ਰਹੀ ਹੈ ਕਿ ਮੇਰਾ ੧੯੫੧ ਮਾਰਚ ਦਾ ਲਿਖਿਆ ਹੋਇਆ ਇਹ ਜੀਵਨ-ਬ੍ਰਿਤਾਂਤ ਛਪ ਕੇ ਅੱਜ ਮਾਰਕੀਟ ਵਿਚ ਪੁਜ ਰਿਹਾ ਹੈ। ਇਹ ਮੇਰੇ ਲਿਖੇ ਗੁਰ-ਇਤਿਹਾਸ ਵਿਚੋਂ ਛੇਵਾਂ ਨੰਬਰ ਹੈ। ਇਹ ਸਤਿਗੁਰੂ ਪਾਤਿਸ਼ਾਹ ਦੀ ਹੀ ਕਿਰਪਾ ਨਾਲ ਮੁਕੰਮਲ ਹੋ ਰਿਹਾ ਹੈ।

ਸਤਿਗੁਰੂ ਪਾਤਿਸ਼ਾਹ ਦੀ ਕਿਰਪਾ ਨਾਲ ਹੀ ਬਾਕੀ ਰਹਿੰਦੇ ਦੋ ਜੀਵਨ ਬ੍ਰਿਤਾਂਤ—ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ—ਵੀ ਛੇਤੀ ਹੀ ਸੰਗਤਾਂ ਦੇ ਹੱਥਾਂ ਵਿਚ ਪੁਜ ਜਾਣਗੇ।

ਧੰਨਵਾਦ !

ਈ-੧੩, ਮੈਡੀਕਲ ਕਾਲਜ  
ਪਟਿਆਲਾ  
੨੭ ਜੂਨ, ੧੯੬੮

ਦਾਸ—  
ਸਾਹਿਬ ਸਿੰਘ

## ਦੂਜੀ ਛਾਪ

ਮੇਰੇ ਲਿਖੇ ਗੁਰ-ਇਤਿਹਾਸ ਦੇ ਸਾਰੇ ਹਿੱਸੇ, ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ, ਮਾਰਚ ੧੯੬੯ ਤਕ ਛਪ ਕੇ ਮੁਕੰਮਲ ਹੋ ਗਏ। ਇਹ ਸਤਿਗੁਰੂ ਪਾਤਿਸ਼ਾਹ ਦੀ ਮਿਹਰ ਹੈ।

ਹੁਣ ਗੁਰ-ਇਤਿਹਾਸ ਦਾ ਛੇਵਾਂ ਨੰਬਰ ਦੂਜੀ ਛਾਪ ਪਾਠਕਾਂ ਦੇ ਪੇਸ਼ ਕਰ ਰਿਹਾ ਹਾਂ। ਸੁਹਿਰਦ ਪਾਠਕਾਂ ਤੇ ਮਿਹਰਬਾਨ ਸੱਜਣਾਂ ਮਿੱਤਰਾਂ ਦਾ ਧੰਨਵਾਦੀ ਹਾਂ।

੫੭, ਜੋਸ਼ੀ ਕਾਲੋਨੀ  
ਮਾਲ ਰੋਡ, ਅੰਮ੍ਰਿਤਸਰ

ਦਾਸ—  
ਸਾਹਿਬ ਸਿੰਘ

## ਤਤਕਰਾ

<p><b>ਪਹਿਲ ਕਾਂਡ</b></p> <p>ਜਨਮ ਅਸਥਾਨ ੫</p> <p>ਜਨਮ-ਤਰੀਕ, ਬਾਲ-ਉਮਰ ੬</p> <p>ਸੀਤਲਾ ੮</p> <p>ਵਿਦਿਆ ਆਦਿ ਦੀ ਸਿਖਲਾਈ ੯</p> <p>ਗੁਰਿਆਈ ੧੦</p> <p><b>ਦੂਜਾ ਕਾਂਡ</b></p> <p>ਸ਼ਹੀਦੀ ਦਾ ਅਸਰ ੧੨</p> <p>ਬੀਰ-ਰਸ ਲਈ ਅਗਵਾਈ ੧੨</p> <p>ਘੋੜੇ ਸ਼ਸਤ੍ਰ ਤੇ ਸ਼ਿਕਾਰ ੧੩</p> <p>ਸ੍ਰੀ ਅਕਾਲ ਤਖਤ ੧੫</p> <p>ਸ਼ਾਂਤ ਤੇ ਬੀਰ-ਰਸ ੧੫</p> <p>ਵਾਰਾਂ ਤੇ ਢਾਂਡੀ ੧੬</p> <p><b>ਤੀਜਾ ਕਾਂਡ</b></p> <p>ਟਿਕਵਾਂ ਸਮਾ ੧੮</p> <p>ਤਪੋ ਦਿਲਾਂ ਲਈ ਉਦਮ ੧੯</p> <p>ਪਰਚਾਰ, ਦੁਆਬਾ ਮਾਲਵਾ ੨੦</p> <p>ਪੈਂਦੇ ਖਾਂ ੨੨</p> <p>ਭਾਈ ਸਾਂਈਂ ਦਾਸ ੨੩</p> <p>ਕਸ਼ਮੀਰ ਜਾਣਾ ੨੪</p> <p>ਅੰਮ੍ਰਿਤਸਰ ਦੀ ਉਨਤੀ ੨੭</p> <p><b>ਚੌਥਾ ਕਾਂਡ</b></p> <p>ਨਜ਼ਰਬੰਦੀ ਤੇ ਰਿਹਾਈ ੨੯</p> <p>ਜਹਾਂਗੀਰ ਨਾਲ ਪੰਜਾਬ ਨੂੰ ੩੩</p> <p>ਜਹਾਂਗੀਰ ਅੰਮ੍ਰਿਤਸਰ ਵਿਚ ੩੪</p> <p>ਸਤਿਗੁਰੂ ਜੀ ਲਾਹੌਰ ਨੂੰ ੩੫</p> <p>ਕੋਲਾਂ ੩੬</p> <p>ਘੋੜਾ ੩੭</p> <p>ਕੋਲਾਂ ਲਈ ਫਤਵਾ ੩੮</p> <p>ਜਹਾਂਗੀਰ ਕਸ਼ਮੀਰੋਂ ਵਾਪਸ ੩੯</p> <p><b>ਪੰਜਵਾਂ ਕਾਂਡ</b></p> <p>ਮੁੜ ਅੰਮ੍ਰਿਤਸਰ ਵਿਚ ੪੧</p> <p>ਸੁਲੱਖਣੀ ੪੨</p> <p>ਜਹਾਂਗੀਰ ਦੇ ਅਖੀਰਲੇ ਸਾਲ ੪੪</p> <p>ਕੁਝ ਸਿੱਖਾਂ ਦੇ ਤੌਖਲੇ ੪੪</p> <p>ਤਤਕਰਾ ਦੀ ਅਭਿਆਸ ੪੫</p>	<p><b>ਛੇਵਾਂ ਕਾਂਡ</b></p> <p>ਹਕੂਮਤ ਨਾਲ ਟੱਕਰ ੪੮</p> <p>ਲੋਹਗੜ੍ਹ ਦੀ ਲੜਾਈ ੫੦</p> <p>ਬੀਬੀ ਵੀਰੋ ਦਾ ਵਿਆਹ ੫੦</p> <p>ਪੈਂਦੇ ਖਾਂ ਦਾ ਹੰਕਾਰ ੫੩</p> <p><b>ਸੱਤਵਾਂ ਕਾਂਡ</b></p> <p>ਰਮਦਾਸ ਤੇ ਹੋਰ ਪਿੰਡਾਂ 'ਚ ਪ੍ਰਚਾਰ ੫੫</p> <p>ਬਾਬਾ ਸਿਰੀ ਚੰਦ ਦੀ ਸਾਦਗੀ ੫੬</p> <p>ਉਦਾਸੀ ਸੰਪ੍ਰਦਾਇ ੫੭</p> <p>ਅੰਮ੍ਰਿਤਸਰ ਤੇ ਬਾਬਾ ਅਟੱਲ ੫੮</p> <p>ਭਾਈ ਗੁਰਦਾਸ ਜੀ ਦਾ ਦੇਹਾਂਤ ੫੯</p> <p><b>ਅੱਠਵਾਂ ਕਾਂਡ</b></p> <p>ਦੂਜਾ ਜੰਗ, ਕਰਤਾਰਪੁਰ ੬੦</p> <p>ਕੀਰਤਪੁਰ ਵੱਸਣਾ ੬੧</p> <p>ਨਾਨਕ ਮੱਤਾ ੬੨</p> <p>ਡਰੋਲੀ ੬੩</p> <p>ਪੱਕੇਸ਼ਾਹੀ ਤੇ ਘੋੜੇ ੬੩</p> <p>ਤੀਜੀ ਲੜਾਈ ੬੬</p> <p><b>ਨੌਵਾਂ ਕਾਂਡ</b></p> <p>ਕਰਤਾਰਪੁਰ ਆਉਣਾ ੬੭</p> <p>ਚੌਥੀ ਲੜਾਈ ਤੇ ਪੈਂਦੇ ਖਾਂ ੬੭</p> <p><b>ਦੱਸਵਾਂ ਕਾਂਡ</b></p> <p>ਕੀਰਤਪੁਰ ਨੂੰ ੭੧</p> <p>ਦਾਰਾ ਸ਼ਿਕੋਹ ਤੇ ਪੰਜਾਬ ੭੨</p> <p>ਸਿੱਖ ਧਰਮ ਦਾ ਪਰਚਾਰ ੭੪</p> <p>ਬਾਬਾ ਗੁਰਦਿੱਤਾ ਦਾ ਦੇਹਾਂਤ ੭੬</p> <p><b>੧੧ਵਾਂ ਕਾਂਡ</b></p> <p>ਜੋਤੀ ਜੋਤਿ ੭੮</p> <p>ਸੰਤਾਨ ੭੮</p> <p><b>੧੨ਵਾਂ ਕਾਂਡ</b></p> <p>ਗੁਰੂ ਸਾਹਿਬ ਦੀ ਸ਼ਖਸੀਅਤ ੭੯</p> <p>ਗੁਰੂ ਸਾਹਿਬ ਦੀ ਤਾਲੀਮ ੮੪</p> <p>ਗੁਰੀਬ ਦੀ ਸੇਵਾ ੮੪</p> <p>ਲੰਮੀ ਉਮਰ ਤੇ ਧਰਮ ੮੫</p> <p>ਕਰਾਮਾਤ ੮੬</p> <p>ਜਨ ਜਨਮ ਤੇ ਧਰਮ ੮੭</p>
---	--

ੴ ਸਤਿਗੁਰਪ੍ਰਸਾਦਿ ॥

ਜੀਵਨ-ਬ੍ਰਿਤਾਂਤ

**ਗੁਰੂ ਹਰਿ ਗੋਬਿੰਦ ਸਾਹਿਬ**

[੧੫੯੫ ਤੋਂ ੧੬੪੪]

**ਪਹਿਲਾ ਕਾਂਡ**

**ਜਨਮ-ਅਸਥਾਨ—**

ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਛੇ ਕੁ ਮੀਲਾਂ ਦੀ ਵਿੱਥ 'ਤੇ ਵਡਾਲੀ ਨਾਮ ਦਾ ਇਕ ਨਿੱਕਾ ਜਿਹਾ ਪਿੰਡ ਹੈ । ਇਥੇ (ਗੁਰੂ) ਹਰਿ ਗੋਬਿੰਦ ਸਾਹਿਬ ਦਾ ਜਨਮ ਹੋਇਆ ਸੀ । ਜਦੋਂ ਗੁਰੂ ਅਰਜਨ ਦੇਵ ਜੀ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਮੁਕੰਮਲ ਕਰਾ ਚੁਕੇ, ਤਾਂ ਮਾਝੇ ਦੇ ਪਿੰਡ ਪਿੰਡ ਵਿਚ ਸਿੱਖ-ਧਰਮ ਦਾ ਪਰਚਾਰ ਕਰਨ ਲਈ ਉਹਨਾਂ ਦਸ ਯਾਰਾਂ ਸਾਲਾਂ ਦਾ ਇਕ ਲੰਮਾ ਚੱਕਰ ਲਾਇਆ ਸੀ; ਸੰਨ ੧੫੯੦ ਤੋਂ ਲੈ ਕੇ ੧੬੦੧ ਦੇ ਸ਼ੁਰੂ ਤਕ । ਪਹਿਲਾਂ ਅੰਮ੍ਰਿਤਸਰ ਤੋਂ ਦੱਖਣ ਪਾਸੇ ਦੇ ਪਿੰਡਾਂ ਵਿਚ ਦਰਿਆ ਬਿਆਸਾ ਦੇ ਕੰਢੇ ਗੋਇੰਦਵਾਲ ਤਕ ਗਏ ਸਨ, ਫਿਰ ਚੜ੍ਹਦੇ ਪਾਸੇ ਵਲ ਬਿਆਸ ਤੋਂ ਪਾਰ ਲੰਘ ਕੇ ਦੁਆਬੇ ਵਿਚ ਭੀ ਗਏ ਤੇ ਕਰਤਾਰਪੁਰ ਵਸਾਇਆ । ਦੁਆਬੇ ਤੋਂ ਮੁੜ ਕੇ ਥੋੜਾ ਕੁ ਸਮਾ ਅੰਮ੍ਰਿਤਸਰ ਠਹਿਰ ਕੇ ਸਤਿਗੁਰੂ ਜੀ ਲਹਿੰਦੇ ਵਲ ਨੂੰ ਪਰਤੇ । ਇਹ ਸੰਨ ੧੫੯੪ ਦਾ ਜ਼ਿਕਰ ਹੈ । ਕੁਝ ਚਿਰ ਲਈ

ਪੱਕਾ ਟਿਕਾਣਾ ਪਿੰਡ ਵਡਾਲੀ ਰੱਖਿਓ ਨੇ । ਵਡਾਲੀ ਉਹਨੀਂ ਦਿਨੀਂ  
(ਗੁਰੂ) ਹਰਿ ਗੋਬਿੰਦ ਸਾਹਿਬ ਦਾ ਜਨਮ ਹੋਇਆ ।

### ਜਨਮ ਤਰੀਕ—

(ਗੁਰੂ) ਹਰਿ ਗੋਬਿੰਦ ਸਾਹਿਬ ਦਾ ਜਨਮ ੨੧ ਹਾੜ ਸੰਮਤ  
੧੬੫੨ ਨੂੰ ਹੋਇਆ ਸੀ । ਚੰਦ੍ਰਮਾ ਦੇ ਹਿਸਾਬ ਉਸ ਦਿਨ ਹਾੜ ਵਦੀ  
੧ ਸੀ, ਭਾਵ ਜੇਠ ਦੀ ਪੂਰਨਮਾਸੀ ਤੋਂ ਅਗਲਾ ਦਿਨ । ਈਸਵੀ  
੧੫੯੫ ਜੂਨ ਦੀ ੧੯ ਤਰੀਕ ਤੇ ਵੀਰਵਾਰ ਦਾ ਦਿਹਾੜਾ ਸੀ ।

### ਬਾਲ ਉਮਰ—

ਗੁਰੂ ਅਰਜਨ ਸਾਹਿਬ ਦੇ ਜੀਵਨ ਵਿਚ ਅਸੀਂ ਵੇਖ ਆਏ  
ਹਾਂ ਕਿ ਸੰਨ ੧੫੯੫ ਦੇ ਨੇੜੇ ਕੁ ਮਾਝੇ ਵਿਚ ਬੜੀ ਸਖਤ ਔੜ ਦੇ  
ਕਾਰਨ ਭਿਆਨਕ ਕਾਲ ਪੈ ਗਿਆ ਸੀ । ਸਤਿਗੁਰੂ ਜੀ ਕਾਲ-ਪੀੜਤਾਂ  
ਦੀ ਸਹਾਇਤਾ ਵਾਸਤੇ ਪਿੰਡ ਪਿੰਡ ਪਹੁੰਚ ਰਹੇ ਸਨ । ਪਰਵਾਰ ਭੀ  
ਨਾਲ ਹੀ ਸੀ । ਸੋ, (ਗੁਰੂ) ਹਰਿ ਗੋਬਿੰਦ ਸਾਹਿਬ ਦੀ ਬਾਲ-ਉਮਰ  
ਦੇ ਪਹਿਲੇ ਦੋ ਸਾਲਾਂ ਦਾ ਬਹੁਤਾ ਹਿੱਸਾ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ  
ਦੇ ਪਿੰਡਾਂ ਵਿਚ ਹੀ ਲੰਘਿਆ ਸੀ । ਕਦੇ ਕਦਾਈਂ ਗੁਰੂ ਅਰਜਨ ਸਾਹਿਬ  
ਵਡਾਲੀ ਆ ਜਾਂਦੇ ਸਨ ।

ਅਸੀਂ ਇਹ ਭੀ ਪੜ੍ਹ ਆਏ ਹਾਂ ਕਿ ਬੀਰਬਲ ਅਤੇ ਹੋਰ  
ਸਰਕਾਰੀ ਕਰਮਚਾਰੀਆਂ ਦੀ ਸ਼ਹਿ ਦੇ ਕਾਰਨ ਬਾਬਾ ਪ੍ਰਿਥੀ ਚੰਦ ਜੀ  
ਦੀ ਵਿਰੋਧਤਾ ਸਧਾਰਨ ਹੱਦਾਂ ਟੱਪ ਕੇ ਨਿਰਦਈ ਵੈਰ ਤਕ ਅੱਪੜ  
ਚੁਕੀ ਸੀ । ਸਿੱਖ-ਇਤਿਹਾਸ ਲਿਖਦਾ ਹੈ ਕਿ (ਗੁਰੂ) ਹਰਿ ਗੋਬਿੰਦ  
ਦੀ ਜਿੰਦ ਉਤੇ ਦੋ ਵਾਰੀ ਖ਼ੂਨੀ ਵਾਰ ਕੀਤੇ ਗਏ ਸਨ । ਪਹਿਲਾਂ ਇਕ  
ਦਾਈ ਨੂੰ ਅੰਮ੍ਰਿਤਸਰੋਂ ਭੇਜਿਆ ਗਿਆ, ਜੋ ਬਣਾਂ ਨੂੰ ਜ਼ਹਿਰ ਲਾ ਕੇ  
ਆਈ ਸੀ; ਫਿਰ ਇਕ ਸਪਾਧੇ ਨੂੰ ਘੱਲਿਆ ਗਿਆ ਸੀ, ਜਿਸ ਨੇ

ਬਾਲ (ਗੁਰੂ) ਹਰਿ ਗੋਬਿੰਦ ਸਾਹਿਬ ਨੂੰ ਸੱਪ ਲੜਾਣ ਦੀ ਕੋਸ਼ਿਸ ਕੀਤੀ ਸੀ। ਪਰ ਪਰਮਾਤਮਾ ਦੀ ਕਿਰਪਾ ਨਾਲ ਦੋਵੇਂ ਵਾਰ ਖਾਲੀ ਗਏ ਸਨ।

੧੫੯੪ ਦੇ ਗਏ ਸੰਨ ੧੫੯੭ ਵਿਚ ਗੁਰੂ ਅਰਜਨ ਸਾਹਿਬ ਪਰਵਾਰ ਸਮੇਤ ਅੰਮ੍ਰਿਤਸਰ ਵਾਪਸ ਆਏ। (ਗੁਰੂ) ਹਰਿ ਗੋਬਿੰਦ ਸਾਹਿਬ ਤਦੋਂ ਦੋ ਕੁ ਸਾਲਾਂ ਦੇ ਹੋ ਗਏ ਸਨ। ਪਰ ਪਿੰਡਾਂ ਵਿਚ ਕਾਲ ਤੇ ਬੀਮਾਰੀਆਂ ਦਾ ਜ਼ੋਰ ਹੋਣ ਦੇ ਕਾਰਨ ਸਤਿਗੁਰੂ ਜੀ ਬਹੁਤ ਚਿਰ ਅੰਮ੍ਰਿਤਸਰ ਠਹਿਰ ਨਾ ਸਕੇ। ਬਾਬਾ ਪ੍ਰਿਥੀਚੰਦ ਜੀ ਭੀ ਅੰਮ੍ਰਿਤਸਰ ਹੀ ਰਹਿੰਦੇ ਸਨ। ਸਿੱਖ-ਇਤਿਹਾਸ ਦੱਸਦਾ ਹੈ ਕਿ ਉਹਨਾਂ (ਗੁਰੂ) ਹਰਿ ਗੋਬਿੰਦ ਸਾਹਿਬ ਉਤੇ ਤੀਜਾ ਖੂਨੀ ਵਾਰ ਫਿਰ ਕਰਾਇਆ। ਖਿਡਾਵੇ ਨੂੰ ਭਰਮਾਂ ਕੇ ਜ਼ਹਿਰ ਦਿਵਾਣ ਦੀ ਕੋਸ਼ਿਸ ਕੀਤੀਓ ਨੇ। ਖਿਡਾਵੇ ਨੇ ਜ਼ਹਿਰ ਦਹੀਂ ਵਿਚ ਰਲਾਇਆ, ਪਰ ਗੁਰੂ ਹਰਿ ਗੋਬਿੰਦ ਸਾਹਿਬ ਨੇ ਪੀਣ ਤੋਂ ਨਾਂਹ ਕੀਤੀ। ਦੁਸ਼ਟ ਨੇ ਬਦੇ-ਬਦੀ ਪਿਲਾਣਾ ਚਾਹਿਆ, ਤਾਂ ਉਨ੍ਹਾਂ ਬਾਲਾਂ ਵਾਂਗ ਚੀਕ-ਚਿਹਾੜਾ ਪਾ ਦਿਤਾ। ਗੁਰੂ ਅਰਜਨ ਸਾਹਿਬ ਮੌਕੇ ਤੇ ਪਹੁੰਚ ਗਏ। ਖਿਡਾਵਾ ਜ਼ਾਤ ਦਾ ਬ੍ਰਾਹਮਣ ਸੀ। ਆਪਣੀ ਅੱਤ ਨੀਚ ਕਰਤੂਤ 'ਤੇ ਉਸ ਨੂੰ ਇਤਨਾ ਹੌਲ ਪਿਆ ਕਿ ਸੂਲ ਪੈ ਗਇਓਸ, 'ਤੇ ਸੂਲ ਨਾਲ ਹੀ ਤੜਪ ਕੇ ਮਰ ਗਿਆ। ਬਾਲ-ਜਿੰਦਾਂ ਉਤੇ ਖੂਨੀ ਵਾਰ ਕਰਨਾ-ਮਨੁੱਖਤਾ ਦੀ ਚਾਦਰ ਉਤੇ ਇਹ ਮੰਦੇ ਤੋਂ ਮੰਦਾ ਅਤੇ ਅੱਤ ਕਾਲਾ ਦਾਗ ਮੰਨਿਆ ਗਿਆ ਹੈ। ਗੁਰੂ ਅਰਜਨ ਸਾਹਿਬ ਨੇ ਭੀ ਉਸ ਉੱਚ-ਜਾਤੀਏ ਦੀ ਅੱਤ ਨੀਵੀਂ ਕਰਤੂਤ ਦਾ ਜ਼ਿਕਰ ਇਕ ਸ਼ਬਦ ਵਿਚ ਕਰ ਦਿੱਤਾ ਹੋਇਆ ਹੈ। ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਅਤੇ ਮਸੂਮ ਬਾਲਾਂ ਦੀ ਜਿੰਦ ਉਤੇ ਵਾਰ ਕਰਨ ਦੀ ਪਾਮਰਤਾ ਵਲੋਂ ਵਰਜਦਾ ਹੈ।

ਕਾਲ ਤੇ ਬੀਮਾਰੀਆਂ ਦੀਆਂ ਭਿਆਨਕ ਸੋਆਂ ਦੇ ਕਾਰਨ ਗੁਰੂ ਅਰਜਨ ਸਾਹਿਬ ਪਰਵਾਰ ਸਮੇਤ ਅੰਮ੍ਰਿਤਸਰ ਤੋਂ ਫਿਰ

ਲਹਿੰਦੇ ਪਾਸੇ ਮਾਝੇ ਦੇ ਪਿੰਡਾਂ ਵਲ ਚੱਲ ਪਏ । ਲਾਹੌਰ ਦੀ ਹਾਲਤ ਬਹੁਤ ਹੀ ਭੈੜੀ ਸੁਣੀ ਜਾ ਰਹੀ ਸੀ । ਭੁੱਖ ਦੇ ਨਾਲ ਮੌਸਮੀ ਤਾਪ ਤੇ ਸੀਤਲਾ ਦਾ ਜ਼ੋਰ ਭੀ ਵਧ ਰਿਹਾ ਸੀ । ਲਾਹੌਰ ਦੀਆਂ ਗਲੀਆਂ ਬਜ਼ਾਰ ਲੋਥਾਂ ਨਾਲ ਭਰੇ ਰਹਿੰਦੇ ਸਨ । ਗੁਰੂ ਅਰਜਨ ਸਾਹਿਬ ਅੱਠ ਮਹੀਨੇ ਲਾਹੌਰ ਰਹੇ । ਇਥੋਂ ਚੱਲ ਕੇ ਸਤਿਗੁਰੂ ਜੀ ਦੱਖਣ ਵਲ ਰਾਵੀ ਦੇ ਕੰਢੇ ਤਕ ਸਭ ਪਿੰਡਾਂ ਵਿਚ ਗਏ ਸਨ । ਮਦਰ, ਜੰਬਰ, ਚੂਨੀਆਂ, ਬਹੜਵਾਲ ਉਧਰ ਉੱਘੇ ਕਸਬੇ ਸਨ । ਉਹ ਸਾਰਾ ਚੱਕਰ ਕੱਟ ਕੇ ੧੫੯੮ ਦੇ ਅਖੀਰ ਵਿਚ ਗੋਬਿੰਦਵਾਲ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇ । ਇਸ ਤਰ੍ਹਾਂ ਪਿਤਾ-ਗੁਰੂ ਦੇ ਨਾਲ ਨਾਲ (ਗੁਰੂ) ਹਰਿ ਗੋਬਿੰਦ ਸਾਹਿਬ ਨੂੰ ਆਪਣੀ ਬਾਲ-ਉਮਰ ਰੋਗ-ਗ੍ਰਸੇ ਇਲਾਕਿਆਂ ਵਿਚ ਹੀ ਗੁਜ਼ਾਰਨੀ ਪਈ ।

ਅੰਮ੍ਰਿਤਸਰ ਥੋੜਾ ਹੀ ਸਮਾਂ ਰਹਿ ਕੇ ਗੁਰੂ ਅਰਜਨ ਸਾਹਿਬ ਪਹਾੜ ਪਾਸੇ ਵਲ ਦਰਿਆ ਰਾਵੀ ਦੇ ਕੰਢੇ ਤੱਕ ਪਿੰਡਾਂ ਵਿਚ ਗਏ ਸਨ । ਸਹਸਰਾ, ਰਮਦਾਸ, ਡੇਹਰਾ ਬਾਬਾ ਨਾਨਕ, ਕਲਾਨੌਰ ਆਦਿਕ ਭੋਂ ਲੰਘ ਕੇ ਬਾਹਠ ਗਏ, ਜੋ ਜ਼ਿਲਾ ਗੁਰਦਾਸਪੁਰ ਵਿਚ ਹੈ । ਉਥੇ ਬਾਬਾ ਸਿਰੀ ਚੰਦ ਜੀ ਰਹਿੰਦੇ ਸਨ । ਇਹ ਸਾਰਾ ਚੱਕਰ ਦੋ ਕੁ ਸਾਲਾਂ ਦਾ ਸੀ । ਸੰਨ ੧੬੦੧ ਦੇ ਸ਼ੁਰੂ ਵਿਚ ਅੰਮ੍ਰਿਤਸਰ ਵਾਪਸ ਆਏ । ਬਾਲ (ਗੁਰੂ) ਹਰਿ ਗੋਬਿੰਦ ਸਾਹਿਬ ਭੀ ਸਤਿਗੁਰੂ ਜੀ ਦੇ ਨਾਲ ਹੀ ਸਨ । ਉਸ ਵੇਲੇ ਉਨ੍ਹਾਂ ਦੀ ਉਮਰ ਸਾਢੇ ਪੰਜ ਸਾਲਾਂ ਤੋਂ ਵਧੀਕ ਹੋ ਚੁਕੀ ਸੀ ।

## ਸੀਤਲਾ—

ਗੁਰੂ ਅਰਜਨ ਸਾਹਿਬ ਦੇ ਜੀਵਨ ਵਿਚ ਅਸੀਂ ਵਿਸਥਾਰ ਨਾਲ ਪੜ੍ਹ ਆਏ ਹਾਂ ਕਿ ਕਾਲ ਦੇ ਨਾਲ ਨਾਲ ਮਾਝੇ ਦੇ ਪਿੰਡਾਂ ਵਿਚ ਅਤੇ ਲਾਹੌਰ ਸ਼ਹਿਰ ਵਿਚ ਮੌਸਮੀ ਤਾਪ ਤੇ ਸੀਤਲਾ ਦਾ ਭੀ ਬਹੁਤ

ਜ਼ੋਰ ਪਿਆ ਸੀ। ਗਰੀਬਾਂ ਦੀ ਬਿਪਤਾ ਦੇ ਇਹ ਚਾਰ ਪੰਜ ਸਾਲ ਸਤਿਗੁਰੂ ਜੀ ਨੇ ਗਰੀਬਾਂ ਵਿੱਚ ਹੀ ਗੁਜ਼ਾਰੇ ਸਨ। ਸੀਤਲਾ ਛੂਤ ਦੀ ਬੀਮਾਰੀ ਹੈ। ਅੰਮ੍ਰਿਤਸਰ ਪਹੁੰਚਦਿਆਂ ਤਕ (ਗੁਰੂ) ਹਰਿ ਗੋਬਿੰਦ ਸਾਹਿਬ ਉੱਤੇ ਭੀ ਕਿਤੋਂ ਅਸਰ ਹੋ ਗਿਆ। ਬੜਾ ਤੇਜ਼ ਬੁਖਾਰ ਹੋ ਕੇ ਫਿਰ ਭਰਵੀਂ ਮਾਤਾ ਨਿਕਲੀ। ਪਰ ਅਕਾਲ ਪੁਰਖ ਦੀ ਅਪਾਰ ਕਿਰਪਾ ਨਾਲ ਕਿਸੇ ਅੰਗ ਉੱਤੇ ਉਸ ਦਾ ਕੋਈ ਕੋਝਾ ਟਿਕਵਾਂ ਅਸਰ ਨਾ ਰਿਹਾ।

### ਵਿੱਦਿਆ ਆਦਿਕ ਗੁਣਾਂ ਦੀ ਸਿਖਲਾਈ—

ਅੰਮ੍ਰਿਤਸਰ ਗੁਰੂ ਅਰਜਨ ਸਾਹਿਬ ਦੇ ਪਾਸ ਉੱਚੀ ਕਰਨੀ ਵਾਲੇ ਤੇ ਉੱਘੇ ਦੋ ਸਿੱਖ ਸਨ—ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ। ਜਦੋਂ ਸੀਤਲਾ ਤੋਂ ਪੂਰੀ ਅਰੋਗਤਾ ਹੋਈ, ਉਸ ਵੇਲੇ (ਗੁਰੂ) ਹਰਿ ਗੋਬਿੰਦ ਸਾਹਿਬ ਦੀ ਉਮਰ ਛੇ ਸਾਲਾਂ ਦੀ ਹੋ ਚੁੱਕੀ ਸੀ। ਇਹਨਾਂ ਦੀ ਵਿੱਦਿਆ ਆਦਿਕ ਦਾ ਕੰਮ ਗੁਰੂ ਅਰਜਨ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਸੌਂਪਿਆ। ਭਾਈ ਗੁਰਦਾਸ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਦੇ ਕੰਮ ਉੱਤੇ ਲਾਇਆ ਗਿਆ ਸੀ। ਸਿਆਣੇ ਆਖਦੇ ਹਨ ਕਿ ਹੋਣਹਾਰ ਬਾਲ ਦੇ ਲੱਛਣ ਪੰਝ੍ਹੜੇ ਤੋਂ ਹੀ ਦਿੱਸ ਪੈਂਦੇ ਹਨ। ਬਾਬਾ ਬੁੱਢਾ ਜੀ ਨੇ (ਗੁਰੂ) ਹਰਿ ਗੋਬਿੰਦ ਸਾਹਿਬ ਵਿਚ ਸ਼ਸਤ੍ਰ-ਵਿੱਦਿਆ ਵਲ ਖਾਸ ਰੁਚੀ ਵੇਖੀ। ਮੁਗਲ ਬਾਦਸ਼ਾਹਾਂ ਤੇ ਹਾਕਮਾਂ ਦੇ ਕਰਤੱਬਾਂ ਤੋਂ ਭੀ ਸਾਫ਼ ਦਿਸ ਰਿਹਾ ਸੀ ਕਿ ਉਹ ਜਨਤਾ ਦੀ ਉਸ ਜਾਗ੍ਰਤ ਨੂੰ ਪਸੰਦ ਨਹੀਂ ਕਰ ਰਹੇ ਸਨ ਜੋ ਸਤਿਗੁਰੂ ਜੀ ਦੇ ਉਪਦੇਸ਼ ਤੇ ਪ੍ਰੇਰਨਾ ਨਾਲ ਦਿਨੋ-ਦਿਨ ਵਧ ਰਹੀ ਸੀ। ਬਾਬਾ ਬੁੱਢਾ ਜੀ ਨੂੰ ਉਹ ਸਮਾ ਦੂਰ ਨਹੀਂ ਸੀ ਦਿਸ ਰਿਹਾ, ਜਦੋਂ ਦਿਲ-ਵਧੇ ਸਿਖਾਂ ਨਾਲ ਮੁਗਲ ਹਕੂਮਤ ਦੀ ਟੱਕਰ ਅਵੱਸ਼ ਹੋਣੀ ਸੀ। ਤਾਹੀਏਂ ਸ਼ਸਤ੍ਰ-ਵਿੱਦਿਆ ਵਿਚ (ਗੁਰੂ) ਹਰਿ ਗੋਬਿੰਦ ਸਾਹਿਬ ਦਾ ਸ਼ੋਕ ਤੋ



ਨਿਪੁੰਨਤਾ ਵੇਖ ਕੇ ਬਾਬਾ ਜੀ ਕਹਿ ਦਿਆ ਕਰਦੇ ਸਨ ਕਿ ਇਹ ਜੋਧਾ ਮੁਗਲਾਂ ਦੇ ਸਿਰ ਇਉਂ ਭੰਨੇਗਾ ਜਿਵੇਂ ਗੰਢਾ ਮੁੱਕੀ ਮਾਰ ਕੇ ਭੰਨੀਦਾ ਹੈ ।

## ਗੁਰਿਆਈ—

ਅਕਬਰ ਦੇ ਥਾਂ ਜਹਾਂਗੀਰ ਤਖਤ ਉੱਤੇ ਬੈਠਾ । ਝੱਬਦੇ ਹੀ ਉਸ ਦੇ ਪੁੱਤਰ ਖੁਸਰੋ ਨੇ ਬਗ਼ਾਵਤ ਕਰ ਦਿੱਤੀ ਤੇ ਆਗਰੇ ਤੋਂ ਪੰਜਾਬ ਵੱਲ ਆਇਆ । ਜਹਾਂਗੀਰ ਭੀ ਫੌਜ ਲੈ ਕੇ ਪਿੱਛੇ ਪਿੱਛੇ । ਖੁਸਰੋ ਚਿਨਾਬ ਦੇ ਕੰਢੇ ਫੜਿਆ ਗਿਆ । ਉਸ ਦੇ ਸਾਥੀਆਂ ਸਹਾਇਕਾਂ ਨੂੰ ਜਹਾਂਗੀਰ ਨੇ ਲਾਹੌਰ ਬੜੇ ਬੜੇ ਤਸੀਹੇ ਦੇ ਕੇ ਆਪਣੀਆਂ ਅੱਖਾਂ ਦੇ ਸਾਹਮਣੇ ਮਰਵਾਇਆ । ਇਹ ਸਾਰਾ ਹਾਲ ਵਿਸਥਾਰ ਨਾਲ ਅਸੀਂ ਗੁਰੂ ਅਰਜਨ ਸਾਹਿਬ ਦੇ ਜੀਵਨ ਵਿਚ ਪੜ੍ਹ ਆਏ ਹਾਂ ।

ਸਿੱਖ-ਧਰਮ ਦੇ ਵਧਦੇ ਰਸੂਖ ਨੂੰ ਨਾ ਸਹਾਰ ਕੇ ਜਾਤ-ਅਭਿਮਾਨੀ ਅਤੇ ਕਾਜ਼ੀ ਲੋਕ ਗੁਰੂ-ਘਰ ਦੇ ਵੈਰੀ ਬਣ ਚੁਕੇ ਹੋਏ ਸਨ । ਕਾਰੀ ਚੋਟ ਮਾਰਨ ਵਾਸਤੇ ਖੁਸਰੋ ਦੀ ਬਗ਼ਾਵਤ ਉਹਨਾਂ ਨੂੰ ਚੰਗਾ ਬਹਾਨਾ ਮਿਲਿਆ । ਭਾਵੇਂ ਵਕਤ ਲੰਘ ਚੁਕਾ ਹੋਇਆ ਸੀ । ਤਿੰਨ ਹਫ਼ਤੇ ਹੋ ਚੁਕੇ ਸਨ ਕਿ ਖੁਸਰੋ ਦੇ ਹਮਾਇਤੀਆਂ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ ਜਾ ਚੁਕੀਆਂ ਸਨ । ਫਿਰ ਭੀ ਉਹਨਾਂ ਤੀਰ ਚਲਾ ਹੀ ਦਿੱਤਾ । ਦਰਬਾਰੀਆਂ ਦੀ ਰਾਹੀਂ ਜਹਾਂਗੀਰ ਦੇ ਕੰਨ ਭਰਿਓ ਨੇ ਕਿ ਗੁਰੂ ਅਰਜਨ ਸਾਹਿਬ ਨੇ ਖੁਸਰੋ ਨੂੰ ਅਸੀਸ ਤੇ ਸਹਾਇਤਾ ਦਿੱਤੀ ਸੀ । ਜਹਾਂਗੀਰ ਨੇ ਸਤਿਗੁਰੂ ਜੀ ਦੀ ਗਿਫ਼ਤਾਰੀ ਦੇ ਹੁਕਮ ਜਾਰੀ ਕਰ ਦਿੱਤੇ । ਸੰਨ ੧੬੦੬ ਦੇ ਮਈ ਦਾ ਅਖੀਰਲਾ ਹਫ਼ਤਾ ਸੀ ।

ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਆਦਿਕ ਮੁਖੀ ਸਿੱਖਾਂ ਨੂੰ ਸੱਦ ਕੇ ਦੇਸ ਦੇ ਉਸ ਵਕਤ ਦੇ ਰਾਜਸੀ ਹਾਲਾਤ ਦੱਸੇ ਅਤੇ ਸਮਝਾਇਆ ਕਿ ਪੈਰਾਂ ਹੇਠ ਲਤਾੜੀ ਦੇ ਲੋਕਾਂ ਵਿਚ ਮਨੁੱਖਤਾ ਦਾ ਅਹਿਸਾਸ ਪੈਦਾ ਕਰਨ ਵਾਲੀ ਤਾਲੀਮ ਦਾ

ਪਰਚਾਰ ਕਰਨ ਦਾ ਇਹ ਸਿੱਟਾ ਅਵੱਸ਼ ਨਿਕਲਣਾ ਹੀ ਸੀ। ਅਗਾਂਹ ਉੱਘੜਨ ਵਾਲੇ ਹਾਲਾਤ ਦੀ ਸੰਭਾਵਨਾ ਭੀ ਦੱਸੀ ਕਿ ਸਾਇਦ ਹਕੂਮਤ ਨਾਲ ਸਿੱਧੀ ਟੱਕਰ ਭੀ ਹੋ ਪਏ।

ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੰਗਤ ਦੇ ਸਾਹਮਣੇ ਭਰੇ ਦੀਵਾਨ ਵਿਚ ਗੁਰੂ ਅਰਜਨ ਸਾਹਿਬ ਨੇ ਗੁਰਿਆਈ ਦੀ ਜ਼ਿਮੇਵਾਰੀ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਸੌਂਪੀ। ਆਦਿ ਬੀੜ ਦਾ ਤਾਂ ਹੁਣ ਪਰਤੱਖ ਤੌਰ 'ਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਰੋਜ਼ ਪਰਕਾਸ਼ ਹੀ ਕੀਤਾ ਜਾਂਦਾ ਸੀ। ਪਹਿਲੇ ਗੁਰ-ਵਿਅਕਤੀਆਂ ਵਾਂਗ ਗੁਰਬਾਣੀ ਦੀ ਸਪੁਰਦਗੀ ਦੀ ਹੁਣ ਲੋੜ ਨਹੀਂ ਰਹੀ ਸੀ। ਗੁਰਿਆਈ ਮਿਲਣ ਵੇਲੇ ਗੁਰੂ ਹਰਿ ਗੋਬਿੰਦ ਸਾਹਿਬ ਦੀ ਉਮਰ ੧੧ ਸਾਲਾਂ ਦੀ ਸੀ। ਗੁਰੂ ਅਰਜਨ ਸਾਹਿਬ ਨੂੰ ਲਾਹੌਰ ਤਸੀਹੇ ਦੇ ਦੌਰੇ ਸ਼ਹੀਦ ਕੀਤਾ ਗਿਆ। ਉਸ ਦਿਨ ਮਈ ਦੀ ੩੦ ਤਰੀਕ ਸੀ।

## ਦੂਜਾ ਕਾਂਡ

### ਸ਼ਹੀਦੀ ਦਾ ਅਸਰ—

ਸਿੱਖਾਂ ਨੇ ਅੱਖੀਂ ਵੇਖ ਲਿਆ ਕਿ ਕਾਜ਼ੀ-ਹਾਕਮਾਂ, ਖੱਤ੍ਰੀ-ਕਰਮਚਾਰੀਆਂ ਅਤੇ ਜਾਤ-ਅਭਿਮਾਨੀ ਬ੍ਰਾਹਮਣਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਤਾਲੀਮ ਚੁੱਭ ਰਹੀ ਸੀ। ਪੈਰਾਂ ਹੇਠ ਲਤਾੜੀਂਦੇ ਬੰਦਿਆਂ ਨੂੰ ਜਗਾਣਾ ਹੀ ਇਹਨਾਂ ਲੋਕਾਂ ਵਾਸਤੇ ਅਸਹਿ ਕੰਮ ਸੀ। ਨਿਰਦਈ ਸੁਆਰਥੀ ਲੋਕਾਂ ਨੇ ਗਰੀਬਾਂ ਦੇ ਦਰਦੀ ਪੰਜਵੇਂ ਗੁਰੂ ਅਰਜਨ ਪਾਤਿਸ਼ਾਹ ਨੂੰ ਸ਼ਹੀਦ ਕਰ ਕੇ ਜਾਗ ਪਈ ਮਨੁੱਖਤਾ ਨੂੰ ਵੰਗਾਰਿਆ। ਮਾਝੇ ਦੀ ਰਗ ਰਗ ਤੜਪ ਉੱਠੀ। ਗੱਭਰੂਆਂ ਦੇ ਡੌਲਿਆਂ ਵਿੱਚ ਲਹੂ ਨੇ ਜੋਸ਼ ਮਾਰਿਆ। ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੇ ਜਾ-ਨਸੀਨ ਗੁਰ-ਵਿਅਕਤੀਆਂ ਦੇ ਜਗਾਏ ਹੋਏ ਬੰਦੇ, ਹੁਣ ਮੁੜ ਨਿਰਦਈ ਸੁਆਰਥੀਆਂ ਦੇ ਜੁਲਮ ਦਾ ਨਿਸ਼ਾਨਾ ਬਣਨ ਨੂੰ ਤਿਆਰ ਨਹੀਂ ਸਨ। ਅੱਤ ਦਾ ਇਲਾਜ ਘਸੁੰਨ ਹੀ ਹੈ। ਸਿੱਖਾਂ ਨੇ ਪੱਕਾ ਕਰ ਲਿਆ ਕਿ ਟਾਕਰਾ ਹੋ ਕੇ ਹੀ ਰਹੇਗਾ। ਸ਼ਸਤ੍ਰ-ਧਾਰੀ ਬਣਨ ਦਾ ਸਮਾ ਆ ਗਿਆ ਹੈ। ਸਤਿਗੁਰੂ ਜੀ ਨੇ ਆਪ ਭੀ ਦੋ ਤਲਵਾਰਾਂ ਪਹਿਨ ਲਈਆਂ। ਇੱਕ ਮੀਰੀ ਦੀ ਤੇ ਦੂਜੀ ਪੀਰੀ ਦੀ। ਰਾਜ ਤੇ ਜੋਗ ਇਕੱਠੇ ਕਰ ਦਿੱਤੇ।

### ਬੀਰ-ਰਸ ਲਈ ਸਹੀ ਅਗਵਾਈ—

ਗੁਰੂ ਹਰਿ ਗੋਬਿੰਦ ਸਾਹਿਬ ਭਾਵੇਂ ਅਜੇ ੧੧ ਸਾਲਾਂ ਦੇ ਸਨ, ਪਰ ਉਨ੍ਹਾਂ ਚੰਗੀ ਤਰ੍ਹਾਂ ਜਾਂਚ ਲਿਆ ਕਿ ਹਕੂਮਤ ਦੀ ਬਦਲੀ ਹੋਈ ਰਾਜਨੀਤੀ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤਕ ਹੀ ਬੱਸ ਨਹੀਂ

ਕਰੇਗੀ। ਗ਼ਰੀਬਾਂ ਵਿੱਚ ਮਨੁੱਖਤਾ ਦਾ ਅਹਿਸਾਸ ਪੈਦਾ ਹੋਣਾ ਕਦੇ ਬਹੁਤਾ ਚਿਰ ਜ਼ਰਿਆ ਨਹੀਂ ਜਾ ਸਕਦਾ। ਉਸ ਮਨੁੱਖਤਾ ਨੂੰ ਕੁਚਲੇ ਜਾਣ ਤੋਂ ਬਚਾਣ ਲਈ ਉਹਨਾਂ ਦੇ ਅੰਦਰ ਬੀਰ-ਰਸ ਪੈਦਾ ਕਰਨਾ ਜ਼ਰੂਰੀ ਸੀ, ਜੋ ਨਾ ਕਿਸੇ ਨੂੰ ਡਰਾਵੇ ਅਤੇ ਨਾ ਕਿਸੇ ਤੋਂ ਡਰੇ।

### ਘੋੜੇ ਅਤੇ ਸ਼ਸਤ੍ਰ—

ਦੂਰ ਦੂਰ ਦੇਸ਼ਾਂ ਤੇ ਪ੍ਰਾਂਤਾਂ ਵਿੱਚ ਵੱਸਦੇ ਸਿੱਖ-ਘਰਾਣਿਆਂ ਪਾਸੋਂ ਦਸਵੰਧ ਦੀ ਮਾਇਆ ਇਕੱਠੀ ਕਰਨ ਲਈ ਮਸੰਦ-ਮਰਯਾਦਾ ਗੁਰੂ ਅਰਜਨ ਸਾਹਿਬ ਹੀ ਚਲਾ ਗਏ ਸਨ। ਕਿਰਤ-ਕਾਰ ਅਤੇ ਵਪਾਰ ਆਦਿਕ ਸਿੱਖ ਦਾ ਸਦਾ ਹੀ ਮੁੱਖ ਧਰਮ ਹੈ। ਦੂਰ ਦੂਰ ਥਾਵਾਂ 'ਤੇ ਵਪਾਰੀ ਸਿੱਖ ਪਹੁੰਚੇ ਹੋਏ ਸਨ। ਗੁਰੂ ਹਰਿ ਗੋਬਿੰਦ ਸਾਹਿਬ ਨੇ ਮਸੰਦਾਂ ਨੂੰ ਹਦਾਇਤ ਕਰ ਦਿੱਤੀ ਕਿ ਵਪਾਰੀ ਸਿੱਖ ਨਕਦ ਭੇਟਾ ਦੇ ਥਾਂ ਸੋਹਣੇ ਵਧੀਆ ਘੋੜੇ ਅਤੇ ਸ਼ਸਤ੍ਰ ਖਰੀਦ ਕੇ ਭੇਜਿਆ ਕਰਨ। ਸ੍ਰੀ ਹਰਿਮੰਦਰ ਸਾਹਿਬ ਮੁਕੰਮਲ ਹੋ ਜਾਣ ਕਰਕੇ ਅਤੇ ਕਾਲ ਤੋਂ ਬੀਮਾਰੀਆਂ ਦਾ ਸਹਿਮ ਮੁੱਕ ਜਾਣ ਕਰਕੇ ਹੁਣ ਨਕਦ ਰੁਪਏ ਦੀ ਉਤਨੀ ਬਹੁਤੀ ਲੋੜ ਭੀ ਨਹੀਂ ਸੀ।

### ਸ਼ਿਕਾਰ ਅਤੇ ਸ਼ਸਤ੍ਰ-ਵਿੱਦਿਆ—

ਅੰਮ੍ਰਿਤਸਰ ਦੇ ਦੁਆਲੇ ਖੁਲ੍ਹੀਆਂ ਜੂਹਾਂ ਤੇ ਜੰਗਲ ਸਨ। ਸ਼ਹਿਰੋਂ ਪਹਾੜ ਪਾਸੇ ਚਾਰ ਕੁ ਮੀਲਾਂ ਦੀ ਵਿੱਥ ਉੱਤੇ ਸਿਆਲਕੋਟ ਨੂੰ ਜਾਂਦੀ ਸੜਕ ਦੇ ਲਾਗੇ ਇਕ ਕਸਬਾ ਗੁਮਟਾਲਾ ਹੈ। ਇਹ ਪੁਰਾਣਾ ਕਸਬਾ ਹੈ। ਲਾਹੌਰ ਤੋਂ ਸ਼ਿਕਾਰ ਖੇਡਣ ਲਈ ਮੁਗਲ ਹਾਕਮ ਗੁਮਟਾਲੇ ਤਕ ਆ ਅੱਪੜਿਆ ਕਰਦੇ ਸਨ। ਗੁਰੂ ਹਰਿ ਗੋਬਿੰਦ ਸਾਹਿਬ ਨੇ ਚੁਣਵੇਂ ਪੜ ਸੂਰਮੇ ਆਪਣੇ ਪਾਸ ਰੱਖੇ, ਜੋ ਸਿੱਖਾਂ ਨੂੰ ਸ਼ਸਤ੍ਰ-ਵਿੱਦਿਆ ਸਿੱਖਾਂ ਸਕਣ। ਗੁਰੂ ਸਾਹਿਬ ਦੀ ਇਹ ਰੁਚੀ ਵੇਖ ਕੇ ਮਾਝੇ ਮਾਲਵੇ

ਦੁਆਬੇ ਵਿਚੋਂ ਪੰਜ ਸੌ ਦੇ ਕਰੀਬ ਜਵਾਨ ਸਿੱਖ ਗੱਭਰੂ ਸਤਿਗੁਰੂ ਜੀ ਦੇ ਪਾਸ ਆ ਇਕੱਠੇ ਹੋਏ। ਦਸਵੰਧ ਵਜੋਂ ਆਏ ਹੋਏ ਘੋੜੇ ਤੇ ਸ਼ਸਤ੍ਰ ਉਹਨਾਂ ਨੂੰ ਦਿੱਤੇ ਗਏ, ਅਤੇ ਸ਼ਸਤ੍ਰ-ਵਿਦਿਆ ਦੀ ਸਿਖਲਾਈ ਸ਼ੁਰੂ ਕੀਤੀ ਗਈ। ਸਤਿਗੁਰੂ ਜੀ ਦੀ ਅਗਵਾਈ ਵਿਚ ਸਿੱਖ ਗੁਆਂਢ ਦੇ ਜੰਗਲਾਂ ਵਿਚ ਸ਼ਿਕਾਰ ਖੇਡਣ ਭੀ ਜਾਣ ਲੱਗ ਪਏ। ਜਾਗੀ ਜਨਤਾ ਦੀ ਹੋਂਦ ਕਾਇਮ ਰੱਖਣ ਲਈ ਤਨਖਾਹ ਤੋਂ ਬਿਨਾ ਹੀ ਸਤਿਗੁਰੂ ਜੀ ਦੇ ਕੋਲ ਇਹ ਸਿਰ-ਵੇਚ ਫੁੱਜ ਬਣਨ ਲੱਗ ਪਈ। ਸਿੱਖ ਗੱਭਰੂ ਦੂਰੋਂ ਦੂਰੋਂ ਆ ਕੇ ਮਹੀਨਿਆਂ-ਬੱਧੀ ਅੰਮ੍ਰਿਤਸਰ ਟਿਕ ਕੇ ਇਥੋਂ ਘੋੜ-ਸਵਾਰੀ ਤੇ ਸ਼ਸਤ੍ਰ-ਵਿਦਿਆ ਸਿੱਖ ਲੈਂਦੇ ਸਨ ਅਤੇ ਫਿਰ ਆਪਣੀ ਘਰੀਂ ਕਿਰਤ-ਕਾਰੇ ਜਾ ਲੱਗਦੇ ਸਨ।

### ਮੁਸਲਮਾਨ ਭੀ—

ਮੁਸਲਮਾਨ ਬਾਦਸ਼ਾਹਾਂ ਦੇ ਆਉਣ ਤੋਂ ਪਹਿਲਾਂ ਭਾਰਤ ਵਿਚ ਬ੍ਰਾਹਮਣਾਂ ਦੀ ਚਲਾਈ ਮਰਯਾਦਾ ਅਨੁਸਾਰ ਉੱਚ-ਜਾਤੀਏ ਲੋਕਾਂ ਦਾ ਰਾਜ ਸੀ। ਨੀਵੀਆਂ ਜਾਤਾਂ ਵਾਲੇ ਬਹੁਤ ਦੁਖੀ ਸਨ। ਮੁਸਲਮਾਨ ਹਮਲਾ-ਆਵਰਾਂ ਦੇ ਨਾਲ ਇਸਲਾਮ ਦੇ ਪਰਚਾਰਕ ਪੀਰ ਫਕੀਰ ਵਲੀ ਭੀ ਆਏ, ਜਿਨ੍ਹਾਂ ਇਹ ਦੱਸਿਆ ਕਿ ਇਸਲਾਮ ਵਿਚ ਸਭ ਮਨੁੱਖਾਂ ਨੂੰ ਬਰਾਬਰੀ ਦਾ ਹੱਕ ਹੈ। ਇਸ ਦੇ ਨਾਲ ਹਕੂਮਤ ਦਾ ਰਸੂਖ ਭੀ ਰਲਿਆ। ਨਤੀਜਾ ਇਹ ਨਿਕਲਿਆ ਕਿ ਬੜੀ ਭਾਰੀ ਗਿਣਤੀ ਵਿਚ ਨੀਵੀਆਂ ਜਾਤਾਂ ਦੇ ਲੋਕ ਮੁਸਲਮਾਨ ਬਣਦੇ ਗਏ। ਪਰ ਹਕੂਮਤ ਦੇ ਨਸ਼ੇ ਵਿਚ ਆ ਕੇ ਹਾਕਮਾਂ ਨੇ ਬਦਕਾਰੀ ਤੇ ਅੰਤਿਆਚਾਰਾਂ ਉਤੇ ਲੋਕ ਬੰਨ੍ਹ ਲਿਆ। ਉਥੇ ਨਾ ਹਿੰਦੂ ਦੀ ਇੱਜ਼ਤ ਦਾ ਲਿਹਾਜ਼ ਸੀ, ਨਾ ਹਿੰਦੂ ਤੋਂ ਬਣੇ ਮੁਸਲਮਾਨ ਦੀ ਇੱਜ਼ਤ ਦਾ। ਇਸਲਾਮ ਦੀ ਪਹਿਲੀ ਝਲਕ ਮੱਧਮ ਪੈ ਗਈ। ਸੰਨ ੧੫੯੫-੯੮ ਦੇ ਕਾਲ ਵਿਚ ਤਾਂ ਅਨੇਕਾਂ ਮੁਸਲਮਾਨ ਕੁਝ ਈਸਾਈ ਬਣ ਗਏ, ਕੁਝ ਸਿੱਖ ਬਣ

ਗਏ ਸਨ। ਜਦੋਂ ਗੁਰੂ ਹਰਿ ਗੋਬਿੰਦ ਸਾਹਿਬ ਦੇ ਵੇਲੇ, ਹਾਕਮਾਂ ਦੇ ਅੱਤਿਆਚਾਰਾਂ ਦਾ ਟਾਕਰਾ ਕਰਨ ਲਈ, ਲੋਕ ਸਸਤ੍ਰ-ਧਾਰੀ ਬਣਨ ਲੱਗੇ, ਤਾਂ ਅਨੇਕਾਂ ਮੁਸਲਮਾਨ ਭੀ ਸਤਿਗੁਰੂ ਜੀ ਦੀ ਨਵੀਂ ਬਣ ਰਹੀ ਫੌਜ ਵਿਚ ਭਰਤੀ ਹੋਣ ਲੱਗ ਪਏ।

## ਸ੍ਰੀ ਅਕਾਲ ਤਖਤ—

ਗੁਰੂ ਨਾਨਕ ਦੇਵ ਜੀ ਦੀ ਤਾਲੀਮ ਦਾ ਇਹ ਇਕ ਅੱਤ ਜ਼ਰੂਰੀ ਅੰਗ ਹੈ ਕਿ ਸਿੱਖ ਹਰ ਰੋਜ਼ ਸਵੇਰੇ ਸ਼ਾਮ ਗੁਰਦੁਆਰੇ ਵਿਚ ਹਾਜ਼ਰ ਹੋਵੇ, ਤੇ ਸਤਸੰਗ ਵਿਚ ਸਾਂਝੀਵਾਲ ਬਣੇ। ਇਸ ਤਰ੍ਹਾਂ ਬੇ-ਮਲੂਮੇ ਜਿਹੇ ਹੀ ਸਿੱਖ ਦਾ ਰੋਜ਼ਾਨਾ ਜੀਵਨ ਗੁਰਮਤਿ ਦੇ ਸੱਚੇ ਵਿਚ ਢਲਣਾ ਸ਼ੁਰੂ ਹੋ ਜਾਂਦਾ ਹੈ। ਜਿਥੇ ਕਿਤੇ ਭੀ ਸਿੱਖ-ਵੱਸੋਂ ਸੀ, ਉਥੇ ਉਥੇ ਸਤਸੰਗ ਦੀ ਖ਼ਾਤਰ ਗੁਰਦੁਆਰੇ ਬਣਾਏ ਹੋਏ ਸਨ। ਅੰਮ੍ਰਿਤਸਰ ਸਿੱਖਾਂ ਦਾ ਕੇਂਦਰੀ ਅਸਥਾਨ ਸੀ। ਸ੍ਰੀ ਹਰਿਮੰਦਰ ਸਾਹਿਬ ਵਿਚ ਹਰ ਵੇਲੇ ਸਤਸੰਗ ਦਾ ਪਰਬੰਧ ਸੀ, ਦੂਰੋਂ ਦੂਰੋਂ ਸਿੱਖ ਦਰਸ਼ਨ ਨੂੰ ਆਉਂਦੇ ਸਨ। ਬੀਰ-ਰਸ ਪੈਦਾ ਕਰਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਇਕ ਨਵਾਂ ਗੁਰਦੁਆਰਾ ਤਿਆਰ ਕਰਾਇਆ, ਜਿਸ ਦੇ ਦਰਸ਼ਨ-ਮਾਤ੍ਰ ਨਾਲ ਹੀ ਸਿੱਖ ਦੇ ਹਿਰਦੇ ਵਿਚ ਰਾਜਸੀ ਠਾਠ ਦਾ ਪਰਭਾਵ ਪੈਂਦਾ ਜਾਏ। ਉਸ ਦਾ ਨਾਂ ਅਕਾਲ ਤਖਤ ਰੱਖਿਆ। ਇਹ ਜ਼ਿਕਰ ਸੰਨ ੧੬੦੯ ਦਾ ਹੈ।

## ਸ਼ਾਂਤ-ਰਸ ਅਤੇ ਬੀਰ-ਰਸ—

ਤਖਤ ਛਤ੍ਰ, ਰਾਜ ਆਦਿਕ ਦੇ ਸੰਸਕਾਰ ਗੁਰੂ ਹਰਿ ਗੋਬਿੰਦ ਸਾਹਿਬ ਦੇ ਵੇਲੇ ਕੋਈ ਨਵੇਂ ਨਹੀਂ ਚਲਾਏ ਗਏ। ਦੁਨੀਆ ਦੇ ਸੁਆਰਥੀ ਰਾਜਿਆਂ ਬਾਦਸ਼ਾਹਾਂ ਦੇ ਟਾਕਰੇ ਉਤੇ ਸਿੱਖ ਆਪਣੇ ਸਤਿਗੁਰੂ ਨੂੰ ਸੱਚੇ ਰੱਬੀ ਰਾਜ ਤਖਤ ਛਤ੍ਰ ਦਾ ਮਾਲਕ ਸਮਝਦੇ ਅਤੇ

ਆਖਦੇ ਆ ਰਹੇ ਹਨ । ਸੱਤਾ ਅਤੇ ਬਲਵੰਡ ਰਬਾਬੀ ਗੁਰੂ ਰਾਮਦਾਸ ਅਤੇ ਗੁਰੂ ਅਰਜਨ ਸਾਹਿਬ ਦੇ ਵੇਲੇ ਕੀਰਤਨ ਕਰਦੇ ਸਨ । ਜਦੋਂ ਉਹਨਾਂ ਸੰਨ ੧੫੮੨ ਵਿੱਚ ਆਪਣੀ ਭੁੱਲ ਦੀ ਮਾਫ਼ੀ ਮੰਗਣ ਪਿੱਛੋਂ ਗੁਰੂ ਦੀ ਮਹਿਮਾ ਵਿੱਚ ਇੱਕ 'ਵਾਰ' ਲਿਖੀ ਸੀ, ਉਸ ਵਿੱਚ ਉਹਨਾਂ ਨੇ ਲਫਜ਼ ਤਖਤ, ਛਤ੍ਰ ਰਾਜ ਆਦਿਕ ਵਰਤ ਕੇ ਸਿੱਖਾਂ ਦੇ ਆਪਣੇ ਗੁਰੂ ਪਾਤਿਸ਼ਾਹ ਬਾਰੇ ਦਿਲੀ ਭਾਵ ਸਾਫ਼ ਪਰਗਟ ਕਰ ਦਿੱਤੇ ਸਨ । ਬੀਰ-ਰਸ ਦਾ ਅੰਕੁਰ ਤਾਂ ਤਦੋਂ ਹੀ ਫੁੱਟ ਪਿਆ, ਜਦੋਂ ਪੈਰਾਂ ਹੇਠ ਲਤਾੜੀ ਦੇ ਬੰਦਿਆਂ ਦੀ ਮਨੁੱਖਤਾ ਨੂੰ ਹੁਲਾਰਾ ਦਿੱਤਾ ਗਿਆ । ਗੁਰੂ ਹਰਿ ਗੋਬਿੰਦ ਸਾਹਿਬ ਨੇ ਉਸ ਨੂੰ ਹੋਰ ਉੱਘਾ ਕਰ ਦਿੱਤਾ ਸੀ ।

### ਵਾਰਾਂ ਅਤੇ ਢਾਡੀ—

ਦੂਜਿਆਂ ਦੇ ਘਰ ਲੁਟਣੇ ਤੇ ਦੇਸ਼ ਮੱਲਣੇ, ਮਨੁੱਖ ਦਾ ਇਹ ਪਸੂ-ਸੁਭਾਉ ਮੁੱਢ ਕਦੀਮਾਂ ਤੋਂ ਤੁਰਿਆ ਆ ਰਿਹਾ ਹੈ । ਅੱਗੋਂ ਆਪਣੇ ਦੇਸ਼ ਦੀ ਇੱਜ਼ਤ ਤੇ ਅਣਖ ਬਚਾਣ ਲਈ ਕਈ ਸੂਰਮੇ ਨਿੱਤਰ ਪੈਂਦੇ ਹਨ, ਜੋ ਆਪਣਾ ਸਿਰ ਤਲੀ ਉੱਤੇ ਰੱਖ ਕੇ ਮਰਦਾਂ ਵਾਂਗ ਜਾਬਰਾਂ ਦਾ ਟਾਕਰਾ ਕਰਦੇ ਹਨ । ਅਜਿਹੇ ਸੂਰਮਿਆਂ ਦੀ ਬਹਾਦਰੀ ਦੇ ਕਰਤੱਬ ਦਿਲ-ਖਿੱਚਵੀਂ ਕਵਿਤਾ ਵਿੱਚ ਲਿਖੇ ਜਾਂਦੇ ਹਨ, ਜਿਨ੍ਹਾਂ ਨੂੰ 'ਵਾਰਾਂ' ਆਖਦੇ ਹਨ । ਦੇਸ਼-ਵਾਸੀਆਂ ਦੇ ਦਿਲ ਵਿੱਚ ਦੇਸ਼-ਪਿਆਰ ਦੇ ਤਰੰਗ ਪੈਦਾ ਕਰਨ ਲਈ ਇਹ 'ਵਾਰਾਂ' ਬੰਦਿਆਂ ਦੇ ਵੱਡੇ ਵੱਡੇ ਇਕੱਠਾਂ ਵਿੱਚ ਢੱਡ ਤੇ ਸਾਰੰਗੀ ਸਾਜ ਵਜੋਂ ਕੇ ਗਾਵੀਆਂ ਜਾਂਦੀਆਂ ਹਨ । ਢੱਡ ਵਜਾਣ ਕਰਕੇ ਉਨ੍ਹਾਂ ਨੂੰ 'ਢਾਡੀ' ਕਿਹਾ ਜਾਂਦਾ ਹੈ । ਢਾਡੀਆਂ ਦੀ 'ਵਾਰਾਂ' ਗਾਵਣ ਦੀ ਰੀਤ ਭੀ ਮਨੁੱਖਾ ਇਤਿਹਾਸ ਵਿਚ ਬੜੀ ਪੁਰਾਣੀ ਚਲੀ ਆ ਰਹੀ ਹੈ ।

ਸ੍ਰੀ ਅਕਾਲ ਤਖਤ ਦੇ ਸਾਹਮਣੇ ਬੜਾ ਖੁਲ੍ਹਾ ਦਲਾਨ ਹੈ, ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਰੋਤੇ ਬੈਠ ਸਕਦੇ ਹਨ । ਗੁਰਬਾਣੀ

ਦੇ ਕੀਰਤਨ ਤੇ ਦੀਵਾਨ ਤਾਂ ਦੋਵੇਂ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਚ ਲੱਗਦੇ ਹੀ ਸਨ । ਗੁਰੂ ਹਰਿ ਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਲੌਢੇ ਪਹਿਰ ਇਕੱਠੇ ਹੋਣੇ ਸ਼ੁਰੂ ਹੋਏ, ਜਿਥੇ ਢਾਡੀ ਲੋਕ ਜੋਧਿਆਂ ਦੀਆਂ ਵਾਰਾਂ ਗਾਉਂਦੇ ਸਨ । ਇਹ ਨਵਾਂ ਉੱਦਮ ਸਿੱਖਾਂ ਵਿਚ ਬੀਰ-ਰਸ ਪੈਦਾ ਕਰਨ ਅਤੇ ਚਮਕਾਣ ਲਈ ਬੀਤਾ ਗਿਆ । ਸਿੱਖ-ਇਤਿਹਾਸ ਲਿਖਦਾ ਹੈ ਕਿ ਜਿਸ ਢਾਡੀ ਨੇ ਖਹਿਲਾਂ ਪਹਿਲ ਇਹ ਕੰਮ ਸ਼ੁਰੂ ਕੀਤਾ ਸੀ, ਉਸ ਦਾ ਨਾਮ ਅਬਦੁੱਲਾ ਸੀ ।

ਅਸੀਂ ਪਿੱਛੇ ਵੇਖ ਆਏ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ, ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਸਾਹਿਬ ਦੀਆਂ 'ਵਾਰਾਂ' ਭੀ ਹਨ । ਇਹਨਾਂ ਨੂੰ ਗਾਉਣ ਲਈ ਗੁਰੂ ਅਰਜਨ ਸਾਹਿਬ ਨੇ ਉਹੀ ਰੀਤਾਂ ਮੁਕੱਰਰ ਕੀਤੀਆਂ ਸਨ, ਜਿਨ੍ਹਾਂ ਰੀਤਾਂ ਵਿਚ ਢਾਡੀ ਲੋਕ ਜੋਧਿਆਂ ਦੀਆਂ ਵਾਰਾਂ ਗਾਇਆ ਕਰਦੇ ਸਨ । ਇਸ ਦਾ ਭਾਵ ਭੀ ਇਹੀ ਸੀ ਕਿ ਪਰਮਾਤਮਾ ਦੀ ਸਿਫਤ-ਸਲਾਹ ਗਾਉਂਦਿਆਂ ਭੀ ਬੀਰ-ਰਸ ਹੁਲਾਰੇ ਵਿਚ ਆਵੇ ।

ਇਸੇ ਹੀ ਸਿਲਸਿਲੇ ਵਿਚ ਕੁਸ਼ਤੀ ਆਦਿਕ ਮਰਦਾਵੀਆਂ ਖੇਡਾਂ ਵਲ ਸਿੱਖਾਂ ਦੀ ਰੁਚੀ ਵਧਾਣ ਲਈ ਕਈ ਉਚੇਚੇ ਪਰਬੰਧ ਕੀਤੇ ਗਏ ।



## ਤੀਜਾ ਕਾਂਡ

ਟਿਕਵਾਂ ਸਮਾ-

ਗੁਰੂ ਅਰਜਨ ਸਾਹਿਬ ਦੇ ਜੀਵਨ ਵਿਚ ਅਸੀਂ ਵੇਖ ਆਏ ਹਾਂ ਕਿ ਮਈ ਸੰਨ ੧੬੦੬ ਦੇ ਅਖੀਰਲੇ ਹਫ਼ਤੇ ਵਿਚ ਦੋਖੀਆਂ ਦੀਆਂ ਲਾਈਆਂ ਲੂਣੀਆਂ ਦੇ ਅਸਰ ਹੇਠ ਜਹਾਂਗੀਰ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਮਾਰਨ ਦਾ ਹੁਕਮ ਜਾਰੀ ਕਰ ਕੇ, ਆਪ ਉਸੇ ਵੇਲੇ ਸਿੰਧ ਨੂੰ ਚਲਾ ਗਿਆ ਸੀ। ਕੰਧਾਰ ਤੱਕ ਦਾ ਇਲਾਕਾ ਮੁਗਲ ਬਾਦਸ਼ਾਹਾਂ ਦੇ ਅਧੀਨ ਸੀ। ਪਰ ਅਕਬਰ ਦੀ ਮੌਤ ਦੇ ਪਿਛੋਂ ਈਰਾਨ ਦੇ ਬਾਦਸ਼ਾਹ ਨੇ ਕੰਧਾਰ ਵਲ ਛੇੜਖਾਨੀ ਸ਼ੁਰੂ ਕਰਾ ਦਿੱਤੀ। ਜਹਾਂਗੀਰ ਇਹ ਸੁਣ ਕੇ ਸਿੰਧ ਤੋਂ ਛੇਤੀ ਹੀ ਲਾਹੌਰ ਮੁੜ ਆਇਆ। ਇਥੋਂ ਭੀ ਤੁਰਤ ਹੀ ੨੭ ਮਾਰਚ ੧੬੦੭ ਨੂੰ ਕਾਬਲ ਵਲ ਚੱਲ ਪਿਆ, ਅਤੇ ਬੇਗਮਾਂ ਸਮੇਤ ੪ ਜੂਨ ਨੂੰ ਕਾਬਲ ਅੱਪੜਿਆ। ਜਦੋਂ ਕੰਧਾਰ ਵਾਲੀ ਗੜਬੜ ਮੁਕ ਗਈ, ਤਾਂ ਜਹਾਂਗੀਰ ਅਗਸਤ ੧੬੦੭ ਵਿਚ ਕਾਬਲੋਂ ਚੱਲ ਕੇ ਫਰਵਰੀ ੧੬੦੮ ਵਿਚ ਫਿਰ ਲਾਹੌਰ ਵਾਪਸ ਆ ਗਿਆ। ਇਥੇ ਕੁਝ ਦਿਨ ਠਹਿਰ ਕੇ ਉਹ ਆਗਰੇ ਨੂੰ ਰਵਾਨਾ ਹੋ ਗਿਆ, ਜਿੱਥੇ ਉਹ ੨੨ ਮਾਰਚ ੧੬੦੮ ਨੂੰ ਜਾ ਪਹੁੰਚਿਆ।

ਜਹਾਂਗੀਰ ਨੂੰ ਰਾਜਪੂਤਾਨੇ, ਦੱਖਣ ਤੇ ਗੁਜਰਾਤ ਕਾਠੀਆਵਾੜ ਵਿਚ ਇਤਨੇ ਰਾਜਸੀ ਝੰਬੇਲੇ ਆ ਪਏ ਕਿ ਉਸ ਨੂੰ ਆਗਰਾ ਭੀ ਛੱਡ ਕੇ ਉਧਰ ਜਾਣਾ ਪਿਆ। ਕਈ ਸਾਲ ਉਧਰ ਰਹਿ ਕੇ ਉਹ ਸੰਨ ੧੬੧੯ ਵਿਚ ਆਗਰੇ ਵਾਪਸ ਆਇਆ ਸੀ।

ਗੁਰੂ ਹਰਿ ਗੋਬਿੰਦ ਸਾਹਿਬ ਨੂੰ ਕਈ ਸਾਲਾਂ ਦਾ ਇਹ ਟਿਕਵਾਂ ਸਮਾ ਮਿਲ ਗਿਆ। ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਦੀ ਸਹੀਦੀ ਤੋਂ ਪਿਛੋਂ ਸਿੱਖਾਂ ਵਲ ਭਲੀ ਨੀਤੀ ਹੀ ਵਰਤੀ। ਇਸੇ ਵਾਸਤੇ ਪੰਜਾਬ ਦੇ ਕਿਸੇ ਹਾਕਮ ਨੇ ਭੀ ਸਿੱਖਾਂ ਵਲ ਬੀਰਬਲ ਸੁਲਹੀ ਖਾਂ ਵਾਲਾ ਹੋਛਾ ਰਵੱਈਆ ਨਾ ਵਰਤਿਆ।

### ਤਪੇ ਦਿਲਾਂ ਲਈ ਉੱਦਮ—

ਇਹ ਯਕੀਨ ਜਹਾਂਗੀਰ ਨੂੰ ਪਹਿਲਾਂ ਹੀ ਹੋ ਚੁਕਿਆ ਸੀ ਕਿ ਗੁਰੂ ਅਰਜਨ ਸਾਹਿਬ ਨੇ ਖੁਸਰੋ ਦੀ ਬਗ਼ਾਵਤ ਵਿਚ ਕੋਈ ਦਿਲਚਸਪੀ ਨਹੀਂ ਲਈ ਸੀ; ਪਰ ਕਈ ਰਸੂਖ ਵਾਲੇ ਦਰਬਾਰੀਆਂ ਦੀ ਪ੍ਰੇਰਨਾ ਹੇਠ ਉਸ ਨੇ ਉਹ ਅੱਤਿਆਚਾਰ ਕੀਤਾ ਸੀ। ਉਹਨਾਂ ਵਿਚ ਚੰਦੂ ਭੀ ਸ਼ਾਮਲ ਸੀ। ਚੰਦੂ ਨੇ ਹੀ ਆਪਣੇ ਸਾਹਮਣੇ ਸਾਰੇ ਤਸੀਹੇ ਸਤਿਗੁਰੂ ਜੀ ਨੂੰ ਦਿੱਤੇ ਸਨ।

ਅਜੇ ਮਸਾਂ ਸਾਢੇ ਸਤ ਸਾਲ ਹੀ ਬੀਤੇ ਸਨ, ਜਦੋਂ ਸੰਨ ੧੫੯੭—੯੮ ਵਿਚ ਲਾਹੌਰ-ਨਿਵਾਸੀ ਲੋਕ ਭਿਆਨਕ ਕਾਲ ਦੇ ਪੈਦਾ ਕੀਤੇ ਮੌਸਮੀ ਤਾਪ ਅਤੇ ਚੀਚਕ ਦਾ ਸ਼ਿਕਾਰ ਹੋਏ ਹੋਏ ਸਨ, ਲਾਹੌਰ ਦੀਆਂ ਗਲੀਆਂ ਬਜ਼ਾਰ ਮੁਰਦਿਆਂ ਨਾਲ ਇਤਨੇ ਤਰੱਕੇ ਪਏ ਸਨ ਕਿ ਕੋਈ ਨੱਕ ਨਹੀਂ ਸੀ ਡਾਂਹਦਾ। ਗੁਰੂ ਅਰਜਨ ਦੇਵ ਜੀ ਆਪਣਾ ਸਿਰ ਤਲੀ ਉੱਤੇ ਰੱਖ ਕੇ ਆਪਣੇ ਇਕੋ-ਇਕ ਪੁੱਤਰ ਦੀ ਬਾਲ-ਜਿੰਦਗੀ ਨੂੰ ਖਤਰੇ ਵਿਚ ਪਾ ਕੇ ਅੱਠ ਮਹੀਨੇ ਲਾਹੌਰ ਰਹੇ ਸਨ। ਗਲੀ ਗਲੀ ਘਰ ਘਰ ਅੱਪੜਦੇ ਸਨ, ਤੇ ਭੁਖੇ-ਮਰਦਿਆਂ ਲਈ ਰੋਟੀ ਦਾ ਪਰਬੰਧ ਕਰਦੇ ਸਨ ਅਤੇ ਰੋਗ ਗ੍ਰਸਿਆਂ ਨੂੰ ਦਾਰੂ-ਦਰਮਲ ਦੇਂਦੇ ਸਨ। ਲਾਹੌਰ-ਨਿਵਾਸੀ ਕੀ ਹਿੰਦੂ ਤੇ ਕੀ ਮੁਸਲਮਾਨ ਸਤਿਗੁਰੂ ਜੀ ਦਾ ਇਹ ਉਪਕਾਰ ਭੁਲੇ ਨਹੀਂ ਸਨ। ਗੁਰੂ ਅਰਜਨ ਸਾਹਿਬ ਨੂੰ ਮਿਲ-ਰਹੇ ਤਸੀਹਿਆਂ ਨੇ ਸਿੱਖਾਂ ਦੇ ਦਿਲਾਂ ਵਿਚ ਤਾਂ ਛੁਰੀ ਚਲਾਣੀ ਹੀ ਸੀ,

ਹਿੰਦੂ ਮੁਸਲਮਾਨ ਭੀ ਤੜਪ ਉੱਠੇ ਸਨ । ਇਹ ਸਭ ਖ਼ਬਰਾਂ ਜਹਾਂਗੀਰ ਨੂੰ ਅੱਪੜੀਆਂ ਹੋਈਆਂ ਸਨ । ਉਸ ਨੇ ਲਾਹੌਰ-ਨਿਵਾਸੀਆਂ ਦੇ ਤਪੇ ਦਿਲਾਂ ਨੂੰ ਠੰਢਾ ਭੀ ਕਰਨਾ ਸੀ । ਕਾਬਲੋਂ ਲਾਹੌਰ ਵਾਪਸ ਆ ਕੇ ਜਹਾਂਗੀਰ ਨੇ ਚੰਦੂ ਨੂੰ ਲਾਹੌਰ-ਨਿਵਾਸੀਆਂ ਦੇ ਹਵਾਲੇ ਕਰ ਦਿੱਤਾ ਤੇ ਆਪ ਆਗਰੇ ਵੱਲ ਚਲਾ ਗਿਆ । ਲਾਹੌਰ-ਨਿਵਾਸੀਆਂ ਦੇ ਦਿਲਾਂ ਤੋਂ ਚੰਦੂ ਦੀਆਂ ਹਿਰਦੇ-ਵੇਧਕ ਕਰਤੂਤਾਂ ਦੀ ਯਾਦ ਅਜੇ ਭੁੱਲੀ ਨਹੀਂ ਸੀ । ਉਹਨਾਂ ਉਸ ਨੂੰ ਯੋਗ ਦੰਡ ਦਿੱਤੇ । ਜਿਸ ਭਠਿਆਰੇ ਨੂੰ ਮਜਬੂਰ ਕਰ ਕੇ ਚੰਦੂ ਨੇ ਗੁਰੂ ਅਰਜਨ ਸਾਹਿਬ ਦੇ ਸਰੀਰ ਉੱਤੇ ਸੜਦੀ ਰੇਤ ਪੁਆਈ ਸੀ, ਉਸ ਨੂੰ ਭੀ ਅਜੇ ਉਹ ਸੱਲ ਭੁੱਲੇ ਨਹੀਂ ਸਨ । ਜਦੋਂ ਚੰਦੂ ਲਾਹੌਰ-ਨਿਵਾਸੀਆਂ ਦੇ ਹੱਥ ਆਇਆ, ਤਾਂ ਉਸ ਭਠਿਆਰੇ ਨੇ ਉਹਨੀਂ ਹੱਥੀਂ ਚੰਦੂ ਉੱਤੇ ਸੜਦੀ ਰੇਤ ਦੇ ਕੜਛੇ ਪਾ ਕੇ ਆਪਣੇ ਦਿਲ ਦੀ ਭੜਾਸ ਕੱਢੀ । ਉਹ ਰੇਤ ਦੇ ਕੜਛੇ ਹੀ ਚੰਦੂ ਦੀ ਮੌਤ\* ਦਾ ਕਾਰਨ ਬਣੇ ਸਨ ।

### ਸਿੱਖ ਧਰਮ ਦਾ ਪਰਚਾਰ, ਦੁਆਬੇ ਮਾਲਵੇ ਵਿਚ—

ਮਨੁੱਖਾ ਇਤਿਹਾਸ ਵਿਚ ਮਨੁੱਖ ਦਾ ਇਹ ਚੰਦਰਾਂ ਰਵੱਈਆ ਮੁੱਢ-ਕਦੀਮਾਂ ਤੋਂ ਤੁਰਿਆ ਆ ਰਿਹਾ ਹੈ ਕਿ ਇਹ ਆਪਣੇ ਸੁਆਰਥਾਂ ਦੀ ਖ਼ਾਤਰ ਵਾਹ-ਲੱਗਦੇ ਆਪਣੇ ਤੋਂ ਮਾੜੇ ਬੰਦਿਆਂ ਨੂੰ ਪੈਰਾਂ ਹੇਠ

\* ਮਹਾਨ ਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਚੰਦੂ ਦੀ ਮੌਤ ਸੰਨ ੧੬੧੩ ਵਿਚ ਦੱਸਦੇ ਹਨ । ਪਰ ਜਹਾਂਗੀਰ ਸੰਨ ੧੬੦੮ ਵਿਚ ਲਾਹੌਰ ਤੋਂ ਵਾਪਸ ਜਾ ਕੇ ਬਹੁਤਾ ਸਮਾ ਗੁਜਰਾਤ ਕਾਠਿਆਵਾੜ ਰਾਜਪੂਤਾਨੇ ਵਿਚ ਰਿਹਾ ਸੀ, ਉਧਰੋਂ ਉਹ ਅਪ੍ਰੈਲ ਸੰਨ ੧੬੧੯ ਵਿਚ ਮੁੜ ਆਗਰ ਪਹੁੰਚਿਆ ਸੀ । ਸ਼ਰਾਬ ਬਹੁਤੀ ਪੀਣ ਕਰਕੇ ਉਸ ਨੂੰ ਉਸੇ ਸਾਲ ਦਮਾ ਹੋ ਗਿਆ । ਸਿਹਤ ਦੀ ਖ਼ਾਤਰ ਜਹਾਂਗੀਰ ਸੰਨ ੧੬੨੦ ਦੇ ਸ਼ੁਰੂ ਵਿਚ ਕਸ਼ਮੀਰ ਚਲਾ ਗਿਆ । ਉਥੋਂ ਵਾਪਸੀ ਤੇ ੨੦ ਨਵੰਬਰ ੧੬੨੦ ਨੂੰ ਉਹ ਲਾਹੌਰ ਆਇਆ ਸੀ । ਸੋ, ਚੰਦੂ ਨੂੰ ਸਜ਼ਾ ਮਿਲਣ ਦਾ ਠੀਕ ਸਾਲ ੧੬੦੮ ਹੀ ਜਾਪਦਾ ਹੈ, ਜਦੋਂ ਜਹਾਂਗੀਰ ਕਾਬਲ ਤੋਂ ਵਾਪਸ ਆ ਕੇ ਲਾਹੌਰ ਠਹਿਰਿਆ ਸੀ ।

ਲਤਾੜਦਾ ਹੈ। ਕਈ ਐਸੇ ਬੰਦੇ ਭੀ ਮੌਜੂਦ ਹੁੰਦੇ ਹਨ ਜੋ ਅਜਿਹੀ ਧਿਕੋਜ਼ੋਰੀ ਨੂੰ ਪਸੰਦ ਨਹੀਂ ਕਰਦੇ, ਪਰ ਡਾਢੇ ਨੂੰ ਵਧੀਕੀਆਂ ਤੋਂ ਰੋਕਣ ਦਾ ਹੌਸਲਾ ਕਿਸੇ ਵਿਰਲੇ ਸੂਰਮੇ ਨੂੰ ਹੀ ਪੈ ਸਕਦਾ ਹੈ। ਗੁਰੂ ਨਾਨਕ ਜੀ ਦੀ ਤਾਲੀਮ ਵਿਚ ਇਹ ਇਕ ਅੱਤ ਜ਼ਰੂਰੀ ਅੰਗ ਹੈ ਕਿ ਗਰੀਬਾਂ ਦੀ ਬਾਂਹ ਫੜਨੀ ਧਰਮ ਦਾ ਕੰਮ ਹੈ। ਇਸ ਤਾਲੀਮ ਅਨੁਸਾਰ ਤੁਰਿਆਂ ਸੁਤੇ ਹੀ ਦੁਰਾਚਾਰੀਆਂ, ਅੱਤਿਆਚਾਰੀਆਂ ਅਤੇ ਜਰਵਾਣਿਆਂ ਨਾਲ ਮੱਥਾ ਲੱਗ ਜਾਂਦਾ ਹੈ। ਸੋ, ਗੁਰੂ ਨਾਨਕ ਦੇਵ ਜੀ ਦੇ ਘਰ ਵਿਚ ਸ਼ਾਂਤ-ਰਸ ਅਤੇ ਬੀਰ-ਰਸ ਨਾਲੋਂ-ਨਾਲ ਸਾਵੇਂ ਹੀ ਤੁਰੇ ਆਏ ਹਨ। ਫਿਰ ਭੀ ਨਿਰਾ ਕੀਰਤਨ ਸਿਮਰਨ ਵਲ ਵਧੀਕ ਧਿਆਨ ਦੇਣ ਵਾਲੇ ਬੰਦੇ ਕਈ ਵਾਰੀ ਟਪਲਾ ਖਾ ਜਾਂਦੇ ਹਨ। ਉਹ ਸ਼ਾਂਤ-ਰਸ ਅਤੇ ਬੀਰ-ਰਸ ਨੂੰ ਵੱਖ ਵੱਖ ਦਰਜਾ ਦੇ ਦੇਂਦੇ ਹਨ।

ਗਰੀਬਾਂ ਦੀ ਬਾਂਹ ਫੜਨ ਵਾਲੇ ਸਿੱਖ-ਧਰਮ ਦੀ ਵਿਰੋਧਤਾ ਇਥੋਂ ਤਕ ਆ ਅੱਪੜੀ ਕਿ ਇਸ ਨੂੰ ਮੁਕਾਅ ਦੇਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਲੱਗ ਪਏ ਅਤੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਭੀ ਕੀਤਾ ਗਿਆ। ਜੇ ਜਗਾਏ ਹੋਏ ਗਰੀਬਾਂ ਨੂੰ ਜੀਉਂਦੇ ਜਾਗਦੇ ਰੱਖਣਾ ਸੀ, ਤਾਂ ਇਹ ਭੀ ਜ਼ਰੂਰੀ ਸੀ ਕਿ ਉਹਨਾਂ ਨੂੰ ਜਗਾਣ ਵਾਲੀ ਜਮਾਤ ਦੀ ਜੱਥੇਬੰਦੀ ਕਾਇਮ ਰਹੇ। ਗੁਰੂ ਹਰਿ ਗੋਬਿੰਦ ਸਾਹਿਬ ਨੇ ਉੱਘੜ ਕੇ ਸਿੱਖਾਂ ਨੂੰ ਬੀਰ-ਰਸ ਵੱਲ ਉਚੇਚੀ ਪ੍ਰੇਰਨਾ ਕੀਤੀ। ਇਸ ਦਾ ਮੁੱਢ ਉਹਨਾਂ ਨੇ ਸਭ ਤੋਂ ਪਹਿਲਾਂ ਕੇਂਦਰੀ ਅਸਥਾਨ ਅੰਮ੍ਰਿਤਸਰ ਵਿਚ ਹੀ ਬੱਧਾ। ਪੰਜ ਛੇ ਸਾਲ ਅੰਮ੍ਰਿਤਸਰ ਵਿਚ ਹੀ ਰਹਿ ਕੇ ਸ਼ਸਤ੍ਰ-ਵਿੱਦਿਆ, ਸ਼ਿਕਾਰ, ਮਰਦਾਵੀਆਂ ਖੇਡਾਂ ਆਦਿਕ ਵਲ ਸਿੱਖਾਂ ਦੀ ਰੁਚੀ ਵਧਾਂਦੇ ਰਹੇ। ਗੁਰੂ ਨਾਨਕ ਦੇਵ ਜੀ ਦੇ ਦਿੱਤੇ ਬੀਰ-ਰਸ ਵਿਚ ਪਹਿਲੀ ਸ਼ਰਤ ਇਹ ਹੀ ਹੈ ਕਿ ਕਿਸੇ ਨੂੰ ਦੁੱਖ ਦੇਣਾ ਜਾਂ ਕਿਸੇ ਦਾ ਨੁਕਸਾਨ ਕਰਨਾ ਤਾਂ ਕਿਤੇ ਰਿਹਾ, ਕਿਸੇ ਨੂੰ ਫਿੱਕਾ ਬੋਲ ਭੀ ਨਹੀਂ ਬੋਲਣਾ। ਇਹ ਇਕ ਐਸਾ ਕਠਨ ਤਪ ਸੀ, ਜੋ ਸਿੱਖ

ਆਪਣੇ ਗੁਰੂਆਂ ਦੀ ਅਗਵਾਈ ਵਿਚ ਪੰਜ ਪੀੜ੍ਹੀਆਂ ਤੋਂ ਸਾਧਦੇ ਆ ਰਹੇ ਸਨ। ਇਹੀ ਕਾਰਨ ਸੀ ਕਿ ਸਿੱਖਾਂ ਦਾ ਨਵਾਂ-ਦਿੱਸਦਾ ਜੀਵਨ-ਢੰਗ ਗੁਆਂਢੀਆਂ ਨੂੰ ਚੁਭਵਾਂ ਨਹੀਂ ਸੀ ਲੱਗਾ।

ਅਸੀਂ ਪਿਛੇ ਇਹ ਭੀ ਵੇਖ ਆਏ ਹਾਂ ਕਿ ਚਾਰ ਗੁਰ-ਵਿਅਕਤੀਆਂ ਦੀ ਮਿਹਨਤ ਨਾਲ ਮਾਝੇ ਵਿਚੋਂ ਬ੍ਰਾਹਮਣ ਦੀ ਉੱਚੀ ਜਾਤ ਵਾਲਾ ਜੂਲਾ ਅਤੇ ਸਖੀ ਸਰਵਰ ਦਾ ਰਸੂਖ ਮੁਕ ਗਏ ਸਨ। ਗੁਰੂ ਅਰਜਨ ਸਾਹਿਬ ਨੇ ਬਿਆਸਾ ਤੋਂ ਪਾਰ ਲੰਘ ਕੇ ਦੁਆਬੇ ਵਿਚ ਭੀ ਪਰਚਾਰ ਸ਼ੁਰੂ ਕਰ ਦਿਤਾ ਸੀ, ਅਤੇ ਕਰਤਾਰਪੁਰ ਨੂੰ ਨਵਾਂ ਪਰਚਾਰ-ਕੇਂਦਰ ਬਣਾ ਆਏ ਸਨ। ਹੁਣ ਗੁਰੂ ਹਰਿ ਗੋਬਿੰਦ ਸਾਹਿਬ ਉਸ ਅਰੰਭੇ ਉੱਦਮ ਵਿਚ ਵਧੀਕ ਜਿੰਦ ਪਾਣ ਲਈ ਦੁਆਬੇ ਮਾਲਵੇ ਵਲ ਚੱਲ ਪਏ। ਇਹ ਜ਼ਿਕਰ ਸੰਨ ੧੬੧੨-੧੩ ਦਾ ਹੈ।

## ਪੈਂਦੇ ਖ਼ਾਂ—

ਦੁਆਬੇ ਦੇ ਪਿੰਡਾਂ ਵਿਚ ਸਿੱਖ-ਧਰਮ ਦਾ ਪਰਚਾਰ ਕਰਦੇ ਹੋਏ ਗੁਰੂ ਹਰਿ ਗੋਬਿੰਦ ਸਾਹਿਬ ਕਰਤਾਰਪੁਰ ਪਹੁੰਚੇ। ਪਹਿਲਾਂ ਤਾਂ ਪਰਦੇਸੀ ਹਕੂਮਤ ਦਾ ਹਿੰਦ-ਵਾਸੀਆਂ ਉੱਤੇ ਇਤਨਾ ਦਬਾਅ ਸੀ ਕਿ ਕੋਈ ਉਭਾਸਰ ਨਹੀਂ ਸੀ ਸਕਦਾ, ਪਰ ਪੰਜ ਪੀੜ੍ਹੀਆਂ ਤੋਂ ਹੋ ਰਹੇ ਮਨੁੱਖਤਾ ਦੇ ਪਰਚਾਰ ਨੇ ਲੋਕਾਂ ਵਿਚ ਜਿੰਦ ਪਾ ਦਿਤੀ। ਜਿਥੇ ਜਿਥੇ ਸਤਿਗੁਰੂ ਜੀ ਅੱਪੜੇ, ਸਿੱਖ ਗੱਭਰੂ ਚਾਅ ਨਾਲ ਆਪਾ-ਵਾਰੂ ਦਲ ਵਿਚ ਭਰਤੀ ਹੁੰਦੇ ਗਏ। ਕਰਤਾਰਪੁਰ ਤੋਂ ਨੇੜੇ ਪਠਾਣਾਂ ਦਾ ਇਕ ਪਿੰਡ ਵੱਡਾ ਮੀਰ ਸੀ। ਉਥੋਂ ਦੇ ਕਈ ਪਠਾਣ ਗੱਭਰੂ ਭੀ ਸਤਿਗੁਰੂ ਜੀ ਪਾਸ ਫੌਜੀ ਨੌਕਰੀ ਕਰਨ ਲਈ ਭਰਤੀ ਹੋ ਗਏ। ਉਹਨਾਂ ਵਿਚੋਂ ਸਿਰ-ਕੱਢ ਗੱਭਰੂ ਪੈਂਦੇ ਖ਼ਾਂ ਸੀ। ਗੁਰੂ ਹਰਿ ਗੋਬਿੰਦ ਸਾਹਿਬ ਦੀ ਪਾਰਖੂ ਅੱਖ ਨੇ ਤੁਰਤ ਪਛਾਣ ਲਿਆ ਕਿ ਇਹ ਗੱਭਰੂ ਹੋਣਹਾਰ ਨਿਕਲੇਗਾ। ਉਸੇ ਦਿਨ ਤੋਂ ਉਸ ਵਲ ਖ਼ਾਸ ਮਿਹਰ ਦੀ

ਨਿਗਾਹ ਰੱਖਣ ਲੱਗ ਪਏ।\*

### ਭਾਈ ਸਾਈਂ ਦਾਸ--

ਦੁਆਬੇ ਵਿਚੋਂ ਦੀ ਲੰਘ ਕੇ ਸਤਿਗੁਰੂ ਜੀ ਮਾਲਵੇ ਵਿਚ ਗਏ। ਦੁਆਬੇ ਵਾਂਗ ਮਾਲਵੇ ਵਿਚ ਵੀ ਲੋਕ ਸਖੀ ਸਰਵਰ ਦੇ ਰਸੂਖ ਹੋਣ ਸਨ। ਪਿੰਡ ਪਿੰਡ ਵਿਚ ਸਿੱਖ-ਧਰਮ ਦਾ ਪਰਚਾਰ ਕਰਦੇ ਹੋਏ ਗੁਰੂ ਹਰਿ ਗੋਬਿੰਦ ਸਾਹਿਬ ਡਰੌਲੀ† ਪਹੁੰਚੇ। ਸਤਿਗੁਰੂ ਜੀ ਦਾ ਸਾਢ੍ਹ ਭਾਈ ਸਾਈਂ ਦਾਸ ਇਥੇ ਹੀ ਰਹਿੰਦਾ ਸੀ। ਸਤਿਗੁਰੂ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦਾ ਜਨਮ ਇਥੇ ਹੀ ਸੰਨ ੧੬੧੩ ਵਿਚ ਹੋਇਆ, ਕਤਕ ਸੁਦੀ ੧੫, ਸੰਮਤ ੧੬੭੦ ਵਿਚ। ਅਨੇਕਾਂ ਹਿੰਦੂ ਘਰਾਣੇ ਜੋ ਸਰਵਰੀਏ ਬਣ ਚੁਕੇ ਸਨ, ਗੁਰੂ ਨਾਨਕ ਦੇਵ ਜੀ ਦੇ ਨਾਮ-ਲੇਵਾ ਬਣੇ। ਸਿੱਖ-ਇਤਿਹਾਸ ਨੇ ਉਸ ਸ਼੍ਰੇਣੀ ਵਿਚ ਭਾਈ ਸਾਧੂ ਦਾ ਨਾਮ ਬੜਾ ਉੱਘਾ ਕਰ ਕੇ ਲਿਖਿਆ ਹੈ। ਭਾਈ ਸਾਧੂ ਦਾ ਪਿਉ ਚੌਧਰੀ ਸੱਦਾ ਨਾਭਾ ਰਿਆਸਤ ਦੇ ਪਿੰਡ ਤੁਕਲਾਣੀ ਦਾ ਰਹਿਣ ਵਾਲਾ ਸੀ। ਸੱਦਾ ਸਖੀ ਸਰਵਰ ਦਾ ਮੁਰੀਦ ਸੀ। ਸਾਧੂ ਦਾ ਸਾਕ ਜ਼ਿਲਾ ਫ਼ੀਰੋਜ਼ਪੁਰ ਦੇ ਪਿੰਡ ਵਡਾ ਘਰ ਵਿਚ ਗੁਰੂ ਘਰ ਦੇ ਇਕ ਸਿੱਖ ਭਾਈ ਆਕਲ ਦੇ ਘਰ ਹੋ ਗਿਆ। ਸਾਕ ਕਰਨ ਵੇਲੇ ਭਾਈ ਆਕਲ ਨੂੰ ਪਤਾ ਨਾ ਲੱਗ ਸਕਿਆ ਕਿ ਮੇਰਾ ਕੁੜਮ ਸਰਵਰੀਆ ਹੈ। ਜਿਨ੍ਹੀਂ ਦਿਨੀਂ ਗੁਰੂ ਹਰਿ ਗੋਬਿੰਦ ਸਾਹਿਬ ਡਰੌਲੀ ਆਏ ਹੋਏ ਸਨ, ਉਹਨੀਂ ਹੀ ਦਿਨੀਂ ਸੱਦਾ ਆਪਣੇ ਪੁੱਤਰ ਸਾਧੂ ਨੂੰ ਵਿਆਹੁਣ ਆਇਆ ਸੀ। ਮੁੜਦੀ ਵਾਰੀ ਜੰਵ ਡਰੌਲੀ ਦੇ ਰਸਤੇ ਲੰਘੀ।

\* ਪੈਂਦੇ ਖਾਂ (ਪਾਯੰਦਾ ਖਾਂ) ਜ਼ਿਲਾ ਹੁਸ਼ਿਆਰਪੁਰ ਦੇ ਨਗਰ ਆਲਮਪੁਰ ਦੇ ਰਹਿਣ ਵਾਲਾ ਸੀ। ਇਸ ਦੇ ਪਿਉ ਦਾ ਨਾਮ ਫ਼ਤਹ ਖਾਂ ਸੀ। ਪਿੰਡ ਵਡੇ ਮੀਰ ਇਸ ਦੇ ਨਾਨਕੇ ਸਨ, ਇਥੇ ਹੀ ਇਹ ਰਹਿੰਦਾ ਸੀ।

† ਡਰੌਲੀ ਜ਼ਿਲਾ ਫ਼ੀਰੋਜ਼ਪੁਰ ਦੀ ਤਸੀਲ ਮੋਗਾ ਵਿਚ ਹੈ। ਰੇਲਵੇ ਸਟੇਸ਼ਨ ਡਗਰੂ ਤੋਂ ਡੇਢ ਮੀਲ ਦੱਖਣ ਪੱਛਮ ਪਾਸੇ।

ਸਾਧੂ ਨੂੰ ਮੌਕਾ ਮਿਲ ਗਿਆ ਸਤਿਗੁਰੂ ਜੀ ਦੇ ਦਰਸ਼ਨ ਕਰਨ ਦਾ। ਵਹੁਟੀ ਤਾਂ ਅੱਗੇ ਹੀ ਗੁਰੂ ਘਰ ਵਿਚ ਸ਼ਰਧਾ ਰੱਖਦੀ ਸੀ, ਸਾਧੂ ਭੀ ਸਿੱਖ ਬਣ ਗਿਆ। ਇਹ ਜ਼ਿਕਰ ਸੰਨ ੧੬੧੩ ਦਾ ਹੈ। ਸਾਧੂ ਦੇ ਘਰ ਸੰਨ ੧੬੧੪ ਵਿੱਚ ਪੁੱਤਰ ਜੰਮਿਆ, ਜਿਸ ਦਾ ਨਾਮ ਉਸ ਨੇ ਰੂਪ (ਰੂਪ ਚੰਦ) ਰੱਖਿਆ।

ਢਾਈ ਤਿੰਨ ਸਾਲ ਮਾਲਵੇ ਦੁਆਬੇ ਵਿਚ ਸਿੱਖ-ਧਰਮ ਦਾ ਪਰਚਾਰ ਕਰ ਕੇ ਸਤਿਗੁਰੂ ਜੀ ਸੰਨ ੧੬੧੫ ਵਿੱਚ ਮੁੜ ਅੰਮ੍ਰਿਤਸਰ ਵਾਪਸ ਆ ਗਏ। ਅੰਮ੍ਰਿਤਸਰ ਬੀਬੀ ਵੀਰੋ ਜੀ ਦਾ ਜਨਮ ਸੰਨ ੧੬੧੫ ਵਿਚ ਹੋਇਆ।

### ਕਸ਼ਮੀਰ ਜਾਣਾ—

ਦੂਜੀ 'ਉਦਾਸੀ' ਸਮੇਂ ਗੁਰੂ ਨਾਨਕ ਦੇਵ ਜੀ ਰਾਵੀ ਦੇ ਕੰਢੇ ਵਸਾਏ ਕਰਤਾਰਪੁਰ ਤੋਂ ਸੰਨ ੧੫੧੭ ਵਿਚ ਚਲ ਕੇ ਸਾਲ ਦੇ ਕਰੀਬ ਕਸ਼ਮੀਰ ਵਿਚ ਰਹੇ ਸਨ। ਹਿਮਾਲੇ ਪਰਬਤ ਦੀਆਂ ਗੁਫਾਂ ਤਕ ਪਹੁੰਚ ਕੇ ਸਮਾਧੀਆਂ ਵਿਚ ਮਸਤ ਜੋਗੀਆਂ ਨੂੰ ਭੀ ਮਿਲੇ ਸਨ, ਅਤੇ ਕਸ਼ਮੀਰ-ਵਾਸੀ ਆਮ ਲੋਕਾਂ ਤਕ ਭੀ ਪਹੁੰਚੇ ਸਨ। ਕਸ਼ਮੀਰੀ ਪੰਡਿਤਾਂ ਦੀ ਵਿੱਦਵਤਾ ਦੀ ਚਰਚਾ ਭਾਰਤ ਵਿਚ ਦੂਰ ਦੂਰ ਤਕ ਸੀ। ਵਰਨ-ਵੰਡ ਦੇ ਸਭ ਤੋਂ ਵਧੀਕ ਹਾਮੀ ਇਹੀ ਲੋਕ ਹੋਏ। ਇਸ ਦਾ ਭਾਰ ਪੈਂਦਾ ਹੈ ਉਹਨਾਂ ਲੋਕਾਂ ਉਤੇ, ਜਿਨ੍ਹਾਂ ਨੂੰ ਬ੍ਰਾਹਮਣ ਦੀਆਂ ਸਿਮ੍ਰਿਤੀਆਂ ਨੇ ਸੂਦਰ ਮਿਥ ਰੱਖਿਆ ਹੈ। ਅਨੇਕਾਂ ਘਰਾਣੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ। ਬ੍ਰਾਹਮਣ ਜਾਤੀ ਵਿਚੋਂ ਭੀ ਪੁਣਛ ਦੇ ਇਲਾਕੇ ਵਿਚ ਅਨੇਕਾਂ ਨੇ ਸਿੱਖ-ਧਰਮ ਗ੍ਰਹਿਣ ਕਰ ਲਿਆ। ਬ੍ਰਾਹਮਣ ਜਾਤੀ ਤੋਂ ਬਣੇ ਸਿੱਖ ਹੀ ਕਸ਼ਮੀਰ ਵਿਚ ਸਿੱਖ ਧਰਮ ਦਾ ਪਰਚਾਰ ਕਰਦੇ ਰਹੇ। ਗੁਰੂ ਨਾਨਕ ਸਾਹਿਬ ਦੀ ਸੰਗਤ ਦਾ ਸਦਕਾ ਕਸ਼ਮੀਰ ਦਾ ਪਰਸਿੱਧ ਵਿਦਵਾਨ ਪੰਡਿਤ ਬ੍ਰਹਮਦਾਸ ਸਿੱਖ ਬਣਿਆ ਸੀ। ਫਿਰ ਉਹ ਅਤੇ

ਉਸ ਦੀ ਸੰਤਾਨ ਕਸ਼ਮੀਰ ਵਿਚ ਸਿੱਖ ਧਰਮ ਦੇ ਉੱਘੇ ਪਰਚਾਰਕ ਸਨ ।

ਕਸ਼ਮੀਰ ਇਸ ਧਰਤੀ ਦਾ ਬਹਿਸ਼ਤ ਅਖਵਾਂਦਾ ਹੈ । ਮੁਸਲਮਾਨ ਬਾਦਸ਼ਾਹਾਂ ਦੇ ਨਾਲ ਆਏ ਮੁਸਲਮਾਨ ਪੀਰਾਂ ਫਕੀਰਾਂ ਤੋਂ ਇਹ ਇਲਾਕਾ ਕਿਵੇਂ ਲੁਕਿਆ ਰਹਿ ਸਕਦਾ ਸੀ ? ਇਕ ਪਾਸੇ ਕਸ਼ਮੀਰੀ ਪੰਡਿਤਾਂ ਦੀ ਵਰਨ-ਵੰਡ ਦਾ ਅਸਹਿ ਜੂਲਾ, ਦੂਜੇ ਪਾਸੇ ਇਸਲਾਮ ਵਲੋਂ ਬਰਾਬਰੀ ਦਾ ਸੱਦਾ । ਅਨੇਕਾਂ ਹਿੰਦੂ ਘਰਾਣੇ ਮੁਸਲਮਾਨ ਬਣ ਗਏ ਸਨ ।

ਅਕਬਰ ਦੇ ਰਾਜ ਸਮੇਂ ਪੰਜਾਬ ਵਿਚ, ਖਾਸ ਕਰਕੇ ਮਾਝੇ ਵਿਚ ਤਿੰਨ ਚਾਰ ਸਾਲ ਬੜੀ ਔੜ ਲੱਗੀ ਸੀ, ਅਤੇ ਭਿਆਨਕ ਕਾਲ ਪੈ ਜਾਣ ਕਰਕੇ ਮੌਸਮੀ ਤਾਪ ਤੇ ਸੀਤਲਾ ਨੇ ਬੜੀ ਤਬਾਹੀ ਮਚਾਈ ਸੀ । ਜਹਾਂਗੀਰ ਦੇ ਰਾਜ ਸਮੇਂ ਇਕ ਹੋਰ ਬਿਪਤਾ ਆ ਪਈ । ਸੰਨ ੧੬੧੬ ਵਿਚ ਗਿਲੂਟੀ-ਤਾਪ ਫੁੱਟ ਪਿਆ । ਸਾਰੇ ਪੰਜਾਬ ਵਿਚ ਹੀ ਇਸ ਨੇ ਬੜਾ ਜ਼ੋਰ ਪਾਇਆ । ਸਰਹੰਦ, ਦਿੱਲੀ ਤੋਂ ਭੀ ਅਗਾਂਹ ਟੱਪ ਕੇ ਆਗਰੇ ਤਕ ਬੜੀ ਤਬਾਹੀ ਮਚੀ । ਇਸ ਮਰੀ ਨੇ ਕਸ਼ਮੀਰ ਦੀ ਸੁੰਦਰ ਧਰਤੀ ਨੂੰ ਭੀ ਨਾ ਛੱਡਿਆ । ਸੰਨ ੧੬੧੬ ਤੋਂ ਲੈ ਕੇ ੧੬੨੪ ਤਕ ਅੱਠ ਸਾਲ ਕਸ਼ਮੀਰ ਵਿਚ ਗਿਲੂਟੀ-ਤਾਪ ਮਾਰ ਕਰਦਾ ਰਿਹਾ । ਕਦੇ ਠੰਢ ਵਰਤ ਜਾਂਦੀ ਸੀ, ਕਦੇ ਫਿਰ ਫੁੱਟ ਪੈਂਦਾ ਸੀ ।

ਗੁਰੂ ਹਰਿ ਗੋਬਿੰਦ ਸਾਹਿਬ ਕਸ਼ਮੀਰ ਦੇ ਦੁਖੀ ਲੋਕਾਂ ਦੀ ਸਹਾਇਤਾ ਵਾਸਤੇ ਅਤੇ ਹਿੰਦੂਆਂ ਨੂੰ ਪੀਰਾਂ ਫਕੀਰਾਂ ਦੇ ਅਸਰ ਤੋਂ ਬਚਾਣ ਲਈ ਸੰਨ ੧੬੧੬ ਵਿਚ ਉਚੇਚੀਆਂ ਮੰਜ਼ਲਾਂ ਮਾਰ ਕੇ ਉਧਰ ਗਏ । ਦੁਨੀਆ ਦੇ ਸਭ ਰੋਗ ਗਰੀਬਾਂ ਉੱਤੇ ਹੀ ਛੱਟ ਪਾਂਦੇ ਹਨ, ਕਿਉਂਕਿ ਪੂਰੀ ਖੁਰਾਕ ਨਾ ਮਿਲਣ ਕਰਕੇ ਗਰੀਬ ਦੇ ਅੰਦਰ ਰੋਗਾਂ ਦਾ ਟਾਕਰਾ ਕਰਨ ਦੀ ਸੱਤਿਆ ਘਟ ਜਾਂਦੀ ਹੈ । ਸਤਿਗੁਰੂ ਜੀ ਨੇ ਦੇਸਾਂ-ਦੇਸਾਂਤਰਾਂ ਤੋਂ ਆ ਰਹੀ ਦਸਵੰਧ ਦੀ ਮਾਇਆ ਦੁਖੀ



ਕਸ਼ਮੀਰੀਆਂ ਦੀ ਸਹਾਇਤਾ ਵਾਸਤੇ ਵਰਤਣੀ ਸ਼ੁਰੂ ਕਰ ਦਿਤੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕਸ਼ਮੀਰੀ ਸਿੱਖਾਂ ਦੀ ਹੋਸਲਾ-ਅਫ਼ਜ਼ਾਈ ਤੋਂ ਇਲਾਵਾ ਹੋਰ ਅਨੇਕਾਂ ਹਿੰਦੂ ਘਰਾਣੇ ਗੁਰੂ ਨਾਨਕ ਦੇਵ ਜੀ ਦੇ ਨਾਮ-ਲੇਵਾ ਬਣੇ, ਅਤੇ ਮੁਸਲਮਾਨ ਬਣ ਚੁਕੇ ਭੀ ਅਨੇਕਾਂ ਹਿੰਦੂ ਇਸਲਾਮ ਛੱਡ ਕੇ ਸਿੱਖ ਬਣ ਗਏ। ਸਿੱਖ-ਇਤਿਹਾਸ ਵਿਚ ਇਕ ਸਿੱਖ, ਭਾਈ ਕੱਟੂ ਦਾ ਨਾਮ ਬੜੇ ਪਿਆਰ ਨਾਲ ਲਿਆ ਜਾਂਦਾ ਹੈ। ਇਹ ਮੁਸਲਮਾਨ ਤੋਂ ਹੀ ਸਿੱਖ ਬਣਿਆ ਸੀ।

ਜਾਂਦੀ ਵਾਰੀ ਸਤਿਗੁਰੂ ਜੀ ਸਿਆਲਕੋਟ ਦੇ ਰਸਤੇ ਗਏ ਸਨ। ਸਿਆਲਕੋਟ ਤੋਂ ਪਰੇ ਇਕ ਪਿੰਡ ਚਪਰਨਾਲਾ ਹੈ, ਜਿਥੇ ਗੁਰੂ ਹਰਿਗੋਬਿੰਦ ਸਾਹਿਬ ਨੇ ਉਸ ਪਾਣੀ-ਹੀਨ ਧਰਤੀ ਦੇ ਲੋਕਾਂ ਦੇ ਸੁਖ ਵਾਸਤੇ ਇਕ ਸੋਮਾ-ਸਰੋਵਰ ਤਿਆਰ ਕਰਾਇਆ ਸੀ, ਜਿਸ ਦਾ ਨਾਮ ਗੁਰੂ-ਸਰ ਹੈ। ਸਿਰੀ ਨਗਰ ਤੋਂ ਵਾਪਸੀ 'ਤੇ ਸਤਿਗੁਰੂ ਜੀ ਬਾਰਾਮੂਲੇ ਦੇ ਰਸਤੇ ਗੁਜਰਾਤ, ਵਜ਼ੀਰਾਬਾਦ ਤੇ ਹਾਫ਼ਜ਼ਾਬਾਦ ਹੁੰਦੇ ਹੋਏ ਨਨਕਾਣੇ ਸਾਹਿਬ ਗਏ। ਕਸ਼ਮੀਰ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਦੇ ਚਰਨ ਪਾਣ ਸੰਬੰਧੀ ਕਈ ਇਤਿਹਾਸਕ ਗੁਰਦੁਆਰੇ ਹਨ, ਜਿਨ੍ਹਾਂ ਵਿਚੋਂ ਸਿਰੀ ਨਗਰ (ਕਾਠੀ ਦਰਵਾਜ਼ੇ) ਅਤੇ ਬਾਰਾਮੂਲੇ ਦੇ ਗੁਰਦੁਆਰੇ ਪਰਸਿੱਧ ਹਨ।

ਜਿਵੇਂ ਅਕਬਰ ਦੇ ਵੇਲੇ ਕਾਲ ਦੇ ਕਾਰਨ ਲਾਹੌਰ ਸ਼ਹਿਰ ਵਿਚ ਭੁੱਖ, ਮੌਸਮੀ ਤਾਪ ਅਤੇ ਸੀਤਲਾ ਨੇ ਬਰਬਾਦੀ ਲਿਆਂਦੀ ਸੀ ਤਿਵੇਂ ਜਹਾਂਗੀਰ ਦੇ ਰਾਜ ਵਿਚ ਇਸ ਗਿਲੂਟੀ-ਤਾਪ ਨੇ ਭੀ ਲਾਹੌਰ ਨੂੰ ਆ ਘੇਰਿਆ। ਸੰਨ ੧੬੧੬ ਅਤੇ ੧੬੧੭ ਦੀ ਤਬਾਹੀ ਨੇ ਲਾਹੌਰ-ਨਿਵਾਸੀਆਂ ਨੂੰ ਮੁੜ ਸੰਨ ੧੫੯੮ ਚੇਤੇ ਕਰਾ ਦਿੱਤਾ। ਇਤਿਹਾਸ ਲਿਖਦਾ ਹੈ ਕਿ ਬਹੁਤੀ ਬਰਬਾਦੀ ਹਿੰਦੂ ਜਨਤਾ ਦੀ ਹੋਈ ਸੀ, ਘਰਾਂ ਦੇ ਘਰ ਖ਼ਾਲੀ ਹੋ ਗਏ ਸਨ। ਤਅੱਸਬ ਅਤੇ ਹਕੂਮਤ ਦੇ ਮਦ ਵਿਚ ਮੱਤੇ ਹਾਕਮਾਂ ਨੇ ਇਹਨਾਂ ਗੁਲਾਮਾਂ ਦੀ ਪਰਵਾਹ ਭੀ ਕਿਉਂ ਕਰਨੀ ਸੀ? ਗੁਰੂ ਹਰਿ ਗੋਬਿੰਦ ਸਾਹਿਬ ਮੁੜਦੀ ਪੈਰੀਂ ਨਨਕਾਣਾ

ਸਾਹਿਬ ਤੋਂ ਲਾਹੌਰ ਪਹੁੰਚੇ । ਲਾਹੌਰ ਦੀ ਸੰਨ ੧੫੯੮ ਦੀ ਬਿਪਤਾ ਵੇਲੇ ਭਾਵੇਂ ਗੁਰੂ ਹਰਿ ਗੋਬਿੰਦ ਸਾਹਿਬ ਤਿੰਨ ਸਾਲਾਂ ਦੇ ਅੰਵਾਣੇ ਬਾਲ ਹੀ ਸਨ, ਪਰ ਆਪਣੇ ਪਿਤਾ ਗੁਰੂ ਅਰਜਨ ਸਾਹਿਬ ਪਾਸੋਂ ਫਿਰ ਕਈ ਵਾਰੀ ਉਸ ਬਿਪਤਾ ਦੀ ਦਰਦ-ਕਹਾਣੀ ਸੁਣ ਚੁਕੇ ਸਨ । ਉਹਨਾਂ ਨੂੰ ਇਹ ਭੀ ਪਤਾ ਸੀ ਕਿ ਉਸ ਵੇਲੇ ਗੁਰੂ ਅਰਜਨ ਸਾਹਿਬ ਨੇ ਦੁਖੀਆਂ ਦੀ ਬਾਂਹ ਫੜਨ ਲਈ ਕੀ ਕੁਝ ਕੀਤਾ ਸੀ । ਗੁਰੂ ਹਰਿ ਗੋਬਿੰਦ ਸਾਹਿਬ ਨੇ ਭੀ ਹੁਣ ਉਹੀ ਉੱਦਮ ਸ਼ੁਰੂ ਕੀਤੇ । ਭਾਟੀ ਈਰਵਾਜ਼ੇ ਦੇ ਅੰਦਰਵਾਰ ਗੁਰਦੁਆਰਾ ਚਮਾਲਾ ਸਾਹਿਬ, ਲਾਹੌਰ-ਨਿਵਾਸੀਆਂ ਦੀ ਤਦੋਂ ਦੀ ਬਿਪਤਾ ਦੀ ਯਾਦ ਹੀ ਚੇਤੇ ਕਰਾਂਦਾ ਹੈ ।

ਲੋੜ ਅਨੁਸਾਰ ਲਾਹੌਰ ਰਹਿ ਕੇ ਸਤਿਗੁਰੂ ਜੀ ਮਾਝੇ ਦੇ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਸੰਨ ੧੬੧੮ ਨੂੰ ਅੰਮ੍ਰਿਤਸਰ ਵਾਪਸ ਆ ਗਏ ।

### ਅੰਮ੍ਰਿਤਸਰ ਦੀ ਉੱਨਤੀ ਵਾਸਤੇ ਉੱਦਮ-

ਸਿੱਖ-ਧਰਮ ਦਾ ਕੇਂਦਰੀ ਅਸਥਾਨ ਬਣ ਜਾਣ ਕਰਕੇ ਅੰਮ੍ਰਿਤਸਰ ਸ਼ਹਿਰ ਦਿਨੋਂ-ਦਿਨ ਵਧੀਕ ਤਰੱਕੀ ਕਰਨ ਲੱਗ ਪਿਆ । ਪੰਜਾਬ ਵਿਚ ਅੱਗੇ ਇਕੋ ਹੀ ਵੱਡਾ ਸ਼ਹਿਰ ਸੀ ਲਾਹੌਰ । ਉਹਦੀ ਮਹੱਤਤਾ ਪੰਜਾਬ ਦੀ ਰਾਜਧਾਨੀ ਹੋਣ ਕਰਕੇ ਹੀ ਸੀ । ਹੁਣ ਇਹ ਦੂਜਾ ਸ਼ਹਿਰ ਉਸ ਦੇ ਟਾਕਰੇ 'ਤੇ ਵਧਣਾ ਸ਼ੁਰੂ ਹੋਇਆ । ਸਿੱਖਾਂ ਦੀ ਗਿਣਤੀ ਦੇਸ਼-ਦੇਸ਼ਾਂਤਰਾਂ ਵਿਚ ਬੜੀ ਵਧ ਗਈ, ਉਸੇ ਹਿਸਾਬ ਅੰਮ੍ਰਿਤਸਰ ਵਿਚ ਗੁਰੂ ਕਾ ਦਰਸ਼ਨ ਕਰਨ ਆਉਣ ਵਾਲਿਆਂ ਦੀ ਗਿਣਤੀ ਭੀ ਵਧੀਕ ਹੁੰਦੀ ਗਈ । ਆਏ ਸਿੱਖਾਂ ਦੀ ਜਲ ਆਦਿਕ ਦੀ ਲੋੜ ਨੂੰ ਸਾਹਮਣੇ ਰੱਖ ਕੇ ਗੁਰੂ ਹਰਿ ਗੋਬਿੰਦ ਸਾਹਿਬ ਨੇ ਇਕ ਹੋਰ ਸਰੋਵਰ ਤਿਆਰ ਕਰਾ ਦਿਤਾ, ਜਿਸ ਦਾ ਨਾਮ ਬਿਬੇਕਸਰ ਰੱਖਿਆ ਗਿਆ । ਇਹ ਸਰੋਵਰ ਹੁਣ ਦਰਵਾਜ਼ਾ ਚਾਟੀਵਿੰਡ ਤੋਂ ਨੇੜੇ ਹੀ ਪਹਾੜ ਪਾਸੇ ਰਾਮਸਰ ਦੇ ਸਾਹਮਣੇ ਹੈ ।

ਭਾਵੇਂ ਜੀਕਰ ਸਤਿਗੁਰੂ ਜੀ ਹਰੇਕ ਪ੍ਰਾਣੀ ਮਾਤ੍ਰ ਦੀ ਭਲਾਈ ਵਾਸਤੇ ਉੱਦਮ ਕਰਦੇ ਸਨ, ਇਥੋਂ ਤੱਕ ਮੁਸਲਮਾਨਾਂ ਦੇ ਨਮਾਜ਼ੀ ਪੜ੍ਹਨ ਲਈ ਭੀ ਆਪਣੇ ਨਵੇਂ ਵਸਾਏ ਨਗਰਾਂ ਵਿਚ ਆਪਣੇ ਵਲੋਂ ਹੀ ਮਸਜਿਦਾਂ ਬਣਵਾਣ ਦਾ ਪਰਬੰਧ ਕਰਦੇ ਸਨ, ਪਰ ਉਹਨਾਂ ਦਾ ਇਹ ਖੁਲ੍ਹ-ਦਿਲੀ ਸਭਨਾਂ ਨੂੰ ਚੰਗੀ ਨਹੀਂ ਲਗ ਸਕਦੀ ਸੀ। ਬ੍ਰਾਹਮਣ ਇਹ ਪਸੰਦ ਨਹੀਂ ਕਰ ਸਕਦੇ ਸਨ ਕਿ ਸੂਦਰ ਲੋਕ ਮਨੁੱਖਤਾ ਦੇ ਬਰਾਬਰ ਦੇ ਹੱਕ ਲੈ ਸਕਣ। ਕਾਜ਼ੀਆਂ ਨੂੰ ਇਹ ਗੱਲ ਨਹੀਂ ਸੀ ਭਾਉਂਦੀ ਕਿ ਹਿੰਦੂ ਤੋਂ ਮੁਸਲਮਾਨ ਹੋਏ ਲੋਕ ਦੀਨ ਛੱਡ ਕੇ ਸਿੱਖ ਬਣਦੇ ਜਾਣ। ਸਤਿਗੁਰੂ ਜੀ ਦਾ ਹਰਮਨ-ਪਿਆਰਾ ਬਣਦੇ ਜਾਣਾ ਕਿਸੇ ਵੇਲੇ ਹਕੂਮਤ ਨੂੰ ਚੋਭਵਾਂ ਲਗਣਾ ਕੁਦਰਤੀ ਗੱਲ ਸੀ। ਇਸ ਵਾਸਤੇ ਦੂਰ-ਦਰਸੀ ਗੁਰੂ ਹਰਿ ਗੋਬਿੰਦ ਸਾਹਿਬ ਨੇ ਸ਼ਹਿਰ ਦੀ ਰੱਖਿਆ ਲਈ ਭੀ ਵਿਚਾਰ ਸ਼ੁਰੂ ਕੀਤੀ। ਪੰਜਾਬ ਦੀ ਰਾਜਧਾਨੀ ਲਾਹੌਰ ਸ਼ਹਿਰ ਅੰਮ੍ਰਿਤਸਰ ਤੋਂ ਸਿਰਫ ਤੀਹ ਬੱਤੀ ਮੀਲਾਂ ਦੀ ਵਿੱਥ 'ਤੇ ਸੀ। ਲਹਿੰਦੇ ਪਾਸੇ ਨੂੰ ਸੁਰੱਖਿਅਤ ਕਰਨ ਲਈ ਸਤਿਗੁਰੂ ਜੀ ਨੇ ਲੋਹਗੜ੍ਹ ਤਿਆਰ ਕਰਾਇਆ।

## ਚੌਥਾ ਕਾਂਡ

ਨਜ਼ਰਬੰਦੀ ਅਤੇ ਰਿਹਾਈ-

ਅਸੀਂ ਪਿੱਛੇ ਵੇਖ ਆਏ ਹਾਂ ਕਿ ਜਹਾਂਗੀਰ ਫ਼ਰਵਰੀ ਸੰਨ ੧੬੦੮ ਵਿਚ ਲਾਹੌਰ ਤੋਂ ਚੱਲ ਕੇ ੨੨ ਮਾਰਚ ੧੬੦੮ ਨੂੰ ਆਗਰੇ ਆ ਪਹੁੰਚਾ ਸੀ। ਮਈ ੧੬੧੧ ਵਿਚ ਉਸ ਨੇ ਨੂਰ ਜਹਾਂ ਨਾਲ ਸ਼ਾਦੀ ਕੀਤੀ। ਉਸ ਤੋਂ ਥੋੜਾ ਹੀ ਚਿਰ ਪਿੱਛੋਂ ਉਸ ਨੂੰ ਮੇਵਾੜ ਫ਼ਤਹ ਕਰਨ ਲਈ ਆਗਰਾ ਛੱਡ ਕੇ ਅਜਮੇਰ ਨੂੰ ਆਪਣਾ ਸ਼ਾਹੀ ਟਿਕਾਣਾ ਬਣਾਣਾ ਪਿਆ। ਉਥੇ ਜਹਾਂਗੀਰ ਤਿੰਨ ਸਾਲ ਰਿਹਾ, ਸੰਨ ੧੬੧੬ ਦੇ ਅਖੀਰ ਤੱਕ। ਮੇਵਾੜ ਸਰ ਕਰ ਕੇ ਸ਼ਾਹੀ ਫ਼ੌਜ ਨੇ ੧੦ ਨਵੰਬਰ ੧੬੧੬ ਨੂੰ ਅਜਮੇਰ ਤੋਂ ਦੱਖਣ ਵਲ ਕੂਚ ਕੀਤਾ, ਅਤੇ ਦੱਖਣ ਤੋਂ ਅਕਤੂਬਰ ੧੬੧੭ ਵਿਚ ਜਹਾਂਗੀਰ ਗੁਜਰਾਤ ਕਾਠੀਆਵਾੜ ਵਲ ਰਵਾਨਾ ਹੋ ਗਿਆ। ੫ ਜਨਵਰੀ ੧੬੧੮ ਤੋਂ ਅਗਸਤ ੧੬੧੮ ਤਕ ਬਾਦਸ਼ਾਹ ਨੇ ਅਹਿਮਦਾਬਾਦ ਵਿਚ ਮੁਕਾਮ ਕੀਤੀ ਰੱਖਿਆ। ੧੮ ਅਗਸਤ ਨੂੰ ਅਹਿਮਦਾਬਾਦ ਤੋਂ ਸ਼ਾਹੀ ਸੈਨਾ ਆਗਰੇ ਨੂੰ ਮੁੜੀ। ਅਕਤੂਬਰ ਵਿਚ ਉਜੈਨ ਪਹੁੰਚੇ। ਉਤਨੇ ਨੂੰ ਖਬਰ ਆ ਗਈ ਕਿ ਸਾਰੇ ਦੁਆਬੇ ਵਿਚ ਗਿਲੂਟੀ-ਤਾਪ ਬੜੇ ਜ਼ੋਰਾਂ ਵਿਚ ਹੈ। ਇਸ ਵਾਸਤੇ ਪੰਜ ਛੇ ਮਹੀਨੇ ਜਹਾਂਗੀਰ ਨੇ ਉਜੈਨ ਵਾਲੇ ਪਾਸੇ ਹੀ ਆਪਣਾ ਡੇਰਾ ਕੀਤੀ ਰੱਖਿਆ। ਅਪਰੈਲ ੧੬੧੯ ਵਿਚ ਉਹ ਆਗਰੇ ਪਹੁੰਚਿਆ।

ਜਹਾਂਗੀਰ ਨੇ ਆਪਣੀ ਹੱਡ-ਬੀਤੀ ਵਿਚ ਲਿਖਿਆ ਹੈ ਕਿ ਮੇਰੀ ਸ਼ਰਾਬ ਪੀਣ ਦੀ ਆਦਤ ਇਤਨੀ ਵਧ ਗਈ ਕਿ ਮੈਂ ਹਰ ਰੋਜ਼

ਪੰਜ ਪੰਜ ਸੇਰ ਪੱਕੇ ਪੀ ਜਾਂਦਾ ਸਾਂ। ਨੂਰਜਹਾਂ ਦੀ ਪ੍ਰੇਰਨਾ ਭੀ ਉਸ ਨੂੰ ਇਸ ਆਦਤ ਤੋਂ ਰੋਕ ਨਾ ਸਕੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਜਹਾਂਗੀਰ ਨੂੰ ਦਮੇ ਦੀ ਬੀਮਾਰੀ ਹੋ ਗਈ, ਜਿਸ ਕਰਕੇ ਬਹੁਤਾ ਚਿਰ ਗਰਮ ਇਲਾਕੇ ਵਿਚ ਰਹਿਣਾ ਉਸ ਲਈ ਬਹੁਤ ਔਖਾ ਹੋ ਗਿਆ। ਸੰਨ ੧੬੨੦ ਦੇ ਸ਼ੁਰੂ ਵਿਚ ਹੀ ਜਹਾਂਗੀਰ ਆਗਰੇ ਤੋਂ ਚੱਲ ਪਿਆ, ਅਤੇ ਕਲਾਨੌਰ ਦੇ ਰਸਤੇ ਕਸ਼ਮੀਰ ਜਾ ਪਹੁੰਚਿਆ, ਜਿਥੇ ਉਸ ਨੇ ਮਾਰਚ ਤੋਂ ਲੈ ਕੇ ਅਕਤੂਬਰ ਤਕ ਡੇਰਾ ਰੱਖਿਆ। ਅਸੀਂ ਪਿੱਛੇ ਵੇਖ ਆਏ ਹਾਂ ਕਿ ਕਸ਼ਮੀਰ ਵਿਚ ਗਿਲੂਟੀ-ਤਾਪ ਸੰਨ ੧੬੧੬ ਤੋਂ ੧੬੨੪ ਤਕ ਰਿਹਾ ਸੀ। ਜਹਾਂਗੀਰ ਨੇ ਕਸ਼ਮੀਰ ਜਾ ਕੇ ਲੋਕਾਂ ਦੀ ਤਬਾਹੀ ਦੇ ਹਾਲ ਅੱਖੀਂ ਵੇਖੇ। ਰਪੋਟਾਂ ਤਾਂ ਉਸ ਨੂੰ ਹਾਕਮਾਂ ਵਲੋਂ ਪਹਿਲਾਂ ਹੀ ਪਹੁੰਚ ਜਾਂਦੀਆਂ ਸਨ। ਇਹ ਭੀ ਉਸ ਨੇ ਸੁਣ ਵੇਖ ਲਿਆ ਕਿ ਗੁਰੂ ਅਰਜਨ ਸਾਹਿਬ ਦੇ ਬੀਰ ਸਪੁੱਤਰ ਗੁਰੂ ਹਰਿ ਗੋਬਿੰਦ ਸਾਹਿਬ ਨੇ ਉਸ ਖਤਰੇ-ਭਰੇ ਸਮੇਂ ਆਪ ਕਸ਼ਮੀਰ ਅੱਪੜ ਕੇ ਦੁਖੀਆਂ ਦੀ ਸਹਾਇਤਾ ਕੀਤੀ, ਜਿਸ ਦਾ ਸਦਕਾ ਅਨੇਕਾਂ ਹਿੰਦੂ-ਘਰਾਣੇ ਸਿੱਖ ਬਣ ਗਏ ਸਨ, ਸਗੋਂ ਹਿੰਦੂਓਂ ਮੁਸਲਮਾਨ ਬਣੇ ਅਨੇਕਾਂ ਬੰਦੇ ਭੀ ਸਿੱਖ-ਧਰਮ ਕਬੂਲ ਕਰ ਚੁਕੇ ਸਨ।

ਕਸ਼ਮੀਰ ਤੋਂ ਵਾਪਸੀ ਤੇ ਜਹਾਂਗੀਰ ਪੀਰ ਪੰਜਾਲ, ਬਹਿਰਾਮਗੁੱਲਾ, ਨੌਸ਼ਹਿਰਾ, ਰਾਜੌੜੀ, ਭਿੰਬਰ ਦੇ ਰਸਤੇ ਲਾਹੌਰ ਆਇਆ। ੨੦ ਨਵੰਬਰ ੧੬੨੦ ਨੂੰ ਇਥੇ ਪਹੁੰਚਿਆ, ਅਤੇ ਸਿਰਫ ਚਾਰ ਦਿਨ ਹੀ ਇਥੇ ਠਹਿਰਿਆ। ਲਾਹੌਰ ਵਿਚ ਭੀ ਗਿਲੂਟੀ-ਤਾਪ ਨੇ ਬੜੀ ਤਬਾਹੀ ਮਚਾਈ ਸੀ। ਇਥੇ ਭੀ ਗੁਰੂ ਹਰਿ ਗੋਬਿੰਦ ਸਾਹਿਬ ਨੇ ਆ ਕੇ ਦੁਖੀਆਂ ਦੀ ਮਦਦ ਕੀਤੀ ਸੀ। ਹਿੰਦੂ ਮੁਸਲਮਾਨ ਸਾਰੇ ਹੀ ਸਤਿਗੁਰੂ ਜੀ ਦੀ ਸਿਫਤ ਕਰਦੇ ਸਨ। ਜਹਾਂਗੀਰ ਨੇ ਚਹੁੰ ਦਿਨਾਂ ਵਿਚ ਹੀ ਇਹ ਸਭ ਕੁਝ ਸੁਣ ਲਿਆ। ਉਸ ਨੂੰ ਸਿੱਖਾਂ ਦੀ ਇਹ ਵਧਦੀ ਤਾਕਤ ਆਪਣੀ ਬਾਦਸ਼ਾਹੀ ਵਾਸਤੇ ਭਾਰੀ ਖਤਰੇ ਵਾਲੀ

ਜਾਪੀ। ਗੁਰੂ ਹਰਿ ਗੋਬਿੰਦ ਸਾਹਿਬ ਦਾ ਹਰ-ਮਨ-ਪਿਆਰਾ ਹੋਣਾ ਭੀ ਉਸ ਨੂੰ ਪਸੰਦ ਨਾ ਆਇਆ।

ਹਰ-ਮਨ ਪਿਆਰੇ ਧਰਮ-ਪਰਚਾਰਕ ਜਹਾਂਗੀਰ ਨੂੰ ਸਦਾ ਹੀ ਆਪਣੇ ਵਾਸਤੇ ਖ਼ਤਰਨਾਕ ਜਾਪਿਆ ਕਰਦੇ ਸਨ। ਚਾਹੇ ਕੋਈ ਹਿੰਦੂ ਹੋਵੇ ਚਾਹੇ ਮੁਸਲਮਾਨ, ਜਦੋਂ ਭੀ ਕੋਈ ਅਜਿਹਾ ਸਿਰ-ਕੱਢ ਨਿਕਲਦਾ ਸੀ, ਜਹਾਂਗੀਰ ਉਸ ਨੂੰ ਨਜ਼ਰਬੰਦ ਕਰ ਦੇਂਦਾ ਸੀ। ਪਰ ਇਹ ਨਜ਼ਰਬੰਦੀ ਭੀ ਉਹ ਬਹੁਤ ਚਿਰ ਨਹੀਂ ਸੀ ਰੱਖਦਾ, ਤਾਕਿ ਕਿਤੇ ਆਮ ਲੋਕ ਵਿਗੜ ਨਾ ਜਾਣ। ਉਥੇ ਭੀ ਸ਼ਰਾਬੀ ਬੰਦੇ ਦਾ ਇਹ ਸੁਭਾਉ ਹੀ ਹੁੰਦਾ ਹੈ, ਘੜੀ ਤੋਲਾ ਘੜੀ ਮਾਸਾ। ਸੰਨ ੧੬੧੯ ਵਿਚ ਜਹਾਂਗੀਰ ਨੇ ਸਰਹੰਦ ਦੇ ਦੋ ਮੁਸਲਮਾਨ ਪੀਰਾਂ, ਸ਼ੈਖ ਅਹਿਮਦ ਅਤੇ ਸ਼ੈਖ ਇਬਰਾਹੀਮ ਬਾਬਾ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰਾ ਦਿੱਤਾ ਸੀ। ਗੁਜਰਾਤ ਦੇ ਸੁੰਤੰਬਰ ਜੈਨੀਆਂ ਉਤੇ ਭੀ ਸਖ਼ਤੀ ਕਰਨ ਦੇ ਹੁਕਮ ਜਾਰੀ ਕਰ ਦਿਤੇ ਸਨ।

ਚਾਰ ਦਿਨ ਲਾਹੌਰ ਠਹਿਰ ਕੇ ਜਹਾਂਗੀਰ ਨੇ ੨੫ ਨਵੰਬਰ ਨੂੰ ਆਗਰੇ ਵਲ ਕੂਚ ਕੀਤਾ। ਮੁਗਲ ਇਤਿਹਾਸ ਲਿਖਦਾ ਹੈ ਕਿ ਲਾਹੌਰ ਤੋਂ ਆਗਰੇ ਪਹੁੰਚਣ ਲਈ ੭੦ ਦਿਨ ਰਸਤੇ ਵਿਚ ਲੱਗੇ; ੪੯ ਦਿਨ ਸਫਰ ਅਤੇ ੨੧ ਦਿਨ ਮੁਕਾਮ। ਇਹਨਾਂ ੭੦ ਦਿਨਾਂ ਵਿਚੋਂ ਪਹਿਲੇ ੨੩ ਦਿਨ ਤਾਂ ਬਿਆਸਾ ਤੋਂ ਉਰੇ ਉਰੇ ਹੀ ਬਿਤਾ ਦਿੱਤੇ। ਦੋ ਦਿਨਾਂ ਦਾ ਪੈਂਡਾ ਜਹਾਂਗੀਰ ਨੇ ੨੩ ਦਿਨਾਂ ਵਿਚ ਮੁਕਾਇਆ। ਬਿਆਸਾ ਦੇ ਕੰਢੇ ਗੋਇੰਦਵਾਲ ਪੰਜ ਦਿਨ ਮੁਕਾਮ ਕੀਤਾ। ਇਸ ਤਰ੍ਹਾਂ ਮਾਝੇ ਦੇ ਪਿੰਡਾਂ ਵਿਚੋਂ ਪੂਰੀਆਂ ਖ਼ਬਰਾਂ ਹਾਸਲ ਕਰ ਕੇ ਜਹਾਂਗੀਰ ਨੂੰ ਤਸੱਲੀ ਹੋ ਗਈ ਕਿ ਮਾਝੇ ਦਾ ਬੱਚਾ ਬੱਚਾ ਗੁਰੂ ਹਰਿ ਗੋਬਿੰਦ ਸਾਹਿਬ ਤੋਂ ਵਿਕਿਆ ਹੋਇਆ ਹੈ। ਇਹ ਗੱਲ ਉਸ ਦੇ ਵਾਸਤੇ ਅਸਹਿ ਸੀ। ਮਾਰਚ ਵਿਚ ਆਗਰੇ ਪਹੁੰਚ ਕੇ ਜਹਾਂਗੀਰ ਨੇ ਗੁਪਤ ਹੁਕਮ ਜਾਰੀ ਕਰ ਦਿੱਤੇ ਕਿ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਲਿਆ ਕੇ ਗਵਾਲੀਅਰ

ਦੇ ਕਿਲ੍ਹੇ ਵਿਚ ਨਜ਼ਰਬੰਦ ਕੀਤਾ ਜਾਏ । ਉਸ ਕਿਲ੍ਹੇ ਵਿਚ ਰਾਜਸੀ ਕੈਦੀ ਰੱਖੇ ਜਾਂਦੇ ਸਨ । ਹਿੰਦੂ ਰਾਜੇ, ਜਿਨ੍ਹਾਂ ਦੇ ਵਿਰੁੱਧ ਰਾਜ-ਯੁੱਧ ਆਦਿਕ ਦੀਆਂ ਸ਼ਕਾਇਤਾਂ ਜਾਂ ਖ਼ਤਰਾ ਹੁੰਦਾ ਸੀ, ਉਥੇ ਹੀ ਕੈਦ ਕੀਤੇ ਹੋਏ ਸਨ । ਜਿਤਨਾ ਚਿਰ ਸਤਿਗੁਰੂ ਜੀ ਕਿਲ੍ਹੇ ਵਿਚ ਰਹੇ, ਉਧਰ ਦੇ ਸਿੱਖ ਦੂਰੋਂ ਦੂਰੋਂ ਆ ਕੇ ਕਿਲ੍ਹੇ ਦੇ ਬਾਹਰ ਖਲੋ ਕੇ ਹੀ ਆਪਣੇ ਦਿਲ ਦੇ ਪਾਤਸ਼ਾਹ ਅਗੇ ਸਿਰ ਨਿਵਾ ਜਾਂਦੇ ਸਨ ਤੇ ਉਸ ਧਰਤੀ ਦੀ ਪੂੜ ਆਪਣੇ ਸਿਰ ਮੱਥੇ ਉਤੇ ਲਾਂਦੇ ਸਨ । ਇਹ ਸਭ ਖ਼ਬਰਾਂ ਜਹਾਂਗੀਰ ਨੂੰ ਪਹੁੰਚਦੀਆਂ ਸਨ ।

ਅਗਸਤ ੧੬੨੧ ਵਿਚ ਜਹਾਂਗੀਰ ਨੂੰ ਦਮੇ ਦਾ ਫਿਰ ਬੜਾ ਸਖ਼ਤ ਦੌਰਾ ਪੈ ਗਿਆ । ਆਗਰੇ ਦੀ ਸਿਲੀ ਤਪਸ਼ ਉਸ ਵਾਸਤੇ ਅਸਹਿ ਹੋ ਗਈ । ਕਸ਼ਮੀਰ ਵਲ ਕੂਚ ਦੀ ਤਿਆਰੀ ਕੀਤੀ ਗਈ । ਆਗਰਾ ਛੱਡਣ ਤੋਂ ਪਹਿਲਾਂ ਉਸ ਨੇ ਸਰਹੰਦ ਦੇ ਦੋਹਾਂ ਪੀਰਾਂ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ । ਸ੍ਰੋਤੰਬਰ ਜੈਨੀਆਂ ਉਤੇ ਸਖ਼ਤੀਆਂ ਭੀ ਬੰਦ ਕਰਾ ਦਿੱਤੀਆਂ । ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਹਿੰਦੂ ਰਾਜਿਆਂ ਦੀ ਹਾਲਤ ਪਹਿਲਾਂ ਬੜੀ ਹੀ ਤਰਸਜੋਗ ਸੀ, ਪਰ ਜਦੋਂ ਸਤਿਗੁਰੂ ਜੀ ਉਥੇ ਪਹੁੰਚੇ ਸਨ ਤਾਂ ਉਹਨਾਂ ਦੀ ਪ੍ਰੇਰਨਾ ਦਾ ਸਦਕਾ ਰਾਜਿਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ । ਪਹਿਲਾਂ ਭੀ ਤਾਂ ਇਹ ਸ਼ੱਕ ਵਿਚ ਹੀ ਕੈਦ ਕੀਤੇ ਹੋਏ ਸਨ, ਜਿਹੜੇ ਕੁਝ ਸਿਰ ਚੁੱਕਣ ਜੋਗੇ ਸਨ, ਉਨ੍ਹਾਂ ਦਾ ਮੱਚ ਕੈਦ ਦੇ ਕਸ਼ਟਾਂ ਨੇ ਮਾਰ ਦਿਤਾ । ਜਦੋਂ ਸਤਿਗੁਰੂ ਜੀ ਦੀ ਰਿਹਾਈ ਦੇ ਹੁਕਮ ਆਏ; ਰਾਜਿਆਂ ਨੂੰ ਉਹਨਾਂ ਤੋਂ ਬਿਨਾ ਫਿਰ ਪੁਰਾਣੇ ਦੁਖਾਂ ਦਾ ਹੌਲ ਪਿਆ । ਸਤਿਗੁਰੂ ਜੀ ਨੇ ਕਿਲ੍ਹੇ ਦੇ ਹਾਕਮ ਰਾਹੀਂ ਬਾਦਸ਼ਾਹ ਨੂੰ ਰਾਜਿਆਂ ਦੀ ਰਿਹਾਈ ਵਾਸਤੇ ਪ੍ਰੇਰਨਾ ਕੀਤੀ, ਜੋ ਬਾਦਸ਼ਾਹ ਨੇ ਮੰਨ ਲਈ । ਸਿੱਖ ਇਤਿਹਾਸ ਲਿਖਦਾ ਹੈ ਕਿ ਗੁਰੂ ਹਰਿ ਗੋਬਿੰਦ ਸਾਹਿਬ ਨੇ ੫੨ ਕਲੀਆਂ ਵਾਲਾ ਕੁੜਤਾ ਪਹਿਨ ਲਿਆ, ਬਵੰਜਾ ਹੀ ਕੈਦੀ-

ਰਾਜਿਆਂ ਨੇ ਕੁਝ ਤੇ ਦੀ ਇਕ ਇਕ ਕਲੀ ਫੜ ਲਈ, ਅਤੇ ਇਸ ਤਰ੍ਹਾਂ ਉਹ ਸਤਿਗੁਰੂ ਜੀ ਦੇ ਪੱਲੇ ਲੱਗ ਕੇ ਲੰਮੀਆਂ ਕੈਦਾਂ ਦੇ ਦੁਖੜਿਆਂ ਤੋਂ ਬਚ ਗਏ । ਉਸ ਦਿਨ ਤੋਂ ਸਤਿਗੁਰੂ ਜੀ ਦਾ ਨਾਮ 'ਬੰਦੀ ਛੋੜ' ਪਰਸਿੱਧ ਹੋ ਗਿਆ । ਕਿਲ੍ਹੇ ਵਿਚ ਇਕ ਇਤਿਹਾਸਕ ਗੁਰਦੁਆਰਾ ਭੀ ਹੈ, ਜੋ ਉਸ ਪੁਰਾਣੀ ਯਾਦ ਦਾ ਚੇਤਾ ਕਰਾਂਦਾ ਹੈ । ਇਹ ਜ਼ਿਕਰ ਅਗਸਤ ੧੬੨੧ ਦਾ ਹੈ ।

### ਜਹਾਂਗੀਰ ਦੇ ਨਾਲ ਪੰਜਾਬ ਨੂੰ ਵਾਪਸੀ—

ਜਹਾਂਗੀਰ ਆਖਣ ਨੂੰ ਤਾਂ ਮੁਸਲਮਾਨ ਸੀ, ਪਰ ਹਿੰਦੂ ਮਾਂ ਦੇ ਪੋਟੋਂ ਜੰਮਣ ਕਰਕੇ ਉਸ ਦੇ ਦਿਲ ਉਤੇ ਹਿੰਦੂ ਸੱਭਿਅਤਾ ਦੇ ਕਈ ਪ੍ਰਭਾਵ ਪਰਤੱਖ ਦਿੱਸਦੇ ਸਨ । ਜਦੋਂ ਭੀ ਕਦੇ ਉਹ ਸਫ਼ਰ ਲਈ ਤੁਰਦਾ ਸੀ ਤਾਂ ਜੋਤਸ਼ੀ ਸੁਭ ਲਗਨ ਮਹੂਰਤ ਸੋਧਦੇ ਸਨ, ਉਹਨਾਂ ਲਗਨਾਂ ਮਹੂਰਤਾਂ ਵਲੋਂ ਕਦੇ ਭੀ ਉਕਾਈ ਨਹੀਂ ਕੀਤੀ ਜਾਂਦੀ ਸੀ । ਸੰਤਾਂ ਸਾਧਾਂ ਪੀਰਾਂ ਫਕੀਰਾਂ ਦਾ ਆਦਰ-ਸਤਿਕਾਰ ਭੀ ਜਹਾਂਗੀਰ ਕਰਦਾ ਸੀ, ਪਰ ਉਸ ਨੂੰ ਇਹ ਤੌਖਲਾ ਭੀ ਸਦਾ ਟਿਕਿਆ ਰਹਿੰਦਾ ਸੀ ਕਿ ਕੋਈ ਸੰਤ ਸਾਧ ਪੀਰ ਫਕੀਰ ਇਤਨਾ ਹਰ-ਮਨ ਪਿਆਰਾ ਨਾ ਬਣ ਜਾਏ, ਜਿਸ ਕਰਕੇ ਉਸ ਦੇ ਰਾਜ ਵਿਚ ਕਿਸੇ ਗੜਬੜ ਦੀ ਸੰਭਾਵਨਾ ਹੋ ਸਕੇ । ਚਾਰ ਕੁ ਮਹੀਨਿਆਂ ਦੀ ਨਜ਼ਰਬੰਦੀ ਤੋਂ ਪਿਛੋਂ ਗੁਰੂ ਹਰਿ ਗੋਬਿੰਦ ਸਾਹਿਬ ਅੰਮ੍ਰਿਤਸਰ ਨੂੰ ਪਰਤੇ । ਜਹਾਂਗੀਰ ਨੇ ਕਸ਼ਮੀਰ ਵਲ ਆਉਣਾ ਸੀ । ਭਾਰਤ ਦੇ ਦੁਨਿਆਵੀ ਬਾਦਸ਼ਾਹ ਅਤੇ ਦੀਨ ਦੁਨੀਆ ਦੇ ਸੱਚੇ ਪਾਤਸ਼ਾਹ—ਦੋਹਾਂ ਨੇ ਇਹ ਸਫ਼ਰ ਇਕੱਠਿਆਂ ਹੀ ਕੀਤਾ । ਡੇਰੇ ਆਪੋ ਆਪਣੇ ਵੱਖਰੇ ਵੱਖਰੇ ਹੀ ਹੁੰਦੇ ਸਨ । ਸਿੱਖ ਇਤਿਹਾਸ ਨੇ ਰਸਤੇ ਦੀ ਇਕ ਨਿੱਕੀ ਜਿਹੀ ਸੁਆਦਲੀ ਘਟਨਾ ਦਾ ਜ਼ਿਕਰ ਕੀਤਾ ਹੈ, ਜੋ ਪਾਠਕਾਂ ਨੂੰ ਜੀਵਨ-ਹੁਲਾਰਾ ਦੇਣ ਵਿਚ ਸਹਾਈ ਹੋ ਸਕੇਗੀ ।



## ਇਕ ਗ਼ਰੀਬ ਘਾਹੀ-

ਇਕ ਗ਼ਰੀਬ ਘਾਹੀ ਸਿੱਖ ਨੂੰ ਪਤਾ ਲੱਗਾ ਕਿ ਜਹਾਂਗੀਰ ਦੇ ਨਾਲ ਗੁਰੂ ਹਰਿ ਗੋਬਿੰਦ ਸਾਹਿਬ ਭੀ ਇਥੋਂ ਦੀ ਲੰਘ ਰਹੇ ਹਨ। ਉਸ ਨੇ ਅਜੇ ਤਕ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਕੀਤੇ ਸਨ। ਸ਼ਾਹੀ ਕੈਂਪ ਵਿਚ ਜਾ ਕੇ ਸਿਪਾਹੀ ਨੂੰ ਆਖਣ ਲੱਗਾ ਕਿ ਮੈਂ ਸੱਚੇ ਪਾਤਿਸ਼ਾਹ ਦੇ ਦਰਸ਼ਨ ਕਰਨੇ ਹਨ। ਜਹਾਂਗੀਰ ਨੇ ਹੁਕਮ ਦੇ ਰੱਖਿਆ ਹੋਇਆ ਸੀ ਕਿ ਜੇ ਕੋਈ ਫ਼ਰਿਆਦੀ ਆਵੇ, ਤਾਂ ਉਸ ਨੂੰ ਕੋਈ ਰੋਕੇ ਨਾ, ਤੁਰਤ ਮੇਰੇ ਸਾਹਮਣੇ ਹਾਜ਼ਰ ਕੀਤਾ ਜਾਏ। ਸਿਪਾਹੀ ਨੇ ਸਮਝਿਆ ਕਿ ਕੋਈ ਫ਼ਰਿਆਦੀ ਹੈ। ਉਹ ਉਸ ਨੂੰ ਜਹਾਂਗੀਰ ਦੇ ਪਾਸ ਲੈ ਗਿਆ। ਸਿੱਖ ਨੇ ਇਕ ਟਕਾ ਸ਼ਾਹ ਦੇ ਅੱਗੇ ਰੱਖ ਕੇ ਮੱਥਾ ਟੇਕਿਆ, ਅਤੇ ਜਿਵੇਂ ਸਿੱਖ ਆਪਣੇ ਸਤਿਗੁਰੂ ਦੇ ਦਰ ਤੇ ਸਿੱਖੀ-ਸਿਦਕ ਨਾਮ-ਦਾਨ ਮੰਗਦੇ ਹਨ, ਉਸ ਨੇ ਭੀ ਇਹ ਅਰਜ਼ੋਈ ਕੀਤੀ ਕਿ ਇਸ ਜਗਤ ਭਵਜਲ ਵਿਚੋਂ ਮੇਰੀ ਬਾਂਹ ਫੜਨੀ। ਜਹਾਂਗੀਰ ਸਮਝ ਗਿਆ ਕਿ ਸਿਖ ਭੁਲੇਖੇ ਨਾਲ ਉਸ ਦੇ ਪਾਸ ਲਿਆਂਦਾ ਗਿਆ ਹੈ। ਉਸ ਨੇ ਉਸ ਨੂੰ ਸਾਫ ਦੱਸ ਦਿਤਾ ਕਿ ਅਜਿਹੀਆਂ ਬਖਸ਼ਿਸ਼ਾਂ ਕਰਨ ਵਾਲਾ ਸੱਚਾ ਪਾਤਿਸ਼ਾਹ ਤਾਂ ਦੂਜੇ ਕੈਂਪ ਵਿਚ ਹੈ। ਤੂੰ ਸਬੱਬ ਨਾਲ ਮੇਰੇ ਪਾਸ ਆ ਅਪੜਿਆ ਹੈਂ, ਜੇ ਕਹੇਂ ਤਾਂ ਮੈਂ ਤੈਨੂੰ ਲੋੜ ਅਨੁਸਾਰ ਧਨ-ਪਦਾਰਥ ਦੇ ਸਕਦਾ ਹਾਂ। ਪਰ ਸਿੱਖ ਨੇ ਆਪਣਾ ਟਕਾ ਚੁਕ ਲਿਆ ਤੇ ਚੁਪ-ਕੀਤਾ ਬਾਹਰ ਨਿਕਲ ਗਿਆ। ਸਿਪਾਹੀ ਉਸ ਨੂੰ ਗੁਰੂ ਹਰਿ ਗੋਬਿੰਦ ਸਾਹਿਬ ਦੇ ਡੇਰੇ ਲੈ ਗਿਆ, ਜਿਥੇ ਆਪਣੇ ਦਿਲ ਦੇ ਪਾਤਿਸ਼ਾਹ ਦਾ ਦਰਸ਼ਨ ਕਰ ਕੇ ਉਸ ਨੇ ਆਪਣੇ ਮਨ ਦੀ ਤੜਪ ਦੂਰ ਕੀਤੀ।

## ਜਹਾਂਗੀਰ ਅੰਮ੍ਰਿਤਸਰ ਵਿਚ-

ਪਹਿਲੀ ਵਾਰ ਸੰਨ ੧੬੨੦ ਵਿਚ ਜਹਾਂਗੀਰ ਕਲਾਨੌਰ ਦੇ ਰਸਤੇ ਕਸ਼ਮੀਰ ਗਿਆ ਸੀ। ਐਤਕੀ ਗੁਰੂ ਹਰਿ ਗੋਬਿੰਦ ਸਾਹਿਬ ਦੇ

ਨਾਲ ਹੀ ਉਹ ਭੀ ਅੰਮ੍ਰਿਤਸਰ ਆਇਆ । ਇਸ ਵਿਚ ਉਸ ਦੀ ਰਾਜਨੀਤੀ ਭੀ ਸੀ । ਆਮ ਸਿੱਖ ਜਨਤਾ ਅਤੇ ਖਾਸ ਕਰਕੇ ਮਾਝੇ ਦੇ ਲੋਕ ਅਜੇ ਗੁਰੂ ਅਰਜਨ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰਾਣ ਦੀ ਉਸ ਦੀ ਕਾਲੀ ਕਰਤੂਤ ਨਹੀਂ ਭੁੱਲੇ ਸਨ । ਹੁਣ ਉਹ ਕਾਲੇ ਦਾਗ ਧੋਣੇ ਚਾਹੁੰਦਾ ਸੀ ਅਤੇ ਮਝੈਲ ਗੱਭਰੂਆਂ ਦੇ ਦਿਲਾਂ ਦੇ ਸੱਲ ਮਿਟਾਣੇ ਲੋੜਦਾ ਸੀ । ਜਹਾਂਗੀਰ ਨੇ ਆਪਣੀ ਹੱਡ-ਬੀਤੀ ਵਿਚ ਅੰਮ੍ਰਿਤਸਰ ਆਉਣ ਦਾ ਜ਼ਿਕਰ ਨਹੀਂ ਕੀਤਾ । ਉਸ ਨੇ ਤਾਂ ਕਿਤੇ ਇਹ ਭੀ ਨਹੀਂ ਲਿਖਿਆ ਕਿ ਮੈਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਨਜ਼ਰਬੰਦ ਕਰੀ ਰੱਖਿਆ ਸੀ । ਸਿੱਖ-ਇਤਿਹਾਸ ਲਿਖਦਾ ਹੈ ਕਿ ਸ਼ਾਹੀ ਡੇਰਾ ਗੁਮਟਾਲੇ ਦੇ ਲਾਗੇ ਕੀਤਾ ਗਿਆ, ਜਹਾਂਗੀਰ ਤੇ ਨੂਰਜਹਾਂ ਨੇ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਦਰਸ਼ਨ ਕੀਤਾ, ਜਾਗੀਰ ਆਦਿਕ ਸਹਾਇਤਾ ਦੇਣ ਦੀ ਇੱਛਾ ਪਰਗਟ ਕੀਤੀ, ਪਰ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਗੁਰੂ ਕਾ ਲੰਗਰ ਸਰਧਾਵਾਨ ਸਿੱਖਾਂ ਦੀ ਪਿਆਰ-ਭੇਟ ਨਾਲ ਹੀ ਸੋਭਦੇ ਹਨ ।

### ਸਤਿਗੁਰੂ ਜੀ ਦਾ ਲਾਹੌਰ ਜਾਣਾ—

ਜਹਾਂਗੀਰ ਦੀ ਖਾਹਸ਼ ਸੀ ਕਿ ਲਾਹੌਰ ਤਕ ਹੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਾਥ ਬਣਿਆ ਰਹੇ, ਤਾਂਕਿ ਇਸ ਨੇੜਤਾ ਦਾ ਚੰਗਾ ਅਸਰ ਸਾਰੇ ਮਾਝੇ ਉਤੇ ਪੈ ਸਕੇ । ਸਤਿਗੁਰੂ ਜੀ ਅੰਮ੍ਰਿਤਸਰ ਵਿਚ ਥੋੜੇ ਹੀ ਦਿਨ ਠਹਿਰ ਕੇ ਲਾਹੌਰ ਨੂੰ ਚੱਲ ਪਏ । ਜਿਥੇ ਜਹਾਂਗੀਰ ਇਸ ਨੇੜਤਾ ਦੀ ਰਾਹੀਂ ਸਿੱਖਾਂ ਦੇ ਦਿਲਾਂ ਵਿਚੋਂ ਆਪਣੇ ਵਿਰੁੱਧ ਬਣੀ ਨਫਰਤ ਮਿਟਾਣੀ ਚਾਹੁੰਦਾ ਸੀ, ਉਥੇ ਸਿੱਖ ਭੀ ਇਹ ਅਨੁਭਵ ਕਰ ਰਹੇ ਸਨ ਕਿ ਸਿੱਖ ਕੌਮ ਦੀ ਵਧਦੀ ਤਾਕਤ ਵੇਖ ਕੇ ਜਹਾਂਗੀਰ ਉਹਨਾਂ ਨਾਲ ਕੋਈ ਵਿਗਾੜ ਨਹੀਂ ਸਹੇੜਨਾ

ਚਾਹੁੰਦਾ। ਇਸ ਤੋਂ ਸਿੱਖਾਂ ਦੇ ਹੌਸਲੇ ਵਧਣ ਵਿਚ ਸੁਤੇ ਹੀ ਸਹਾਇਤਾ ਮਿਲਦੀ ਗਈ। ਅਜੇ ਚਾਰ ਕੁ ਸਾਲ ਹੀ ਬੀਤੇ ਸਨ ਜਦੋਂ ਗਿਲੂਟੀ-ਤਾਪ ਦੀ ਹਨੇਰੀ ਸਮੇਂ ਸਤਿਗੁਰੂ ਜੀ ਨੇ ਲਾਹੌਰ-ਨਿਵਾਸੀਆਂ ਦੇ ਕੋਲ ਰਹਿ ਕੇ ਉਹਨਾਂ ਦੇ ਦੁਖ ਵੰਡੇ ਸਨ। ਵਲੀ ਮੀਆਂਮੀਰ ਗੁਰੂ ਅਰਜਨ ਸਾਹਿਬ ਦਾ ਪ੍ਰੇਮੀ ਹੀ ਬਣ ਚੁਕਿਆ ਸੀ। ਜਦੋਂ ਗੁਰੂ ਹਰਿ ਗੋਬਿੰਦ ਸਾਹਿਬ ਗਿਲੂਟੀ-ਤਾਪ ਦੀ ਬਿਪਤਾ ਸਮੇਂ ਲਾਹੌਰ ਆ ਕੇ ਰਹੇ ਸਨ, ਮੀਆਂਮੀਰ ਭੀ ਉਹਨਾਂ ਦੇ ਨਾਲ ਰਲ ਕੇ ਸੇਵਾ ਕਰਦਾ ਰਿਹਾ ਸੀ, ਤੇ ਇਸ ਤਰ੍ਹਾਂ ਉਸ ਦੇ ਦਿਲ ਵਿਚ ਗੁਰੂ-ਘਰ ਵਾਸਤੇ ਹੋਰ ਨੇੜਤਾ ਬਣ ਗਈ ਸੀ ਹੁਣ ਜਦੋਂ ਦੂਜੀ ਵਾਰੀ ਗੁਰੂ ਹਰਿ ਗੋਬਿੰਦ ਸਾਹਿਬ ਲਾਹੌਰ ਆਏ, ਤਾਂ ਵਲੀ ਮੀਆਂਮੀਰ ਅਤੇ ਪਹਿਲੀ ਵਾਰ ਦੇ ਬਣੇ ਹੋਰ ਕਈ ਪ੍ਰੇਮੀ ਸਤਿਗੁਰੂ ਜੀ ਦੇ ਪਾਸ ਆਉਣ ਲੱਗ ਪਏ। ਸਤਿਗੁਰੂ ਜੀ ਨੇ ਮੁਜ਼ੰਗੀ ਡੇਰਾ ਕੀਤਾ, ਜੋ ਲਾਹੌਰ ਸ਼ਹਿਰ ਤੋਂ ਦੱਖਣ ਪਾਸੇ ਦੋ ਢਾਈ ਮੀਲਾਂ ਦੀ ਵਿੱਥ 'ਤੇ ਹੈ। ਉਥੇ ਹੁਣ ਇੱਕ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ।

### ਦੋ ਘਟਨਾਵਾਂ—

ਉਹਨੀਂ ਦਿਨੀਂ ਉਥੇ ਦੋ ਐਸੀਆਂ ਘਟਨਾਵਾਂ ਵਾਪਰੀਆਂ ਜੋ ਇਕ ਪਾਸੇ ਮੁਗਲ ਹਾਕਮਾਂ ਦਾ ਪਰਜਾ ਨਾਲ ਵਧੀਕੀ-ਭਰਿਆ ਰਵੱਈਆ ਪਰਗਟ ਕਰਦੀਆਂ ਹਨ ਅਤੇ ਦੂਜੇ ਇਹ ਦਸਦੀਆਂ ਹਨ ਕਿ ਆਮ ਹਿੰਦੂ ਅਤੇ ਮੁਸਲਿਮ ਜਨਤਾ ਦੇ ਦਿਲ ਵਿਚ ਗੁਰੂ-ਘਰ ਵਾਸਤੇ ਖਿੱਚ ਵਧ ਰਹੀ ਸੀ, ਕਿਉਂਕਿ ਗੁਰੂ ਪਰਤੱਖ ਤੌਰ ਤੇ ਦੁਖੀਆਂ ਦਾ ਦਰਦੀ ਸੀ।

### (੧) ਕੌਲਾਂ—

ਦਮੇ ਦਾ ਜ਼ੋਰ ਪੈਣ ਕਰਕੇ ਜਹਾਂਗੀਰ ਬਹੁਤਾ ਚਿਰ ਲਾਹੌਰ ਨਾ ਠਹਿਰਿਆ, ਉਹ ਕਸ਼ਮੀਰ ਨੂੰ ਚਲਾ ਗਿਆ। ਗੁਰੂ ਹਰਿ ਗੋਬਿੰਦ

ਸਾਹਿਬ ਲਾਹੌਰ ਹੀ ਟਿਕੇ ਰਹੇ । ਗੁਰੂ-ਘਰ ਤੋਂ ਸਭ ਬੰਦਿਆਂ ਨੂੰ ਬਰਾਬਰੀ ਦਾ ਪਿਆਰ-ਭਰਿਆ ਸਲੂਕ ਮਿਲਣ ਕਰਕੇ ਅਨੇਕਾਂ ਐਸੇ ਮੁਸਲਮਾਨ ਭੀ ਸਨ ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਸ਼ੋਕ ਨਾਲ ਪੜ੍ਹਨ ਲੱਗ ਪਏ ਸਨ । ਸਤਿਗੁਰੂ ਜੀ ਦੇ ਸਤਸੰਗ ਵਿਚ ਮੁਸਲਮਾਨ ਭੀ ਆਉਂਦੇ ਸਨ । ਲਾਹੌਰ ਦਾ ਸ਼ਾਹੀ ਕਾਜ਼ੀ ਮੁਜ਼ੀਬੀਂ ਰਹਿੰਦਾ ਸੀ, ਉਸ ਦੀ ਇਕ ਲੜਕੀ ਵਲੀ ਮੀਆਂਮੀਰ ਜੀ ਦੀ ਮੁਰੀਦ ਸੀ, ਜਿਸ ਤੋਂ ਉਸ ਨੂੰ ਸਤਿਗੁਰੂ ਜੀ ਦੀ ਬਾਣੀ ਸੁਣਨ ਦਾ ਅਵਸਰ ਮਿਲਦਾ ਰਿਹਾ ਅਤੇ ਸਹਿਜੇ ਸਹਿਜੇ ਉਹ ਆਪ ਭੀ ਪੜ੍ਹਨ ਲੱਗ ਪਈ । ਆਪਣੇ ਵਤਨ ਦੀ ਬੋਲੀ ਕੁਦਰਤੀ ਤੌਰ ਤੇ ਮਿੱਠੀ ਲਗਣੀ ਹੀ ਸੀ । ਕਾਜ਼ੀ ਦੀ ਲੜਕੀ ਦੀ ਬਾਣੀ ਵਲ ਦੀ ਲਗਨ ਦਿਨੋ-ਦਿਨ ਵਧਣ ਲੱਗ ਪਈ । ਉਹ ਮਸੂਮ ਕੀ ਜਾਣੇ ਕਿ ਉਸ ਦਾ ਸ਼ਰਈ ਪਿਉ ਇਸ ਨੂੰ ਕਾਫ਼ਰਾਂ ਦੀ ਬਾਣੀ ਆਖਦਾ ਹੈ ! ਉਸ ਨੇ ਤਾਂ ਆਪਣੇ ਮੁਸਲਮਾਨ ਪੀਰ ਤੋਂ ਹਾਸਲ ਕੀਤੀ ਸੀ ।

## (੨) ਘੋੜਾ-

ਸਿੱਖ ਗੁਰੂ ਅਰਜਨ ਸਾਹਿਬ ਦੇ ਸਮੇਂ ਤੋਂ ਹੀ ਉਹਨਾਂ ਦੀ ਪ੍ਰੇਰਨਾ ਨਾਲ ਘੋੜੇ ਆਦਿਕਾਂ ਦੇ ਵਪਾਰ ਵਾਸਤੇ ਕਾਬਲ ਕੰਧਾਰ ਤਕ ਜਾਣ ਲੱਗ ਪਏ ਸਨ । ਉਹ ਸਾਰਾ ਇਲਾਕਾ ਮੁਗ਼ਲ ਬਾਦਸ਼ਾਹਾਂ ਦੇ ਹੁਕਮ ਵਿਚ ਸੀ, ਇਸ ਵਾਸਤੇ ਭਾਰਤ ਦੇ ਵਪਾਰੀਆਂ ਨੂੰ ਉਧਰ ਜਾਣ ਦੀ ਕੋਈ ਮਨਾਹੀ ਨਹੀਂ ਸੀ । ਪਰ ਮੁਗ਼ਲ ਹਾਕਮ ਦਾਅ-ਲੱਗੇ ਵਪਾਰੀਆਂ ਪਾਸੋਂ ਖੋਹਾ-ਮੋਹੀ ਭੀ ਕਰ ਲੈਂਦੇ ਸਨ । ਇਕ ਸਿੱਖ ਵਪਾਰੀ ਘੋੜੇ ਖਰੀਦ ਕੇ ਲਿਆਇਆ । ਉਹਨਾਂ ਵਿਚ ਇਕ ਵਧੀਆ ਘੋੜਾ ਉਸ ਨੇ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਭੇਟਾ ਕਰਨ ਲਈ ਲਿਆਂਦਾ । ਲਾਹੌਰ ਦੇ ਹਾਕਮ ਨੇ ਉਹ ਬਦੋ-ਬਦੀ ਖੋਹ ਕੇ ਸ਼ਾਹੀ ਤਬੇਲੇ ਵਿਚ ਜਾ ਬੱਧਾ । ਸਿੱਖ ਨੇ ਗੁਰੂ ਹਰਿ ਗੋਬਿੰਦ ਜੀ ਪਾਸ ਜਾ

ਫ਼ਰਿਆਦ ਕੀਤੀ । ਸਤਿਗੁਰੂ ਜੀ ਨੇ ਉਸ ਨੂੰ ਧੀਰਜ ਦੇਂਦਿਆਂ ਆਖਿਆ ਕਿ ਤੇਰੇ ਵਲੋਂ ਸਾਨੂੰ ਪਹੁੰਚ ਗਿਆ ।

ਕਿਸੇ ਅਨਗਹਿਲੀ ਕਰਕੇ ਘੋੜੇ ਨੂੰ ਕੋਈ ਅਜਿਹੀ ਅਹੁਰ ਹੋਈ ਕਿ ਉਸ ਨੇ ਖਾਣਾ ਪੀਣਾ ਬੰਦ ਕਰ ਦਿੱਤਾ । ਕਿਸੇ ਦਵਾਈ ਨੇ ਕੋਈ ਕਾਟ ਨਾ ਕੀਤੀ । ਅਖਾਣ ਹੈ ਇੱਲ ਝੁਰਾਟੀ ਧੜੀ, ਜਠੇਰਿਆਂ ਦੇ ਸਿਰ ਚਾੜ੍ਹੀ । ਘੋੜਾ ਸ਼ਾਹੀ ਕਾਜ਼ੀ ਨੂੰ ਭੇਟ ਕੀਤਾ ਗਿਆ । ਕਾਜ਼ੀ ਨੂੰ ਭੀ ਜਦੋਂ ਉਸ ਦੇ ਬਚਣ ਦੀ ਕੋਈ ਆਸ ਨਾ ਜਾਪੀ, ਤਾਂ ਜਾਂਦੇ ਚੌਰ ਦੀ ਲੰਗੋਟੀ ਵਾਲਾ ਸੌਦਾ ਕਰਕੇ ਉਸ ਨੇ ਸਸਤੇ-ਮੁੱਲ ਗੁਰੂ ਹਰਿ ਗੋਬਿੰਦ ਸਾਹਿਬ ਪਾਸ ਵੇਚ ਦਿੱਤਾ । ਬੜੀ ਮਿਹਨਤ ਨਾਲ ਘੋੜੇ ਦਾ ਇਲਾਜ ਕੀਤਾ ਗਿਆ, ਤੇ ਉਹ ਨਵਾਂ-ਨਰੋਆ ਹੋ ਗਿਆ । ਹੁਣ ਘੋੜੇ ਨੂੰ ਵੇਖ ਵੇਖ ਕੇ ਕਾਜ਼ੀ ਨੂੰ ਸੂਲ ਉੱਠੇ ਕਿ ਕਿਉਂ ਕੋੜੀਆਂ ਦੇ ਭਾ ਰੋੜ੍ਹ ਦਿੱਤਾ । ਸੌਦੇ ਤੋਂ ਤਿਲੁਕਣ ਦੇ ਉਸ ਨੇ ਕਈ ਬਹਾਨੇ ਬਣਾਏ, ਪਰ ਬਣਿਆ ਕੁਝ ਨਾ । ਇਸੇ ਗੱਲੋਂ ਉਹ ਦਿਲੋਂ ਸਤਿਗੁਰੂ ਜੀ ਨਾਲ ਵੈਰ ਰੱਖਣ ਲੱਗ ਪਿਆ । ਸਤਿਗੁਰੂ ਜੀ ਦਾ ਰੋਜ਼ਾਨਾ ਸਤਸੰਗ ਹੁਣ ਉਸ ਨੂੰ ਕੰਡੇ ਵਾਂਗ ਚੁੱਭਣ ਲੱਗਾ । ਪਰ ਥੋੜੇ ਹੀ ਦਿਨ ਠਹਿਰ ਕੇ ਸਤਿਗੁਰੂ ਜੀ ਲਾਹੌਰ ਤੋਂ ਅੰਮ੍ਰਿਤਸਰ ਵਾਪਸ ਆ ਗਏ । ਇਹ ਜ਼ਿਕਰ ਸੰਨ ੧੬੨੧ ਦੇ ਅਖੀਰ ਦਾ ਹੈ ।

### ਕੌਲਾਂ ਲਈ ਮੌਤ ਦਾ ਫ਼ਤਵਾ—

ਕਾਜ਼ੀ ਦੀ ਲੜਕੀ ਦੀ, ਬਾਣੀ ਵਲ ਦੀ ਲਗਨ ਘਰ ਵਿਚ ਉੱਘੜ ਆਈ । ਕਾਜ਼ੀ ਲੋਹਾ-ਲਾਖਾ ਹੋ ਗਿਆ ਕਿ ਮੌਮਨ ਦੀ ਧੀ ਕਾਫ਼ਰਾਂ ਦੀ ਬਾਣੀ ਕਿਉਂ ਪੜ੍ਹੇ । ਲੜਕੀ ਨੇ ਬਾਣੀ ਤੋਂ ਇਲਾਵਾ ਸਤਿਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਵਿਚ ਇਕ ਹੋਰ ਗੱਲ ਭੀ ਵੇਖ ਲਈ ਸੀ, ਜਿਸ ਦਾ ਅੰਸ-ਮਾਤਰ ਭੀ ਉਸ ਨੂੰ ਆਪਣੇ ਮੌਮਨ ਪਿਉ ਵਿਚ ਨਹੀਂ ਦਿਸਿਆ ਸੀ । ਗਿਲੂਟੀ-ਤਾਪ ਨੇ ਲਾਹੌਰ ਦੀ ਗ਼ਰੀਬ

ਜਨਤਾ ਉਤੇ ਜਦੋਂ ਅਸਹਿ ਬਿਪਤਾ ਲਿਆਂਦੀ ਸੀ, ਮੌਮਨ ਹਾਕਮਾਂ ਦੇ ਕੰਨ ਉਤੇ ਤਾਂ ਜੂੰ ਭੀ ਨਹੀਂ ਸਰਕੀ ਸੀ, ਪਰ ਗੁਰੂ ਹਰਿ ਗੋਬਿੰਦ ਸਾਹਿਬ ਅਤੇ ਉਹਨਾਂ ਦੇ ਸਿੱਖ ਜਾਨ ਤਲੀ ਉਤੇ ਰੱਖ ਕੇ ਦੁਖੀਆਂ ਦਾ ਦਰਦ ਵੰਡਦੇ ਸਨ। ਲੜਕੀ ਨੇ ਕਾਜ਼ੀ-ਪਿਉ ਦੇ ਡਰਾਵਿਆਂ ਦੀ ਕੋਈ ਪਰਵਾਹ ਨਾ ਕੀਤੀ। ਬਖੇੜਾ ਇਥੋਂ ਤਕ ਵਧਿਆ ਕਿ ਸਰਹ ਦਾ ਫਤਵਾ ਲਵਾ ਕੇ ਲੜਕੀ ਦੇ ਮਾਰਨ ਦਾ ਫ਼ੈਸਲਾ ਕਰਵਾਇਆ ਗਿਆ। ਹੁਣ ਜੀ-ਭਿਆਣੀ ਲੜਕੀ ਨੇ ਆਪਣੇ ਪੀਰ ਮੀਆਂ-ਮੀਰ ਦਾ ਆਸਰਾ ਲਿਆ। ਉਹਨਾਂ ਆਪਣੇ ਖ਼ਾਸ ਮੁਰੀਦਾਂ ਦੀ ਸਹਾਇਤਾ ਨਾਲ ਉਸ ਨੂੰ ਅੰਮ੍ਰਿਤਸਰ ਅਪੜਾ ਦਿਤਾ। ਹੋਰ ਕੋਈ ਪਾਸਾ ਝੱਲਣ ਜੋਗਾ ਨਹੀਂ ਸੀ। ਲੜਕੀ\* ਵਾਸਤੇ ਮੌਤ ਦਾ ਫਤਵਾ ਲੱਗ ਚੁੱਕਾ ਹੋਇਆ ਸੀ। ਅੰਮ੍ਰਿਤਸਰ ਰਹਿ ਕੇ ਹੀ ਉਸ ਦੀ ਜਿੰਦ ਬਚ ਸਕਦੀ ਸੀ। ਸਤਿਗੁਰੂ ਜੀ ਨੇ ਉਸ ਦੀ ਰਿਹਾਇਸ਼ ਵਾਸਤੇ ਪਰਬੰਧ ਕਰ ਦਿੱਤਾ। ਸਰਕਾਰੀ ਹਾਕਮਾਂ ਨੇ ਕੋਈ ਦਖਲ ਨਾ ਦਿੱਤਾ, ਜਹਾਂਗੀਰ ਦਾ ਝੁਕਾਉ ਉਸ ਸਮੇਂ ਗੁਰੂ ਹਰਿ ਗੋਬਿੰਦ ਵਲ ਸੀ।

### ਜਹਾਂਗੀਰ ਕਸ਼ਮੀਰੋਂ ਵਾਪਸ—

ਸ਼ਰਾਬ ਦੇ ਕਾਰਨ ਜਹਾਂਗੀਰ ਦੀ ਸਿਹਤ ਛੇਤੀ ਢਹਿੰਦੀ ਵੇਖ ਕੇ ਤਖਤ ਵਾਸਤੇ ਗੋਂਦਾਂ ਗੁੰਦੀਆਂ ਜਾਣ ਲੱਗ ਪਈਆਂ। ਇਕ

---

\*ਸਿਖ-ਇਤਿਹਾਸ ਉਸ ਲੜਕੀ ਦਾ ਨਾਮ ਕੌਲਾਂ ਦੱਸਦਾ ਹੈ। ਕੌਲਾਂ ਹੋਂਦਕਾ ਨਾਮ ਜਾਪਦਾ ਹੈ। ਹੋ ਸਕਦਾ ਹੈ ਕਿ ਉਸਦੇ ਕਿਸੇ ਮੁਸਲਮਾਨੀ ਨਾਮ ਕਲੀਮਾ ਆਦਿਕ ਤੋਂ ਸਿੱਖਾਂ ਵਿਚ ਕੌਲਾਂ ਨਾਮ ਪਰਸਿੱਧ ਹੋ ਗਿਆ ਹੋਵੇ।

ਇਸ ਬਾਰੇ 'ਮਹਾਨ ਕੌਸ਼' ਦੇ ਕਰਤਾ ਸ: ਕਾਹਨ ਸਿੰਘ ਜੀ ਲਿਖਦੇ ਹਨ, 'ਕਮਲਾ' ਨਾਮ ਦੀ ਇਹ ਇਕ ਹਿੰਦੂ ਲੜਕੀ ਸੀ, ਜੋ ਕਾਜ਼ੀ ਰੁਸਤਮ ਖਾਂ ਮੁਜ਼ੰਗ-ਨਿਵਾਸੀ ਨੇ ਮੁੱਲ ਲੈ ਕੇ ਗੋਲੀ ਪਾਲੀ ਸੀ, ਅਤੇ ਇਸਲਾਮ ਧਰਮ ਦੀ ਸਿਖਿਆ ਦੇ ਕੇ ਵਿਦਵਾਨ ਬਣਾਈ ਸੀ। ਪਰ ਇਸਦਾ ਝੁਕਾਉ ਗੁਰੂ-ਘਰ ਵਲ ਹੋ ਗਿਆ ਸੀ' [ਬਾਕੀ ਪੜ੍ਹੋ ਸਫ਼ਾ ੩੬-੩੭ ਉਤੇ ਪਹਿਲੀ ਘਟਨਾ]

ਪਾਸੇ ਜਹਾਂਗੀਰ ਦਾ ਪੁੱਤਰ ਸ਼ਾਹ ਜਹਾਨ (ਖੁੱਰਮ) ਹੱਥ ਪੈਰ ਮਾਰਨ ਲੱਗਾ, ਦੂਜੇ ਪਾਸੇ ਨੂਰਜਹਾਂ ਆਪਣੇ ਜਵਾਈ ਸ਼ਹਰਯਾਰ ਵਾਸਤੇ ਕੋਸ਼ਸ਼ਾਂ ਕਰਨ ਲੱਗੀ। ਜਹਾਂਗੀਰ ਖੁਸਰੋ ਨੂੰ ਚਾਹੁੰਦਾ ਸੀ। ਪਰ ਸ਼ਾਹ ਜਹਾਨ ਨੇ ਮੌਕਾ ਪਾ ਕੇ ਉਸ ਨੂੰ ਫ਼ਰਵਰੀ ਸੰਨ ੧੬੨੨ ਵਿਚ ਮਰਵਾ ਦਿੱਤਾ। ਜਹਾਂਗੀਰ ਤਦੋਂ ਕਸ਼ਮੀਰ ਵਿਚ ਸੀ, ਅਤੇ ਸ਼ਾਹ ਜਹਾਨ ਖੁਸਰੋ ਨੂੰ ਆਪਣੇ ਨਾਲ ਦੱਖਣ ਦੀ ਮੁਹਿੰਮ 'ਤੇ ਲੈ ਗਿਆ ਹੋਇਆ ਸੀ। ਸ਼ਾਹੀ ਘਰਾਣੇ ਦੀ ਇਸ ਖਿੱਚੋਤਾਣ ਦੇ ਕਾਰਨ ਕੰਧਾਰ ਵਿਚ ਫਿਰ ਬਗ਼ਾਵਤ ਹੋ ਗਈ। ਜਹਾਂਗੀਰ ਨੂੰ ਸੰਨ ੧੬੨੨ ਦੇ ਅਖੀਰ ਤਕ ਕਸ਼ਮੀਰ ਹੀ ਟਿਕਣਾ ਪਿਆ। ਅਜੇ ਕੰਧਾਰ ਦਾ ਝਗੜਾ ਮੁੱਕਾ ਹੀ ਸੀ ਕਿ ਸ਼ਾਹ ਜਹਾਨ ਦੇ ਬਾਗ਼ੀ ਹੋ ਜਾਣ ਦੀ ਖ਼ਬਰ ਆ ਗਈ। ਜਹਾਂਗੀਰ ਨੇ ਵਾਹੋ-ਦਾਹੀ ਕਸ਼ਮੀਰ ਤੋਂ ਕੂਚ ਕੀਤਾ। ਫ਼ਰਵਰੀ ੧੬੨੩ ਵਿਚ ਲਾਹੌਰ ਪਹੁੰਚਿਆ। ਲਾਹੌਰ ਦੇ ਕਾਜ਼ੀ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰੁੱਧ ਜਹਾਂਗੀਰ ਦੇ ਕੰਨ ਭਰਨ ਦੀ ਕੋਸ਼ਸ਼ ਕੀਤੀ, ਪਰ ਇਕ ਤਾਂ ਉਹ ਆਪ ਚਾਰ ਮਹੀਨੇ ਸਤਿਗੁਰੂ ਜੀ ਦੇ ਨਾਲ ਰਹਿ ਕੇ ਉਹਨਾਂ ਦੇ ਉੱਚੇ ਆਚਰਨ ਨੂੰ ਵੇਖ ਚੁਕਿਆ ਸੀ, ਦੂਜੇ ਉਸ ਨੂੰ ਸ਼ਾਹ ਜਹਾਨ ਦੀ ਬਗ਼ਾਵਤ ਦਾ ਬਹੁਤਾ ਫ਼ਿਕਰ ਸੀ, ਉਸ ਨੇ ਕਾਜ਼ੀ ਦੀ ਸ਼ਿਕਾਇਤ ਰੱਦ ਕਰ ਦਿੱਤੀ। ਥੋੜੇ ਹੀ ਦਿਨ ਠਹਿਰ ਕੇ ਜਹਾਂਗੀਰ ਲਾਹੌਰੋਂ ਦਿੱਲੀ ਨੂੰ ਚਲਾ ਗਿਆ।

## ਪੰਜਵਾਂ ਕਾਂਡ

### ਮੁੜ ਅੰਮ੍ਰਿਤਸਰ ਵਿਚ—

ਛੇ ਸੱਤ ਮਹੀਨੇ ਬਾਹਰ ਰਹਿ ਕੇ ਗੁਰੂ ਹਰਿ ਗੋਬਿੰਦ ਸਾਹਿਬ ਸੰਨ ੧੬੨੧ ਦੇ ਅਖੀਰਲੇ ਮਹੀਨਿਆਂ ਵਿਚ ਅੰਮ੍ਰਿਤਸਰ ਵਾਪਸ ਆਏ । ਸਿੱਖ-ਇਤਿਹਾਸ ਲਿਖਦਾ ਹੈ ਕਿ ਉਹ ਦੀਵਾਲੀ ਦਾ ਮੌਕਾ ਸੀ, ਤੇ ਸਿੱਖਾਂ ਨੇ ਸਤਿਗੁਰੂ ਜੀ ਦੇ ਸਹੀ-ਸਲਾਮਤ ਵਾਪਸ ਆਉਣ ਦੀ ਖੁਸ਼ੀ ਵਿਚ ਦੀਪ-ਮਾਲਾ, ਆਤਸ਼ਬਾਜ਼ੀ ਆਦਿਕ ਦਾ ਉਤਸ਼ਾਹ ਕੀਤਾ ਸੀ ।

ਰੋਜ਼ਾਨਾ ਸਤਸੰਗਾਂ ਦੇ ਇਲਾਵਾ ਅੱਗੇ ਵਾਂਗ ਹੀ ਅੰਮ੍ਰਿਤਸਰ ਵਿਚ ਸ਼ਸਤ੍ਰ-ਵਿੱਦਿਆ ਤੇ ਹੋਰ ਮਰਦਾਵੀਆਂ ਖੇਡਾਂ ਦਾ ਪਰਚਾਰ ਫਿਰ ਸ਼ੁਰੂ ਹੋ ਗਿਆ । ਸਤਿਗੁਰੂ ਜੀ ਨੇ ਇਕ ਸਰੋਵਰ ਭੀ ਹੋਰ ਬਣਵਾ ਦਿੱਤਾ, ਜੋ ਇਸ ਵੇਲੇ ਬਾਬਾ ਅਟੱਲ ਸਾਹਿਬ ਦੇ ਗੁਰਦੁਆਰੇ ਦੇ ਨਾਲ ਹੀ ਲਹਿੰਦੇ ਪਾਸੇ ਹੈ । ਇਸ ਦਾ ਨਾਮ ਕੌਲਸਰ ਰੱਖਿਆ ਗਿਆ । ਸਿੱਖ-ਇਤਿਹਾਸ ਲਿਖਦਾ ਹੈ ਕਿ ਇਸ ਸਰੋਵਰ ਦਾ ਇਹ ਨਾਮ ਸਤਿਗੁਰੂ ਜੀ ਨੇ ਕੌਲਾਂ ਦੇ ਨਾਮ ਤੇ ਰੱਖਿਆ ਸੀ । ਕੌਲਾਂ ਨੇ ਆਖਰ ਕੁਰਬਾਨੀ ਭੀ ਬੜੀ ਹੀ ਕੀਤੀ ਸੀ । ਸਾਰੇ ਦੇ ਸਾਰੇ ਟੱਬਰ ਤਾਂ ਅਨੇਕਾਂ ਹੀ ਇਸਲਾਮ ਛੱਡ ਕੇ ਸਿੱਖ ਬਣੇ ਹੋਏ ਸਨ; ਪਰ ਇਕ ਇਕੱਲੀ ਲੜਕੀ ਦਾ ਸਤਿਗੁਰੂ ਦੀ ਸ਼ਰਨ ਆਉਣਾ ਸੂਰਮਿਆਂ ਵਾਲੀ ਖੇਡ ਸੀ । ਗੁਰੂ ਅਤੇ ਗੁਰੂ ਕੇ ਸਿੱਖਾਂ ਨੇ ਮੌਤ ਦੇ ਮੂੰਹ ਵਿਚ ਜਾ ਜਾ ਕੇ ਗਰੀਬ ਲਾਹੌਰ-ਨਿਵਾਸੀਆਂ ਦਾ ਦੁੱਖ-ਦਰਦ ਵੰਡਿਆ ਸੀ, ਜਿਸ ਦਾ ਬੜਾ ਡੂੰਘਾ ਅਸਰ ਇਸ ਮਸੂਮ ਲੜਕੀ ਉਤੇ ਹੋਇਆ । ਸਿੱਖੀ ਆਚਰਨ



ਦੀ ਉੱਚਤਾ ਦੀ ਇਹ ਇਕ ਭਾਰੀ ਜਿੱਤ ਸੀ । ਗੁਰੂ ਹਰਿ ਗੋਬਿੰਦ ਸਾਹਿਬ ਨੇ ਕੋਲਸਰ ਬਣਾ ਕੇ ਸਦਾ ਲਈ ਉਸ ਦੀ ਉੱਚਤਾ ਦੀ ਯਾਦਗਾਰ ਕਾਇਮ ਕਰ ਦਿਤੀ ।

ਨਜ਼ਰਬੰਦੀ ਦੇ ਕਾਰਨ ਜੇ ਕੋਈ ਉਦਾਸੀ, ਸਿੱਖਾਂ ਉੱਤੇ ਆਈ ਸੀ, ਤਾਂ ਉਸ ਨੂੰ ਦੂਰ ਕਰਨ ਲਈ ਸਤਿਗੁਰੂ ਜੀ ਨੇ ਅੰਮ੍ਰਿਤਸਰ ਦੇ ਆਲੇ-ਦੁਆਲੇ ਮਾਝੇ ਦੇ ਪਿੰਡਾਂ ਵਿਚ ਭੀ ਜਾਣਾ ਸ਼ੁਰੂ ਕਰ ਦਿੱਤਾ । ਮਾਤਾ ਗੰਗਾ ਜੀ ਦਾ ਦੇਹਾਂਤ ਬਾਬੇ ਬਕਾਲੇ ਹੋਇਆ ਸੀ, ਸੰਨ ੧੬੨੧ ਦੇ ਅਖੀਰ ਵਿਚ ।

### ਜੀਵਨ-ਨਾਟ ਦੀ ਇਕ ਝਾਕੀ, ਸੁਲੱਖਣੀ-

ਪਿਆਰ ਦੁ-ਵੱਲੀ ਖੇਡ ਹੈ । ਗੁਰੂ ਪਾਤਿਸ਼ਾਹ ਨੇ ਸਦੀਆਂ ਤੋਂ ਲਤਾੜੀਂਦਿਆਂ ਨਾਲ ਪਿਆਰ ਕੀਤਾ, ਉਹ ਭੀ ਗੁਰੂ ਤੋਂ ਸਦਕੇ ਹੋਣ ਲੱਗ ਪਏ । ਜਿਥੇ ਪਿਆਰ ਹੋਵੇ, ਉਥੇ ਕੋਈ ਝਾਕਾ ਨਹੀਂ ਰਹਿੰਦਾ । ਸ਼ਖਸੀ ਲੋੜਾਂ ਭੀ ਨਿਸੰਗ ਹੋ ਕੇ ਮੰਗ ਲਈਦੀਆਂ ਹਨ । ਪਿਆਰ ਦਾ ਸਦਕਾ ਦਰ ਆਏ ਸਵਾਲੀਆਂ ਨੂੰ ਗੁਰੂ ਖਾਲੀ ਨਹੀਂ ਮੋੜਦਾ । ਸ਼ਰਧਾ ਦੇ ਬੇੜੇ ਪਾਰ ਹੁੰਦੇ ਹਨ । ਪਰ ਆਤਮ-ਪੈਂਡੇ ਤੋਂ ਅੰਵਾਣ ਰਾਹੀਂ ਇਸ ਰਮਜ਼ ਨੂੰ ਸਮਝਣ ਦੀ ਘੱਟ ਕੋਸ਼ਿਸ਼ ਕਰਦੇ ਹਨ । ਉਹ ਨਿਰਾ ਰੁੱਖਾ ਇਤਿਹਾਸ ਪੜ੍ਹਨ ਦੇ ਹੀ ਮਤਵਾਲੇ ਹੁੰਦੇ ਹਨ ।

ਗੁਰੂ ਹਰਿ ਗੋਬਿੰਦ ਸਾਹਿਬ ਸਿੱਖਾਂ ਵਿਚ ਬੀਰ-ਰਸ ਭਰਨ ਲਈ ਉਹਨਾਂ ਨੂੰ ਸ਼ਿਕਾਰ ਖੇਡਣ ਵਾਸਤੇ ਅੰਮ੍ਰਿਤਸਰ ਤੋਂ ਬਾਹਰ ਲੈ ਜਾਇਆ ਕਰਦੇ ਸਨ । ਪਿੰਡ ਚੱਬਾ ਸ਼ਹਿਰ ਤੋਂ ਚੜ੍ਹਦੇ-ਦੱਖਣ ਦੀ ਗੁੱਠੇ ਤਿੰਨ ਕੁ ਮੀਲਾਂ ਦੀ ਵਿੱਥ 'ਤੇ ਹੈ । ਉਥੋਂ ਦੀ ਰਹਿਣ ਵਾਲੀ ਮਾਈ ਸੁਲੱਖਣੀ ਦੀ ਉਮਰ ਵਡੇਰੀ ਹੁੰਦੀ ਜਾ ਰਹੀ ਸੀ, ਪਰ ਅਜੇ ਤਕ ਉਸ ਨੇ ਆਪਣੀ ਗੋਦ ਵਿਚ ਕੋਈ ਬਾਲ ਖਿਡਾ ਨਾ ਵੇਖਿਆ । ਇਕ ਦਿਨ ਸਤਿਗੁਰੂ ਜੀ ਸ਼ਿਕਾਰ ਖੇਡਣ ਚੱਬੇ ਵਲ ਚੱਲ ਪਏ । ਮਾਈ

ਸੁਲੱਖਣੀ ਨੂੰ ਭੀ ਪਤਾ ਲੱਗਾ । ਉਦਾਸ ਤੇ ਨਿਰਾਸ ਹੋਈ ਮਾਈ ਨੂੰ ਸਤਿਗੁਰੂ ਦੇ ਮਹਿਰਮ ਕਿਸੇ ਸਿੱਖ ਨੇ ਸਮਝਾਇਆ ਕਿ ਗੁਰੂ-ਦਰ ਤੋਂ ਦੀਨ ਅਤੇ ਦੁਨੀਆ ਦੋਹਾਂ ਦੇ ਹੀ ਪਦਾਰਥ ਮਿਲ ਜਾਂਦੇ ਹਨ । ਕਈ ਪੀਰਾਂ-ਫਕੀਰਾਂ ਪਾਸੋਂ ਸੁਣ ਚੁਕੀ ਹੋਈ ਸੀ ਕਿ ਮੇਰੇ ਲੇਖਾਂ ਵਿਚ ਸੰਤਾਨ ਨਹੀਂ । ਸਿੱਖ ਦੇ ਕਹਿਣ 'ਤੇ ਮਾਈ ਕਲਮ ਦਵਾਤ ਭੀ ਲੈ ਤੁਰੀ । ਜਾ ਹਾਜ਼ਰ ਹੋਈ । ਅਰਜ਼ ਕੀਤੀ ਉਸ ਕਿ ਕੁੱਖ ਹਰੀ ਹੋਵੇ । ਪਾਤਿਸ਼ਾਹ ਨੇ ਆਖਿਆ, "ਮਾਈ ਤੇਰੇ ਲੇਖਾਂ ਵਿਚ ਨਹੀਂ ।" ਤੁਰਤ ਕਲਮ ਦਵਾਤ ਪੇਸ਼ ਕਰ ਕੇ ਕਹਿਣ ਲੱਗੀ—'ਦਾਤਿਆ ! ਉਥੇ ਭੀ ਤੂੰ ਹੀ ਲੇਖ ਲਿਖਣੇ ਸਨ, ਅਹਿ ਲੈ ਕਲਮ ਤੇ ਦਵਾਤ । ਜੇ ਉਦੋਂ ਨਹੀਂ ਲਿਖੇ ਤਾਂ ਹੁਣ ਲਿਖ ਦੇਹ ।' ਵਾਹ ! ਕਿਤਨੀ ਸਾਦਾ ਤੇ ਭੋਲੇ ਭਾਵ ਦੀ ਅਰਜ਼ੋਈ ਸੀ । ਦਰਦੀਆਂ ਦਾ ਮਹਿਰਮ ਕਿਵੇਂ ਮੋੜਦਾ ? ਸਿੱਖ-ਇਤਿਹਾਸ ਲਿਖਦਾ ਹੈ ਕਿ ਕਲਮ ਫੜ ਕੇ ਮਾਈ ਦੇ ਹੱਥ ਉਤੇ ਏਕਾ ਲਿਖਣ ਲੱਗੇ, ਘੋੜੇ ਨੇ ਲਤ ਹਿਲਾਈ, ਏਕੇ ਦਾ ਸਾਤਾ ਬਣ ਗਿਆ । ਸਤਿਗੁਰੂ ਪਾਤਿਸ਼ਾਹ ਨੇ ਹੱਸ ਕੇ ਆਖਿਆ, ਲੈ ਮਾਈ ! ਸੱਤ ਲਿਖੇ ਗਏ ਹਨ । ਚੱਬੇ ਵਿਚ ਉਸ ਮਾਈ ਦੀ ਸੰਤਾਨ ਹੁਣ ਤਕ ਵੱਸਦੀ ਹੈ ।

ਇਸ ਮਾਈ ਦਾ ਪਰਸੰਗ ਸੁਣਾਣ ਵਾਲੇ ਇਉਂ ਸੁਣਾਂਦੇ ਹਨ ਕਿ ਜਦੋਂ ਮਾਈ ਨੇ ਗੁਰੂ ਹਰਿ ਗੋਬਿੰਦ ਸਾਹਿਬ ਦੇ ਘੋੜੇ ਦੀ ਵਾਗ ਫੜੀ ਤਾਂ ਅਲਬੇਲੀ ਸੁਰ ਵਿਚ ਗਾ ਉੱਠੀ :—

ਸੱਚੀਏ ਦਾੜੀਏ ! ਚਿੱਟੀਏ ਪੱਗੇ !  
ਅਰਜ਼ ਕਰੇਂਦੀ ਆਂ, ਗੁਰੂ ਹਰਿ ਗੋਬਿੰਦ ਅੱਗੇ ।

ਨਾਮ ਸੁਲੱਖਣੀ, ਵੱਸਨੀ ਆਂ ਚੱਬੇ ।  
ਅਫੱਲ ਜਾਂਦੀ ਨੂੰ, ਕੋਈ ਫਲ ਲੱਗੇ ।

ਪਿਆਰ ਦੀਆਂ ਖੇਡਾਂ ਅਨੋਖੀਆਂ ਹਨ । ਗੁਰ-ਇਤਿਹਾਸ ਨਿਰੀਆਂ ਘਟਨਾਵਾਂ ਦਾ ਸੰਗ੍ਰਹਿ ਨਹੀਂ । ਇਥੇ ਜੀਵਨ-ਨਾਟ ਦੇ ਚੌਜ

ਭੀ ਹਨ, ਜੋ ਆਤਮਕ ਜੀਵਨ ਵਲੋਂ ਮਰ ਜੁਕੇ ਬੰਦਿਆਂ ਦੇ ਅੰਦਰ ਜਿੰਦ ਪਾ ਦੇਂਦੇ ਹਨ ।

### ਜਹਾਂਗੀਰ ਦੇ ਅਖੀਰਲੇ ਸਾਲ—

ਦਮੇ ਦੇ ਦੌਰਿਆਂ ਕਾਰਨ ਜਹਾਂਗੀਰ ਦੀ ਹਾਲਤ ਦਿਨੋ-ਦਿਨ ਖਰਾਬ ਹੋਣ ਲੱਗ ਪਈ । ਪਰ ਆਪਣੇ ਆਕੀ ਹੋਏ ਪੁੱਤਰ ਸ਼ਾਹ ਜਹਾਨ ਨੂੰ ਸੂਤ ਕਰਨ ਲਈ ਉਸ ਨੂੰ ਅਜਮੇਰ ਤਕ ਜਾਣਾ ਪਿਆ । ੯ ਮਈ ੧੬੨੩ ਨੂੰ ਜਹਾਂਗੀਰ ਅਜਮੇਰ ਪਹੁੰਚਿਆ ਸੀ । ਦਮੇ ਦੇ ਕਾਰਨ ੧੪ ਨਵੰਬਰ ਨੂੰ ਉਥੋਂ ਕਸ਼ਮੀਰ ਵਲ ਕੂਚ ਕੀਤਾ ਸੁ । ਹੁਣ ਤਾਂ ਇਤਨਾ ਕਮਜ਼ੋਰ ਹੋ ਗਿਆ ਸੀ ਕਿ ਉਸ ਨੇ ਆਪਣੀ “ਤੁਜਕ” (ਹੱਡ-ਬੀਤੀ) ਲਿਖਣੀ ਭੀ ਛੱਡ ਦਿਤੀ । ਜ਼ਿੰਦਗੀ ਵਲੋਂ ਆਸਾਂ ਲਾਹ ਕੇ ਸ਼ਰਾਬ ਭੀ ਮੁੜ ਵਧੀਕ ਪੀਣ ਲੱਗ ਪਿਆ । ਉਮਰ ਦੇ ਅਖੀਰਲੇ ਸਾਲ ਉਹ ਰਿਹਾ ਭੀ ਲਾਹੌਰ, ਕਸ਼ਮੀਰ ਜਾਂ ਕਾਬਲ ਹੀ । ਮਾਰਚ ੧੬੨੭ ਵਿਚ ਜਹਾਂਗੀਰ ਲਾਹੌਰ ਤੋਂ ਕਸ਼ਮੀਰ ਨੂੰ ਰਵਾਨਾ ਹੋਇਆ । ਕਸ਼ਮੀਰ ਦੀ ਸੋਹਣੀ ਧਰਤੀ ਦੀ ਇਹ ਸੈਰ ਉਸ ਦੀ ਆਖਰੀ ਸੈਰ ਸੀ । ਅਕਤੂਬਰ ਵਿਚ ਉਥੋਂ ਵਾਪਸ ਮੁੜਿਆ, ਪਰ ਰਸਤੇ ਵਿਚ ਭਿੰਬਰ ਦੇ ਕੋਲ ੨੮ ਅਕਤੂਬਰ ੧੬੨੭ ਨੂੰ ਮੌਤ ਨੇ ਉਸ ਨੂੰ ਸਦਾ ਲਈ ਸ਼ਰਾਬ ਤੇ ਦਮੇ ਤੋਂ ਖਲਾਸੀ ਦਿਵਾ ਦਿੱਤੀ । ਉਸ ਦੀ ਲੋਥ ਸ਼ਹਾਦਤ ਲਿਆ ਕੇ ਦਫ਼ਨ ਕੀਤੀ ਗਈ । ਉਸ ਦੇ ਥਾਂ ਉਸ ਦਾ ਪੁੱਤਰ ਸ਼ਾਹ ਜਹਾਨ ਤਖ਼ਤ ਉਤੇ ਬੈਠਾ ।

### ਕਮਜ਼ੋਰ-ਦਿਲ ਸਿੱਖਾਂ ਦੇ ਤੌਖਲੇ—

ਭਾਰਤ ਵਿਚ ਸਦੀਆਂ ਤੋਂ ਬ੍ਰਾਹਮਣ ਹੀ ਧਰਮ ਦੇ ਨੇਤਾ ਮੰਨੇ ਜਾਂਦੇ ਹਨ । ਦੂਰ ਪੁਰਾਣੇ ਸਮਿਆਂ ਦੇ ਹਾਲਾਤ ਅਨੁਸਾਰ ਬ੍ਰਾਹਮਣ ਨੇ ਮਨੁੱਖ-ਜਾਤੀ ਨੂੰ ਚਾਰ ਹਿੱਸਿਆਂ ਵਿਚ ਵੰਡ ਦਿੱਤਾ ਸੀ, ਹਰੇਕ

ਵਰਨ ਦੇ ਫਰਜ਼ ਵਖ-ਵਖ ਨੀਯਤ ਕਰ ਦਿਤੇ ਗਏ ਸਨ । ਧਰਮ-ਪੁਸਤਕਾਂ ਦਾ ਪੜ੍ਹਨਾ ਵਿਚਾਰਨਾ, ਦੇਵ-ਪੂਜਾ ਆਦਿਕ ਬ੍ਰਾਹਮਣ ਦੇ ਹਿੱਸੇ ਆਈ ਸੀ, ਸਸਤ੍ਰ ਫੜ ਕੇ ਦੇਸ਼ ਦੀ ਇਜ਼ਤ ਅਣਖ ਬਚਾਣੀ ਖੱਤੀ ਦੇ ਜ਼ਿੰਮੇ ਸੀ । ਕਈ ਸਦੀਆਂ ਤੋਂ ਇਹ ਵੰਡ ਤੁਰੀ ਆਉਣ ਕਰਕੇ ਭਾਰਤ-ਵਾਸੀਆਂ ਦੇ ਦਿਲ ਵਿਚ ਇਹ ਖਿਆਲ ਪੱਕਾ ਬਹਿ ਚੁਕਿਆ ਸੀ ਕਿ ਸਿਰਫ ਪੂਜਾ-ਪਾਠ ਹੀ ਧਰਮ ਦਾ ਅੰਗ ਹੈ, ਤਲਵਾਰ ਫੜਨੀ ਨਿਰਦਇਤਾ ਅਤੇ ਧਰਮ ਤੋਂ ਹੇਠਲੇ ਦਰਜੇ ਦਾ ਕਰਤੱਵ ਹੈ । ਸਿੱਖ ਧਰਮ ਨੇ ਭਾਵੇਂ ਉਸ ਵਰਨ-ਵੰਡ ਨੂੰ ਮੁਕਾਉਣ ਦੇ ਬੜੇ ਜਤਨ ਕੀਤੇ ਸਨ, ਫਿਰ ਭੀ ਸਧਾਰਨ ਮਨੁੱਖ ਦੇ ਅੰਦਰ ਅਜੇ ਇਹੀ ਨਿਸਚਾ ਸੀ ਕਿ ਸਿਮਰਨ ਕੀਰਤਨ ਅਤੇ ਤਲਵਾਰ ਦਾ ਆਪੋ ਵਿਚ ਮੇਲ ਨਹੀਂ ਹੈ ।

ਜਿਉਂ ਜਿਉਂ ਗੁਰੂ ਹਰਿ ਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸਸਤ੍ਰ-ਧਾਰੀ ਬਣਾਉਣ ਦੇ ਜਤਨ ਤੇਜ਼ ਕੀਤੇ ਤਿਉਂ ਤਿਉਂ ਥੋੜ-ਵਿਤੇ ਬੰਦਿਆਂ ਦੇ ਅੰਦਰ ਹੌਲ ਪੈਣ ਲਗੇ । ਅਸੀਂ ਪਿਛੇ ਵੇਖ ਆਏ ਹਾਂ ਕਿ ਸਤਿਗੁਰੂ ਜੀ ਨੇ ਦੁਆਬੇ ਮਾਲਵੇ ਵਿਚ ਜਾਣ ਵੇਲੇ ਕਰਤਾਰਪੁਰ ਅੱਪੜ ਕੇ ਕੁਝ ਪਠਾਣ ਗੱਭਰੂ ਭੀ ਭਰਤੀ ਕਰ ਲਏ ਸਨ, ਉਹਨਾਂ ਵਿਚੋਂ ਪੈਂਦੇ ਖਾਂ ਉਤੇ ਸਤਿਗੁਰੂ ਜੀ ਦੀ ਉਚੇਚੀ ਮਿਹਰ ਸੀ । ਸਦੀਆਂ ਤੋਂ ਸੁੱਚ-ਭਿਟ ਦੇ ਭਰਮੀਆਂ ਨੂੰ ਇਹ ਗੱਲ ਭੀ ਪਸੰਦ ਨਹੀਂ ਸੀ ਆਉਂਦੀ । ਕਈ ਸਿੱਖ ਕਦੇ ਕਦੇ ਡੋਲ ਕੇ ਆਪੋ ਵਿਚ ਇਹ ਘੋਰ-ਮਸੋਰੇ ਕਰਿਆ ਕਰਦੇ ਸਨ ਕਿ ਗੁਰੂ ਹਰਿ ਗੋਬਿੰਦ ਸਾਹਿਬ ਦੇ ਕਰਤੱਬ ਪਹਿਲੇ ਗੁਰੂ-ਵਿਅਕਤੀਆਂ ਦੇ ਕਰਤੱਬਾਂ ਨਾਲ ਮੇਲ ਨਹੀਂ ਖਾਂਦੇ । ਪਹਿਲੇ ਗੁਰੂ ਬਾਣੀ ਉਚਾਰਦੇ ਸਨ, ਧਰਮ-ਸਾਲ ਵਿਚ ਬੈਠਦੇ ਸਨ, ਰਾਜੇ ਮਹਾਰਾਜੇ ਆ ਕੇ ਉਹਨਾਂ ਅੱਗੇ ਸਿਰ ਨਿਵਾਂਦੇ ਸਨ । ਪਰ ਗੁਰੂ ਹਰਿ ਗੋਬਿੰਦ ਸਾਹਿਬ ਨੇ ਸ਼ਿਕਾਰੀ ਕੁੱਤੇ ਰੱਖੇ ਹੋਏ ਹਨ, ਸ਼ਿਕਾਰ ਖੇਡਦੇ ਫਿਰਦੇ ਹਨ; ਅਤੇ ਖੰਡੇ ਖੜਕਾਣ ਦਾ ਅੱਭਿਆਸ ਕਰਦੇ ਹਨ । ਉਵੇਂ ਸਿਆਣੇ ਸਿਖ ਜਾਣਦੇ ਸਨ ਕਿ ਤਲਵਾਰ ਅਤੇ ਕੀਰਤਨ ਦੋ

ਵਖ ਵਖ ਰਸਤੇ ਨਹੀਂ ਹਨ। ਭਾਈ ਗੁਰਦਾਸ ਜੀ ਆਦਿਕ ਵਿਦਵਾਨ ਤੇ ਸ਼ਰਧਾਲੂ ਸਿੱਖ, ਭੁੱਲੜਾਂ ਨੂੰ ਸਮਝਾ ਕੇ ਉਹਨਾਂ ਦੇ ਤੌਖਲੇ ਦੂਰ ਕਰਨ ਦੇ ਜਤਨ\* ਕਰਦੇ ਹੀ ਰਹਿੰਦੇ ਸਨ।

## ਗੁਰੂ ਹਰਿ ਗੋਬਿੰਦ ਸਾਹਿਬ ਦੀ ਅਗਵਾਈ ਦਾ ਪ੍ਰਭਾਵ—

ਬ੍ਰਾਹਮਣ ਦੀ ਵਰਨ-ਵੰਡ ਨੇ ਵੈਸ਼ ਅਤੇ ਸੂਦਰ ਲੋਕਾਂ ਦੇ ਅੰਦਰ ਬੀਰ-ਰਸ ਦੀ ਕਿਤੇ ਅੰਸ਼ ਨਹੀਂ ਸੀ ਰਹਿਣ ਦਿੱਤੀ। ਇਹੀ ਕਾਰਨ ਸੀ ਕਿ ਦੂਰੋਂ ਆਏ ਜਰਵਾਣੇ ਭਾਰਤ ਉਤੇ ਮਨ-ਮੰਨੇ ਜੁਲਮ ਅੱਤਿਆਚਾਰ ਕਰ ਲੈਂਦੇ ਸਨ। ਮੁਸਲਮਾਨ-ਰਾਜ ਦੇ ਅਸਰ ਹੇਠ ਹਿੰਦੂ-ਜਾਤੀ ਹੋਰ ਭੀ ਡਰਾਕਲ ਤੇ ਕਮਜ਼ੋਰ ਹੋ ਗਈ। ਮੁਸਲਮਾਨ ਹਾਕਮਾਂ ਦੇ ਸਾਹਮਣੇ ਕੋਈ ਉਭਾਸਰ ਨਹੀਂ ਸਕਦਾ ਸੀ। ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੇ ਚਾਰ ਜਾ-ਨਸ਼ੀਨ ਗੁਰੂ ਸਾਹਿਬਾਨ ਨੇ ਇਹ ਨਿਤਾਣਾ-ਪਣ ਦੂਰ ਕਰਨ ਦੇ ਜਤਨ ਕੀਤੇ। ਪੈਰਾਂ ਹੇਠ ਲਤਾੜੀਂਦੇ ਬੰਦਿਆਂ ਵਿਚ ਮਨੁੱਖਤਾ ਫਿਰ ਰੁਮਕਣ ਲੱਗੀ। ਬਿਦੇਸ਼ੀ ਹਾਕਮਾਂ ਵਾਸਤੇ ਇਹ ਤਬਦੀਲੀ ਅਸਹਿ ਸੀ। ਗੁਰੂ ਅਰਜਨ ਸਾਹਿਬ

\*ਪੜ੍ਹੋ ਭਾਈ ਗੁਰਦਾਸ ਜੀ ਦੀ ਵਾਰ ਨੰ: ੨੬ ਦੀ ਪਉੜੀ ਨੰ: ੨੪

ਧਰਮਸਾਲ ਕਰਿ ਬਹੀਦਾ, ਇਕਤੁ ਫਾਂਇ ਨ ਟਿਕੈ ਟਿਕਾਇਆ ॥  
 ਪਾਤਿਸ਼ਾਹ ਘਰਿ ਆਂਵਦੇ, ਗੜ੍ਹ ਚੜਿਆ ਪਾਤਿਸ਼ਾਹ ਚੜ੍ਹਾਇਆ ॥  
 ਉੱਮਤਿ ਮਹਲੁ ਨ ਪਾਂਵਦੀ, ਨੱਠਾ ਫਿਰੈ, ਨ ਝਰੈ ਡਰਾਇਆ ॥  
 ਮੰਜੀ ਬਹਿ ਸੰਤੋਖਦਾ, ਕੁੱਤੇ ਰੱਖਿ ਸਿਕਰੁ ਖਿਲਾਇਆ ॥  
 ਬਾਣੀ ਕਰਿ ਸੁਣਿ ਗਾਂਵਦਾ, ਕਬੈ ਨ ਸੁਣੈ ਨ ਗਾਵਿ ਸੁਣਾਇਆ ॥  
 ਸੇਵਕ ਪਾਸਿ ਨ ਰੱਖੀਅਨਿ, ਦੱਖੀ ਦੁਸ਼ਟ ਆਗੂ ਮੁਹਿ ਲਾਇਆ ॥  
 ਸੱਚੁ ਨ ਲੁਕੈ ਲੁਕਾਇਆ, ਚਰਨ ਕਵਲ ਸਿੱਖੁ ਭਵਰੁ ਲੁਭਾਇਆ ॥  
 ਅਜਰੁ ਜਰੈ, ਨ ਆਪੁ ਜਣਾਇਆ ॥੨੪॥੨੬॥

ਨੂੰ ਸ਼ਹੀਦ ਕਰ ਕੇ ਬੜੀ ਭਾਰੀ ਚੋਟ ਮਾਰੀ ਗਈ । ਪਰ ਗੁਰੂ ਹਰਿ ਗੋਬਿੰਦ ਸਾਹਿਬ ਦੀ ਰਾਹਬਰੀ ਨੇ ਕੁਮਲਾਏ ਦਿਲਾਂ ਨੂੰ ਸੁਰਜੀਤ ਕਰ ਲਿਆ । ਜਾਗੀ ਹੋਈ ਜਨਤਾ ਕੁਚਲੇ ਜਾਣ ਦੇ ਥਾਂ ਬੀਰਤਾ ਦੇ ਹੁਲਾਰੇ ਲੈਣ ਲੱਗੀ । ਗੁਰੂ ਹਰਿ ਗੋਬਿੰਦ ਸਾਹਿਬ ਦੇ ਝੰਡੇ ਹੇਠ ਆਏ ਬੰਦਿਆਂ ਨੂੰ ਡਰਾਣਾ ਧਮਕਾਣਾ ਕੋਈ ਸੌਖੀ ਖੇਡ ਨਾ ਰਹਿ ਗਈ । ਪੰਜਾਬ ਦੇ ਮੁਸਲਮਾਨ ਹਾਕਮ ਇਹ ਤਬਦੀਲੀ ਵੇਖ ਰਹੇ ਸਨ ਅਤੇ ਚੋਟ ਕਰਨ ਲਈ ਆਪਣਾ ਸਮਾ ਉਡੀਕ ਰਹੇ ਸਨ ।

## ਛੇਵਾਂ ਕਾਂਡ

### ਹਕੂਮਤ ਨਾਲ ਟੱਕਰ—

ਜਦੋਂ ਜਹਾਂਗੀਰ ਮਰਿਆ, ਉਸ ਦਾ ਪੁੱਤਰ ਸ਼ਾਹ ਜਹਾਨ ਤਦੋਂ ਦੱਖਣ ਵਿਚ ਸੀ। ਨੂਰਜਹਾਂ ਦੇ ਭਰਾ ਆਸਫ ਖਾਂ ਦੀ ਹਿੰਮਤ ਤੇ ਸਿਆਣਪ ਨਾਲ ਤਖਤ ਉਸ ਨੂੰ ਮਿਲ ਸਕਿਆ, ਨਹੀਂ ਤਾਂ ਨੂਰਜਹਾਂ ਇਹ ਨਹੀਂ ਸੀ ਚਾਹੁੰਦੀ। ਸ਼ਾਹ ਜਹਾਨ ਵਾਹੋ-ਦਾਹੀ ਦੱਖਣ ਤੋਂ ਮੁੜ ਕੇ ੨੮ ਜਨਵਰੀ ੧੬੨੮ ਨੂੰ ਆਗਰੇ ਪਹੁੰਚਿਆ। ਇਥੋਂ ਸ਼ਾਹ ਜਹਾਨ ਦੇ ਸਭ ਰਾਜ-ਸ਼ਰੀਕਾਂ ਨੂੰ ਮੁਕੱ ਕੇ ਆਸਫ ਖਾਂ ਭੀ ਲਾਹੌਰ ਤੋਂ ਉਥੇ ੨੬ ਫਰਵਰੀ ਨੂੰ ਜਾ ਅੱਪੜਿਆ। ਆਗਰੇ ਹੀ ਤਾਜ ਪਹਿਨਣ ਦੀ ਰਸਮ ਹੋਈ। ਡੇਢ ਪੈਣੇ ਦੇ ਸਾਲ ਸ਼ਾਹ ਜਹਾਨ ਆਗਰੇ ਹੀ ਰਿਹਾ। ਜਹਾਂਗੀਰ ਦੀ ਉਮਰ ਦੇ ਅਖੀਰਲੇ ਸਾਲਾਂ ਵਿਚ ਕਈ ਮੁਗਲ ਹਾਕਮ ਬੜੀਆਂ ਬੜੀਆਂ ਰਿਸ਼ਵਤਾਂ ਲੈਣ ਲੱਗ ਪਏ ਸਨ। ਸ਼ਾਹ ਜਹਾਨ ਨੇ ਰਾਜ-ਪਰਬੰਧ ਨੂੰ ਕੁਝ ਠੀਕ ਕਰਨ ਦੇ ਜਤਨ ਸ਼ੁਰੂ ਕੀਤੇ। ਪਰ ਇਸ ਗੱਲੋਂ ਉਸ ਦੇ ਇਕ ਸਰਦਾਰ ਖਾਨ ਜਹਾਨ ਨੇ ਬਗ਼ਾਵਤ ਕਰ ਦਿੱਤੀ। ੫ ਅਕਤੂਬਰ ੧੬੨੯ ਨੂੰ ਉਹ ਆਗਰੇ ਤੋਂ ਦੱਖਣ ਨੂੰ ਭੱਜ ਨਿਕਲਿਆ। ਇਹ ਬਗ਼ਾਵਤ ਜਨਵਰੀ ਸੰਨ ੧੬੩੧ ਵਿਚ ਮੁਕੀ, ਜਦੋਂ ਖਾਨ ਜਹਾਨ ਦੱਖਣ ਵਲੋਂ ਪੰਜਾਬ ਨੂੰ ਆਉਂਦਾ ਰਸਤੇ ਵਿਚ ਮਾਰਿਆ ਗਿਆ। ਇਸ ਤੋਂ ਪਿਛੋਂ ਅੱਗੜ-ਪਿੱਛੜ ਦੇ ਹੋਰ ਸਰਦਾਰਾਂ ਨੇ ਬਗ਼ਾਵਤ ਕੀਤੀ, ਜਿਸ ਕਰਕੇ ਸ਼ਾਹ ਜਹਾਨ ਆਗਰੇ ਤੋਂ ਪਰੇ ਪਰੇ ਹੀ ਰਿਹਾ। ਸੰਨ ੧੬੩੯ ਦੇ ਜਨਵਰੀ ਦੇ ਅੱਧ ਵਿਚ ਸ਼ਾਹ ਜਹਾਨ ਆਗਰੇ ਤੋਂ ਲਾਹੌਰ ਵਲ ਰਵਾਨਾ

ਹੋਇਆ, ਫਰਵਰੀ ਵਿਚ ਲਾਹੌਰ ਪਹੁੰਚਿਆ । ਤਖਤ ਉਤੇ ਬੈਠਣ ਪਿਛੋਂ ਲਾਹੌਰ ਆ ਕੇ ਕੁਝ ਚਿਰ ਟਿਕਣ ਦਾ ਸ਼ਾਹ ਜਹਾਨ ਲਈ ਇਹ ਪਹਿਲਾ ਮੌਕਾ ਸੀ । ਉਥੇ ਉਹ ਸੰਨ ੧੬੩੪\* ਵਿਚ ਭੀ ਲਾਹੌਰ ਆਇਆ, ਪਰ ਉਹ ਜੋਗੀ ਵਾਲੀ ਫੇਰੀ ਹੀ ਸੀ ।

ਤਕਰੀਬਨ ਸਾਰਾ ਹਿੰਦੁਸਤਾਨ ਮੁਗਲ ਰਾਜ ਵਿਚ ਸੀ । ਕਾਬਲ ਕੰਧਾਰ ਭੀ ਮੁਗਲ ਹਕੂਮਤ ਦੇ ਥੱਲੇ ਸਨ । ਸਾਰਾ ਦੇਸ ਵੱਡੇ ਵੱਡੇ ਸੂਬਿਆਂ ਵਿਚ ਵੰਡਿਆ ਹੋਇਆ ਸੀ । ਉਹਨਾਂ ਦਾ ਪਰਬੰਧ ਕਰਨ ਲਈ ਬਾਦਸ਼ਾਹ ਵਲੋਂ ਸੂਬੇਦਾਰ ਮੁਕੱਰਰ ਕੀਤੇ ਜਾਂਦੇ ਸਨ । ਵੱਡੇ ਸੂਬਿਆਂ ਦੀ ਅਗਾਂਹ ਹੋਰ ਵੰਡ ਕੀਤੀ ਜਾਂਦੀ ਸੀ । ਪੰਜਾਬ ਦੇ ਤਿੰਨ ਵੱਡੇ ਸੂਬੇ ਸਨ—ਲਾਹੌਰ, ਮੁਲਤਾਨ, ਸਰਹੰਦ । ਜਲੰਧਰ ਸ਼ਹਿਰ ਲਾਹੌਰ ਦੇ ਅਧੀਨ ਸੀ, ਉਥੇ ਉਥੇ ਇਕ ਵੱਡਾ ਫੌਜਦਾਰ ਨੀਯਤ ਕੀਤਾ ਜਾਂਦਾ ਸੀ ।

ਅਸੀਂ ਪਿਛੇ ਵੇਖ ਆਏ ਹਾਂ ਕਿ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਹੀ ਦੋਖੀਆਂ ਨੂੰ ਆਮ ਜਨਤਾ ਦੀ ਸਿੱਖ-ਧਰਮ ਵਲ ਖਿੱਚ ਭਾਉਂਦੀ ਨਹੀਂ ਸੀ । ਜਾਤ-ਅਭਿਮਾਨੀ ਹਿੰਦੂਆਂ ਅਤੇ ਕਾਜ਼ੀਆਂ ਦੀ ਈਰਖਾ ਦੇ ਕਾਰਨ ਸਹਿਜੇ ਸਹਿਜੇ ਰਾਜ ਦਰਬਾਰ ਵਿਚ ਸਿੱਖ ਧਰਮ ਦਾ ਵੈਰੀ-ਧੜਾ ਬਣਦਾ ਗਿਆ । ਸਿੱਖ-ਧਰਮ ਦੇ ਕੇਂਦਰੀ ਅਸਥਾਨ ਲਾਹੌਰ ਦੇ ਸੂਬੇ ਵਿਚ ਹੀ ਸਨ, ਇਸ ਵਾਸਤੇ ਵੈਰੀ ਭੀ ਪਹਿਲਾਂ ਪਹਿਲ ਲਾਹੌਰ ਦਰਬਾਰ ਵਿਚ ਹੀ ਬਣੇ । ਗੁਰੂ ਅਰਜਨ ਸਾਹਿਬ ਦੇ ਵਿਰੁੱਧ ਬਾਬਾ ਪ੍ਰਿਥੀ ਚੰਦ ਜੀ ਨੂੰ ਸਾਲਾਂ-ਬੱਧੀ ਹਲਾ-ਸ਼ੇਰੀ, ਗੁਰੂ ਸਾਹਿਬ ਦੀ ਸ਼ਹੀਦੀ, ਗੁਰੂ ਹਰਿ ਗੋਬਿੰਦ ਸਾਹਿਬ ਦੀ ਨਜ਼ਰਬੰਦੀ—ਇਹ ਸਭ ਕੁਝ ਲਾਹੌਰ ਦਰਬਾਰ ਦੀਆਂ ਚੁੱਕਾਂ ਦਾ ਹੀ ਨਤੀਜਾ ਸੀ । ਪਰ ਜਦੋਂ ਜਹਾਂਗੀਰ ਸੰਨ ੧੬੨੧ ਤੋਂ ੧੬੨੭ ਤਕ ਬਹੁਤਾ ਸਮਾ ਪੰਜਾਬ ਵਲ ਰਿਹਾ ਅਤੇ ਸਤਿਗੁਰੂ ਜੀ ਵਲ ਸੁਲਹ ਦਾ ਰਵੱਈਆ ਹੀ ਰਖਦਾ ਰਿਹਾ,

\*ਲੜੀਫ ਸੰਨ ੧੬੩੩ ਲਿਖਦਾ ਹੈ ।



ਸਿੱਖ-ਧਰਮ ਦੇ ਵਿਰੋਧੀ ਇਤਨਾ ਸਮਾ ਢਿੱਲੇ ਪਏ ਰਹੇ ।

ਜਹਾਂਗੀਰ ਦੇ ਅੱਖਾਂ ਮੀਟ ਜਾਣ 'ਤੇ ਸ਼ਾਹ ਜਹਾਨ ਤਖ਼ਤ ਉੱਤੇ ਬੈਠਾ । ਪਹਿਲਾਂ ਪਹਿਲ ਕਈ ਸਾਲ ਰਿਹਾ ਭੀ ਉਹ ਆਗਰੇ ਵਲ ਹੀ । ਲਾਹੌਰ-ਦਰਬਾਰ ਨੇ ਸਿੱਖ ਧਰਮ ਨੂੰ ਤਾਕਤ ਨਾਲ ਦਬਾਣ ਦੇ ਰਾਹ ਲੱਭਣੇ ਸ਼ੁਰੂ ਕੀਤੇ, ਜੋ ਉਹਨਾਂ ਦੇ ਨਵੇਂ ਰਵੱਈਏ ਤੋਂ ਉੱਘੜਨ ਲੱਗ ਪਏ । ਬਹਾਨੇ ਬਣਾ ਬਣਾ ਕੇ ਗੁਰੂ ਹਰਿ ਗੋਬਿੰਦ ਸਾਹਿਬ ਉੱਤੇ ਚਾਰ ਵਾਰੀ ਫੌਜੀ ਚੜ੍ਹਾਈ ਕੀਤੀ ਗਈ ।

### (੧) ਲੋਹਗੜ੍ਹ ਦੀ ਲੜਾਈ—

ਗੁਰੂ ਹਰਿ ਗੋਬਿੰਦ ਸਾਹਿਬ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਦਾ ਸਾਕ ਦੁਆਬੇ ਦੇ ਪਿੰਡ ਮੱਲੋ ਵਿਚ ਕੀਤਾ ਹੋਇਆ ਸੀ, ਭਾਈ ਧਰਮ ਚੰਦ ਦੇ ਪੁੱਤਰ ਭਾਈ ਸਾਧੂ ਨਾਲ । ਮਈ ਸੰਨ ੧੬੨੩ (ਜੇਠ ਸੰਮਤ ੧੬੮੫) ਵਿਚ ਵਿਆਹ ਕਰਨ ਦਾ ਫੈਸਲਾ ਕੀਤਾ ਗਿਆ । ਇਸ ਸਮੇਂ ਨੂੰ ਉਤਸ਼ਾਹ-ਭਰਿਆ ਬਣਾਣ ਲਈ ਅੰਮ੍ਰਿਤਸਰ ਦੇ ਸਿਖ ਤਿਆਰੀ ਕਰਨ ਲੱਗੇ । ਸ਼ਿਕਾਰ ਆਦਿਕ ਵਾਸਤੇ ਸਿੱਖਾਂ ਨੂੰ ਬਾਹਰ ਲੈ ਜਾਣ ਵਾਲੀ ਮਰਯਾਦਾ ਵਿਆਹ ਦੇ ਰੁੱਝ ਸਮੇਂ ਵੀ ਜਾਰੀ ਸੀ । ਇਕ ਦਿਨ ਸ਼ਿਕਾਰ ਖੇਡਦੇ ਖੇਡਦੇ ਕੁਹਾਲੇ ਪਿੰਡ ਤਕ ਚਲੇ ਗਏ । ਕੁਹਾਲਾ ਅੰਮ੍ਰਿਤਸਰ ਤੋਂ ਲਹਿੰਦੇ-ਪਹਾੜ ਦੀ ਗੁੱਠੇ ਸਤ ਅੱਠ ਮੀਲਾਂ 'ਤੇ ਰਾਮ ਤੀਰਥ ਵਾਲੀ ਸੜਕ ਉੱਤੇ ਹੈ । ਲਾਹੌਰ ਦਾ ਸੂਬੇਦਾਰ ਭੀ ਸ਼ਿਕਾਰ ਖੇਡਣ ਇਸੇ ਪਾਸੇ ਕੁਹਾਲੇ ਤਕ ਸਬੱਬ ਨਾਲ ਆ ਪਹੁੰਚਿਆ । ਗੁਰੂ ਹਰਿ ਗੋਬਿੰਦ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਦਾ ਸ਼ਿਕਾਰ ਖੇਡਣ ਆਉਣਾ—ਇਹ ਖ਼ਬਰ ਉਸ ਨੂੰ ਕਲੇਜੇ ਵਿਚ ਤੀਰ ਵਾਂਗ ਚੁੱਭੀ । ਜਿਨ੍ਹਾਂ ਲੋਕਾਂ ਨੇ ਹਿੰਦੂਆਂ ਨੂੰ ਸ਼ਸਤ੍ਰ-ਹੀਣ ਕਰਨ ਲਈ ਇਥੋਂ ਤਕ ਸ਼ਰਈ ਹੁਕਮ ਦੇ ਰੱਖੇ ਸਨ ਕਿ ਕੋਈ ਹਿੰਦੂ ਆਪਣੇ ਹੱਥੀਂ ਕਿਸੇ ਪਸ਼ੂ ਨੂੰ ਮਾਰ ਕੇ ਮਾਸ ਨਾ ਖਾਏ, ਉਹ ਕਿਵੇਂ ਝੱਲ ਸਕਦੇ ਸਨ

ਕਿ ਸਸਤ੍ਰੁ ਹੱਥੀਂ ਫੜ ਕੇ ਇਹ ਸ਼ਿਕਾਰ ਭੀ ਚੜ੍ਹ ਪੈਣ ? ਸਿੱਖ  
 ਇਤਿਹਾਸ ਲਿਖਦਾ ਹੈ ਕਿ ਜੂਹ ਵਿਚ ਤੁਰਕ ਸਿਪਾਹੀਆਂ ਅਤੇ ਸਿੱਖਾਂ  
 ਦਾ ਆਪੋ ਵਿਚ ਤਕਰਾਰ ਹੋ ਪਿਆ । ਤਕਰਾਰ ਹੋਇਆ ਇਕ ਬਾਜ਼  
 ਤੋਂ । ਪਰ ਬਾਜ਼ ਦਾ ਨਿਰਾ ਬਹਾਨਾ ਸੀ । ਤੁਰਕ ਹਾਕਮ ਦੇ ਲੋਹਾ-ਲਾਖਾ  
 ਹੋਣ ਲਈ ਇਤਨਾ ਹੀ ਬਹੁਤ ਕਾਫ਼ੀ ਸੀ ਕਿ ਗੁਲਾਮ ਬੰਦੇ ਸਿਰ ਉੱਚਾ  
 ਕਰ ਕੇ ਤੁਰਕ ਸਿਪਾਹੀਆਂ ਦੇ ਸਾਂਹਮਣੇ ਬੋਲਣ ਦਾ ਹੀਆ ਕਰ ਸਕਣ ।  
 ਉਸ ਵੇਲੇ ਮਾਮਲਾ ਰਫ਼ਾ ਦਫ਼ਾ ਹੋ ਗਿਆ । ਪਰ ਲਾਹੌਰ ਜਾਂਦਿਆਂ ਹੀ  
 ਸੂਬੇਦਾਰ ਨੇ ਮੁਖਲਿਸ ਖਾਂ ਨੂੰ ਫੌਜ ਦੇ ਕੇ ਅੰਮ੍ਰਿਤਸਰ ਉਤੇ ਚਾੜ੍ਹ ਭੇਜਿਆ।

ਇਧਰ ਕਿਸੇ ਨੂੰ ਇਹ ਚਿੱਤ-ਚੇਤਾ ਭੀ ਨਹੀਂ ਸੀ ਕਿ ਤੁਰਕ  
 ਹਾਕਮ ਹੁਣ ਅਖ਼ੀਰਲੇ ਹਥਿਆਰਾਂ ਉਤੇ ਉਤਰ ਆਏ ਸਨ । ਮੁਖਲਿਸ  
 ਖਾਂ ਦੀ ਫੌਜ ਨੇ ਆਉਂਦਿਆਂ ਹੀ, ਸ਼ਾਮ ਵੇਲੇ ਹੀ ਹੱਲਾ ਕਰ ਦਿੱਤਾ ।  
 ਲੋਹਗੜ੍ਹ ਵਲੋਂ ਦੀ ਲੰਘ ਕੇ ਤੁਰਕ ਸਿਪਾਹੀਆਂ ਨੇ ਸ਼ਹਿਰ ਦਾ ਚੌਖਾ  
 ਹਿੱਸਾ ਲੁੱਟ ਲਿਆ । ਸ਼ਹਿਰ ਵਿਚ ਹਫੜਾ-ਦਫੜੀ ਪੈ ਗਈ । ਆਖ਼ਰ  
 ਗੁਰੂ ਕੇ ਸੂਰਮੇ ਸਿੱਖ ਭੀ ਸੰਭਲ ਗਏ । ਮੁਖਲਿਸ ਖਾਂ ਦੀ ਫੌਜ  
 ਅੰਮ੍ਰਿਤਸਰ ਵਲ ਆਉਂਦੀ ਵੇਖ ਕੇ ਮਾਝੇ ਦੇ ਅਨੇਕਾਂ ਗੱਭਰੂ ਵਾਹੋ  
 ਦਾਹੀ ਆ ਅੱਪੜੇ । ਰਾਤੋ-ਰਾਤ ਪਹਿਲਾਂ ਗੁਰੂ ਕੇ ਪਰਵਾਰ ਨੂੰ ਅਤੇ  
 ਹੋਰ ਬੱਚਿਆਂ ਤ੍ਰੀਮਤਾਂ ਨੂੰ ਸ਼ਹਿਰ ਤੋਂ ਬਾਹਰ ਅੱਪੜਾਇਆ । ਬੀਬੀ  
 ਵੀਰੋ ਜੀ ਦਾ ਵਿਆਹ ਅਗਲੇ ਹੀ ਦਿਨ ਹੋਣਾ ਸੀ । ਜੰਵ ਨੂੰ ਅਗੋਂ-  
 ਵਾਂਢੀ ਸਨੇਹਾ ਭੇਜਿਆ ਗਿਆ ਕਿ ਅੰਮ੍ਰਿਤਸਰ ਦੇ ਥਾਂ ਝਬਾਲ ਜਾਣ ।  
 ਪਰਵਾਰ ਨੂੰ ਭੀ ਝਬਾਲ ਭੇਜਿਆ ਗਿਆ । ਸ੍ਰੀ ਹਰਿਮੰਦਰ ਸਾਹਿਬ  
 ਤੋਂ ਗੁਰੂ ਗ੍ਰੰਥ ਸਾਹਿਬ ਦੀ 'ਬੀੜ' ਭੀ ਝਬਾਲ ਅਪੜਾਈ ਗਈ ।\*

\*ਝਬਾਲ ਤਰਨ ਤਾਰਨ ਅੰਮ੍ਰਿਤਸਰ ਤੋਂ ਲਹਿੰਦੇ-ਦੱਖਣ ਦੀ ਗੁੱਠੇ  
 ਸੱਤ-ਅੱਠ ਮੀਲਾਂ ਦੀ ਵਿੱਥ 'ਤੇ ਹੈ । ਨਗਰ ਦੇ ਨਾਲ ਹੀ ਚੜ੍ਹਦੇ-ਪਹਾੜ ਦੀ  
 ਗੁੱਠੇ ਗੁਰਦੁਆਰਾ ਹੈ, ਜਿਥੇ ਸਤਿਗੁਰੂ ਜੀ ਨੇ ਬੀਬੀ ਵੀਰੋ ਜੀ ਦਾ ਵਿਆਹ  
 ੨੬ ਜੇਠ ਸੰਮਤ ੧੬੮੫ ਨੂੰ ਕੀਤਾ ਸੀ । ਗੁਰਦੁਆਰੇ ਦਾ ਨਾਮ ਮਾਣਕ ਚੌਕ  
 ਹੈ । ਹਰ ਸਾਲ ੨੬ ਜੇਠ ਨੂੰ ਮੇਲਾ ਲੱਗਦਾ ਹੈ ।

ਮੋਰਚੇ ਮੱਲ ਲਏ ਗਏ। ਅਗਲਾ ਸਾਰਾ ਦਿਨ ਜੰਮ ਕੇ ਲੜਾਈ ਹੋਈ। ਮੁਖਲਿਸ ਖਾਂ ਮਾਰਿਆ ਗਿਆ। ਤੁਰਕਾਂ ਦੇ ਹੌਸਲੇ ਢਹਿ ਗਏ, ਅਤੇ ਆਪੋ ਆਪਣੀ ਜਾਨ ਬਚਾਅ ਕੇ ਲਾਹੌਰ ਨੂੰ ਭੱਜ ਉੱਠੇ। ਇਹ ਲੜਾਈ ਲੋਹਗੜ੍ਹ ਤੋਂ ਲੈ ਕੇ ਉਸ ਥਾਂ ਤਕ ਹੁੰਦੀ ਰਹੀ, ਜਿਥੇ ਹੁਣ ਖਾਲਸਾ ਕਾਲਜ ਹੈ। ਸਿੱਖ ਇਤਿਹਾਸ ਲਿਖਦਾ ਹੈ ਕਿ ਇਸ ਲੜਾਈ ਵਿਚ ਸਤਿਗੁਰੂ ਜੀ ਨੇ ਲਕੜੀ ਦੀ ਤੌਪ ਭੀ ਵਰਤੀ ਸੀ। ਉਸ ਯੁਧ ਦੀ ਯਾਦਗਾਰ ਵਿਚ ਗੁਰਦੁਆਰਾ ਲੋਹਗੜ੍ਹ ਬਣਵਾਇਆ ਗਿਆ ਸੀ। ਇਸ ਜੰਗ ਵਿਚ ਪੈਂਦੇ ਖਾਂ ਅਤੇ ਭਾਈ ਬਿਧੀ ਚੰਦ ਆਦਿਕ ਉੱਘੇ ਸਿੱਖਾਂ ਨੇ ਵੈਰੀ ਨੂੰ ਚੰਗੇ ਕਰਾਰੇ ਹੱਥ ਵਿਖਾਏ ਸਨ। ਇਹ ਜਿਕਰ ੨੫ ਜੇਠ ਸੰਮਤ ੧੬੮੫ ਦਾ ਹੈ, ਈਸਵੀ. ਸੰਨ ੧੬੨੮ ਦੇ ਜੂਨ ਦੀ ੭ ਤਰੀਕ ਸੀ।

### ਝਬਾਲ, ਬੀਬੀ ਵੀਰੋ ਜੀ ਦੀ ਸ਼ਾਦੀ-

ਜੰਗ ਤੋਂ ਵਿਹਲੇ ਹੋ ਕੇ ਗੁਰੂ ਹਰਿ ਗੋਬਿੰਦ ਸਾਹਿਬ ਝਬਾਲ ਗਏ। ਜੇਵ ਉਥੇ ਪਹੁੰਚ ਚੁਕੀ ਹੋਈ ਸੀ। ਬੀਬੀ ਵੀਰੋ ਜੀ ਦੀ ਸ਼ਾਦੀ ਕੀਤੀ, ਅਤੇ ਇਥੋਂ ਬਿਆਸਾ ਪਾਰ ਲੰਘ ਕੇ ਕਰਤਾਰਪੁਰ ਚਲੇ ਗਏ। ਸਤਿਗੁਰੂ ਜੀ ਦਾ ਕਿਸੇ ਨਾਲ ਕੋਈ ਜਾਤੀ ਵੈਰ ਨਹੀਂ ਸੀ। ਝਬਾਲ ਤੋਂ ਕਰਤਾਰਪੁਰ ਚਲੇ ਜਾਣ ਦਾ ਭਾਵ ਇਹ ਭੀ ਸੀ ਕਿ ਝਗੜਾ ਵਧਾਇਆ ਨਾ ਜਾਏ, ਅਤੇ ਪਰਮਾਤਮਾ ਤੇ ਬੰਦਿਆਂ ਦਾ ਅਜਾਈਂ ਨੁਕਸਾਨ ਨਾ ਹੋਵੇ।

ਅਸੀਂ ਪਿੱਛੇ ਵੇਖ ਆਏ ਹਾਂ ਕਿ ਮਾਝੇ ਦੇ ਘਰ ਘਰ ਵਿਚ ਸਿੱਖ-ਧਰਮ ਦੀ ਸੱਦ ਅਪੜਾਣ ਲਈ ਸ੍ਰੀ ਅੰਮ੍ਰਿਤਸਰ ਦਾ ਕੇਂਦਰੀ ਅਸਥਾਨ ਬਣਾਇਆ ਗਿਆ ਸੀ, ਪਰ ਗੁਰੂ ਅਰਜਨ ਸਾਹਿਬ ਨੇ ਬਿਆਸਾ ਤੋਂ ਪਾਰ ਲੰਘ ਕੇ ਦੁਆਬੇ ਵਿਚ ਭੀ ਕਰਤਾਰਪੁਰ ਵਸਾ ਕੇ ਸਿੱਖ-ਧਰਮ ਦਾ ਬੂਟਾ ਲਾ ਦਿੱਤਾ ਸੀ। ਗੁਰੂ ਹਰਿ ਗੋਬਿੰਦ ਸਾਹਿਬ ਨੇ

ਸ੍ਰੀ ਹਰਿਮੰਦਰ ਸਾਹਿਬ ਦਾ ਪਰਬੰਧ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਦੇ ਸਪੁਰਦ ਕਰ ਦਿੱਤਾ, ਅਤੇ ਆਪ ਕਰਤਾਰਪੁਰ ਟਿਕ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਦਿ 'ਬੀੜ' ਜੰਗ ਵਾਲੇ ਦਿਨ ਹੀ ਅੰਮ੍ਰਿਤਸਰ ਤੋਂ ਝਬਾਲ ਭੇਜੀ ਗਈ ਸੀ। ਝਬਾਲ ਤੋਂ ਕਰਤਾਰਪੁਰ ਲਿਆਂਦੀ ਗਈ। ਉਸ ਵਕਤ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਰ ਉਤਾਰੇ ਭੀ ਹੋ ਚੁਕੇ ਹੋਏ ਸਨ।

### ਪੈਂਦੇ ਖਾਂ ਦਾ ਅਹੰਕਾਰ—

ਲੋਹਗੜ ਵਾਲੇ ਜੰਗ ਵਿਚ ਪੈਂਦੇ ਖਾਂ ਨੇ ਬੜੀ ਬਹਾਦਰੀ ਵਿਖਾਈ ਸੀ। ਹੋਰ ਸਿੱਖ ਭੀ ਜਾਨਾਂ ਹੂਲ ਕੇ ਲੜੇ ਸਨ। ਪਰ ਇਥੇ ਇਕ ਫਰਕ ਭੀ ਸੀ। ਪੈਂਦੇ ਖਾਂ ਪਠਾਣ-ਪੁਤਰ ਸੀ, ਜੋ ਪੀੜ੍ਹੀਆਂ ਤੋਂ ਸ਼ਸਤ੍ਰ-ਧਾਰੀ ਚਲੇ ਆ ਰਹੇ ਸਨ। ਉਹਨਾਂ ਨੂੰ ਆਪਣੇ ਸ਼ਸਤ੍ਰ-ਧਾਰੀ ਤੇ ਸੂਰਮੇ ਹੋਣ ਉਤੇ ਫ਼ਖਰ ਭੀ ਸੀ। ਸਤਿਗੁਰੂ ਜੀ ਨੇ ਆ ਕੇ ਉਹਨਾਂ ਲੋਕਾਂ ਦੇ ਅੰਦਰ ਮਨੁੱਖਤਾ ਦਾ ਅਹਿਸਾਸ ਪੈਦਾ ਕੀਤਾ, ਜਿਨ੍ਹਾਂ ਨੂੰ ਬ੍ਰਾਹਮਣ ਦਾ ਧਰਮ-ਸ਼ਾਸਤ੍ਰ ਸ਼ਸਤ੍ਰ ਪਹਿਨਣ ਦੀ ਆਗਿਆ ਨਹੀਂ ਸੀ ਦੇਂਦਾ। ਇਹ ਨਵੇਂ ਜਾਗੇ ਲੋਕ ਆਪਣੇ ਖਾਨਦਾਨੀ ਸ਼ਸਤ੍ਰ-ਧਾਰੀ ਹੋਣ ਦਾ ਕੋਈ ਦਾਅਵਾ ਨਹੀਂ ਕਰ ਸਕਦੇ ਸਨ। ਜਦੋਂ ਉਹਨਾਂ ਦੇ ਸਾਹਮਣੇ ਆਪਣੀ ਮਨੁੱਖਤਾ ਦੇ ਕੁਚਲੇ ਜਾਣ ਦਾ ਖ਼ਤਰਾ ਫਿਰ ਪੈਦਾ ਹੋਇਆ, ਤਾਂ ਆਪਣੇ ਸੂਰਬੀਰ ਗੁਰੂ-ਪਾਤਿਸ਼ਾਹ ਦੀ ਅਗਵਾਈ ਵਿਚ ਉਹ ਜਾਨਾਂ ਤਲੀ ਉਤੇ ਰਖ ਕੇ ਲੜੇ। ਸਿੱਖ ਇਹ ਜਾਣਦੇ ਸਨ ਕਿ ਉਹਨਾਂ ਦੀ ਦਲੇਰੀ ਅਤੇ ਹੌਸਲੇ ਦਾ ਮੂਲ-ਕਾਰਨ ਗੁਰੂ ਆਪ ਹੈ। ਪਰ ਪੈਂਦੇ ਖਾਂ ਨੂੰ ਇਹ ਯਕੀਨ ਸੀ ਕਿ ਮੈਂ ਖਾਨਦਾਨੀ ਬਹਾਦਰ ਹਾਂ। ਇਸ ਦਾ ਕੁਦਰਤੀ ਨਤੀਜਾ ਇਹ ਨਿਕਲਿਆ ਕਿ ਪੈਂਦੇ ਖਾਂ ਆਪਣੇ ਆਪ ਨੂੰ ਸਾਧਾਰਨ ਸਿੱਖਾਂ ਨਾਲੋਂ ਵਧੀਕ ਜੋਧਾ ਸਮਝ ਰਿਹਾ ਸੀ। ਸਤਿਗੁਰੂ ਜੀ ਦੀ ਉਚੇਰੀ ਮਿਹਰ ਦੀ ਨਿਗਾਹ ਦੇ ਕਾਰਨ

ਆਪਣੀ ਸੁਰਮਤਾ ਦਾ ਖਿਆਲ ਹੋਰ ਭੀ ਉਸ ਦੇ ਅੰਦਰ ਪੱਕਾ ਹੋ ਗਿਆ ।

ਹਕੂਮਤ ਨਾਲ ਸਿੱਖਾਂ ਦੀ ਇਹ ਪਹਿਲੀ ਹੀ ਟੱਕਰ ਸੀ । ਲਾਈ ਭੀ ਮੁਗ਼ਲ ਹਾਕਮਾਂ ਨੇ ਆਪ ਹੀ ਸੀ । ਹਾਰ ਭੀ ਖਾਧੀਓ ਨੇ । ਸਿੱਖਾਂ ਦਾ ਇਹ ਇਕ ਨਵਾਂ ਤਜਰਬਾ ਸੀ । ਜਦੋਂ ਗੁਰੂ ਹਰਿ ਗੋਬਿੰਦ ਸਾਹਿਬ ਕਰਤਾਰਪੁਰ ਆਏ, ਉਸ ਇਲਾਕੇ ਦੇ ਸਿੱਖ ਦਰਸ਼ਨ ਕਰਨ ਆਉਂਦੇ ਰਹੇ । ਜੰਗ ਦੀ ਚਰਚਾ ਹਰੇਕ ਦੀ ਜੀਭ ਉਤੇ ਹੋਈ ਇਕ ਕੁਦਰਤੀ ਗੱਲ ਸੀ । ਪਰ ਅਜਿਹੇ ਮੌਕਿਆਂ 'ਤੇ ਪੈਂਦੇ ਖ਼ਾਂ ਸਦਾ ਆਪਣੇ ਮੂੰਹੋਂ ਆਪਣੀ ਬਹਾਦਰੀ ਸਲਾਹੁੰਦਾ ਸੀ । ਉਹ ਇਕ ਕਦਮ ਹੋਰ ਭੀ ਅਗਾਂਹ ਲੰਘ ਤੁਰਿਆ । ਇਹ ਭੀ ਕਹਿਣ ਲੱਗ ਪਿਆ ਕਿ ਇਹ ਗਰੀਬ ਸਿੱਖ ਕਾਹਦੇ ਜੋਗੇ ਸਨ, ਜੇ ਮੈਂ ਨਾ ਹੁੰਦਾ ਤਾਂ ਇਹਨਾਂ ਦੀ ਕੀ ਮਜ਼ਾਲ ਸੀ ਕਿ ਤੁਰਕ ਸਿਪਾਹੀਆਂ ਅੱਗੇ ਅੜ ਸਕਦੇ । ਪੈਂਦੇ ਖ਼ਾਂ ਦਾ ਇਹ ਅਹੰਕਾਰ ਦਿਨੋ-ਦਿਨ ਵਧਦਾ ਗਿਆ । ਉਸ ਦਾ ਇਹ ਰੋਗ ਦੂਰ ਕਰਨ ਲਈ ਸਤਿਗੁਰੂ ਜੀ ਨੇ ਉਸ ਨੂੰ ਉਸ ਦੇ ਪਿੰਡ ਵੱਡੇ ਮੀਰ ਛੁੱਟੀ 'ਤੇ ਭੇਜ ਦਿੱਤਾ । ਉਥੇ ਹੀ ਤਨਖ਼ਾਹ ਅਪੜਾਣ ਦਾ ਪਰਬੰਧ ਕੀਤਾ ਗਿਆ । ਪੈਂਦੇ ਖ਼ਾਂ ਦੀ ਸ਼ਾਦੀ ਹੋ ਚੁਕੀ ਸੀ, ਉਹ ਆਪਣੇ ਪਰਵਾਰ ਵਿਚ ਜਾ ਟਿਕਿਆ । ਇਕ ਲੜਕੀ ਉਸ ਦੇ ਘਰ ਜੰਮੀ ।

## ਸਤਵਾਂ ਕਾਂਡ

ਪਿੰਡਾਂ ਵਿਚ ਪਰਚਾਰ, ਰਮਦਾਸ, ਬਾਹਠ, ਗੋਬਿੰਦਵਾਲ—

ਨਿਰਾ ਬੀਰ-ਰਸ ਹੀ ਗੁਰੂ ਹਰਿ ਗੋਬਿੰਦ ਸਾਹਿਬ ਦਾ ਨਿਸ਼ਾਨਾ ਨਹੀਂ ਸੀ। ਪਹਿਲੇ ਗੁਰ-ਵਿਅਕਤੀਆਂ ਵਾਂਗ ਇਹਨਾਂ ਨੇ ਭੀ ਸਿੱਖ-ਧਰਮ ਦੇ ਪਰਚਾਰ ਵਲ ਪੂਰਾ ਧਿਆਨ ਦਿਤਾ।

ਕਰਤਾਰਪੁਰ ਆ ਕੇ ਭੀ ਸਤਿਗੁਰੂ ਜੀ ਨੇ ਸਿੱਖ-ਧਰਮ ਦੇ ਪਰਚਾਰ ਦਾ ਉਹੀ ਸਿਲਸਿਲਾ ਜਾਰੀ ਕਰ ਦਿੱਤਾ, ਜੋ ਅੰਮ੍ਰਿਤਸਰ ਸੀ। ਪਿੰਡਾਂ ਵਿਚ ਅੱਪੜ ਅੱਪੜ ਕੇ ਲੋਕਾਂ ਨੂੰ ਬ੍ਰਾਹਮਣਾਂ ਦੇ ਜੂਲੇ ਹੇਠੋਂ ਅਤੇ ਸਖੀ ਸਰਵਰ ਆਦਿਕ ਮੁਸਲਮਾਨ ਪੀਰਾਂ ਫਕੀਰਾਂ ਦੇ ਜਾਲ ਵਿਚੋਂ ਕੱਢਦੇ ਰਹੇ।

ਬਾਬਾ ਬੁੱਢਾ ਜੀ ਬਹੁਤ ਬਿਰਧ ਹੋ ਜਾਣ ਦੇ ਕਾਰਨ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਪਿੰਡ ਰਮਦਾਸ ਚਲੇ ਗਏ। ਰਮਦਾਸ ਤੋਂ ਇਹ ਖਬਰ ਆਉਣ 'ਤੇ ਕਿ ਬਾਬਾ ਜੀ ਚਲਾਣੇ ਤੇ ਹਨ, ਸਤਿਗੁਰੂ ਜੀ ਰਮਦਾਸ ਪਹੁੰਚੇ। ਸੰਨ ੧੬੨੮ ਦੇ ਅਖੀਰ ਵਿਚ ਬਾਬਾ ਜੀ ਦਾ ਦੇਹਾਂਤ ਹੋਇਆ। ਰਮਦਾਸ ਤੋਂ ਰਾਵੀਓਂ ਪਾਰ ਸਤਿਗੁਰੂ ਨਾਨਕ ਦੇਵ ਜੀ ਵਾਲੇ ਕਰਤਾਰਪੁਰ ਅਤੇ ਡੇਹਰਾ ਬਾਬਾ ਨਾਨਕ ਤੋਂ ਹੋ ਕੇ ਜ਼ਿਲਾ ਗੁਰਦਾਸਪੁਰ ਦੇ ਪਿੰਡਾਂ ਨਗਰਾਂ ਵਿਚੋਂ ਦੀ ਹੁੰਦੇ ਹੋਏ ਗੁਰੂ ਹਰਿ ਗੋਬਿੰਦ ਸਾਹਿਬ ਬਾਹਠ ਪਹੁੰਚੇ। ਗੁਰੂ ਨਾਨਕ ਦੇਵ ਜੀ ਦੋ ਵੱਡੇ ਸਾਹਿਬਜ਼ਾਦੇ ਬਾਬਾ ਸਿਰੀ ਚੰਦ ਜੀ ਬਾਹਠ ਰਹਿੰਦੇ ਸਨ। ਬਾਹਠ ਰੇਲਵੇ ਸਟੇਸ਼ਨ ਸਰਨਾ ਤੋਂ ਤਿੰਨ ਮੀਲ ਉੱਤਰ-ਪੱਛਮ ਪਾਸੇ ਹੈ। ਇਥੇ ਵੈਸਾਖ ਨੂੰ ਹਰ ਸਾਲ ਮੇਲਾ ਲਗਦਾ ਹੈ।

## ਬਾਬਾ ਸ੍ਰੀ ਚੰਦ ਦੀ ਸਾਦਗੀ-

ਜੋ ਮਹਾਂ ਪੁਰਖ ਖਲਕਤ ਦੀ ਸੇਵਾ ਕਰਨੀ ਆਪਣੇ ਜੀਵਨ ਦਾ ਨਿਸ਼ਾਨਾ ਬਣਾਏ, ਉਸ ਲਈ ਜ਼ਿੰਦਗੀ ਵਿਚ ਸਭ ਤੋਂ ਪਹਿਲਾ ਕਦਮ ਇਹ ਹੋਵੇਗਾ ਕਿ ਆਪਣੀਆਂ ਸਰੀਰਕ ਲੋੜਾਂ ਨੂੰ ਘਟ ਤੋਂ ਘਟ ਕਰ ਦੇਵੇ। ਮਨੁੱਖਾ ਸਰੀਰ ਦੀਆਂ ਤਿੰਨ ਮੋਟੀਆਂ ਲੋੜਾਂ ਹਨ-ਕੁਲੀ, ਗੁਲੀ ਤੇ ਜੁਲੀ; ਭਾਵ ਘਰ, ਰੋਟੀ ਤੇ ਕਪੜਾ। ਘਰ ਬੈਠੇ ਰਿਹਾ ਤਾਂ ਰੱਬ ਦੇ ਬੰਦਿਆਂ ਦੀ ਸੇਵਾ ਹੋ ਨਹੀਂ ਸਕਦੀ। ਆਪਣੇ ਘਰੋਗੀ ਸੁਖ ਵਾਰਨੇ ਹੀ ਪੈਂਦੇ ਹਨ। ਇਸ ਕਰਕੇ ਦਰਵੇਸ਼ ਅਤੇ ਪੰਛੀ ਦਾ ਰੈਣ-ਬਸੇਰਾ ਮਸ਼ਹੂਰ ਹੈ। ਫਕੀਰ ਦੀ ਚਾਰੋ ਚੱਕ ਜਗੀਰ ਹੈ ਅਤੇ ਅਕਾਸ਼ ਉਸ ਦਾ ਘਰ ਹੈ, ਜਿਥੇ ਰਾਤ ਆਈ ਉਥੇ ਕੱਟ ਲਈ। ਸੇਵਕ ਨੂੰ ਘਰ ਦੀ ਸੁਲੱਥੀ ਰੋਟੀ ਦੀ ਤਾਂਘ ਮੁਕਾਣੀ ਹੀ ਪੈਂਦੀ ਹੈ। ਬਾਕੀ ਰਹਿ ਗਿਆ ਕੱਪੜਾ। ਤਨ ਤਾਂ ਰੁਤ ਅਨੁਸਾਰ ਢੱਕਣਾ ਹੀ ਹੋਇਆ। ਸੇਵਕ ਦਰਵੇਸ਼ ਇਸ ਨੂੰ ਭੀ ਘਟ ਤੋਂ ਘੱਟ ਕਰ ਦੇਂਦਾ ਹੈ-ਸਿਰ ਉਤੇ ਪਟਕਾ, ਗਲ ਕੁੜਤਾ, ਮੋਢੇ ਚਾਦਰ ਅਤੇ ਲੱਕ ਕੱਛਾ। ਪਰ ਚਿੱਟਾ ਕਪੜਾ ਛੇਤੀ ਮੈਲਾ ਹੋ ਜਾਂਦਾ ਹੈ, ਖੱਦਰ ਤਾਂ ਇਕ ਦਿਨ ਵਿਚ ਹੀ ਘੱਟੇ ਮਿੱਟੀ ਅਤੇ ਗੋਰੂਏ ਰੰਗ ਦਾ ਆਪੋ ਵਿਚ ਵਾਹਵਾ ਫਬਵਾਂ ਮੇਲ ਹੈ। ਜਿਸ ਨੇ ਦੇਸਾਂ ਪਰਦੇਸਾਂ ਵਿਚ ਭੌਣਾ ਹੈ, ਉਸ ਨੂੰ ਇਸੇ ਗੱਲ ਵਿਚ ਸਹੂਲਤ ਹੁੰਦੀ ਹੈ ਕਿ ਆਪਣੇ ਚਾਰ ਕਪੜੇ ਗੋਰੂਏ ਰੰਗ ਵਿਚ ਡੋਬ ਲਏ।

ਜਦੋਂ ਗੁਰੂ ਨਾਨਕ ਦੇਵ ਜੀ ਖਹਿ-ਖਹਿ ਕਰਦੀ ਲੋਕਾਈ ਨੂੰ ਸ਼ਾਂਤੀ-ਠੰਢ ਦਾ ਸਨੇਹਾ ਦੇਣ ਲਈ ਸੁਲਤਾਨਪੁਰੋਂ ਤੁਰੇ ਸਨ, ਉਹਨਾਂ ਦੇ ਸਾਹਮਣੇ ਹਜ਼ਾਰਾਂ ਮੀਲ ਦਾ ਪੈਂਡਾ ਸੀ, ਜੋ ਪੈਰੀਂ ਤੁਰ ਕੇ ਮੁਕਾਣਾ ਸੀ; ਅਤੇ ਕਈ ਸਾਲਾਂ ਵਿਚ ਮੁਕਾਣਾ ਸੀ। ਉਹਨਾਂ ਨੂੰ ਕੁਝ ਇਹੋ ਜਿਹਾ ਬਾਣਾ ਧਾਰਨਾ ਹੀ ਪਿਆ ਸੀ। ਸੰਨ ੧੫੦੭ ਤੋਂ ਲੈ ਕੇ ੧੫੨੧ ਤਕ ਸਤਿਗੁਰੂ ਜੀ ਇਸ ਬਾਣੇ ਵਿਚ ਰਹੇ ਸਨ। ਬਾਬਾ

ਸਿਰੀ ਚੰਦ ਜੀ ਨੇ ਸਤਿਗੁਰੂ ਜੀ ਦੇ ਇਸ ਬਾਣੇ ਨੂੰ ਸਦਾ ਲਈ ਅਪਣਾ ਲਿਆ, ਉਹ ਸਾਰੀ ਉਮਰ ਅਣ-ਵਿਆਹੇ ਰਹਿ ਕੇ ਹੀ ਗੁਰਦਾਸਪੁਰ ਦੇ ਇਲਾਕੇ ਵਿਚ ਗੁਰੂ ਨਾਨਕ ਦੇਵ ਜੀ ਦੀ ਤਾਲੀਮ ਦਾ ਪਰਚਾਰ ਕਰਦੇ ਰਹੇ।

## ਉਦਾਸੀ ਸੰਪ੍ਰਦਾਇ—

ਕਰਤਾਰਪੁਰ ਤੋਂ ਰਮਦਾਸ ਆਦਿਕ ਵਲ ਚੱਲਣ ਵੇਲੇ ਗੁਰੂ ਹਰਿ ਗੋਬਿੰਦ ਸਾਹਿਬ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਭੀ ਆਪਣੇ ਨਾਲ ਲੈ ਲਿਆ ਸੀ। ਉਸ ਵਕਤ ਉਹਨਾਂ ਦੀ ਉਮਰ ੧੬ ਸਾਲਾਂ ਦੇ ਕਰੀਬ ਸੀ। ਬਾਬਾ ਗੁਰਦਿੱਤਾ ਜੀ ਨੂੰ ਗੁਰਬਾਣੀ ਦਾ ਬਹੁਤ ਸ਼ੌਕ ਸੀ। ਸਿੱਖ-ਇਤਿਹਾਸ ਲਿਖਦਾ ਹੈ ਕਿ ਇਹਨਾਂ ਦੀ ਨੁਹਾਰ ਗੁਰੂ ਨਾਨਕ ਸਾਹਿਬ ਨਾਲ ਮਿਲਦੀ ਸੀ।

ਬਾਬਾ ਸਿਰੀ ਚੰਦ ਜੀ ਗੁਰੂ ਹਰਿ ਗੋਬਿੰਦ ਸਾਹਿਬ ਦੇ ਦਰਸ਼ਨ ਕਰ ਕੇ ਬੜੇ ਪ੍ਰਸੰਨ ਹੋਏ। ਆਪਣਾ ਦੇਹਾਂਤ ਨੇੜੇ ਜਾਣ ਕੇ ਫੈਸਲਾ ਕੀਤਾ ਨੇ ਕਿ ਗੁਰ-ਸਿੱਖੀ ਦੇ ਪਰਚਾਰ ਦਾ ਉਹ ਸਾਰਾ ਉੱਦਮ, ਜੋ ਉਹ ਆਪ ਉਦਾਸੀ ਬਾਣੇ ਵਿਚ ਕਰਦੇ ਆਏ ਸਨ, ਸਤਿਗੁਰੂ ਜੀ ਦੇ ਸਪੁਰਦ ਕੀਤਾ ਜਾਏ। ਗੁਰੂ ਹਰਿ ਗੋਬਿੰਦ ਸਾਹਿਬ ਦੀ ਪਰਵਾਨਗੀ ਲੈ ਕੇ ਆਪਣਾ ਉਦਾਸੀ ਬਾਣਾ ਉਹਨਾਂ ਬਾਬਾ ਗੁਰਦਿੱਤਾ ਜੀ ਦੇ ਗਲ ਪਾਇਆ। ਨੁਹਾਰ ਤਾਂ ਮਿਲਦੀ ਹੀ ਸੀ। 'ਉਦਾਸੀ' ਪਹਿਰਾਵੇ ਵਿਚ ਬਾਬਾ ਸਿਰੀ ਚੰਦ ਜੀ ਨੂੰ ਇਉਂ ਜਾਪਿਆ, ਜਿਵੇਂ ਗੁਰੂ ਨਾਨਕ ਦੇਵ ਜੀ ਆਪ ਹੀ ਪਹਿਲੀ 'ਉਦਾਸੀ' ਤੋਂ ਵਾਪਸ ਆ ਕੇ ਉਹਨਾਂ ਨੂੰ ਮੁੜ ਰਾਵੀ-ਕੰਢੇ ਮਿਲੇ ਹਨ। ਬਾਬਾ ਸਿਰੀ ਚੰਦ ਜੀ ਦੇ ਚਾਰ ਉੱਘੇ ਸੇਵਕ ਸਨ, ਜੋ ਉਹਨਾਂ ਦੀ ਅਗਵਾਈ ਵਿਚ ਸਿੱਖ-ਧਰਮ ਦਾ ਪਰਚਾਰ ਕਰਦੇ ਸਨ—ਅਲਮਸਤ, ਬਾਲੂ ਹਸਨਾ, ਫੂਲ ਸ਼ਾਹ, ਅਤੇ ਗੋਂਦਾ। ਬਾਬਾ ਜੀ ਨੇ ਇਹਨਾਂ ਦੀ ਬਾਂਹ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਫੜਾ ਦਿੱਤੀ। ਇਹ



ਚਾਰੇ ਉਦਾਸੀ ਸਿੱਖ ਗੁਰੂ ਹਰਿ ਗੋਬਿੰਦ ਸਾਹਿਬ ਦੇ ਵੇਲੇ ਸਿੱਖ ਧਰਮ ਦੇ ਬੜੇ ਉੱਘੇ ਪਰਚਾਰਕ ਹੋਏ ਹਨ। ਇਹਨਾਂ ਚਹੁੰਆਂ ਦੇ ਚਾਰ ਧੂਏਂ\* ਪਰਸਿਧ ਹਨ। ਅਲਮਸਤ ਨੂੰ ਨਾਨਕ ਮਤੇ ਭੇਜਿਆ ਗਿਆ।

ਬਾਹਰ ਤੋਂ ਚੱਲ ਕੇ ਜ਼ਿਲਾ ਗੁਰਦਾਸਪੁਰ ਦੇ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਆਏ।

### ਅੰਮ੍ਰਿਤਸਰ ਆਉਣਾ—

ਇਕ ਸਾਲ ਦੇ ਕਰੀਬ ਅੰਮ੍ਰਿਤਸਰ ਤੋਂ ਬਾਹਰ ਰਹਿ ਕੇ ਗੁਰੂ ਹਰਿ ਗੋਬਿੰਦ ਸਾਹਿਬ ਅੰਮ੍ਰਿਤਸਰ ਵਾਪਸ ਆਏ। ਸਤਿਗੁਰੂ ਜੀ ਦਾ ਸਾਰਾ ਪਰਵਾਰ ਭੀ ਇਥੇ ਆ ਜੁੜਿਆ।

### ਬਾਬਾ ਅਟੱਲ ਰਾਇ ਦਾ ਦੇਹਾਂਤ—

ਬਾਬਾ ਅਟੱਲ ਰਾਇ ਦਾ ਜਨਮ ਸੰਨ ੧੬੧੯ ਵਿਚ ਹੋਇਆ ਸੀ। ਸਿੱਖ-ਇਤਿਹਾਸ ਵਿਚ ਇਹਨਾਂ ਦੇ ਦੇਹਾਂਤ ਦੀ ਬੜੀ ਉੱਘੀ ਸਾਖੀ ਹੈ। ਆਪਣੇ ਹਾਣੀਆਂ ਨਾਲ ਮੀਟੀ ਖੇਡਦਿਆਂ ਇਕ ਸ਼ਾਮ ਨੂੰ ਇਹਨਾਂ ਦੇ ਇਕ ਸਾਥੀ ਮੋਹਨ ਦੇ ਸਿਰ ਮੀਟੀ ਆਈ। ਹਨੇਰਾ ਪੈ ਜਾਣ ਕਰਕੇ ਮੀਟੀ ਮੋਹਨ ਦੇ ਸਿਰ ਹੀ ਰਹੀ। ਰਾਤ ਨੂੰ ਘਰ ਸੁੱਤਿਆਂ ਮੋਹਨ ਨੂੰ ਸੱਪ ਲੜ ਗਿਆ ਤੇ ਉਹ ਮਰ ਗਿਆ। ਸਵੇਰੇ ਉਸ ਦੇ ਸਾਥੀ ਮੀਟੀ ਖੇਡਣ ਲਈ ਇਕੱਠੇ ਹੋਏ। ਮੋਹਨ ਨਾ ਆਇਆ। ਬਾਬਾ ਅਟੱਲ ਜੀ ਸੱਦਣ ਗਏ। ਘਰ ਵਿਚ ਰੋਣ-ਕੁਰਲਾਣ ਵੇਖਿਓ ਨੇ। ਸਾਦਾ-ਸੁਭਾਵ ਵਿਚ ਹੀ ਮੋਹਨ ਨੂੰ ਜਾ ਟੁੰਬਿਓ ਨੇ ਕਿ ਚੱਲ ਕੇ ਮੀਟੀ ਦੇਹ। ਮੋਹਨ ਨਵਾਂ-ਨਰੋਆ ਹੋ ਗਿਆ। ਸਾਡੇ ਸ਼ਹਿਰ ਵਿਚ ਚਰਚਾ ਚੱਲ ਪਈ ਕਿ ਬਾਬਾ ਅਟੱਲ ਸਾਹਿਬ ਨੇ ਮੋਇਆ ਬਾਲਕ ਜਿਵਾ ਦਿੱਤਾ।

\*ਗੱਦੀ ਦਾ ਅਸਥਾਨ।

ਗੁਰੂ ਹਰਿ ਗੋਬਿੰਦ ਸਾਹਿਬ ਨੂੰ ਇਹ ਕੰਮ ਪਸੰਦ ਨਾ ਆਇਆ ।  
ਪਿਤਾ ਗੁਰੂ ਜੀ ਦਾ ਰੁਖ ਵੇਖ ਕੇ ਬਾਬਾ ਅਟੱਲ ਜੀ ਨੇ ਕੋਲਸਰ ਦੇ  
ਚੜ੍ਹਦੇ ਪਾਸੇ ਇਕਾਂਤ ਵਿਚ ਬੈਠ ਕੇ ਆਪਣੇ ਪ੍ਰਾਣ ਤਿਆਗ ਦਿੱਤੇ ।  
ਉਸ ਵੇਲੇ ਉਹਨਾਂ ਦੀ ਉਮਰ ੯ ਸਾਲਾਂ ਦੀ ਸੀ । ਨੌਂ-ਛੱਤਾ ਗੁਰਦੁਆਰਾ  
ਉਸ ਯਾਦ ਵਿਚ ਕਾਇਮ ਹੈ ।

### ਭਾਈ ਗੁਰਦਾਸ ਜੀ ਦਾ ਚਲਾਣਾ—

ਸਤਿਗੁਰੂ ਜੀ ਇਕ ਸਾਲ ਮਾਝੇ ਦੇ ਪਿੰਡਾਂ ਵਿਚ ਪਰਚਾਰ ਕਰਦੇ  
ਰਹੇ । ਭਾਈ ਗੁਰਦਾਸ ਜੀ ਬਿਰਧ ਹੋ ਜਾਣ ਦੇ ਕਾਰਨ ਆਗਿਆ  
ਲੈ ਕੇ ਗੋਬਿੰਦਵਾਲ ਜਾ ਟਿਕੇ ਸਨ । ਉਥੋਂ ਖਬਰ ਆਈ ਕਿ ਉਹ ਚਲਾਣੇ  
ਦੇ ਨੇੜੇ ਹਨ । ਸਤਿਗੁਰੂ ਜੀ ਗੋਬਿੰਦਵਾਲ ਪਹੁੰਚੇ । ਭਾਈ ਗੁਰਦਾਸ ਜੀ  
ਦਾ ਦੇਹਾਂਤ ਸਤਿਗੁਰੂ ਜੀ ਦੇ ਸਾਹਮਣੇ ਹੀ ਹੋਇਆ ।

## ਅੱਠਵਾਂ ਕਾਂਡ

ਅੰਮ੍ਰਿਤਸਰ ਤੋਂ ਮੁੜ ਕਰਤਾਰਪੁਰ

ਨਵੀਂ ਛੇੜਖਾਨੀ, ਦੂਜਾ ਜੰਗ—

ਸੰਨ ੧੬੨੯ ਦੇ ਅਖੀਰ ਵਿਚ ਗੁਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਗਏ। ਇਥੋਂ ਦੁਆਬੇ ਦੇ ਪਿੰਡਾਂ ਵਿਚ ਹੁੰਦੇ ਹੋਏ ਬਿਆਸਾ ਦੇ ਉੱਤਰੀ ਕੰਢੇ ਸ੍ਰੀ ਹਰਿਗੋਬਿੰਦਪੁਰ ਆਏ। ਇਹ ਨਗਰ ਗੁਰੂ ਅਰਜਨ ਸਾਹਿਬ ਨੇ ਸੰਨ ੧੫੮੭ ਵਿਚ ਵਸਾਇਆ ਸੀ। ਚੰਦੂ ਦੀ ਸਰਾਰਤ ਨਾਲ ਇਹ ਰੁਹੇਲੇ ਪਿੰਡ ਦੇ ਰਹਿਣ ਵਾਲੇ ਭਗਵਾਨ ਦਾਸ ਘੇਰੜ ਨੂੰ ਮਿਲ ਗਿਆ ਸੀ।

ਹਾਕਮਾਂ ਦੇ ਰਵੱਈਏ ਦਾ ਅਸਰ ਉਹਨਾਂ ਲੋਕਾਂ ਉਤੇ ਪਿਆ ਹੀ ਕਰਦਾ ਹੈ, ਜੋ ਸਦਾ ਹਾਕਮਾਂ ਨੂੰ ਖੁਸ਼ ਕਰਨ ਵਿਚ ਹੀ ਆਪਣੀ ਭਲਾਈ ਸਮਝਦੇ ਹਨ। ਸ੍ਰੀ ਹਰਿਗੋਬਿੰਦਪੁਰ ਤੋਂ ਨੇੜੇ ਹੀ ਪਿੰਡ ਰੁਹੇਲਾ ਸੀ। ਚੰਦੂ ਇਥੋਂ ਦਾ ਹੀ ਰਹਿਣ ਵਾਲਾ ਸੀ। ਸਿੱਖਾਂ ਵਲ ਤੁਰਕ ਹਾਕਮਾਂ ਦੀ ਕੈਰੀ ਅੱਖ ਵੇਖ ਕੇ ਰੁਹੇਲੇ ਦੇ ਰਹਿਣ ਵਾਲੇ ਭਗਵਾਨ ਦਾਸ ਖੜ੍ਹੀ ਨੇ ਸਿੱਖਾਂ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ। ਨੀਅਤ ਮਾੜੀ ਹੋਵੇ ਤਾਂ ਲੜਾਈ ਮੁੱਲ ਲੈਂਦਿਆਂ ਚਿਰ ਨਹੀਂ ਲੱਗਦਾ। ਲੜਾਈ ਸਹੇੜਦਾ ਭੀ ਉਹੀ ਹੈ ਜਿਸ ਨੂੰ ਆਪਣੀਆਂ ਬਾਹਾਂ ਉਤੇ ਮਾਣ ਹੋਵੇ। ਭਗਵਾਨ ਦਾਸ ਤੁਰਨੇ-ਸਿਰ ਆਦਮੀ ਸੀ। ਝਗੜਾ ਵਧਦਿਆਂ ਵਧਦਿਆਂ ਇਕ ਦਿਨ ਉਹ ਸਿੱਖਾਂ ਦੇ ਹੱਥੋਂ ਕਤਲ ਹੀ ਹੋ ਗਿਆ। ਸਿੱਖਾਂ ਨੇ ਉਸ ਨੂੰ ਬਿਆਸਾ ਵਿਚ ਸੁੱਟ ਦਿਤਾ। ਇਹ ਇਲਾਕਾ ਜਲੰਧਰ

ਦੇ ਫੌਜਦਾਰ ਦੇ ਅਧੀਨ ਸੀ। ਭਗਵਾਨ ਦਾਸ ਦਾ ਪੁੱਤਰ ਰੰਤਨ ਚੰਦ ਜਲੰਧਰ ਦੇ ਫੌਜਦਾਰ ਨੂੰ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰੁਧ ਚਾੜ੍ਹ ਲਿਆਇਆ। ਉਹਨਾਂ ਨੇ ਆਪਣੇ ਥਾਂ ਇਹ ਮਿਥਿਆ ਸੀ ਕਿ ਸਤਿਗੁਰੂ ਜੀ ਦੇ ਨਾਲ ਬੜੇ ਜਿਹੇ ਸਿੱਖ ਹਨ, ਕਿਸੇ ਲੜਾਈ ਦਾ ਉਹਨਾਂ ਨੂੰ ਚਿੱਤ-ਚੇਤਾ ਨਹੀਂ ਹੈ, ਅਸੀਂ ਅਚਨਚੇਤ ਪੈ ਕੇ ਮਾਰ ਲਵਾਂਗੇ; ਲਾਹੌਰ ਦਾ ਸੂਬੇਦਾਰ ਭੀ ਖੁਸ਼ ਹੋ ਜਾਏਗਾ। ਪਰ ਉਹਨਾਂ ਦੇ ਅੰਦਾਜ਼ੇ ਗ਼ਲਤ ਨਿਕਲੇ। ਸਿੱਖ ਜਾਨਾਂ ਤੋੜ ਕੇ ਲੜੇ। ਜਲੰਧਰ ਦਾ ਫੌਜਦਾਰ ਮਾਰਿਆ ਗਿਆ। ਉਹਨਾਂ ਸਮਿਆਂ ਵਿਚ ਲੜਾਈਆਂ ਸਰਦਾਰ ਦੇ ਸਿਰ ਉਤੇ ਹੀ ਹੋਇਆ ਕਰਦੀਆਂ ਸਨ। ਫੌਜਦਾਰ ਨੂੰ ਮਰਿਆ ਵੇਖ ਕੇ ਫੌਜ ਭੱਜ ਨਿਕਲੀ। ਸਤਿਗੁਰੂ ਜੀ ਦਾ ਕਿਸੇ ਨਾਲ ਕੋਈ ਵੈਰ ਨਹੀਂ ਸੀ, ਨਾ ਹੀ ਉਹਨਾਂ ਕੋਈ ਦੇਸ ਮੱਲਣਾ ਸੀ। ਭੱਜੇ ਤੁਰਕਾਂ ਦਾ ਕੋਈ ਪਿੱਛਾ ਨਾ ਕੀਤਾ ਗਿਆ। ਇਹ ਘਟਨਾ ਸੰਨ ੧੬੩੦ ਦੀ ਹੈ। ਪੈਂਦੇ ਖਾਂ ਇਸ ਜੰਗ ਵਿਚ ਸ਼ਾਮਲ ਨਹੀਂ ਸੀ। ਉਹ ਆਪਣੇ ਪਿੰਡ ਵੱਡੇ ਮੀਰ ਰਹਿੰਦਾ ਸੀ। ਸਤਿਗੁਰੂ ਜੀ ਨਾ ਕੋਈ ਜੰਗ ਗਿਣ-ਮਿਥ ਰਹੇ ਸਨ, ਨਾ ਹੀ ਉਨ੍ਹਾਂ ਨੇ ਪੈਂਦੇ ਖਾਂ ਨੂੰ ਕੋਈ ਸਨੇਹਾ ਭੇਜਿਆ। ਸਭ ਕੁਝ ਅਚਨਚੇਤ ਹੀ ਹੋਇਆ। ਸ੍ਰੀ ਹਰਿਗੋਬਿੰਦਪੁਰ ਤੋਂ ਸਤਿਗੁਰੂ ਜੀ ਕਰਤਾਰ-ਪੁਰ ਵਾਪਸ ਆ ਗਏ।

### ਕੀਰਤਪੁਰ ਵੱਸਣਾ—

ਗੁਰੂ ਨਾਨਕ ਦੇਵ ਜੀ ਕਰਤਾਰਪੁਰ ਰਹਿੰਦੇ ਹੋਏ ਇਕ ਵਾਰੀ ਪਹਾੜੀ ਇਲਾਕੇ ਵਿਚ ਵਿਚਰਦੇ ਹੋਏ ਉਸ ਥਾਂ ਤੋਂ ਭੀ ਲੰਘੇ, ਜਿਥੇ ਹੁਣ ਕੀਰਤਪੁਰ ਵੱਸਦਾ ਹੈ। ਉਥੇ ਇਕ ਮੁਸਲਮਾਨ ਫਕੀਰ ਸਾਈਂ ਬੁੱਢਣ ਸ਼ਾਹ ਰਹਿੰਦਾ ਸੀ। ਸਤਿਗੁਰੂ ਨਾਨਕ ਦੇਵ ਜੀ ਵਿਚ ਉਸ ਦੀ ਸ਼ਰਧਾ ਬਣ ਗਈ। ਬੁੱਢਣ ਸ਼ਾਹ ਬੜੀ ਲੰਮੀ ਉਮਰ ਵਾਲਾ ਸੀ। ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤਕ ਜੀਉਂਦਾ ਰਿਹਾ। ਸਤਿਗੁਰੂ ਜੀ ਨੇ

ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਉਸ ਪਾਸ ਭੇਜਿਆ ਅਤੇ ਨਗਰ ਵਸਾਣ ਦੀ ਆਗਿਆ ਕੀਤੀ। ਜਿਵੇਂ ਖਡੂਰ ਸਾਹਿਬ ਤੋਂ ਸਿੱਖ-ਧਰਮ ਦਾ ਪਰਚਾਰ-ਕੇਂਦਰ ਗੋਇੰਦਵਾਲ ਤਬਦੀਲ ਕੀਤਾ ਗਿਆ ਸੀ, ਤਿਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਰਤਪੁਰ ਵਸਾਣ ਦੀ ਤਿਆਰੀ ਕੀਤੀ। ਬਾਬਾ ਸਿਰੀ ਚੰਦ ਜੀ ਨੇ ਅਜੇ ਸੱਜਰਾ ਹੀ ਬਾਬਾ ਗੁਰਦਿੱਤਾ ਜੀ ਨੂੰ 'ਉਦਾਸੀ' ਬਾਣਾ ਦਿੱਤਾ ਸੀ, ਉਸੇ ਵਿਚ ਇਹ ਸਾਈਂ ਬੁੱਢਣ ਸ਼ਾਹ ਪਾਸ ਗਏ। ਸਾਈਂ ਨੂੰ ਸਾਖਿਆਤ ਗੁਰੂ ਨਾਨਕ ਸਾਹਿਬ ਦਾ ਰੂਪ ਦਿੱਸੇ। ਗੁਰ-ਆਗਿਆ ਅਨੁਸਾਰ ਕੀਰਤਪੁਰ ਵਸਾਇਆ ਗਿਆ। ਇਹ ਜ਼ਿਕਰ ਸੰਨ ੧੬੩੦ ਦੇ ਅਖੀਰ ਦਾ ਹੈ। ਬਾਬਾ ਗੁਰਦਿੱਤਾ ਜੀ ਉਸ ਵੇਲੇ ੧੭ ਸਾਲਾਂ ਦੀ ਉਮਰ ਦੇ ਸਨ।

### ਨਾਨਕ-ਮਤੇ ਵਲ ਫੇਰਾ—

ਅਸੀਂ ਪਿਛੇ ਵੇਖ ਆਏ ਹਾਂ ਕਿ ਬਾਬਾ ਸਿਰੀ ਚੰਦ ਜੀ ਦੇ ਦੇਹਾਂਤ ਪਿਛੋਂ ਸਤਿਗੁਰੂ ਜੀ ਨੇ ਭਾਈ ਅਲਮਸਤ ਨੂੰ ਸਿੱਖ ਧਰਮ ਦਾ ਪਰਚਾਰ ਕਰਨ ਲਈ ਨਾਨਕ-ਮਤੇ ਭੇਜਿਆ ਸੀ। ਗੁਰੂ ਨਾਨਕ ਦੇਵ ਜੀ ਦੇ ਉਧਰ ਜਾਣ ਤੋਂ ਪਹਿਲਾਂ ਉਸ ਇਲਾਕੇ ਵਿਚ ਜੋਗੀਆਂ ਦੀ ਬੜੀ ਮਾਣ-ਪ੍ਰਤਿਸ਼ਠਾ ਸੀ। ਪਰ ਜਿਉਂ ਜਿਉਂ ਲੋਕਾਂ ਨੂੰ ਸਿੱਖ ਧਰਮ ਦੀ ਸੂਝ ਹੁੰਦੀ ਗਈ, ਜੋਗੀਆਂ ਦੀ ਸੇਵਾ ਘਟਦੀ ਗਈ। ਇਹ ਕੁਦਰਤੀ ਗੱਲ ਸੀ ਕਿ ਜੋਗੀਆਂ ਨੂੰ ਚੇੜ੍ਹ ਆਵੇ। ਉਹਨਾਂ ਆਪੇ ਵਿਚ ਸਲਾਹ ਮੇਲ ਕੇ ਭਾਈ ਅਲਮਸਤ ਨੂੰ ਨਾਨਕ-ਮਤੇ ਤੋਂ ਕੱਢ ਦਿੱਤਾ। ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਮਿਟਾਣ ਲਈ ਉਹਨਾਂ ਉਹ ਪਿੱਪਲ ਭੀ ਸਾੜ ਦਿੱਤਾ, ਜਿਸ ਦੇ ਹੇਠ ਸਤਿਗੁਰੂ ਜੀ ਦੀ ਜੋਗੀਆਂ ਨਾਲ ਚਰਚਾ ਹੋਈ ਸੀ। ਸਿੱਖਾਂ ਨੂੰ ਉਹ ਥਾਂ ਤੇ ਪਿੱਪਲ ਪਿਆਰੇ ਸਨ, ਜੋਗੀਆਂ ਨੂੰ ਇਹ ਗੱਲ ਸੁਖਾਂਦੀ ਨਹੀਂ ਸੀ। ਗੁਰੂ ਨਾਨਕ ਦੇਵ ਜੀ ਦੇ ਪਰਚਾਰੇ ਖਿਆਲਾਂ ਨੂੰ ਲੋਕਾਂ ਦੇ ਦਿਲਾਂ ਵਿਚ ਮੁੜ ਸੁਰਜੀਤ ਕਰਨ

ਲਈ ਗੁਰੂ ਹਰਿ ਗੋਬਿੰਦ ਸਾਹਿਬ ਉਸ ਇਲਾਕੇ ਵਿਚ ਨਾਨਕ-ਮਤੇ ਤਕ ਪਹੁੰਚੇ । ਜੋਗੀਆਂ ਦੀਆਂ ਆਸਾਂ ਉਤੇ ਪਾਣੀ ਫਿਰ ਗਿਆ । ਭਾਈ ਅਲਮਸਤ ਫਿਰ ਉਸ ਚੁਗਿਰਦੇ ਵਿਚ ਗੁਰੂ ਨਾਨਕ ਦੇਵ ਜੀ ਦੇ ਮਤ ਦਾ ਪਰਚਾਰ ਕਰਨ ਲੱਗ ਪਏ ।

## ਡਰੋਲੀ-

ਨਾਨਕ-ਮਤੇ ਤੋਂ ਚੱਲ ਕੇ ਸਿੱਖ ਧਰਮ ਦਾ ਸਨੇਹਾ ਦੇਂਦੇ ਗੁਰੂ ਹਰਿ ਗੋਬਿੰਦ ਸਾਹਿਬ ਡਰੋਲੀ ਆਏ । ਇਥੇ ਭੀ ਮਾਲਵੇ ਦੇ ਇਲਾਕੇ ਵਿਚ ਚੱਕਰ ਲਾਂਦੇ ਰਹੇ । ਭਾਈ ਸਾਧੂ ਦੇ ਪਿੰਡ ਤੁਕਲਾਣੀ ਪਹੁੰਚੇ । ਸਾਧੂ ਦਾ ਪੁੱਤਰ ਰੂਪਾ ਹੁਣ ਸੋਲ੍ਹਾਂ ਸਤਾਰ੍ਹਾਂ ਸਾਲਾਂ ਦਾ ਗਭਰੂ ਹੋ ਚੁਕਿਆ ਸੀ । ਪਿਉ ਪੁੱਤਰ ਦੋਵੇਂ ਬੜੇ ਸਿਦਕੀ ਸਿੱਖ ਸਨ । ਸਤਿਗੁਰੂ ਜੀ ਨੇ ਆਗਿਆ ਕੀਤੀ ਕਿ ਰੂਪੇ ਦੇ ਨਾਮ ਉਤੇ ਨਵਾਂ ਪਿੰਡ ਭਾਈ ਰੂਪਾ ਵਸਾਇਆ ਜਾਏ । ਮਾਲਵੇ ਵਿਚ ਸਿੱਖ-ਧਰਮ ਦੇ ਪਰਚਾਰ ਦਾ ਇਹ ਨਵਾਂ ਕੇਂਦਰ ਬਣਾਇਆ ਗਿਆ । ਇਹ ਜ਼ਿਕਰ ਸੰਨ ੧੬੩੧-੩੨ ਦਾ ਹੈ ।

## ਤੁਰਕ ਹਾਕਮਾਂ ਦਾ ਧੱਕਾ, ਤੀਜੀ ਲੜਾਈ-

ਇਹ ਕੁਦਰਤੀ ਨਿਯਮ ਚਲਿਆ ਆ ਰਿਹਾ ਹੈ ਕਿ ਤਾਕਤ ਮਿਲਣ 'ਤੇ ਕੋਈ ਵਿਰਲਾ ਬੰਦਾ ਹੱਕ-ਨਿਆਂ ਉਤੇ ਕਾਇਮ ਰਹਿੰਦਾ ਹੈ । ਇਹੀ ਹਾਲ ਤੁਰਕ ਹਾਕਮਾਂ ਦਾ ਹੋ ਗਿਆ । ਕਾਬਲ ਵੱਲ ਦਾ ਇਕ ਸਿੱਖ-ਮਸੰਦ ਸੰਗਤ ਸਮੇਤ ਆਉਂਦਾ ਹੋਇਆ ਉਸ ਇਲਾਕੇ ਤੋਂ ਗੁਰੂ ਹਰਿ ਗੋਬਿੰਦ ਸਾਹਿਬ ਵਾਸਤੇ ਦੋ ਵਧੀਆ ਘੋੜੇ ਲਿਆਇਆ । ਰਸਤੇ ਵਿਚ ਕਿਸੇ ਤੁਰਕ ਹਾਕਮ ਨੇ ਉਹ ਘੋੜੇ ਬਦੇ-ਬਦੀ ਖੋਹ ਲਏ, ਅਤੇ ਸਾਹੀ ਤਬੇਲੇ ਵਿਚ ਲਾਹੌਰ ਅਪੜਾ ਦਿਤੇ । ਗੁਰੂ ਸਾਹਿਬ ਉਹਨੀਂ ਦਿਨੀਂ ਡਰੋਲੀ ਦੇ ਇਲਾਕੇ ਵਿਚ ਸਨ । ਸਿੱਖ ਦਰਸ਼ਨ ਲਈ

ਉਥੇ ਪਹੁੰਚੇ । ਮਸੰਦ ਨੇ ਤੁਰਕ ਹਾਕਮ ਦੇ ਉਸ ਧੱਕੇ ਦੀ ਪੁਕਾਰ ਸਤਿਗੁਰੂ ਜੀ ਦੇ ਪਾਸ ਕੀਤੀ । ਗੁਲਾਮ ਹਿੰਦੂ ਜਨਤਾ ਉਤੇ ਜ਼ਰ ਜੋਰ ਆਦਿਕ ਖੋਹਣ ਦੇ ਅਜਿਹੇ ਧੱਕੇ ਤਦੋਂ ਆਮ ਹੋਇਆ ਕਰਦੇ ਸਨ । ਸਹਿਮੇ ਹੋਏ ਲੋਕ ਉਭਾਸਰਨ ਜੋਗੇ ਨਹੀਂ ਸਨ । ਪਰ ਸਿੱਖਾਂ ਦੀ ਕਾਇਆਂ ਕੁਝ ਪਲਟ ਚੁਕੀ ਸੀ । ਇਹ ਆਪਣੇ ਗੁਰੂ-ਪਾਤਿਸ਼ਾਹ ਖਾਸੇ ਦੋ ਗੱਲਾਂ ਸਿੱਖ ਚੁਕੇ ਸਨ—ਨਾ ਕਿਸੇ ਨੂੰ ਡਰਾਣਾ, ਅਤੇ ਨਾ ਕਿਸੇ ਤੋਂ ਡਰਨਾ । ਤੁਰਕਾਂ ਦੀ ਇਹ ਵਧੀਕੀ ਸਿੱਖਾਂ ਨੂੰ ਬਹੁਤ ਚੁੱਭੀ । ਸਤਿਗੁਰੂ ਜੀ ਦੇ ਜੋਧਿਆਂ ਵਿਚ ਭਾਈ ਬਿਧੀ ਚੰਦ\* ਇਕ ਉੱਘਾ ਸਿੱਖ ਸੀ । ਭਾਈ ਬਿਧੀ ਚੰਦ ਮਾਝੇ ਦਾ ਵਸਨੀਕ ਸੀ । ਪਹਿਲਾਂ ਇਹ ਇਕ ਤਕੜਾ ਧਾੜਵੀ ਸੀ, ਪਰ ਗੁਰੂ ਅਰਜਨ ਸਾਹਿਬ ਦੀ ਸੰਗਤ ਦੀ ਬਰਕਤ ਨਾਲ ਬਿਧੀ ਚੰਦ ਬੜੇ ਸੁੱਚੇ ਜੀਵਨ ਵਾਲਾ ਬਣ ਗਿਆ । ਪਹਿਲੀਆਂ ਦੋਹਾਂ ਲੜਾਈਆਂ ਵਿਚ ਭਾਈ ਬਿਧੀ ਚੰਦ ਵੈਰੀਆਂ ਨੂੰ ਬੜੇ ਕਰਾਰੇ ਹੱਥ ਵਿਖਾਏ ਸਨ । ਭਾਈ ਬਿਧੀ ਚੰਦ ਗੁਰੂ ਦਰ ਤੇ ਆ ਕੇ ਪਰਾਇਆ ਹੱਕ ਖੋਹਣੇਂ ਹਟ ਚੁਕਾ ਸੀ । ਪਰ ਉਹ ਫਿਰ ਭੀ ਝੱਲ ਨਾ ਸਕਿਆ ਕਿ ਕੋਈ ਜਰਵਾਣਾ ਸ਼ਾਂਤ ਜੀਵਨ ਜੀਉਂਦੇ ਬੰਦਿਆਂ ਉਤੇ ਵਧੀਕੀ ਕਰੇ, ਅਤੇ ਇਥੋਂ ਤਕ ਵਧ ਨਿਕਲੇ ਕਿ ਸਤਿਗੁਰੂ ਵਾਸਤੇ ਆਏ ਘੋੜੇ ਬਦੋ-ਬਦੀ ਖੋਹ ਲਏ । ਅੰਤਰ-ਆਤਮੇ ਗੁਰੂ-ਚਰਨਾਂ ਵਿਚ ਅਰਦਾਸ ਕਰ ਕੇ ਭਾਈ ਬਿਧੀ ਚੰਦ ਆਪਣੇ ਗੁਰੂ-ਪਾਤਿਸ਼ਾਹ ਦੇ ਘੋੜੇ ਮੋੜਨ ਲਈ ਲਾਹੌਰ ਨੂੰ ਚੱਲ ਪਿਆ । ਸਿੱਖ-ਇਤਿਹਾਸ

---

\*ਭਾਈ ਬਿਧੀ ਚੰਦ ਜ਼ਿਲ੍ਹਾ ਲਾਹੌਰ ਦੇ ਪਿੰਡ ਸੁਰਸਿੰਘ ਦਾ ਵਸਨੀਕ ਸੀ, ਛੀਠੇ ਗੋਤ ਦਾ ਜੱਟ । ਬੜਾ ਦਲੇਰ, ਬਲੀ ਤੇ ਕੱਦਾਵਰ ਜੁਆਨ ਸੀ । ਇਸ ਦੇ ਨਾਨਕੇ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਚ ਸਨ । ਚੌਰ ਧਾੜਵੀਆਂ ਦੀ ਸੰਗਤ ਤੋਂ ਇਸ ਨੂੰ ਚੌਰੀ ਡਾਕੇ ਦੀ ਬਾਣ ਪੈ ਗਈ ਸੀ । ਪਰ ਸਤਿਗੁਰੂ ਦੇ ਗੁਰਮੁਖ ਸਿੱਖ ਭਾਈ ਅਦਲੀ ਜੀ ਦੀ ਸੰਗਤ ਨੇ ਇਸ ਦਾ ਜੀਵਨ ਬਦਲਾਂ ਦਿੱਤਾ । ਪਿਛਲੇ ਕੁਕਰਮਾਂ ਦਾ ਪਛਤਾਵਾ ਕਰ ਕੇ ਭਾਈ ਬਿਧੀ ਚੰਦ ਗੁਰੂ ਅਰਜਨ ਸਾਹਿਬ ਦਾ ਸਿੱਖ ਬਣਿਆ ।

ਲਿਖਦਾ ਹੈ ਕਿ ਲਾਹੌਰ ਪਹੁੰਚ ਕੇ ਭਾਈ ਬਿਧੀ ਚੰਦ ਨੇ ਪਹਿਲਾਂ ਘੋੜਿਆਂ ਦੀ ਸਾਰੀ ਸੂਹ ਕੱਢੀ, ਫਿਰ ਘਾਹੀ ਬਣ ਕੇ ਘਾਹ ਲਿਆ ਲਿਆ ਕੇ ਸ਼ਾਹੀ ਤਬੇਲੇ ਤਕ ਰਸੂਖ ਹਾਸਲ ਕੀਤਾ। ਉਹਨਾਂ ਦੇ ਘੋੜਿਆਂ ਦੀ ਸੇਵਾ ਕਰਨ ਉਤੇ ਨੌਕਰ ਰਹਿ ਪਿਆ। ਆਪਣੇ ਮਿੱਠੇ ਅਤੇ ਸੇਵਾ ਵਾਲੇ ਸੁਭਾਵ ਨਾਲ ਕਿਲ੍ਹੇ ਦੇ ਸਾਰੇ ਮੁਲਾਜ਼ਮ ਉਸ ਨੇ ਆਪਣੇ ਹਮਦਰਦ ਮਿਤਰ ਬਣਾ ਲਏ। ਆਖਰ ਇਕ ਰਾਤ ਇਕ ਘੋੜੇ ਨੂੰ ਅੱਡੀ ਲਾ ਕੇ ਕਿਲ੍ਹੇ ਦੀ ਕੰਧ ਟੱਪਾ ਲਈ। ਰਾਵੀ ਦਰਿਆ ਕਿਲ੍ਹੇ ਦੇ ਨਾਲੋਂ ਦੀ ਵਗਦਾ ਸੀ। ਸ਼ਾਹੀ ਮਹੱਲਾਂ ਦੇ ਐਨ ਸਾਹਮਣੇ-ਵਾਰ ਸ਼ਾਹੀ ਤਬੇਲਾ ਸੀ। ਬਾਹਰਲੇ ਪਾਸਿਓਂ ਤਾਂ ਕੰਧ ਬਹੁਤ ਉੱਚੀ ਹੈ, ਪਰ ਅੰਦਰਲੇ ਪਾਸਿਓਂ ਛਾਲ ਮਾਰ ਕੇ ਹੀ ਕੰਧ ਟੱਪੀ ਜਾ ਸਕਦੀ ਹੈ, ਸ਼ਾਹੀ ਮਹੱਲ ਦੇ ਕੋਲੋਂ ਉਵਥੀ ਫਸੀਲ ਦਾ ਬਨੇਰਾ ਬਹੁਤ ਛੋਟਾ ਹੈ। ਘੋੜਾ ਉਸ ਛੋਟੇ ਬਨੇਰੇ ਤੋਂ ਛਾਲ ਮਾਰ ਕੇ ਹੇਠਾਂ ਵਗਦੇ ਰਾਵੀ ਦੇ ਡੂੰਘੇ ਪਾਣੀਆਂ ਵਿਚ ਜਾ ਤਰਿਆ।

ਘੋੜਾ ਡਰੋਲੀ ਪਹੁੰਚਾਇਆ ਗਿਆ। ਇਧਰ ਕਿਲ੍ਹੇ ਦੇ ਦਰੋਗੇ ਨੂੰ ਪਿੱਸੂ ਪਏ, ਅੰਦਰੋਂ ਅੰਦਰ ਭਾਲ ਸ਼ੁਰੂ ਕੀਤੀ ਗਈ। ਦੂਜਾ ਘੋੜਾ ਲਿਆਉਣ ਲਈ ਭਾਈ ਬਿਧੀ ਚੰਦ ਫਿਰ ਚਲ ਪਿਆ। ਲਾਹੌਰ ਸ਼ਹਿਰ ਤੇ ਕਿਲ੍ਹੇ ਦੀ ਹਰ ਗੁੱਠ ਨੌਕਰ ਉਹ ਅੱਗੇ ਹੀ ਜਾਣਦਾ ਸੀ। ਸਿੱਖ ਇਤਿਹਾਸ ਲਿਖਦਾ ਹੈ ਕਿ ਇਸ ਵਾਰੀ ਭਾਈ ਬਿਧੀ ਚੰਦ ਨੇ ਜੋਤਸ਼ੀ ਦਾ ਰੂਪ ਬਣਾਇਆ, ਅਤੇ ਆਪਣੀ ਅਕਲ ਦੇ ਬਲ ਨਾਲ ਫਿਰ ਕਿਲ੍ਹੇ ਤਕ ਰਸਾਈ ਹਾਸਲ ਕਰ ਲਈ। ਦੂਜਾ ਘੋੜਾ ਭੀ ਲੈ ਨਿਕਲਿਆ। ਪਰ ਐਤਕੀਂ ਵੱਜ-ਵਜਾ ਕੇ ਦਰੋਗੇ ਨੂੰ ਦੱਸ ਭੀ ਆਇਆ ਕਿ ਦੋਵੇਂ ਘੋੜੇ ਗੁਰੂ ਹਰਿ ਗੋਬਿੰਦ ਸਾਹਿਬ ਦੇ ਸਨ, ਪਹਿਲਾ ਉਥੇ ਪਹੁੰਚ ਚੁਕਿਆ ਹੈ, ਇਹ ਦੂਜਾ ਭੀ ਉਹਨਾਂ ਪਾਸ ਹੀ ਜਾ ਰਿਹਾ ਹੈ।

ਢਾਡੀ ਸਿੱਖ ਦੀਵਾਨਾਂ ਵਿਚ ਘੋੜਿਆਂ ਦਾ ਇਹ ਪ੍ਰਸੰਗ ਬੜੇ ਹੁਲਾਸ ਵਿਚ ਆ ਕੇ ਸੁਣਾਇਆ ਕਰਦੇ ਹਨ।



ਲਾਹੌਰ ਦੇ ਹੀ ਸੂਬੇਦਾਰ ਨੇ ਪਹਿਲਾਂ ਇਕ ਬਾਜ ਤੋਂ  
 ਹੁਮਾ-ਤੁਮਾ ਕੀਤੀ ਸੀ, ਅਤੇ ਬੇ-ਫ਼ਿਕਰ ਵੱਸਦੇ ਅੰਮ੍ਰਿਤਸਰ-ਨਿਵਾਸੀਆਂ  
 ਉਤੇ ਅਚਨਚੇਤ ਕਟਕ ਭੇਜ ਦਿੱਤਾ ਸੀ। ਡਰੌਲੀ ਦਾ ਇਲਾਕਾ ਭੀ  
 ਲਾਹੌਰ ਦੇ ਸੂਬੇ ਵਿਚ ਸੀ। ਸੂਬੇਦਾਰ ਨੂੰ ਪਹਿਲੀ ਹਾਰ ਨੇ ਫਿਰ ਚੋਭ  
 ਲਾਈ। ਲਲਾਬੇਗ ਅਤੇ ਕਮਰਬੇਗ ਦੀ ਕਮਾਨ ਹੇਠ ਫੌਜ ਭੇਜ  
 ਦਿਤੀਓ ਸੁ। ਸਿੱਖ ਤੁਰਕਾਂ ਦੇ ਸਹਿਮ ਵਾਲੀ ਛੱਟ ਲਾਹ ਚੁਕੇ ਹੋਏ  
 ਸਨ। ਨਥਾਣੇ ਤੇ ਮੇਹਰਾਜ ਦੇ ਨੇੜੇ ਦੀ ਖੁੱਲ੍ਹੀ ਜੂਹ ਵਿਚ ਦੋਹਾਂ ਦਲਾਂ  
 ਦਾ ਟਾਕਰਾ ਹੋਇਆ। ਇਹ ਜੰਗ ਪਹਿਲੇ ਦੋਹਾਂ ਨਾਲੋਂ ਵਧੀਕ  
 ਕਰਾਰਾ ਸੀ। ਬਾਰਾਂ ਸੌ ਦੇ ਕਰੀਬ ਸਿੱਖ ਜੋਧੇ ਸ਼ਹੀਦ ਹੋਏ ਸਨ।  
 ਤੁਰਕ ਸੈਨਾ ਦੇ ਏਦੂੰ ਵਧੀਕ ਆਹੂ ਲੱਥੇ। ਦੋਵੇਂ ਤੁਰਕ-ਸਰਦਾਰ  
 ਜੰਗ ਵਿਚ ਮਾਰੇ ਗਏ, ਅਤੇ ਸਰਦਾਰ-ਹੀਨ ਫੌਜ ਨੂੰ ਭਾਂਜ ਹੋਈ।  
 ਸਤਿਗੁਰੂ ਜੀ ਨੇ ਜੁੱਧ-ਅਸਥਾਨ ਤੇ ਇਕ ਸਰੋਵਰ 'ਗੁਰੂ ਸਰ'  
 ਤਿਆਰ ਕਰਵਾਇਆ, ਜੋ ਉਸ ਜਿੱਤ ਦੀ ਯਾਦ ਚੇਤੇ ਕਰਾਂਦਾ ਹੈ। ਇਹ  
 ਲੜਾਈ ਸੰਨ ੧੬੩੨ ਵਿਚ ਹੋਈ ਸੀ। 'ਗੁਰੂ ਸਰ' ਪਿੰਡ ਮੇਹਰਾਜ ਤੋਂ  
 ਦੋ ਮੀਲ ਦੱਖਣ ਪਾਸੇ ਹੈ। ਮੇਹਰਾਜ ਰੇਲਵੇ ਸਟੇਸ਼ਨ ਰਾਮਪੁਰਾ ਫੂਲ ਤੋਂ  
 ਚਾਰ ਮੀਲ ਉਤਰ-ਪੱਛਮ ਵਲ ਹੈ।

## ਨੈਵਾਂ ਕਾਂਡ

### ਕਰਤਾਰਪੁਰ ਆਉਣਾ—

ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਗੁਰੂ ਨਾਨਕ ਸਾਹਿਬ ਨੇ ਨੀਵੀਆਂ ਜਾਤੀਆਂ ਦੇ ਬੰਦਿਆਂ ਦੇ ਦਿਲਾਂ ਵਿਚ ਮਨੁੱਖਤਾ ਦਾ ਅਹਿਸਾਸ ਪੈਦਾ ਕਰਨਾ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਬਣਾਇਆ ਹੋਇਆ ਸੀ। ਉਹਨਾਂ ਦੇ ਜਾ-ਨਸ਼ੀਨ ਗੁਰੂ ਭੀ ਉਹਨਾਂ ਹੀ ਪੂਰਨਿਆਂ ਉਤੇ ਤੁਰਦੇ ਆ ਰਹੇ ਸਨ। ਜਿਉਂ ਜਿਉਂ ਸੂਦਰ ਅਤੇ ਗ਼ਰੀਬ ਲੋਕਾਂ ਵਿਚ ਜਿੰਦ ਪੈ ਰਹੀ ਸੀ, ਸੁਤੇ ਹੀ ਜਾਤ-ਅਭਿਮਾਨੀਆਂ ਅਤੇ ਧੱਕੇਖੋਰ ਹਾਕਮਾਂ ਨਾਲ ਗੁਰੂ-ਘਰ ਦੀ ਟੱਕਰ ਬਣਦੀ ਜਾ ਰਹੀ ਸੀ। ਗੁਰੂ-ਪਾਤਿਸ਼ਾਹ ਨਿਰਵੈਰ ਸੀ, ਪਰ ਆਪਣੇ ਨਿਸ਼ਾਨੇ ਉਤੇ ਅਡੋਲ ਟਿਕਿਆ ਹੋਇਆ ਸੀ। ਤੀਜੀ ਲੜਾਈ ਤੋਂ ਪਿਛੋਂ ਗੁਰੂ ਹਰਿ ਗੋਬਿੰਦ ਸਾਹਿਬ ਪਹਿਲੇ ਵਾਂਗ ਹੀ ਮਾਲਵੇ ਦੇ ਪਿੰਡਾਂ ਵਿਚ ਸਿੱਖ ਧਰਮ ਦਾ ਪਰਚਾਰ ਕਰਦੇ ਰਹੇ। ਨਵਾਂ ਵਸਾਇਆ ਪਿੰਡ ਭਾਈ ਰੂਪਾ ਚੰਗਾ ਉੱਘਾ ਪਰਚਾਰ-ਕੇਂਦਰ ਬਣ ਗਿਆ।

ਮਾਲਵੇ ਵਿਚੋਂ ਫਿਰ ਵਾਪਸ ਦੁਆਬੇ ਦੇ ਪਿੰਡਾਂ ਵਿਚੋਂ ਦੀ ਸਹਿਜੇ ਸਹਿਜੇ ਲੰਘ ਕੇ ਸਤਿਗੁਰੂ ਜੀ ਕਰਤਾਰਪੁਰ ਆ ਗਏ। ਪੈਂਦੇ ਖਾਂ ਨੇ ਭੀ ਆਪਣੇ ਪਿੰਡ ਤੋਂ ਸਤਿਗੁਰੂ ਜੀ ਦਾ ਦਰਸ਼ਨ ਕਰਨ ਲਈ ਕਰਤਾਰਪੁਰ ਆਉਣਾ ਸ਼ੁਰੂ ਕਰ ਦਿਤਾ। ਤੀਜੀ ਲੜਾਈ ਵਿਚ ਭੀ ਪੈਂਦੇ ਖਾਂ ਨੂੰ ਸੱਦਿਆ ਨਹੀਂ ਸੀ ਗਿਆ।

### ਪੈਂਦੇ ਖਾਂ ਦੀ ਬੇ-ਵਫ਼ਾਈ ਅਤੇ ਚੌਥੀ ਲੜਾਈ—

ਤੀਜੀ ਲੜਾਈ ਦਾ ਹਾਲ ਸੁਣ ਸੁਣ ਕੇ ਸਿੱਖ ਦੂਰੋਂ ਦੂਰੋਂ ਗੁਰੂ ਹਰਿ ਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਆਉਣ ਲੱਗ ਪਏ। ਸ਼ਸਤ੍ਰ ਅਤੇ

ਘੋੜੇ ਤਾਂ ਚਿਰ ਤੋਂ ਹੀ ਭੇਟਾ ਲਿਆਉਂਦੇ ਸਨ । ਇਕ ਸਿੱਖ ਇਕ ਵਧੀਆ ਘੋੜਾ, ਫੌਜੀ ਬਰਦੀ ਅਤੇ ਇਕ ਬਾਜ਼ ਲੈ ਕੇ ਹਾਜ਼ਰ ਹੋਇਆ । ਉਸ ਦਿਨ ਪੈਂਦੇ ਖਾਂ ਭੀ ਦੀਵਾਨ ਵਿਚ ਬੈਠਾ ਹੋਇਆ ਸੀ । ਸਤਿਗੁਰੂ ਜੀ ਨੇ ਘੋੜਾ ਅਤੇ ਬਰਦੀ ਪੈਂਦੇ ਖਾਂ ਨੂੰ ਦੇ ਦਿੱਤੇ, ਅਤੇ ਬਚਨ ਕੀਤਾ ਕਿ ਜਦੋਂ ਭੀ ਸਾਡੇ ਪਾਸ ਆਵੇਂ, ਇਹ ਬਰਦੀ ਪਾ ਕੇ ਇਸੇ ਘੋੜੇ ਉਤੇ ਆਇਆ ਕਰ । ਬਾਜ਼ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤੇ ਨੇ । ਕੁਝ ਸਮਾ ਲੰਘ ਗਿਆ । ਪੈਂਦੇ ਖਾਂ ਇਸ ਹੁਕਮ ਦੀ ਪਾਲਣਾ ਕਰਦਾ ਰਿਹਾ । ਆਪਣੀ ਬੀਰਤਾ ਬਾਰੇ ਉਸ ਦੇ ਅਹੰਕਾਰ-ਭਰੇ ਰਵੱਈਏ ਵਿਚ ਅਜੇ ਭੀ ਬਹੁਤਾ ਫਰਕ ਨਾ ਪਿਆ ।

ਪੈਂਦੇ ਖਾਂ ਦੀ ਲੜਕੀ ਵਿਆਹੁਣ ਜੋਗ ਹੋ ਚੁਕੀ ਸੀ । ਉਸ ਦੀ ਸ਼ਾਦੀ ਕੀਤੀ ਉਸ । ਸਿੱਖ-ਇਤਿਹਾਸ ਲਿਖਦਾ ਹੈ ਕਿ ਜਵਾਈ ਨੂੰ ਉਹ ਘੋੜਾ ਤੇ ਬਰਦੀ ਬਹੁਤ ਪਸੰਦ ਆਏ । ਇਕ ਦਿਨ ਉਸ ਨੇ ਮੂੰਹੋਂ ਮੰਗ ਹੀ ਲਏ । ਪੈਂਦੇ ਖਾਂ ਨੇ ਇਨਕਾਰ ਕੀਤਾ । ਜਵਾਈ ਨੇ ਕੁਝ ਡੂੰਮ-ਡਰਾਵੇ ਦਿਤੇ । ਸੱਸ ਭੀ ਜਵਾਈ ਦੇ ਪੱਖ ਦੀ ਹੋ ਗਈ । ਆਖਰ ਉਹ ਘੋੜਾ ਅਤੇ ਬਰਦੀ ਲੈਣ ਵਿਚ ਕਾਮਯਾਬ ਹੋ ਗਿਆ । ਇਸ ਤਰ੍ਹਾਂ ਘੋੜਾ ਅਤੇ ਬਰਦੀ ਖੁਸ਼ ਜਾਣ ਤੇ ਪੈਂਦੇ ਖਾਂ ਗੁਰੂ-ਦਰ ਤੇ ਹਾਜ਼ਰ ਹੋਣ ਜੋਗਾ ਨਾ ਰਿਹਾ । ਉਸ ਦਾ ਜਵਾਈ ਖੁੱਲ੍ਹਮ ਖੁੱਲ੍ਹਾ ਉਹੀ ਬਰਦੀ ਪਾ ਕੇ, ਉਸੇ ਘੋੜੇ ਉਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਜਾਣ ਲੱਗ ਪਿਆ । ਸਿੱਖ-ਇਤਿਹਾਸ ਲਿਖਦਾ ਹੈ ਕਿ ਇਕ ਦਿਨ ਉਹ ਬਾਬਾ ਗੁਰਦਿੱਤਾ ਜੀ ਵਾਲਾ ਬਾਜ਼ ਭੀ ਖੋਹ ਲਿਆਇਆ । ਉਹ ਭੀ ਕਿਤੇ ਉਸੇ ਪਾਸੇ ਸ਼ਿਕਾਰ ਨੂੰ ਗਏ ਹੋਏ ਸਨ । ਸਿੱਖਾਂ ਨੇ ਸਤਿਗੁਰੂ ਜੀ ਪਾਸ ਸ਼ਿਕਾਇਤ ਕੀਤੀ । ਪੈਂਦੇ ਖਾਂ ਨੂੰ ਹਾਜ਼ਰ ਹੋਣ ਲਈ ਸਨੇਹਾ ਭੇਜਿਆ ਗਿਆ । ਬਰਦੀ ਤੇ ਘੋੜਾ ਤਾਂ ਉਹ ਜਵਾਈ ਨੂੰ ਦੇ ਚੁਕਿਆ ਸੀ । ਨੀਵੀਂ ਪਾਈ ਆ ਹਾਜ਼ਰ ਹੋਇਆ । ਜੇ ਸਭ ਕੁਝ ਸਾਫ਼ ਮੰਨ ਲੈਂਦਾ, ਤਾਂ ਗੁਰੂ ਘਰ ਸਦਾ ਬਖਸ਼ਿੰਦ ਹੈ । ਪਰ ਪੈਂਦੇ ਖਾਂ ਮੂਰਖ-ਪੁਣੇ ਵਿਚ

ਆ ਕੇ ਬਾਜ਼ ਵਲੋਂ ਮੁੱਕਰ ਗਿਆ ਤੇ ਬਰਦੀ ਘੋੜੇ ਵਲੋਂ ਟਾਲ-ਮਟੋਲੇ ਕਰਨ ਲੱਗਾ । ਜਦੋਂ ਅਸਲ ਭੇਤ ਖੁਲ੍ਹਿਆ, ਤਾਂ ਸਰਮ-ਹਯਾ ਲਾਹ ਦਿੱਤੀਓਸੁ । ਆਪਣੀ ਬੀਰਤਾ ਦਾ ਮਾਣ ਤਾਂ ਉਸ ਨੂੰ ਪਹਿਲਾਂ ਹੀ ਸੀ । ਖਰ੍ਹਵੇ ਬੋਲਾਂ ਉਤੇ ਉਤਰ ਆਇਆ । ਜਾਂਦੀ ਵਾਰੀ ਵੰਗਾਰ ਕੇ ਗਿਆ ਕਿ ਮੇਰੀ ਨਿਰਾਦਰੀ ਕੀਤੀ ਗਈ ਹੈ, ਮੈਂ ਇਸ ਦਾ ਬਦਲਾ ਲਵਾਂਗਾ ।

ਲੂਣ-ਹਰਾਮੀ ਪੈਂਦੇ ਖਾਂ ਜਲੰਧਰ ਦੇ ਫ਼ੌਜਦਾਰ ਪਾਸ ਗਿਆ । ਉਸ ਨੂੰ ਆਪਣੇ ਨਾਲ ਗੰਢ ਕੇ ਲਾਹੌਰ ਦੇ ਸੂਬੇਦਾਰ ਪਾਸ ਜਾ ਪਹੁੰਚਿਆ । ਉਸ ਨੂੰ ਯਕੀਨ ਦਿਵਾਇਓਸੁ ਕਿ ਗੁਰੂ ਦੇ ਕੋਲ ਕੋਈ ਤਿਆਰ-ਬਰ-ਤਿਆਰ ਫ਼ੌਜ ਨਹੀਂ ਹੈ । ਲਾਹੌਰ ਦੇ ਸੂਬੇਦਾਰ ਨੇ ਕਾਲੇ ਖਾਂ ਦੀ ਕਮਾਨ ਹੇਠ ਫ਼ੌਜ ਤੌਰ ਦਿੱਤੀ । ਇਹ ਕਾਲੇ ਖਾਂ ਉਸ ਮੁਖਲਿਸ ਖਾਂ ਦਾ ਭਰਾ ਸੀ ਜੋ ਅੰਮ੍ਰਿਤਸਰ ਲੋਹਗੜ੍ਹ ਵਾਲੀ ਲੜਾਈ ਵਿਚ ਮਾਰਿਆ ਗਿਆ ਸੀ । ਜਲੰਧਰ ਦਾ ਫ਼ੌਜਦਾਰ ਭੀ ਨਾਲ ਹੋ ਪਿਆ । ਪੈਂਦੇ ਖਾਂ ਨੂੰ ਮਾਣ ਸੀ ਕਿ ਅਸੀਂ ਜ਼ਰੂਰ ਜਿਤਾਂਗੇ । ਜਲੰਧਰ ਅਤੇ ਲਾਹੌਰ ਦੀ ਤੁਰਕ ਸੈਨਾ ਨੇ ਕਰਤਾਰਪੁਰ ਨੂੰ ਚੁਫੇਰਿਓਂ ਘੇਰ ਲਿਆ ।

ਪਰ ਦੋਹਾਂ ਦਲਾਂ ਦੇ ਹੌਸਲੇ-ਮਰਦਾਨਗੀ ਵਿਚ ਜ਼ਿਮੀ ਅਸਮਾਨ ਦਾ ਫ਼ਰਕ ਸੀ । ਤੁਰਕ ਸੈਨਾ ਤਨਖਾਹ ਦੀ ਖ਼ਾਤਰ ਲੜਨ ਆਈ ਸੀ, ਹੁਣ ਉਹਨਾਂ ਨੂੰ ਸ਼ਹਿਰ ਲੁੱਟਣ ਦਾ ਲਾਲਚ ਭੀ ਸੀ । ਗੁਰੂ ਕੇ ਸਿਪਾਹੀ ਉਹ ਸਨ ਜਿਨ੍ਹਾਂ ਨੂੰ ਧੌਣ ਉੱਚੀ ਕਰ ਕੇ ਤੁਰਨਾ ਗੁਰੂ ਨਾਨਕ ਪਾਤਿਸ਼ਾਹ ਦੇ ਘਰ ਤੋਂ ਨਸੀਬ ਹੋਇਆ ਸੀ । ਉਹਨਾਂ ਦਾ ਲੂੰ ਲੂੰ ਮਨੁੱਖਤਾ-ਦਾਤੇ ਸਤਿਗੁਰੂ ਤੋਂ ਕੁਰਬਾਨ ਹੋ ਰਿਹਾ ਸੀ । ਸੋ ਨਾ ਉਹ ਇਹ ਸਹਾਰ ਸਕਦੇ ਸਨ ਕਿ ਸਦੀਆਂ ਪਿਛੋਂ ਮਿਲੀ ਸੁਤੰਤਰ ਮਨੁੱਖਤਾ ਫਿਰ ਖੁੱਸ ਜਾਏ, ਅਤੇ ਨਾ ਹੀ ਉਹ ਇਹ ਖਿਆਲ ਭੀ ਸਹਿ ਸਕਦੇ ਸਨ ਕਿ ਉਹਨਾਂ ਦੇ ਜਿੰਦ-ਦਾਤੇ ਦਾ ਵਾਲ ਭੀ ਵਿੰਗਾ ਹੋਵੇ । ਸਿੱਖ ਜਾਨਾਂ ਤੌੜ ਕੇ ਲੜੇ । ਭਾਈ ਬਿਧੀ ਚੰਦ ਅਤੇ ਉਹਨਾਂ ਵਰਗੇ

ਹੋਰ ਮਨ-ਚਲੇ ਸਿੱਖ ਜੋਧੇ ਉਹਨਾਂ ਦੀ ਅਗਵਾਈ ਕਰਦੇ ਸਨ। (ਗੁਰੂ) ਤੇਗ ਬਹਾਦਰ ਸਾਹਿਬ ਵੀ ਸ਼ਾਮਲ ਸਨ, ਭਾਵੇਂ ਉਹਨਾਂ ਦੀ ਉਮਰ ਅਜੇ ਤੇਰ੍ਹਾਂ ਚੌਦਾਂ ਸਾਲਾਂ ਦੀ ਹੀ ਸੀ।

ਆਪਣੇ ਮਾਲਕ ਮੋਹਰਬਾਨ ਦੇ ਸਾਰੇ ਉਪਕਾਰ ਵਿਸਾਰ ਕੇ ਲੂਣ-ਹਰਾਮੀ ਪੈਂਦੇ ਖਾਂ ਨੇ ਲਲਕਾਰ ਕੇ ਗੁਰੂ ਹਰਿਗੋਬਿੰਦ ਸਾਹਿਬ ਉਤੇ ਵਾਰ ਕੀਤੇ, ਪਰ ਸਭੇ ਨਕਾਰੇ ਗਏ। ਸਤਿਗੁਰੂ ਜੀ ਦੇ ਪਹਿਲੇ ਹੀ ਵਾਰ ਨਾਲ ਜ਼ਖਮੀ ਹੋ ਕੇ ਪੈਂਦੇ ਖਾਂ ਘੋੜੇ ਤੋਂ ਡਿੱਗ ਪਿਆ। ਜ਼ਖਮ ਕਾਰੀ ਲੱਗਾ। ਸਤਿਗੁਰੂ ਜੀ ਘੋੜੇ ਤੋਂ ਉਤਰ ਕੇ ਉਸ ਦੇ ਕੋਲ ਆਏ। ਆਪਣੀ ਹੱਥੀਂ ਪਾਲੇ ਹੋਏ ਦਾ ਆਪਣੀ ਹੀ ਹੱਥੀਂ ਅੰਤ ਵੇਖ ਕੇ ਦਿਲ ਦੁੱਖ ਗਇਓ ਨੇ। ਉਸ ਨੂੰ ਹਿਦਾਇਤ ਕੀਤੀਓ ਨੇ ਕਿ ਅਖੀਰਲੇ ਵੇਲੇ ਖੁਦਾ ਨੂੰ ਯਾਦ ਕਰ ਲੈ। ਪੈਂਦੇ ਖਾਂ ਦਾ ਮਾਣ ਟੁੱਟ ਗਿਆ। ਆਤਮਕ ਜਾਗ ਆ ਗਈਓ ਸੁ। ਕਹਿਣ ਲੱਗਾ-ਪਾਤਸ਼ਾਹ ! ਤੂੰ ਹੀ ਮੇਰਾ ਖੁਦਾ ਹੈਂ, ਮੇਰੀਆਂ ਭੁਲਾਂ ਬਖਸ਼ ਲੈ। ਸਤਿਗੁਰੂ ਜੀ ਨੇ ਆਪਣੀ ਢਾਲ ਨਾਲ ਉਸ ਨੂੰ ਛਾਂ ਕੀਤੀ, ਅਤੇ ਉਸ ਦੀ ਵਿਛੜਦੀ ਰੂਹ ਵਾਸਤੇ ਪ੍ਰਭੂ-ਚਰਨਾਂ ਵਿਚ ਅਰਦਾਸ ਕੀਤੀ।

ਲਾਹੌਰੀ ਸੈਨਾ ਦਾ ਸਰਦਾਰ ਕਾਲੇ ਖਾਂ ਭੀ ਸਤਿਗੁਰੂ ਜੀ ਦੇ ਹੱਥੋਂ ਮਾਰਿਆ ਗਿਆ ਅਤੇ ਫੌਜ ਨੱਠ ਗਈ। ਇਹ ਲੜਾਈ ਸੰਨ ੧੬੩੪ ਵਿਚ ਹੋਈ ਸੀ।

## ਦੱਸਵਾਂ ਕਾਂਡ

### ਕੀਰਤਪੁਰ ਜਾਣਾ—

ਸੰਨ ੧੫੩੯ ਤੋਂ ਲੈ ਕੇ ਹੁਣ ਤਕ ਪਰਚਾਰ ਕਰਨ ਨਾਲ ਮਾਝੇ ਵਿਚ ਸਿੱਖ ਧਰਮ ਦੀਆਂ ਜੜ੍ਹਾਂ ਪੱਕੀਆਂ ਲੱਗ ਚੁਕੀਆਂ ਸਨ । ਸਦੀਆਂ ਦੇ ਦਬੇ ਹੋਏ ਲੋਕਾਂ ਨੇ ਬ੍ਰਾਹਮਣ ਦੇ ਕਰਮ-ਕਾਂਡ ਅਤੇ ਵਰਨ-ਵੰਡ ਦਾ ਜੂਲਾ ਪੂਰੇ ਤੌਰ 'ਤੇ ਆਪਣੇ ਮੋਢਿਆਂ ਤੋਂ ਲਾਹ ਦਿੱਤਾ । ਸਤਿਗੁਰੂ ਦੀ ਅਗਵਾਈ ਵਿਚ ਤੁਰਕ ਹਾਕਮਾਂ ਵਾਲਾ ਸਹਿਮ ਭੀ ਮਝੈਲਾਂ ਨੇ ਪਰੇ ਸੁਟ ਮਾਰਿਆ । ਸਖੀ ਸਰਵਰ ਅਤੇ ਸ਼ੇਖ ਫੱਤੇ ਆਦਿਕ ਦੀਆਂ ਮੰਨਤਾਂ ਤੋਂ ਭੀ ਇਹ ਛੁਟ ਗਏ ।

ਗੁਰੂ ਅਰਜਨ ਸਾਹਿਬ ਨੇ ਹੀ ਬਿਆਸਾ ਲੰਘ ਕੇ ਦੁਆਬੇ ਵਿਚ ਸਿੱਖ ਧਰਮ ਦੇ ਪਰਚਾਰ ਦਾ ਨਿਕਾ ਜਿਹਾ ਕੇਂਦਰ ਕਰਤਾਰਪੁਰ ਬਣਾ ਦਿੱਤਾ ਸੀ । ਗੁਰੂ ਹਰਿ ਗੋਬਿੰਦ ਸਾਹਿਬ ਨੇ ਅਗਾਂਹ ਮਾਲਵੇ ਵਿਚ ਜਾ ਕੇ ਡਰੌਲੀ ਅਤੇ ਭਾਈ ਰੂਪਾ ਨਵੇਂ ਕੇਂਦਰ ਬਣਾ ਦਿੱਤੇ । ਲੋੜ ਅਨੁਸਾਰ ਮਾਲਵੇ ਦੇ ਪਿੰਡਾਂ ਵਿਚ ਉਹੀ ਪਰਚਾਰ ਕੀਤਾ ਜੋ ਮਾਝੇ ਵਿਚ ਕੀਤਾ ਜਾ ਰਿਹਾ ਸੀ ।

ਪਹਾੜੀ ਲੋਕ ਮੈਦਾਨੀ ਇਲਾਕੇ ਦੇ ਬੰਦਿਆਂ ਨਾਲੋਂ ਵਧੀਕ ਵਹਿਮੀ-ਭਰਮੀ ਸਨ । ਪੱਥਰਾਂ ਦੇ ਡੂੰਘੇ ਸੰਗੀ ਹੋਣ ਕਰਕੇ ਪੱਥਰਾਂ ਦੇ ਬਣਾਏ ਬੁੱਤਾਂ, ਸਾਲਗਰਾਮਾਂ ਅਤੇ ਦੇਵੀ-ਦੇਵਤਿਆਂ ਦੀ ਪੂਜਾ ਉਹਨਾਂ ਦੇ ਅੰਦਰ ਘਰ ਕਰ ਚੁਕੀ ਹੋਈ ਸੀ । ਜੰਤੂ ਮੰਤ੍ਰ, ਜਾਦੂ ਟੂਣੇ ਪਹਾੜੀਆਂ ਵਿਚ ਆਮ ਪਰਚਲਤ ਸਨ । ਹਰ ਪਾਸਿਓਂ ਉਹਨਾਂ ਦੀ ਆਤਮਿਕ ਹਾਲਤ ਨਿੱਘਰੀ ਹੋਈ ਸੀ । ਇਸ ਵਾਸਤੇ ਪਹਾੜੀਏ ਮਾਨਸਕ ਕ੍ਰਮਜ਼ੋਰੀ

ਅਤੇ ਕਾਇਰਤਾ ਦਾ ਸ਼ਿਕਾਰ ਸਨ । ਗੁਰੂ ਹਰਿ ਗੋਬਿੰਦ ਸਾਹਿਬ ਨੇ ਮਾਝਾ, ਜਾਗੇ ਹੋਏ ਮਝੈਲ ਸੂਰਬੀਰਾਂ ਦੇ ਹਵਾਲੇ ਕਰ ਕੇ ਆਪ ਦੁਆਬੇ ਅਤੇ ਖਾਸ ਕਰਕੇ ਡੁੱਗਰ ਵਲ ਵਾਗ ਮੋੜੀ । ਚੌਥੀ ਲੜਾਈ ਤੋਂ ਪਿਛੋਂ ਸਤਿਗੁਰੂ ਜੀ ਨੇ ਕੀਰਤਪੁਰ ਆ ਡੇਰਾ ਲਾਇਆ । ਕੀਰਤਪੁਰ ਸਤਲੁਜ ਦਰਿਆ ਤੋਂ ਪਾਰਲੇ ਪਾਸੇ ਹੈ । ਇਹ ਇਲਾਕਾ ਸਰਹੰਦ ਦੇ ਸੂਬੇ ਵਿਚ ਸੀ । ਸਰਹੰਦ ਤੋਂ ਕੀਰਤਪੁਰ ਚਾਲੀ ਕੁ ਮੀਲਾਂ ਦੀ ਵਿੱਥ ਤੇ ਹੀ ਹੈ । ਗੁਰੂ ਨਾਨਕ ਦੇਵ ਜੀ ਇਸ ਇਲਾਕੇ ਵਿਚ ਆਪਣੇ ਖਿਆਲਾਂ ਦਾ ਬੀਜ ਬੀਜ ਚੁਕੇ ਹੋਏ ਸਨ । ਗੁਰੂ ਹਰਿ ਗੋਬਿੰਦ ਸਾਹਿਬ ਨੇ ਉਸ ਨੂੰ ਪਰਫੁਲਤ ਕਰਨ ਦਾ ਕੰਮ ਸ਼ੁਰੂ ਕੀਤਾ । ਸਰੀਰਕ ਜੀਵਨ ਦੇ ਅਖੀਰਲੇ ਦਸ ਸਾਲ ਸਤਿਗੁਰੂ ਜੀ ਨੇ ਇਸ ਪਾਸੇ ਖਰਚ ਕੀਤੇ ।

### ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ—

ਅਸੀਂ ਪਿਛੇ ਵੇਖ ਆਏ ਹਾਂ ਕਿ ਜਹਾਂਗੀਰ ਦੇ ਮਰਨ ਤੇ ਸ਼ਾਹ ਜਹਾਨ ਫਰਵਰੀ ਸੰਨ ੧੬੨੮ ਵਿਚ ਹਿੰਦੁਸਤਾਨ ਦੇ ਤਖਤ ਉਤੇ ਬੈਠਾ ਸੀ । ਪਹਿਲੇ ੬ ਸਾਲ ਉਹ ਪੰਜਾਬ ਵਲ ਨਹੀਂ ਆਇਆ । ਜਨਵਰੀ ਸੰਨ ੧੬੩੪ ਵਿਚ ਸ਼ਾਹ ਜਹਾਨ ਪਹਿਲੀ ਵਾਰ ਕਸ਼ਮੀਰ ਦੀ ਸੈਰ ਕਰਨ ਲਈ ਆਗਰੇ ਤੋਂ ਰਵਾਨਾ ਹੋਇਆ, ਲਾਹੌਰ ਦੇ ਰਸਤੇ ੫ ਜੂਨ ੧੬੩੪ ਨੂੰ ਕਸ਼ਮੀਰ ਪਹੁੰਚਿਆ । ਜਾਂਦੀ ਵਾਰੀ ਸ਼ਾਹ ਜਹਾਨ ਲਾਹੌਰ ਵਿਚ ਬਹੁਤਾ ਚਿਰ ਨਹੀਂ ਸੀ ਠਹਿਰਿਆ । ਤਿੰਨ ਮਹੀਨੇ ਕਸ਼ਮੀਰ ਰਹਿ ਕੇ ਸਤੰਬਰ ਵਿਚ ਉਥੋਂ ਚੱਲ ਕੇ ਨਵੰਬਰ ੧੬੩੪ ਵਿਚ ਸ਼ਾਹ ਜਹਾਨ ਫਿਰ ਲਾਹੌਰ ਆਇਆ, ਅਤੇ ਦੋ ਮਹੀਨੇ ਇਥੇ ਟਿਕਿਆ । ੧੬ ਜਨਵਰੀ ੧੬੩੫ ਨੂੰ ਲਾਹੌਰ ਤੋਂ ਆਗਰੇ ਨੂੰ ਮੁੜਿਆ ਸੀ ।

ਮੁਗਲ ਬਾਦਸ਼ਾਹਾਂ ਦਾ ਖੁਫੀਆ-ਪੁਲਸ ਦਾ ਮਹਿਕਮਾ ਬੜਾ ਸੁਚੇਤ ਮਹਿਕਮਾ ਸੀ । ਕੇਂਦਰ ਤੇ ਬੈਠੇ ਬਾਦਸ਼ਾਹ ਨੂੰ ਸਾਰੇ ਹਿੰਦੁਸਤਾਨ

ਦੀਆਂ ਖ਼ਬਰਾਂ ਅੱਪੜਦੀਆਂ ਰਹਿੰਦੀਆਂ ਸਨ । ਜੇ ਕੋਈ ਗਵਰਨਰ ਸੂਬੇਦਾਰ ਆਪਣੇ ਇਲਾਕੇ ਵਿਚ ਠੀਕ ਪਰਬੰਧ ਨਹੀਂ ਸੀ ਕਰ ਸਕਦਾ ਤਾਂ ਉਸ ਨੂੰ ਹਟਾਣ ਵਿਚ ਕੋਈ ਲਿਹਾਜ਼-ਮੁਲਾਹਜ਼ਾ ਨਹੀਂ ਸੀ ਵਰਤਿਆ ਜਾਂਦਾ । ਸ਼ਾਹ ਜਹਾਨ ਦਾ ਤਾਂ ਇਹ ਰਵੱਈਆ ਸੀ ਕਿ ਇਸ ਮਾਮਲੇ ਵਿਚ ਆਪਣੇ ਪੁੱਤਰਾਂ ਦਾ ਭੀ ਲਿਹਾਜ਼ ਨਹੀਂ ਸੀ ਕਰਦਾ ।

ਲਾਹੌਰ ਦੇ ਮਹੀਨੇ ਰਹਿ ਕੇ ਸ਼ਾਹ ਜਹਾਨ ਨੇ ਤਸੱਲੀ ਕਰ ਲਈ ਸੀ ਕਿ ਸਿੱਖਾਂ ਦੀ ਨਿੱਕੀ ਜਿਹੀ ਕੌਮ ਉਤੇ ਚਾਰ ਵਾਰੀ ਫ਼ੌਜੀ ਵਾਰ ਕਰਨ ਵਿਚ ਸਰਾਸਰ ਲਾਹੌਰ ਦੇ ਸੂਬੇਦਾਰ ਦੀ ਗ਼ਲਤੀ ਸੀ । ਕਿਤੇ ਭੀ ਕਿਸੇ ਬਗ਼ਾਵਤ ਦੇ ਨਿਸ਼ਾਨ ਨਹੀਂ ਸਨ । ਗੁਰੂ ਹਰਿਗੋਬਿੰਦ ਸਾਹਿਬ ਦੀ ਅਗਵਾਈ ਵਿਚ ਸਿੱਖਾਂ ਨੇ ਕਿਤੇ ਕੋਈ ਮੱਲਾਂ ਮੱਲਣ ਦੇ ਜਤਨ ਨਹੀਂ ਕੀਤੇ, ਸਗੋਂ ਝਗੜੇ ਨੂੰ ਮੁਕਾਣ ਦੀ ਖ਼ਾਤਰ ਇਕਲ-ਵਾਂਜੇ ਹੁੰਦੇ ਰਹੇ । ਹੱਛੇ ਬਹਾਨੇ ਬਣਾ ਬਣਾ ਕੇ ਲਾਹੌਰ ਦੇ ਸੂਬੇਦਾਰ ਅਤੇ ਜਲੰਧਰ ਦੇ ਫ਼ੌਜਦਾਰ ਨੇ ਸ਼ਾਂਤੀ-ਪਸੰਦ ਬੰਦਿਆਂ ਨਾਲ ਟੱਕਰ ਲਈ, ਤੇ ਸ਼ਾਹੀ ਫ਼ੌਜ ਦਾ ਨੁਕਸਾਨ ਕਰਾਇਆ । ਚੌਥੀ ਲੜਾਈ ਵਿਚ ਤਾਂ ਉੱਕਾ ਹੀ ਕੋਈ ਬਹਾਨਾ ਨਹੀਂ ਸੀ ।

ਸ਼ਾਹ ਜਹਾਨ ਨੇ ਆਪਣੇ ਵੱਡੇ ਸ਼ਾਹਜ਼ਾਦੇ ਦਾਰਾ ਸ਼ਿਕੋਹ ਨੂੰ ਪੰਜਾਬ ਤੇ ਮੁਲਤਾਨ ਦਾ ਗਵਰਨਰ ਮੁਕੱਰਰ ਕਰ ਦਿਤਾ । ਦਾਰਾ ਸ਼ਿਕੋਹ ੨੦ ਮਾਰਚ ਸੰਨ ੧੬੧੫ ਨੂੰ ਅਜਮੇਰ ਜੰਮਿਆ ਸੀ । ਪੰਜਾਬ ਦਾ ਗਵਰਨਰ ਬਣਨ ਵੇਲੇ ਉਸ ਦੀ ਉਮਰ ੨੦ ਸਾਲਾਂ ਦੀ ਸੀ । ਅਗਲੇ ਹੀ ਸਾਲ ਸੰਨ ੧੬੩੬ ਵਿਚ ਸ਼ਾਹ ਜਹਾਨ ਨੇ ਆਪਣੇ ਤੀਜੇ ਸ਼ਾਹਜ਼ਾਦੇ ਔਰੰਗਜ਼ੇਬ ਨੂੰ ਦੱਖਣ ਦਾ ਗਵਰਨਰ ਬਣਾ ਦਿਤਾ । ਔਰੰਗਜ਼ੇਬ ਦੀ ਉਮਰ ਉਸ ਵੇਲੇ ੧੮ ਸਾਲਾਂ ਦੀ ਸੀ ।

ਦਾਰਾ ਵਿਚ ਧਾਰਮਿਕ ਤੰਗ-ਦਿਲੀ ਨਹੀਂ ਸੀ । ਹਰੇਕ ਧਰਮ ਦੇ ਮਹਾਂ ਪੁਰਖਾਂ ਨੂੰ ਸ਼ੌਕ ਨਾਲ ਮਿਲਦਾ ਸੀ, ਅਤੇ ਉਹਨਾਂ ਦੇ ਧਰਮ-



ਪ੍ਰਸਤਕਾਂ ਨੂੰ ਪੜ੍ਹਨ ਵਿਚ ਦਿਲਚਸਪੀ ਲੈਂਦਾ ਸੀ। ਦਾਰਾ ਇਕ ਵਿਦਵਾਨ ਗਭਰੂ ਸੀ, ਅਤੇ ਵਿਦਵਾਨਾਂ ਦੀ ਕਦਰ ਕਰਨ ਵਾਲਾ ਭੀ ਸੀ। ਉਸ ਨੇ ਮੁਸਲਮਾਨ ਮਹਾਂ ਪੁਰਖਾਂ ਦੇ ਜੀਵਨ ਦੀ ਇਕ ਕਿਤਾਬ ਲਿਖੀ, ਜਿਸ ਦਾ ਨਾਂ 'ਸਫੀਨਤਲ ਔਲੀਆ' ਹੈ। ਦਾਰਾ ਨੇ ਸੰਸਕ੍ਰਿਤ ਦੀਆਂ ਭੀ ਕਈ ਕਿਤਾਬਾਂ ਦੇ ਉਲਥੇ ਫ਼ਾਰਸੀ ਵਿਚ ਕੀਤੇ ਅਤੇ ਕਰਾਏ। ਉਪਨਿਸ਼ਦਾਂ, ਭਾਗਵਤ ਗੀਤਾ ਅਤੇ ਯੋਗ ਵਸਿਸ਼ਟ ਦਾ ਉਹ ਇਕ ਉੱਘਾ ਵਿਦਵਾਨ ਸੀ। ਦਾਰਾ ਦੇ ਮੁਨਸ਼ੀ ਬਨਵਾਲੀ ਦਾਸ ਨੇ ਸੰਸਕ੍ਰਿਤ ਦੇ ਪਰਸਿੱਧ ਨਾਟਕ 'ਪ੍ਰਬੋਧ ਚੰਦੋਦਯ' ਦਾ ਫ਼ਾਰਸੀ ਵਿਚ ਉਲਥਾ ਕੀਤਾ ਸੀ।

ਅਜਿਹੇ ਖੁੱਲ੍ਹੇ ਸੁਭਾਵ ਵਾਲੇ ਗੱਭਰੂ ਸਹਿਜ਼ਾਦੇ ਦੇ ਪੰਜਾਬ ਦਾ ਗਵਰਨਰ ਬਣਨ ਨਾਲ ਪੰਜਾਬ ਵਿਚ ਅਮਨ ਸ਼ਾਂਤੀ ਹੋ ਗਈ। ਗੁਰੂ ਹਰਿ ਗੋਬਿੰਦ ਸਾਹਿਬ ਸੰਨ ੧੬੩੪ ਤੋਂ ਲੈ ਕੇ ੧੬੪੪ ਤਕ ਦਸ ਸਾਲ ਦੁਆਬੇ ਅਤੇ ਨਾਲ ਲਗਦੇ ਤੁੰਗਰ ਦੇ ਇਲਾਕੇ ਵਿਚ, ਹਾਕਮਾਂ ਵਲੋਂ ਕਿਸੇ ਰੋਕ ਟੋਕ ਤੋਂ ਬਿਨਾ ਸਿੱਖ-ਧਰਮ ਦਾ ਪਰਚਾਰ ਕਰ ਸਕੇ, ਜਿਸ ਵਿਚ ਗਰੀਬ ਤੋਂ ਗਰੀਬ ਦੀ ਮਨੁੱਖਤਾ ਦਾ ਸਤਿਕਾਰ ਕਰਨਾ ਮਨੁੱਖ ਦਾ ਫ਼ਰਜ਼ ਮੰਨਿਆ ਗਿਆ ਹੈ।

### ਸਿੱਖ ਧਰਮ ਦਾ ਪਰਚਾਰ-

ਜਿਉਂ ਜਿਉਂ ਕੇਂਦਰੀ ਅਸਥਾਨ ਤੋਂ ਦੂਰ ਦੂਰ ਇਲਾਕਿਆਂ ਵਿਚ ਸਿੱਖਾਂ ਦੀ ਗਿਣਤੀ ਵਧਦੀ ਗਈ, ਤਿਉਂ ਤਿਉਂ ਉਹਨਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਜੀਵਨ-ਜੁਗਤ ਦਾ ਪਰਚਾਰ ਕਾਇਮ ਰੱਖਣ ਲਈ ਪਰਚਾਰਕਾਂ ਦੀ ਲੋੜ ਬਣਦੀ ਗਈ। ਗੁਰੂ ਅਮਰਦਾਸ ਜੀ ਨੇ ਬਾਈ 'ਮੰਜੀਆਂ' ਕਾਇਮ ਕੀਤੀਆਂ ਸਨ। ਗੁਰੂ ਰਾਮਦਾਸ ਜੀ ਨੇ ਇਹਨਾਂ ਪਰਚਾਰਕਾਂ ਦੇ ਜ਼ਿਮੇ ਇਕ ਕੰਮ ਹੋਰ ਸੌਂਪ ਦਿੱਤਾ। ਮਾਝੇ ਦਾ ਕੇਂਦਰੀ ਨਗਰ ਅੰਮ੍ਰਿਤਸਰ ਵਸਾਇਆ ਜਾ ਰਿਹਾ ਸੀ, ਉਥੇ

ਅੰਮ੍ਰਿਤ-ਸਰੋਵਰ ਭੀ ਤਿਆਰ ਕੀਤਾ ਜਾ ਰਿਹਾ ਸੀ। ਕੇਂਦਰੀ ਧਰਮ-ਅਸਥਾਨ ਭੀ ਬਣਨਾ ਸੀ। ਵਧ ਰਹੀ ਕੌਮ ਨੂੰ ਜਥੇਬੰਦ ਰੱਖਣ ਲਈ ਹੋਰ ਕਈ ਪਰਬੰਧ ਕਰਨੇ ਸਨ। ਇਹਨਾਂ ਸਭਨਾਂ ਕਾਰਜਾਂ ਵਾਸਤੇ ਮਾਇਆ ਦੀ ਲੋੜ ਸੀ। ਪਰਚਾਰਕਾਂ ਨੂੰ ਹਦਾਇਤ ਕੀਤੀ ਗਈ ਕਿ ਕੇਂਦਰੀ ਗੋਲਕ ਵਾਸਤੇ ਸਿੱਖਾਂ ਪਾਸੋਂ ਭੇਟਾ ਇਕੱਠੀ ਕਰ ਕੇ ਲਿਆਇਆ ਕਰਨ। ਨਵੇਂ ਪ੍ਰਚਾਰਕ ਰੱਖਣ ਦੀ ਲੋੜ ਦਿਨੋ-ਦਿਨ ਵਧ ਰਹੀ ਸੀ। ਗੁਰੂ ਰਾਮਦਾਸ ਜੀ ਨੇ ਇਹਨਾਂ ਨਵੇਂ ਪਰਚਾਰਕਾਂ ਦਾ ਨਾਮ 'ਮਸੰਦ' ਰੱਖਿਆ। ਪੈਸੇ ਦੇ ਕੰਮ ਵਿਚ ਨੀਯਤ ਬਦਲਦਿਆਂ ਚਿਰ ਨਹੀਂ ਲਗਦਾ। ਕਈ ਬੌੜ੍ਹ-ਵਿਤਿਆਂ ਦੇ ਮਨ ਡੋਲ ਜਾਂਦੇ ਹਨ। ਗੁਰੂ ਅਰਜਨ ਸਾਹਿਬ ਨੇ ਬੰਧਾਨ ਬੰਧ ਦਿਤਾ ਕਿ ਹਰੇਕ ਸਿੱਖ ਘਰਾਣਾ ਸਿੱਖ-ਕੌਮ ਦੀ ਉਸਾਰੀ ਵਾਸਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਭੇਜਿਆ ਕਰੇ। ਮਸੰਦ ਉਸ ਸਾਰੀ ਆਮਦਨ ਨੂੰ ਵਹੀਆਂ ਵਿਚ ਦਰਜ ਕਰਦੇ ਜਾਣ। ਜਦੋਂ ਉਹ ਮਾਇਆ ਗੁਰ-ਗੋਲਕ ਵਾਸਤੇ ਲਿਆਂਦੀ ਜਾਵੇ, ਤਾਂ ਉਸ ਇਲਾਕੇ ਦਾ ਕੋਈ ਨਾ ਕੋਈ ਮੁਖੀ ਸਿੱਖ ਆਪ ਆਇਆ ਕਰੇ।

ਫਿਰ ਵੀ ਹੋਰ-ਫੇਰੀ ਦੀ ਸੰਭਾਵਨਾ ਦਿਨੋ-ਦਿਨ ਵਧੀਕ ਹੀ ਬਣਦੀ ਗਈ, ਜਿਸ ਕਰਕੇ ਕਈ ਪਰਚਾਰਕਾਂ ਤੇ ਮਸੰਦਾਂ ਦੇ ਅੰਦਰ ਧਰਮ-ਪਰਚਾਰ ਦਾ ਉਹ ਪਹਿਲਾ ਉਤਸ਼ਾਹ ਪੂਰੇ ਜੋਬਨ ਵਿਚ ਨਾ ਰਹਿ ਸਕਣ ਦੇ ਖਤਰੇ ਬਣਦੇ ਗਏ। ਬਾਬਾ ਸਿਰੀ ਚੰਦ ਜੀ ਨੇ ਸਾਰੀ ਉਮਰ ਉਹ 'ਉਦਾਸੀ' ਬਾਣਾ ਧਾਰਨ ਕਰੀ ਰੱਖਿਆ ਸੀ ਜੋ ਉਹਨਾਂ ਨੂੰ ਆਪਣੇ ਪਿਤਾ ਗੁਰੂ ਨਾਨਕ ਦੇਵ ਜੀ ਦੀ ਜਵਾਨੀ ਸਮੇਂ ਦੀ ਲੰਮੀ ਅਦੁੱਤੀ ਕੁਰਬਾਨੀ ਦਾ ਚੇਤਾ ਕਰਾਂਦਾ ਰਿਹਾ। ਦਿਹਾਂਤ ਸਮੇਂ ਉਹਨਾਂ ਉਹ ਬਾਣਾ ਬਾਬਾ ਗੁਰਦਿੱਤਾ ਜੀ ਦੇ ਹਵਾਲੇ ਕੀਤਾ, ਅਤੇ ਆਪਣੇ ਚਾਰ ਉੱਘੇ ਸੇਵਕ ਗੁਰੂ ਹਰਿ ਗੋਬਿੰਦ ਪਾਸ ਪੇਸ਼ ਕਰ ਕੇ ਬੇਨਤੀ ਕੀਤੀ ਕਿ ਇਹਨਾਂ ਨੂੰ ਸਿੱਖ ਧਰਮ ਦਾ ਪਰਚਾਰ ਕਰਨ ਦੀ ਸੇਵਾ ਸੌਂਪੀ ਜਾਏ।

ਅਲਮਸਤ, ਗੋਂਦਾ, ਫੂਲ ਅਤੇ ਬਾਲੂ ਹਸਨਾ—ਇਹ ਚਾਰੇ ਨਾਂ ਅਸੀਂ ਪਿਛੇ ਪੜ੍ਹ ਆਏ ਹਾਂ। ਸਿੱਖ ਧਰਮ ਦੇ ਪਰਚਾਰ ਵਿਚ ਹੋਰ ਨਵੀਂ ਜਿੰਦ ਪਾਣ ਲਈ ਸਤਿਗੁਰੂ ਜੀ ਨੇ ਇਹ ਨਵੇਂ 'ਉਦਾਸੀ' ਪਰਚਾਰਕ ਨੀਯਤ ਕੀਤੇ, ਇਹਨਾਂ ਦੀ ਸਹਾਇਤਾ ਕਰਨ ਲਈ ਹੋਰ ਭੀ ਅਨੇਕਾਂ ਵਿਦਵਾਨ 'ਉਦਾਸੀ' ਸਿੱਖ ਮੁਕੱਰਰ ਕੀਤੇ ਗਏ। ਭਾਈ ਅਲਮਸਤ ਦੇ ਉੱਦਮ ਨਾਲ ਨਾਨਕ-ਮਤਾ ਸਿੱਖ ਧਰਮ ਦੇ ਪਰਚਾਰ ਦਾ ਇਕ ਬੜਾ ਤਕੜਾ ਕੇਂਦਰ ਬਣ ਚੁਕਿਆ ਸੀ। ਗੁਰੂ ਹਰਿ ਗੋਬਿੰਦ ਸਾਹਿਬ ਨੇ ਉੱਤਰ ਪ੍ਰਦੇਸ਼ ਵਿਚ ਹੋਰ ਭੀ ਅਨੇਕਾਂ ਥਾਵਾਂ ਤੇ 'ਉਦਾਸੀ' ਵਿਦਵਾਨ ਸਿੱਖ ਭੇਜੇ, ਜਿਸ ਕਰਕੇ ਉਸ ਪਾਸੇ ਬਿਹਾਰ, ਬੰਗਾਲ, ਆਸਾਮ ਤਕ ਸਿੱਖ ਧਰਮ ਚੰਗਾ ਚਮਕਿਆ।

### ਬਾਬਾ ਗੁਰਦਿੱਤਾ ਜੀ ਦਾ ਦਿਹਾਂਤ—

ਜਦੋਂ ਸੰਨ ੧੬੩੪ ਵਿਚ ਕਰਤਾਰਪੁਰ ਵਾਲੀ ਲੜਾਈ ਖਤਮ ਹੋਈ, ਜੋ ਪੈਂਦੇ ਖਾਂ ਦੀ ਬੇ-ਵਫਾਈ ਦੇ ਕਾਰਨ ਹੋਈ ਸੀ, ਤਾਂ ਗੁਰੂ ਹਰਿ ਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ (ਗੁਰੂ) ਤੇਗ ਬਹਾਦਰ ਜੀ ਆਪਣੇ ਨਾਨਕੇ ਪਿੰਡ ਬਕਾਲੇ ਚਲੇ ਗਏ। ਸਭ ਤੋਂ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਸਤਿਗੁਰੂ ਜੀ ਦੇ ਨਾਲ ਕੀਰਤਪੁਰ ਆ ਗਏ। ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ—ਬਾਬਾ ਧੀਰ ਮਲ ਅਤੇ (ਗੁਰੂ) ਹਰਿ ਰਾਇ ਸਾਹਿਬ। ਇਹ ਤਾਂ ਆਪਣੇ ਪਿਤਾ ਜੀ ਦੇ ਨਾਲ ਕੀਰਤਪੁਰ ਆ ਗਏ, ਪਰ (ਗੁਰੂ) ਹਰਿ ਰਾਇ ਸਾਹਿਬ ਤੇ ਬਾਬਾ ਧੀਰ ਮਲ ਜੀ ਕਰਤਾਰਪੁਰ ਹੀ ਰਹਿ ਪਏ ਸਨ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਦਿ 'ਬੀੜ' ਵੀ ਆਪਣੇ ਪਾਸ ਹੀ ਰੱਖ ਲਈ। ਪਹਿਲੀ ਜੰਗ ਸਮੇਂ ਹੀ ਸੰਨ ੧੬੨੮ ਵਿਚ 'ਬੀੜ' ਪਹਿਲਾਂ ਝਬਾਲ ਭੇਜੀ ਗਈ ਸੀ, ਫਿਰ ਝਬਾਲ ਤੋਂ ਕਰਤਾਰਪੁਰ ਲਿਆਂਦੀ ਗਈ ਸੀ।

ਸੰਨ ੧੬੩੮ ਵਿਚ ਬਾਬਾ ਗੁਰਦਿੱਤਾ ਜੀ ਦਾ ਦਿਹਾਂਤ ਹੋ ਗਿਆ। ਸਿੱਖ-ਇਤਿਹਾਸ ਲਿਖਦਾ ਹੈ ਕਿ ਇਕ ਦਿਨ ਸ਼ਿਕਾਰ ਖੇਡਣ ਗਿਆਂ ਕਿਸੇ ਗ਼ਰੀਬ ਦੀ ਗਾਂ ਬਾਬਾ ਜੀ ਦੀ ਬੰਦੂਕ ਦਾ ਨਿਸ਼ਾਨਾ ਬਣ ਗਈ। ਪਰ ਬਾਬਾ ਜੀ ਨੇ ਆਪਣੀ ਆਤਮਿਕ ਸੱਤਿਆ ਨਾਲ ਮੋਈ ਗਾਂ ਜਿਵਾਲ ਦਿਤੀ। ਇਹ ਨਾਟਕ ਚੇਟਕ ਸਤਿਗੁਰੂ ਜੀ ਨੂੰ ਪਸੰਦ ਨੀ ਆਇਆ। ਬਾਬਾ ਅਟੱਲ ਸਾਹਿਬ ਵਾਂਗ ਬਾਬਾ ਗੁਰਦਿੱਤਾ ਜੀ ਨੇ ਭਾ ਆਪਣੇ ਪ੍ਰਾਣ ਆਪ ਹੀ ਤਿਆਗ ਦਿੱਤੇ। (ਚੇਤ ਸੁਦੀ ੧੦ ਸੰਮਤ ੧੬੬੫)।

## ੧੧ਵਾਂ ਕਾਂਡ

### ਜੋਤੀ ਜੋਤਿ ਸਮਾਉਣਾ—

ਬਾਬਾ ਗੁਰਦਿੱਤਾ ਜੀ ਤੋਂ ੬ ਸਾਲ ਪਿਛੋਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਕੀਰਤਪੁਰ ਵਿਚ ਆਪਣੇ ਪੋਤਰੇ ਹਰਿ ਰਾਇ ਸਾਹਿਬ ਜੀ ਨੂੰ ਆਪਣੇ ਥਾਂ ਗੁਰੂ ਬਣਾ ਕੇ ਆਪ ੬ ਚੇਤਰ ਸੰਮਤ ੧੭੦੧ ਨੂੰ ਜੋਤੀ ਜੋਤਿ ਸਮਾਏ । ਚੰਦ੍ਰਮਾ ਦੀ ਥਿੱਤ ਦੇ ਹਿਸਾਬ ਉਸ ਦਿਨ ਚੇਤਰ ਸੁਦੀ ੫ ਸੀ । ਐਤਵਾਰ ਦਾ ਦਿਨ ਸੀ । ਈਸਵੀ ਸੰਨ ੧੬੪੪ ਸੀ, ਅਤੇ ਮਾਰਚ ਦੀ ੩ ਤਰੀਕ ਸੀ । ਉਸ ਵੇਲੇ ਮੁਗਲ ਬਾਦਸ਼ਾਹ ਸ਼ਾਹ ਜਹਾਨ ਤਖ਼ਤ ਉਤੇ ਸੀ ।

ਜਨਮ—੨੧ ਹਾੜ ਸੰਮਤ ੧੬੫੨ (੧੯ ਜੂਨ ੧੫੯੫)

ਦਿਹਾਂਤ—੬ ਚੇਤਰ ਸੰਮਤ ੧੭੦੧ (੩ ਮਾਰਚ ੧੬੪੪)

### ਸੰਤਾਨ—

- (੧) ਬਾਬਾ ਗੁਰਦਿੱਤਾ ਜੀ ਸੰਨ ੧੬੧੩ ਵਿਚ ।
- (੨) ਬੀਬੀ ਵੀਰੋ ਜੀ ਸੰਨ ੧੬੧੫ ਵਿਚ ।
- (੩) ਬਾਬਾ ਸੂਰਜ ਮਲ ਜੀ ਸੰਨ ੧੬੧੭ ਵਿਚ ।
- (੪) ਬਾਬਾ ਅਣੀ ਰਾਇ ਜੀ ਸੰਨ ੧੬੧੮ ਵਿਚ ।
- (੫) ਬਾਬਾ ਅਟਲ ਰਾਇ ਜੀ ਸੰਨ ੧੬੧੯ ਵਿਚ ।
- (੬) (ਗੁਰੂ) ਤੇਗ ਬਹਾਦਰ ਸਾਹਿਬ ਅਪ੍ਰੈਲ ੧੬੨੧ ਵਿਚ ।

## ੧੨ਵਾਂ ਕਾਂਡ

ਗੁਰੂ ਹਰਿ ਗੋਬਿੰਦ ਸਾਹਿਬ ਦੀ ਸ਼ਖਸੀਅਤ

(੧) ਨਿਰਵੈਰਤਾ—

(ੳ) ਪੈਂਦੇ ਖਾਂ ਪੰਦਰ੍ਹਾਂ-ਸੋਲ੍ਹਾਂ ਸਾਲਾਂ ਦਾ ਗੱਭਰੂ ਸੀ ਜਦੋਂ ਗੁਰੂ ਹਰਿ ਗੋਬਿੰਦ ਸਾਹਿਬ ਨੇ ਉਸ ਨੂੰ ਸੰਨ ੧੬੧੩ ਵਿਚ ਨੌਕਰ ਰੱਖਿਆ । ਉਸ ਉਤੇ ਬੇਅੰਤ ਮੇਹਰਬਾਨੀਆਂ ਕਰਦੇ ਰਹੇ । ਸੰਨ ੧੬੨੮ ਦੀ ਇਕੋ ਲੜਾਈ ਵਿਚ ਪੈਂਦੇ ਖਾਂ ਨੇ ਖਾਧੇ ਲੂਣ ਦਾ ਹੱਕ ਦਿੱਤਾ । ਫਿਰ ਅਹੰਕਾਰੀ ਹੋ ਗਿਆ । ਸਤਿਗੁਰੂ ਜੀ ਨੇ ਉਸ ਨੂੰ ਉਸ ਦੇ ਪਿੰਡ ਭੇਜ ਦਿਤਾ, ਪਰ ਉਸ ਦੀ ਤਨਖਾਹ ਕਾਇਮ ਰਖੀ । ਆਖਰ ੧੬੩੪ ਵਿਚ ਆਪਣੀ ਵਹੁਟੀ ਅਤੇ ਜਵਾਈ ਦੇ ਕਹੇ ਸਤਿਗੁਰੂ ਜੀ ਦੀਆਂ ੨੧ ਸਾਲਾਂ ਦੀਆਂ ਸਭ ਮੇਹਰਬਾਨੀਆਂ ਭੁਲਾ ਕੇ ਪੈਂਦੇ ਖਾਂ ਬੇ-ਵਫਾ ਹੋ ਗਿਆ । ਬੇ-ਵਫਾ ਭੀ ਇਤਨਾ ਕਿ ਲਾਹੌਰ ਦੇ ਸੂਬੇਦਾਰ ਤੋਂ ਫੌਜ ਲੈ ਕੇ ਚੜ੍ਹ ਆਇਆ । ਆਪਣੀ ਹੱਥੀਂ ਸਤਿਗੁਰੂ ਜੀ ਉਤੇ ਵਾਰ ਕੀਤਿਓਸੁ । ਵਾਰ ਖਾਲੀ ਜਾਣ ਤੇ ਸਤਿਗੁਰੂ ਜੀ ਉਸ ਨੂੰ ਹੱਸ ਕੇ ਹੀ ਆਖਦੇ ਰਹੇ, ਪੈਂਦੇ ਖਾਂ ! ਤੈਨੂੰ ਇਤਨੀ ਸ਼ਸਤ੍ਰ-ਵਿੱਦਿਆ ਸਿਖਾਈ ਸੀ, ਪਰ ਅੱਜ ਇਕ ਭੀ ਹੁਨਰ ਨਾ ਵਿਖਾ ਸਕਿਓਂ । ਜਦੋਂ ਆਖਰ ਪੈਂਦੇ ਖਾਂ ਜ਼ਖਮੀ ਹੋ ਕੇ ਡਿੱਗਾ ਤਾਂ ਸਤਿਗੁਰੂ ਜੀ ਨੇ ਆਪਣੀ ਢਾਲ ਨਾਲ ਉਸ ਦੇ ਮੂੰਹ ਉਤੇ ਛਾਂ ਕੀਤੀ ਅਤੇ ਉਸ ਦੀ ਸਾਰੀ ਬੇ-ਵਫਾਈ ਭੁਲਾ ਕੇ ਰਣਭੂਮੀ ਵਿਚ ਹੀ ਉਸ ਦੀ ਵਿਛੜਦੀ ਰੂਹ ਵਾਸਤੇ ਪ੍ਰਭੂ-ਚਰਨਾਂ ਵਿਚ ਅਰਦਾਸ ਕੀਤੀ ।

(ਅ) ਲਾਹੌਰ ਦੇ ਸੂਬੇਦਾਰ ਨੇ ਕਾਲੇ ਖਾਂ ਦੀ ਕਮਾਨ ਹੇਠ ਫੌਜ ਭੇਜੀ ਸੀ। ਜਦੋਂ ਪੈਂਦੇ ਖਾਂ ਮਾਰਿਆ ਗਿਆ, ਤਾਂ ਕਾਲੇ ਖਾਂ ਨੇ ਸਤਿਗੁਰੂ ਜੀ ਨੂੰ ਲਲਕਾਰਿਆ। ਕਾਲੇ ਖਾਂ ਬੜੇ ਰੋਹ ਵਿਚ ਆ ਆ ਕੇ ਵਾਰ ਕਰਨ ਲੱਗਾ, ਪਰ ਸਤਿਗੁਰੂ ਜੀ ਹੱਸਦੇ-ਮਥੇ ਹੀ ਵਾਰ ਰੋਕਦੇ ਗਏ। ਜਦੋਂ ਉਸ ਦਾ ਤੀਜਾ ਵਾਰ ਭੀ ਖ਼ਾਲੀ ਹੀ ਗਿਆ, ਤਾਂ ਗੁਰੂ ਹਰਿ ਗੋਬਿੰਦ ਸਾਹਿਬ ਨੇ ਹੱਸ ਕੇ ਉਸ ਨੂੰ ਆਖਿਆ, 'ਕਾਲੇ ਖਾਂ ! ਜਿਵੇਂ ਤੂੰ ਤਲਵਾਰ ਚਲਾਂਦਾ ਹੈਂ, ਉਸ ਤਰ੍ਹਾਂ ਨਹੀਂ ਚਲਾਈਦੀ, ਵਾਰ ਇਉਂ ਕਰੀਦਾ ਹੈ। ਇਹ ਆਖ ਕੇ ਇਕੋ ਹੀ ਵਾਰ ਨਾਲ ਕਾਲੇ ਖਾਂ ਦੇ ਦੋ ਟੋਟੇ ਕਰ ਦਿੱਤੇ ਨੇ। ਦਬਿਸਤਾਨੇ ਮਜ਼ਾਹਬ ਦਾ ਲਿਖਾਰੀ ਮੁੱਲਾਂ ਮੁਹਸਨ ਫ਼ਾਨੀ ਇਸ ਜੰਗ ਦਾ ਹਾਲ ਲਿਖਦਾ ਹੋਇਆ ਆਖਦਾ ਹੈ ਕਿ ਗੁਰੂ ਹਰਿ ਗੋਬਿੰਦ ਸਾਹਿਬ ਕਿਸੇ ਵੈਰ ਜਾਂ ਕ੍ਰੋਧ ਵਿਚ ਆ ਕੇ ਤਲਵਾਰ ਨਹੀਂ ਸਨ ਚਲਾ ਰਹੇ। ਸਗੋਂ ਇਉਂ ਜਾਪਦਾ ਸੀ ਕਿ ਜਿਵੇਂ ਕਿਸੇ ਸ਼ਗਿਰਦ ਨੂੰ ਤਲਵਾਰ ਚਲਾਣ ਦੀ ਜਾਚ ਸਿਖਾ ਰਹੇ ਸਨ।\*

---

\*ਮੁੱਲਾਂ ਮੁਹਸਨ ਫ਼ਾਨੀ ਕਸ਼ਮੀਰ ਦਾ ਰਹਿਣ ਵਾਲਾ ਸੀ। ਸ਼ਾਹ ਜਹਾਨ ਦੇ ਰਾਜ ਸਮੇਂ ਕਸ਼ਮੀਰ ਮੁਸਲਮਾਨ ਵਿਦਵਾਨਾਂ ਦਾ ਇਕ ਭਾਰਾ ਕੇਂਦਰ ਸੀ। ਮੁੱਲਾਂ ਮੁਹਸਨ ਫ਼ਰੋਗੀ ਵੀ ਕਸ਼ਮੀਰ ਦਾ ਵਸਨੀਕ ਸੀ। ਹੋਰ ਭੀ ਕਈ ਮੁਸਲਮਾਨ ਆਲਮ ਬਾਹਰੋਂ ਕਸ਼ਮੀਰ ਆ ਵੱਸੇ ਸਨ। ਗੁਰੂ ਹਰਿ ਗੋਬਿੰਦ ਸਾਹਿਬ ਕਸ਼ਮੀਰ ਵਿਚ ਉਸ ਸਮੇਂ ਗਏ ਸਨ ਜਦੋਂ ਉਥੇ ਗਿਲੂਟੀ ਤਾਪ ਦਾ ਜ਼ੋਰ ਸੀ। ਮੁਹਸਨ ਫ਼ਾਨੀ ਨੇ ਅੱਖੀਂ ਵੇਖਿਆ ਸੀ ਜਿਵੇਂ ਸਤਿਗੁਰੂ ਜੀ ਦੁਖੀਆਂ ਗ਼ਰੀਬਾਂ ਦੀ ਪਿਆਰ ਨਾਲ ਮਾਇਕ ਸਹਾਇਤਾ ਕਰਦੇ ਸਨ। ਇਸ ਕਰਕੇ ਉਸ ਨੇ ਗੁਰੂ ਹਰਿ ਗੋਬਿੰਦ ਸਾਹਿਬ ਨਾਲ ਨੇੜੇ ਦੀ ਸਾਂਝ ਪਾ ਲਈ ਸੀ। ਮੁਹਸਨ ਪੰਜਾਬ ਵਿਚ ਭੀ ਆਇਆ, ਕੁਝ ਚਿਰ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਅਤੇ ਫਿਰ ਗੁਰੂ ਹਰਿ ਰਾਇ ਸਾਹਿਬ ਨੂੰ ਨੇੜੇ ਹੋ ਕੇ ਵੇਖਦਾ ਰਿਹਾ।

## (੨) ਗ਼ਰੀਬਾਂ ਨਾਲ ਸ਼ਖਸੀ ਪਿਆਰ—

ਸਮੁੱਚੇ ਤੌਰ 'ਤੇ ਤਾਂ ਸ਼ੁਰੂ ਤੋਂ ਹੀ ਗ਼ਰੀਬਾਂ ਨੂੰ ਉੱਚਾ ਕਰਨਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਆਦਰਸ਼ ਸੀ। ਹਰੇਕ ਗੁਰ-ਵਿਅਕਤੀ ਨੇ ਅਨੇਕਾਂ ਕਸ਼ਟ ਇਸ ਆਦਰਸ਼ ਦੀ ਖ਼ਾਤਰ ਸਹਾਰੇ। ਪਰ ਗ਼ਰੀਬਾਂ ਨਾਲ ਸ਼ਖਸੀ ਨੇਹੁੰ ਦੀਆਂ ਝਾਕੀਆਂ ਸ਼ਖਸੀ ਜੀਵਨ ਵਿਚ ਹੁਲਾਰੇ ਲਿਆਉਂਦੀਆਂ ਹਨ। ਬਾਹਰੋਂ ਦੋ-ਖੰਡੇ ਧਾਰੀ ਦਿੱਸਦਾ ਬੀਰ ਗੁਰੂ ਅੰਦਰੋਂ ਕਿਸੇ ਗ਼ਰੀਬ ਦੀ ਨਿਕੀ ਜਿਹੀ ਪਿਆਰ-ਹੱਦ 'ਤੇ ਹੀ ਧੁੰਹਿਆ ਜਾਂਦਾ ਸੀ।

(ੳ) ਸੰਨ ੧੬੧੬-੧੭ ਵਿਚ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਗਏ। ਸਿਰੀ ਨਗਰ ਵਿਚ ਇਕ ਗ਼ਰੀਬ ਬ੍ਰਾਹਮਣ ਸਾਈਂ ਦਾਸ ਅਤੇ ਉਸ ਦੀ ਮਾਂ ਭਾਗ ਭਰੀ ਰਹਿੰਦੇ ਸਨ। ਮਾਈ ਭਾਗ ਭਰੀ ਬਹੁਤ ਹੀ ਬਿਰਧ ਹੋ ਚੁਕੀ ਸੀ। ਗ਼ਰੀਬਣੀ ਨੇ ਆਪਣੀ ਹੱਥੀਂ ਸੂਤਰ ਕੱਤ ਕੇ ਖੱਦਰ ਦਾ ਇਕ ਕੁੜਤਾ ਆਪਣੇ ਦਿਲ ਦੇ ਪਾਤਿਸ਼ਾਹ ਸਤਿਗੁਰੂ ਵਾਸਤੇ ਬਣਾਇਆ ਹੋਇਆ ਸੀ, ਤੇ ਦਿਲ ਵਿਚ ਹੀ ਅਰਦਾਸਾਂ ਕਰਿਆ ਕਰਦੀ ਸੀ—ਪਾਤਿਸ਼ਾਹ ! ਮੈਂ ਬਿਰਧ ਹਾਂ ਤੇ ਗ਼ਰੀਬਣੀ ਹਾਂ। ਤੂੰ ਜਾਣਦਾ ਹੈਂ ਮੈਂ ਅੰਮ੍ਰਿਤਸਰ ਤੇਰੇ ਦਰਬਾਰ ਅੱਪੜਨ ਜੋਗੀ ਨਹੀਂ ਹਾਂ। ਇਹ ਕੁੜਤਾ ਗ਼ਰੀਬਣੀ ਦਾ ਕਬੂਲ ਕਰ। ਵੇਖੀਂ, ਮੇਰੀ ਸੱਧਰ ਮੇਰੇ ਦਿਲ ਵਿਚ ਹੀ ਨਾ ਰਹਿ ਜਾਏ, ਮੇਰੇ ਦਿਨ ਮੁੱਕ ਰਹੇ ਹਨ। ਪਾਤਿਸ਼ਾਹ ! ਆ ਅਤੇ ਮੇਰੀ ਨਿਮਾਣੀ ਦੀ ਇਹ ਭੇਟ ਕੁੜਤਾ ਗਲ ਪਾ ਕੇ ਵਿਖਾ।

ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਗਏ। ਗਏ ਤਾਂ ਸਨ ਗਿਲੂਟੀ-ਤਾਪ ਦਾ ਸ਼ਿਕਾਰ ਹੋਏ ਗ਼ਰੀਬਾਂ ਦੇ ਦੁੱਖ ਵੰਡਣ। ਪਰ ਮਾਈ ਭਾਗ ਭਰੀ ਦੀ ਸੱਦ ਭੀ ਧੂਹ ਪਾ ਰਹੀ ਸੀ। ਸਿਰੀ ਨਗਰ ਪਹੁੰਚੇ, ਦੋ ਦੋ ਮੰਜ਼ਲਾਂ ਦੀ ਇਕ ਇਕ ਕਰ ਕੇ ਮਾਈ ਭਾਗ ਭਰੀ ਦਾ ਸੀਤਾ



ਹੋਇਆ ਕੁੜਤਾ ਪਾਇਓ ਨੇ । ਕਿੱਥੇ ਇਕ ਗ਼ਰੀਬਣੀ ਦਾ ਖੱਦਰ ਦਾ ਕੁੜਤਾ, ਤੇ ਕਿੱਥੇ ਸ਼ਾਹਨਸ਼ਾਹਾਂ ਦਾ ਸ਼ਹਿਨਸ਼ਾਹ ? ਇਸ ਹੁਲਾਰੇ ਨੂੰ ਉਹ ਗ਼ਰੀਬ ਹੀ ਸਮਝ ਸਕਦਾ ਹੈ ਜਿਸ ਦੀ ਭੇਟ ਸ਼ਾਹਨਸ਼ਾਹ ਨੇ ਕਬੂਲ ਕੀਤੀ ਹੋਵੇ ।

(ਅ) ਸੰਨ ੧੬੩੦-੩੧ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਡਰੋਲੀ ਗਏ ਹੋਏ ਸਨ । ਉਹ ਸਾਰੇ ਇਲਾਕੇ ਦੇ ਪਿੰਡਾਂ ਵਿਚ ਭੀ ਜਾਂਦੇ ਸਨ । ਧਾਰਮਕ ਅਤੇ ਰਾਜਸੀ ਗੁਲਾਮੀ ਹੇਠ ਦੱਬਿਆਂ ਨੂੰ ਮਨੁੱਖਤਾ ਦਾ ਸਨੇਹਾ ਦੱਸ ਕੇ ਨਵੀਂ ਜਿੰਦ ਬਖਸ਼ਦੇ ਸਨ । ਡਰੋਲੀ ਤੋਂ ਵੀਹ ਪੰਝੀ ਮੀਲਾਂ ਦੀ ਵਿੱਥ 'ਤੇ ਪਿੰਡ ਤੁਕਲਾਨੀ ਵਿਚ ਇਕ ਗ਼ਰੀਬ ਸਿੱਖ ਭਾਈ ਸਾਧੂ ਰਹਿੰਦਾ ਸੀ । ਸਾਧੂ ਨੂੰ ਜੀਵਨ-ਚਿਣਗ ਗੁਰੂ ਹਰਿ ਗੋਬਿੰਦ ਸਾਹਿਬ ਤੋਂ ਹੀ ਮਿਲੀ ਸੀ । ਸਾਧੂ ਅਤੇ ਉਸ ਦਾ ਪੰਦਰਾਂ ਸੌਲ੍ਹਾਂ ਸਾਲਾਂ ਦਾ ਗੱਭਰੂ ਪੁੱਤਰ ਰੂਪਾ-ਇਹ ਦੋਵੇਂ ਹਰ ਰੋਜ਼ ਜੰਗਲ ਵਿਚ ਜਾ ਕੇ ਲੱਕੜਾਂ ਕੱਟਿਆ ਕਰਦੇ ਸਨ । ਇਹਨਾਂ ਦੀ ਆਜੀਵਕਾ ਦਾ ਵਸੀਲਾ ਸੀ । ਘਰੋਂ ਰੋਟੀ ਪਕਵਾ ਲੈਣੀ, ਪਾਣੀ ਦੀ ਟਿੰਡ ਭਰ ਲੈਣੀ, ਜੰਗਲ ਵਿਚ ਆ ਕੇ ਕਿਸੇ ਰੁਖ ਨਾਲ ਲਟਕਾ ਦੇਣੀ । ਕੰਮ-ਕਾਰ ਤੋਂ ਵਿਹਲੇ ਹੋ ਕੇ ਪਿਉ ਪੁੱਤਰ ਦੋਹਾਂ ਨੇ ਉਹ ਰੋਟੀ ਖਾਣੀ ਤੇ ਪਾਣੀ ਪੀਣਾ । ਇਹ ਨਿੱਤ ਦੀ ਕਾਰ ਸੀ ।

ਜੇਠ ਹਾੜ ਦੇ ਦਿਨ ਸਨ । ਇਕ ਦਿਨ ਦੁਪਹਿਰਾਂ ਵੇਲੇ ਟਿੰਡ ਨੂੰ ਹੱਥ ਲਾਇਓ ਨੇ ਤਾਂ ਲੋਅ ਨਾਲ ਪਾਣੀ ਬਰਫ ਵਰਗਾ । ਪਿਉ ਦੀ ਸੰਗਤ ਵਿਚ ਰੂਪਾ ਭੀ ਗੁਰੂ-ਪ੍ਰੇਮ ਵਿਚ ਰੰਗਿਆ ਜਾ ਚੁਕਿਆ ਸੀ । ਦੋਹਾਂ ਦੇ ਅੰਦਰ ਤਾਰ ਜਿਹੀ ਖੜਕ ਗਈ-ਕਿਹਾ ਠੰਢਾ ਜਲ ਹੈ । ਕਿਉਂ ਨਾ ਪਹਿਲਾਂ ਗੁਰੂ-ਪਾਤਿਸ਼ਾਹ ਆਪ ਪੀਵੇ । ਇਸ਼ਕ ਦੀਆਂ ਖੇਡਾਂ ਨਿਆਰੀਆਂ । ਭੁਖ ਤ੍ਰੇਹ ਨਾਲ ਬਿਹਬਲ ਹੋਏ ਪਿਉ ਪੁੱਤਰ ਪਾਤਿਸ਼ਾਹ ਨੂੰ ਸੱਦਣ ਲੱਗ ਪਏ । ਕੜਕਦੀ ਦੁਪਹਿਰ ! ਘੋੜੇ ਉਤੇ

ਕਾਠੀ ਪਵਾ ਕੇ ਭਾਈ ਸਾਈਂ ਦਾਸ ਦੇ ਹੈਰਾਨੀ ਨਾਲ ਵੇਂਹਦਿਆਂ  
ਵੇਂਹਦਿਆਂ ਹਵਾ ਨਾਲ ਗੱਲਾਂ ਕਰਨ ਲੱਗ ਪਏ । ਤੁਕਲਾਨੀ ਦੀ ਜੂਹ  
ਵਿਚ ਪਹੁੰਚ ਕੇ ਗ਼ਰੀਬ ਆਸ਼ਕਾਂ ਦੀ ਸੱਧਰ ਪੂਰੀ ਕੀਤੀਓ ਨੇ ।  
ਸਤਿਗੁਰੂ ਜੀ ਨੇ ਤਦੋਂ ਹੀ ਭਾਈ ਰੂਪਾ ਪਿੰਡ ਵਸਾਣ ਦਾ ਹੁਕਮ  
ਕੀਤਾ ਸੀ\* ।

---

\*ਭਾਈ ਰੂਪਾ ਰੇਲਵੇ ਸਟੇਸ਼ਨ ਰਾਮਪੁਰਾ ਵੁਲ ਤੋਂ ੧੧ ਮੀਲ  
ਉੱਤਰ ਪਾਸੇ ਹੈ ।

ਡਰੌਲੀ—ਰੇਲਵੇ ਸਟੇਸ਼ਨ ਭਗਰੂ ਤੋਂ ਡੇਢ ਮੀਲ ਦੱਖਣ ਪਾਸੇ ਹੈ ।

## ਗੁਰੂ ਹਰਿ ਗੋਬਿੰਦ ਸਾਹਿਬ ਦੀ ਤਾਲੀਮ

ਜੀਵਨ-ਸਾਖੀਆਂ ਵਿਚੋਂ—

ਗੁਰੂ ਹਰਿ ਗੋਬਿੰਦ ਸਾਹਿਬ ਨੇ ਆਪ ਬਾਣੀ ਨਹੀਂ ਲਿਖੀ । ਹਰੇਕ ਗੁਰ-ਵਿਅਕਤੀ ਨੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਜੀਵਨ-ਰਸਤੇ ਦਾ ਹੀ ਪਰਚਾਰ ਕੀਤਾ । ਉਥੇ ਹਰੇਕ ਦੇ ਜੀਵਨ ਵਿਚ ਵਾਪਰੀਆਂ ਸਾਖੀਆਂ ਦਾ ਆਪੋ-ਆਪਣਾ ਜੀਵਨ-ਹੁਲਾਰਾ ਹੈ, ਜੋ ਸਿੱਖ ਨੂੰ ਗੁਰੂ-ਚਰਨਾਂ ਦੇ ਨੇੜੇ ਲਿਆਉਣ ਵਿਚ ਸਹਾਈ ਹੁੰਦਾ ਹੈ । ਗੁਰੂ ਹਰਿ ਗੋਬਿੰਦ ਸਾਹਿਬ ਦੀਆਂ ਜੀਵਨ-ਸਾਖੀਆਂ ਵਿਚੋਂ ਹੇਠ-ਲਿਖੀ ਉਚੇਚੀ ਤਾਲੀਮ ਝਲਕਾਂ ਮਾਰਦੀ ਹੈ :

(੧) ਗਰੀਬ ਦੀ ਸੇਵਾ ਗੁਰੂ ਦੀ ਸੇਵਾ ਹੈ—

ਸੰਨ ੧੬੧੬-੧੭ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਕਸ਼ਮੀਰ ਗਏ । ਤਦੋਂ ਗਿਲੂਟੀ-ਤਾਪ ਉਧਰ ਜ਼ੋਰਾਂ ਵਿਚ ਸੀ । ਸਤਿਗੁਰੂ ਜੀ ਨੇ ਸਾਰੇ ਕਸ਼ਮੀਰ ਵਿਚ ਚੱਕਰ ਲਾਇਆ, ਅਤੇ ਡੋਲ ਰਹੇ ਗਰੀਬਾਂ ਨੂੰ ਧੀਰਜ-ਧਰਵਾਸ ਤੇ ਮਾਇਕ ਸਹਾਇਤਾ ਦਿਤੀ । ਅਨੇਕਾਂ ਉਹ ਹਿੰਦੂ, ਜੋ ਮੁਸਲਮਾਨ ਬਣ ਚੁਕੇ ਸਨ, ਗੁਰੂ ਹਰਿ ਗੋਬਿੰਦ ਸਾਹਿਬ ਦੇ ਪਰਤਾਪ ਦਾ ਸਦਕਾ ਸਿੱਖ ਬਣ ਗਏ । ਉਹਨਾਂ ਵਿਚੋਂ ਇਕ ਦਾ ਨਾਮ ਭਾਈ ਕੱਟੂ ਸੀ । ਜਿਉਂ ਜਿਉਂ ਕਸ਼ਮੀਰੀ ਸਿੱਖਾਂ ਨੂੰ ਸਤਿਗੁਰੂ ਜੀ ਦੇ ਉਧਰ ਆਉਣ ਦੀ ਖ਼ਬਰ ਮਿਲੀ, ਉਹ ਦਰਸ਼ਨ ਕਰਨ ਲਈ ਅੱਪੜਦੇ ਰਹੇ । ਵਿਤ ਅਨੁਸਾਰ ਕੋਈ ਪਿਆਰ-ਭੇਟ ਲੈ ਕੇ ਹਾਜ਼ਰ ਹੋਣਾ ਤਾਂ ਮਰਯਾਦਾ ਚਲੀ ਹੀ ਆ ਰਹੀ ਸੀ । ਕੁਝ

ਸਿੱਖ ਸਤਿਗੁਰੂ ਜੀ ਦੇ ਦਰਸ਼ਨ ਨੂੰ ਜਾਂਦੇ ਹੋਏ ਰਸਤੇ ਵਿਚ ਭਾਈ ਕੱਟੂ ਦੇ ਪਾਸ ਠਹਿਰੇ। ਉਹ ਆਪਣੇ ਇਲਾਕੇ ਦਾ ਤਾਜ਼ਾ ਵਧੀਆ ਸ਼ਹਿਦ ਭੇਟਾ ਕਰਨ ਲਈ ਲੈ ਜਾ ਰਹੇ ਸਨ। ਭਾਈ ਕੱਟੂ ਬੜਾ ਹੀ ਗ਼ਰੀਬ ਸੀ। ਸ਼ਹਿਦ ਵੇਖ ਕੇ ਉਸ ਦਾ ਜੀਅ ਕਰ ਆਇਆ ਬੜਾ ਜਿਹਾ ਖਾਣ ਨੂੰ। ਝਕਦਾ ਝਕਦਾ ਇਕ ਸਿੱਖ ਪਾਸੋਂ ਉਹ ਮੰਗ ਹੀ ਬੈਠਾ। ਪਰ ਉਸ ਨੇ ਅੱਗੋਂ ਕੁਝ ਖਰ੍ਹਵੇ ਜਿਹੇ ਬੋਲ ਬੋਲੇ ਅਤੇ ਆਖਿਆ ਕਿ ਇਹ ਸ਼ਹਿਦ ਸਤਿਗੁਰੂ ਜੀ ਵਾਸਤੇ ਲੈ ਜਾ ਰਿਹਾ ਹਾਂ, ਰਸਤੇ ਵਿਚ ਜੂਠਾ ਨਹੀਂ ਕੀਤਾ ਜਾ ਸਕਦਾ। ਭਾਈ ਕੱਟੂ ਮਨ ਵਿਚ ਬਹੁਤ ਹੌਲਾ ਪਿਆ, ਅੰਦਰ ਹੀ ਅੰਦਰ ਆਪਣੀ ਗ਼ਰੀਬੀ ਨੂੰ ਲਾਨ੍ਹਤ ਪਾ ਕੇ ਉਸ ਨਿਰਾਦਰੀ ਨੂੰ ਪੀ ਗਿਆ।

ਗੁਰੂ ਹਰਿ ਗੋਬਿੰਦ ਸਾਹਿਬ ਪਾਸ ਪਹੁੰਚ ਕੇ ਸਿੱਖ ਨੇ ਬੜੇ ਅਦਬ ਸਤਿਕਾਰ ਨਾਲ ਸ਼ਹਿਦ ਪੇਸ਼ ਕੀਤਾ। ਪਰ ਸਤਿਗੁਰੂ ਜੀ ਨੇ ਇਹ ਆਖ ਕੇ ਮੌੜ ਦਿਤਾ ਕਿ ਜਿਸ ਵੇਲੇ ਇਹ ਸ਼ਹਿਦ ਖਾਣ ਨੂੰ ਸਾਡਾ ਜੀਅ ਕੀਤਾ ਸੀ, ਅਸਾਂ ਮੂੰਹੋਂ ਮੰਗਿਆ ਤੇ ਤੁਸਾਂ ਨਾਂਹ ਕਰ ਦਿਤੀ। ਹੁਣ ਸਾਨੂੰ ਇਸ ਦੀ ਲੋੜ ਨਹੀਂ।

(੨) ਲੰਮੀ ਉਮਰ ਵਧਾਇਆਂ ਧਰਮੀ ਨਹੀਂ ਬਣ ਜਾਈਦਾ—

ਜਿਲਾ ਹੁਸ਼ਿਆਰਪੁਰ ਵਿਚ ਇਕ ਕਸਬਾ ਗੜ੍ਹ ਸ਼ੰਕਰ ਹੈ। ਉਥੇ ਇਕ ਜੋਗੀ ਰਹਿੰਦਾ ਸੀ। ਇਕ ਵਾਰੀ ਜੋਗੀ ਨੇ ਇਲਾਕੇ ਵਿਚ ਮਸ਼ਹੂਰ ਕਰਾ ਦਿਤਾ ਕਿ ਮੈਨੂੰ ਸ਼ਿਵ ਜੀ ਨੇ ਦਰਸ਼ਨ ਦਿਤਾ ਹੈ ਅਤੇ ਬਚਨ ਕੀਤਾ ਹੈ ਜੋ ਜੋ ਮਨੁੱਖ ਤੇਰਾ ਦਰਸ਼ਨ ਕਰੇਗਾ ਉਸ ਨੂੰ ਸੁਰਗ ਪ੍ਰਾਪਤ ਹੋਵੇਗਾ। ਅਨਪੜ੍ਹ ਲੋਕਾਂ ਦੀ ਭੇਡ-ਚਾਲ ਹੁੰਦੀ ਹੈ, ਅਜਿਹੀ ਠੱਗੀ ਵਿਚ ਤੁਰਤ ਆ ਜਾਂਦੇ ਹਨ। ਭੇਟਾ ਲੈ ਕੇ ਲੱਗੇ ਜੋਗੀ ਦੇ ਦਰਸ਼ਨਾਂ ਨੂੰ ਆਉਣ। ਉਥੇ ਸਤਿਗੁਰੂ ਜੀ ਦਾ ਇਕ ਸਿੱਖ ਭਾਈ ਤਿਲਕਾ ਭੀ ਰਹਿੰਦਾ ਸੀ। ਜੋਗੀ ਦੀਆਂ ਅੱਖਾਂ ਵਿਚ ਉਹ ਸਦਾ

ਰੜਕਦਾ ਸੀ, ਕਿਉਂਕਿ ਉਸ ਨੇ ਕਦੇ ਜੋਗੀ ਦੀ ਮੁਥਾਜੀ ਆ ਕੇ ਨਹੀਂ ਕੀਤੀ ਸੀ। ਇਹ ਠੱਗੀ ਭੀ ਜੋਗੀ ਨੇ ਸ਼ਾਇਦ ਉਸੇ ਨੂੰ ਥਿੜਕਾਣ ਲਈ ਕੀਤੀ ਹੋਵੇ, ਪਰ ਭਾਈ ਤਿਲਕਾ ਨਾ ਥਿੜਕਿਆ। ਨਾ ਉਸ ਨੂੰ ਸੁਰਗ ਦੀ ਲੋੜ ਜਾਪੀ ਅਤੇ ਨਾ ਹੀ ਉਹ ਜੋਗੀ ਦਾ ਦਰਸ਼ਨ ਕਰਨ ਗਿਆ। ਜੋਗੀ ਨੇ ਆਪਣੇ ਕਈ ਚੇਲਿਆਂ ਦੀ ਰਾਹੀਂ ਪ੍ਰੇਰਨਾ ਕਰਾਈ, ਪਰ ਤਿਲਕੇ ਉਤੇ ਕੋਈ ਅਸਰ ਨਾ ਹੋਇਆ। ਆਖਰ ਜੋਗੀ ਆਪ ਹੀ ਤਿਲਕੇ ਨੂੰ ਦਰਸ਼ਨ ਦੇਣ ਚਲ ਪਿਆ। ਅਨੇਕਾਂ ਤਮਾਸ਼-ਬੀਨ ਤੇ ਚੇਲੇ ਨਾਲ ਰਲ ਪਏ। ਤਿਲਕੇ ਨੇ ਅਗੋਂ ਆਪਣੇ ਘਰ ਦਾ ਬੂਹਾ ਅੰਦਰੋਂ ਬੰਦ ਕਰ ਲਿਆ। ਜੋਗੀ ਦੇ ਪ੍ਰੇਰਨ 'ਤੇ ਉੱਤਰ ਦਿਤੋਸੁ ਕਿ ਮੈਂ ਤੁਹਾਡੇ ਸੁਰਗ ਵਿਚ ਜਾ ਕੇ ਆਪਣੇ ਗੁਰੂ ਪਾਤਿਸ਼ਾਹ ਦੇ ਚਰਨਾਂ ਤੋਂ ਵਿਛੜਨ ਨੂੰ ਤਿਆਰ ਨਹੀਂ ਹਾਂ।

ਸਿੱਖ ਦਾ ਇਤਨਾ ਉੱਚਾ ਜੀਵਨ ਵੇਖ ਕੇ ਜੋਗੀ ਦੀਆਂ ਅੱਖਾਂ ਖੁਲ੍ਹੀਆਂ। ਸਿੱਖ ਨੂੰ ਨਾਲ ਲੈ ਕੇ ਗੁਰੂ ਹਰਿ ਗੋਬਿੰਦ ਸਾਹਿਬ ਦੇ ਦਰਸ਼ਨ ਲਈ ਗਿਆ। ਪਰ ਇਕ ਗ੍ਰਿਹਸਤੀ ਗੱਭਰੂ ਉਮਰ ਤੱਕ ਕੇ ਮਨ ਫਿਰ ਡੋਲ ਗਇਓ ਸੁ। ਪੁੱਛਣ ਲੱਗਾ ਕਿ ਅਸੀਂ ਜੋਗੀ ਲੋਕ ਬੜੀ ਲੰਮੀ ਲੰਮੀ ਉਮਰ ਵਾਲੇ ਹੁੰਦੇ ਹਾਂ, ਪਰ ਤੁਹਾਨੂੰ ਇਸ ਜਵਾਨੀ ਦੀ ਉਮਰੇ ਹੀ ਸਿੱਖ ਮੱਥੇ ਟੇਕਦੇ ਹਨ। ਸਤਿਗੁਰੂ ਜੀ ਨੇ ਉੱਤਰ ਦਿਤਾ ਕਿ ਇਹ ਜ਼ਰੂਰੀ ਨਹੀਂ ਜੁ ਲੰਮੀ ਉਮਰ ਵਧਾਇਆਂ ਧਰਮੀ ਬਣ ਸਕੀਦਾ। ਧਰਮੀ ਜੀਵਨ ਦਾ ਵੱਡੀ ਛੋਟੀ ਉਮਰ ਨਾਲ ਕੋਈ ਸੰਬੰਧ ਨਹੀਂ ਹੈ।

(੩) ਕਰਾਮਾਤ ਵਿਖਾਣ ਦਾ ਸ਼ੌਕ ਕੁਰਾਹੇ ਪਾ ਦੇਂਦਾ ਹੈ—

ਆਤਸ਼ੀ ਸੀਸੇ ਉਤੇ ਪੈਂਦੀਆਂ ਸੂਰਜ ਦੀਆਂ ਕਿਰਨਾਂ ਨੂੰ ਜੇ ਇਕ ਕੇਂਦਰੀ ਨੁਕਤੇ ਉਤੇ ਲੈ ਆਈਏ, ਤਾਂ ਉਹਨਾਂ ਇਕੱਠੀਆਂ ਹੋਈਆਂ ਕਿਰਨਾਂ ਵਿਚੋਂ ਤੁਰੰਤ ਅੱਗ ਬਲ ਪੈਂਦੀ ਹੈ। ਜਦ ਤਕ

ਕਿਰਨਾਂ ਖਿੱਲਰੀਆਂ ਰਹਿੰਦੀਆਂ ਹਨ, ਉਹਨਾਂ ਵਿਚ ਅੱਗ ਪੈਦਾ ਕਰਨ ਦੀ ਤਾਕਤ ਨਹੀਂ ਹੁੰਦੀ। ਮਨੁੱਖ ਦੇ ਅੰਦਰ ਰੱਬੀ ਜੋਤਿ ਹੈ। ਪਰ ਮਨ ਦੀਆਂ ਵਾਸ਼ਨਾਂ ਖਿੰਡੀਆਂ ਰਹਿਣ ਕਰਕੇ ਉਸ ਜੋਤਿ ਦਾ ਜਲਵਾ ਪਰਗਟ ਨਹੀਂ ਹੋ ਸਕਦਾ। ਜਿਉਂ ਜਿਉਂ ਖਿੰਡੀ ਸੁਰਤ ਸਮੇਟ ਕੇ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਨ ਦੀ ਲਗਨ ਵਧਾਏ, ਮਨ ਬਲਵਾਨ ਹੁੰਦਾ ਜਾਂਦਾ ਹੈ, ਨਿਗਾਹ ਵਿਚ ਤਾਕਤ ਪੈਦਾ ਹੋਣ ਲੱਗ ਪੈਂਦੀ ਹੈ। ਪਰ ਇਸ ਨਵੀਂ ਆਈ ਤਾਕਤ ਨੂੰ ਜਰਨਾ ਬਹੁਤ ਔਖਾ ਹੁੰਦਾ ਹੈ। ਗਰਜਮੰਦ ਲੋਕ ਆ ਆ ਕੇ ਮੱਥੇ ਟੇਕਦੇ ਹਨ। ਇਹ ਆਦਰ-ਮਾਣ ਕੁਰਾਹੇ ਪਾ ਦੇਂਦਾ ਹੈ, ਮਨੁੱਖ ਆਤਮਕ ਤਾਕਤ ਨੂੰ ਵਰਤ ਕੇ ਕਰਾਮਾਤਾਂ ਵਿਖਾਣ ਲੱਗ ਪੈਂਦਾ ਹੈ ਅਤੇ ਕਈ ਵਾਰੀ ਰਜ਼ਾ ਦੇ ਉਲਟ ਭੀ ਕੋਈ ਕੰਮ ਕਰ ਬੈਠਦਾ ਹੈ।

ਮੁੱਢੋਂ ਗੁਰੂ ਨਾਨਕ ਦੇਵ ਜੀ ਨੇ ਹੀ ਇਸ ਠੰਡੇ ਤੋਂ ਖਬਰਦਾਰ ਕਰ ਦਿਤਾ। ਸਿੱਖ ਨੂੰ ਜਪੁਜੀ ਦੀ ਰਾਹੀਂ ਰੋਜ਼ਾਨਾ ਚੇਤਾ ਕਰਨ ਦੀ ਹਿਦਾਇਤ ਹੋਈ ਕਿ 'ਰਿਧਿ ਸਿਧਿ ਅਵਰਾ ਸਾਦ'। ਪਰ ਫਿਰ ਭੀ ਭੁਲੇਖੇ ਲੱਗਦੇ ਹੀ ਰਹਿੰਦੇ ਹਨ। ਬਾਬਾ ਅਟੱਲ ਸਾਹਿਬ ਨੇ ਇਕ ਹਾਣੀ ਮੌਹਨ ਨੂੰ ਜਿਵਾਲਣ ਅਤੇ ਬਾਬਾ ਗੁਰਦਿਤਾ ਜੀ ਨੇ ਇਕ ਗਾਂ ਨੂੰ ਜਿਵਾਲਣ ਦੀ ਕਰਾਮਾਤ ਕਰ ਹੀ ਵਿਖਾਈ। ਗੁਰੂ ਹਰਿਗੋਬਿੰਦ ਸਾਹਿਬ ਨੇ ਇਤਨੇ ਹੋਣਹਾਰ ਸਾਹਿਬਜ਼ਾਦਿਆਂ ਦੇ ਸ਼ਦੀਵੀ ਵਿਛੋੜੇ ਨੂੰ ਝੱਲਣਾ ਪਰਵਾਨ ਕਰ ਲਿਆ, ਪਰ ਸਿੱਖ ਕੌਮ ਨੂੰ ਰਿੱਧੀਆਂ-ਸਿੱਧੀਆਂ ਅਤੇ ਕਰਾਮਾਤਾਂ ਦੇ ਕੁਰਾਹੇ ਨਾ ਪੈਣ ਦਿੱਤਾ।

(੪) ਗੁਰੂ-ਚਰਨਾਂ ਦਾ ਪਿਆਰ ਹੀ ਅਸਲ ਸੁਰਗ ਹੈ—

ਜਿਨ੍ਹੀਂ ਦਿਨੀਂ ਗੁਰੂ ਹਰਿ ਗੋਬਿੰਦ ਸਾਹਿਬ ਸ੍ਰੀ ਹਰਿ ਗੋਬਿੰਦਪੁਰੇ ਟਿਕੇ ਹੋਏ ਸਨ, ਵਟਾਲੇ ਦਾ ਇਕ ਬ੍ਰਾਹਮਣ ਨਿੱਤਿਆਨੰਦ ਉਥੇ ਚਲਾ ਗਿਆ। ਆਪਣਾ ਘਟਦਾ ਰਸੂਖ ਵੇਖ ਕੇ ਬ੍ਰਾਹਮਣ ਮੁੜ ਮੁੜ

ਹੱਥ ਪੈਰ ਮਾਰਦੇ ਹੀ ਰਹਿੰਦੇ ਸਨ ਕਿ ਕਿਵੇਂ ਲੋਕਾਂ ਵਿਚ ਭਰਮ-ਭਾ  
ਬਣਿਆ ਰਹੇ ਅਤੇ ਪੂਜਾ ਦੀ ਮਾਇਆ ਜਜਮਾਨਾਂ ਪਾਸੋਂ ਮਿਲਦੀ  
ਰਹੇ। ਨਿੱਤਿਆਨੰਦ ਨੇ ਸਤਿਗੁਰੂ ਤੋਂ ਆਗਿਆ ਲੈ ਕੇ ਸਿੱਖਾਂ ਨੂੰ  
ਗੁਰੂ ਪੁਰਾਣ ਦੀ ਕਥਾ ਸੁਣਾਣੀ ਸ਼ੁਰੂ ਕੀਤੀ। ਪੰਡਿਤ ਕਥਾ ਵਿਚ  
ਸੁਰਗ-ਲੋਕ ਦੇ ਮਨ-ਮੋਹਣੇ ਨਕਸ਼ੇ ਪੇਸ਼ ਕਰਦਾ ਰਿਹਾ; ਅਤੇ ਇਹ ਭੀ  
ਦੱਸਿਓ ਸੁ ਕਿ ਉਥੇ ਇਕ ਸਾਲ ਵਿਚ ਅੱਪੜ ਸਕੀਦਾ ਹੈ। ਜਦੋਂ  
ਕਥਾ ਸਮਾਪਤ ਹੋਈ, ਤਾਂ ਇਕ ਸਿੱਖ ਨੇ ਉੱਠ ਕੇ ਆਖਿਆ ਕਿ  
ਇਕ ਸਾਲ ਦੇ ਥਾਂ ਮੈਂ ਇਕ ਮਹੀਨੇ ਵਿਚ ਪਹੁੰਚ ਸਕਦਾ ਹਾਂ। ਇਕ  
ਹੋਰ ਉੱਠਿਆ ਤੇ ਕਹਿਣ ਲੱਗਾ ਕਿ ਇਕ ਮਹੀਨਾ ਭੀ ਕਿਉਂ ਲੱਗੇ,  
ਮੈਂ ਤਾਂ ਅੱਠਾਂ ਪਹਿਰਾਂ ਵਿਚ ਅੱਪੜ ਕੇ ਵਿਖਾ ਦੇਂਦਾ ਹਾਂ। ਪੰਡਿਤ  
ਨਿੱਤਿਆਨੰਦ ਇਹ ਸੁਣ ਕੇ ਕੁਝ ਡਿੱਥਾ ਪਿਆ, ਅਤੇ ਸਤਿਗੁਰੂ ਜੀ  
ਪਾਸ ਸ਼ਿਕਾਇਤ ਕਰਨ ਨੂੰ ਹੀ ਸੀ ਕਿ ਇਕ ਤੀਜੇ ਸਿੱਖ ਨੇ ਉੱਠ ਕੇ  
ਕਿਹਾ—ਪੰਡਿਤ ਜੀ! ਅੱਠ ਪਹਿਰ ਭੀ ਜਾਇਆ ਕਰਨ ਦੀ ਕੀ ਲੋੜ  
ਹੈ? ਅਸਾਂ ਸੁਰਗ ਤੋਂ ਕੀ ਲੈਣਾ? ਇਹ ਲਾਲਚ ਉਹਨਾਂ ਨੂੰ ਦਿਉ,  
ਜੋ ਗੁਰੂ ਦਰ ਤੋਂ ਵਿਛੜ ਕੇ ਦੁਨੀਆਂ ਵਿਚ ਰੁਲ ਰਹੇ ਹਨ। ਜਿਨ੍ਹਾਂ  
ਭਾਗਾਂ ਵਾਲਿਆਂ ਨੂੰ ਗੁਰੂ-ਪਾਤਿਸ਼ਾਹ ਦੇ ਸੋਹਣੇ ਕਦਮਾਂ ਦੀ ਖਾਕ  
ਨਸੀਬ ਹੋਈ ਹੈ, ਉਹ ਤੁਹਾਡੇ ਸੁਰਗਾਂ ਦੀ ਕੀ ਪਰਵਾਹ ਕਰਦੇ ਹਨ?  
ਸਤਸੰਗ ਦੀ ਚਰਨ-ਧੂੜ ਇਕ ਅਜਿਹੀ ਦਾਤਿ ਹੈ ਜੋ ਮਿੱਟੀ ਵਿਚ ਰੁਲੀ  
ਹੋਈ ਜ਼ਿੰਦ ਨੂੰ ਅਕਸੀਰ ਬਣਾ ਦੇਂਦੀ ਹੈ।

ਸਤਿਗੁਰੂ ਜੀ ਨੇ ਨਿਰਾਸ਼ ਹੋਏ ਪੰਡਿਤ ਨੂੰ ਸਮਝਾਇਆ ਕਿ  
ਸਤਸੰਗ ਦੀ ਬਰਕਤ ਨਾਲ ਦੂਰ-ਦਰਸੀ ਹੋਏ ਸਿੱਖਾਂ ਨੂੰ ਸੁਰਗ  
ਬਹਿਸ਼ਤ ਦੇ ਲਾਲਚ ਪੌਹ ਨਹੀਂ ਸਕਦੇ। ਨਿੱਤਿਆਨੰਦ ਨੇ ਵੇਖ  
ਲਿਆ ਕਿ ਗੁਰੂ ਤੇ ਸਿੱਖਾਂ ਉਤੇ ਜਜਮਾਨੀ ਪੁਰੋਹਤੀ ਵਾਲਾ ਜਾਦੂ ਹੁਣ  
ਚੱਲ ਨਹੀਂ ਸਕਦਾ। ਆਪਣੀਆਂ ਪੋਥੀਆਂ ਸਾਂਭ ਕੇ ਵਟਾਲੇ ਨੂੰ ਮੁੜ  
ਆਇਆ।

1. 關於本會之組織及業務範圍，業經本會臨時總會決議，除分函各縣市政府及有關機關外，並請內政部備案在案。茲將本會之組織及業務範圍，分述如下：

一、組織：本會設臨時總會，由各省、市、縣、市政府代表及有關機關代表組成。臨時總會設秘書長一人，由臨時總會推選之。秘書長下設秘書處，秘書處設秘書長一人，由秘書長推選之。秘書處下設各組，各組設組長一人，由秘書長推選之。各組下設各組員，由各組長推選之。

二、業務範圍：本會之業務範圍，包括：(一) 調查、整理、保存、研究、出版、發售、推廣、利用、各項古籍、善本、珍本、稀世、珍貴、文獻、資料、及各項、書畫、碑帖、拓片、等件。(二) 調查、整理、保存、研究、出版、發售、推廣、利用、各項、書畫、碑帖、拓片、等件。

三、經費：本會之經費，由各省、市、縣、市政府及有關機關撥充。本會之經費，由各省、市、縣、市政府及有關機關撥充。本會之經費，由各省、市、縣、市政府及有關機關撥充。



## ਪ੍ਰੋ: ਸਾਹਿਬ ਸਿੰਘ ਲਿਖਤ ਪੁਸਤਕਾਂ

- |                     |                        |
|---------------------|------------------------|
| ੧. ਬਾਬਾਣੀਆਂ ਕਹਾਣੀਆਂ | ੨. ਮੇਰੀ ਜੀਵਨ ਕਹਾਣੀ     |
| ੩. ਗੁਰਬਾਣੀ ਵਿਆਕਰਣ   | ੪. ਸਿਮਰਨ ਦੀਆਂ ਬਰਕਤਾਂ   |
| ੫. ਆਦਿ ਬੀੜ ਬਾਰੇ     | ੬. ਸ ਦਾ ਚਾ ਤ ਕ ਲੇ ਖ    |
| ੭. ਸਰਬੱਤ ਦਾ ਭਲਾ     | ੮. ਧ ਰ ਮ ਤੇ ਸ ਦਾ ਚਾ ਰ  |
| ੯. ਬੁਰਾਈ ਦਾ ਟਾਕਰਾ   | ੧੦. ਸਿਖੁ ਸਿਦਕੁ ਨਾ ਹਾਰੇ |

### ੧੧. ਗੁਰਬਾਣੀ ਤੇ ਇਤਿਹਾਸ ਬਾਰੇ

- |                              |                                 |
|------------------------------|---------------------------------|
| ੧੨. ਜੀ: ਬਿ: ਗੁਰੂ ਨਾਨਕ ਦੇਵ ਜੀ | ੧੩. ਜੀ: ਬਿ: ਗੁਰੂ ਗੋਬਿੰਦ ਸਿੰਘ ਜੀ |
| ੧੪. „ ਗੁਰੂ ਅੰਗਦ ਦੇਵ ਜੀ       | ੧੫. „ ਗੁਰੂ ਅਮਰਦਾਸ ਜੀ            |
| ੧੬. „ ਗੁਰੂ ਰਾਮਦਾਸ ਜੀ         | ੧੭. „ ਗੁਰੂ ਅਰਜਨ ਦੇਵ ਜੀ          |
| ੧੮. „ ਗੁਰੂ ਹਰਿ ਗੋਬਿੰਦ ਜੀ     | ੧੯. „ ਗੁਰੂ ਤੇਗ ਬਹਾਦਰ ਜੀ         |
| ੨੦. „ ਗੁਰੂ ਹਰਿ ਰਾਇ ਜੀ ਤੇ     | ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ       |

### ੨੧. ਗੁਰ ਇਤਿਹਾਸ ਪਾ: ੨ ਤੋਂ ੯ ਇਕੋ ਜਿਲਦ ਵਿਚ

- |                                |                            |
|--------------------------------|----------------------------|
| ੨੨. ਜਪੁਜੀ ਸਾਹਿਬ ਸਟੀਕ           | ੨੩. ਆਸਾ ਦੀ ਵਾਰ ਸਟੀਕ        |
| ੨੪. ਸੁਖਮਨੀ ਸਾਹਿਬ ਸਟੀਕ          | ੨੫. ਨਿ ਤ ਨੇ ਮ ਸ ਟੀ ਕ       |
| ੨੬. ਭੱਟਾਂ ਦੇ ਸਵਈਏ ਸਟੀਕ         | ੨੭. ਸੱਤੇ ਬਲਵੰਡ ਦੀ ਵਾਰ ਸਟੀਕ |
| ੨੮. ਸਿੱਧ ਗੋਸਟਿ ਸਟੀਕ            | ੨੯. ਰਾਮਕਲੀ ਸਦ ਸਟੀਕ         |
| ੩੦. ਸਲੋਕ ਫਰੀਦ ਜੀ ਸਟੀਕ          | ੩੧. ਸਲੋਕ ਕਬੀਰ ਜੀ ਸਟੀਕ      |
| ੩੨. ਭਗਤ ਬਾਣੀ ਸਟੀਕ              | (ਪੰਜ ਜਿਲਦਾਂ)               |
| ੩੩. ਸਲੋਕ ਗੁਰੂ ਅੰਗਦ ਸਾਹਿਬ ਸਟੀਕ  |                            |
| ੩੪. ਬਾਰਹਮਾਹ ਤੁਖਾਰੀ ਤੇ ਮਾਝ ਸਟੀਕ |                            |
| ੩੫. ਜਾਪੁ ਸਾਹਿਬ ਸਵਈਏ, ਚੌਪਈ ਸਟੀਕ |                            |

੩੬. ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀਕ) ਦਸ ਜਿਲਦਾਂ

੩੭. ਜਪੁਜੀ ਸਟੀਕ (ਹਿੰਦੀ ਵਿਚ)

ੴ ਸਤਿਗੁਰਪ੍ਰਸਾਦਿ ॥

ਗੁਰ-ਇਤਿਹਾਸ ਨੰ: ੭ ਤੋਂ ੮

## ਜੀਵਨ-ਬਿਤਾਂਤ

ਸ੍ਰੀ ਗੁਰੂ ਹਰਿ ਰਾਇ ਸਾਹਿਬ

ਤੇ

ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ

ਲੇਖਕ


ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ.

\*



---

ਸਿੰਘ ਬਦਰਜ, ਮਾਈ ਸੇਵਾਂ, ਅੰਮ੍ਰਿਤਸਰ



ੴ ਸਤਿਗੁਰਪ੍ਰਸਾਦਿ ॥

ਗੁਰ-ਇਤਿਹਾਸ ਨੰਬਰ ੭-੮

ਜੀਵਨ-ਬ੍ਰਿਤਾਂਤ

ਸ੍ਰੀ ਗੁਰੂ ਹਰਿ ਰਾਇ ਸਾਹਿਬ

ਤੇ

ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ

ਲੇਖਕ

ਪ੍ਰੋ: ਸਾਹਿਬ ਸਿੰਘ, ਡੀ. ਲਿਟ.



---

ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ

ISBN 81-7205-048-8

੧੯੬੮, ੧੯੭੩, ੧੯੭੬, ੧੯੮੦, ੧੯੮੪, ੧੯੮੯, ੧੯੯੧  
ਅੱਠਵੀਂ ਛਾਪ ਜਨਵਰੀ ੧੯੯੩

ਮੁੱਲ ੪-੫੦

ਪ੍ਰਕਾਸ਼ਕ  
ਸਿੰਘ ਬੁੱਦਰਚ, ਮਾਈ ਸੇਵਾ, ਅੰਮ੍ਰਿਤਸਰ  
ਪ੍ਰਿੰਟਰ  
ਰਵਿੰਦਰ ਪ੍ਰਿੰਟਿੰਗ ਪ੍ਰੈਸ, ਸੁੰਦਰ ਨਗਰ, ਅੰਮ੍ਰਿਤਸਰ

## ਤਤਕਰਾ

### ਸ੍ਰੀ ਗੁਰੂ ਹਰਿ ਰਾਇ ਸਾਹਿਬ—

ਜਨਮ-ਤਰੀਕ ਤੇ ਅਸਥਾਨ	...	੫
ਗੁਰਿਆਈ	...	੬
ਔੜ ਅਤੇ ਕਾਲ	...	੬
ਮੰਦਰਾਂ ਵਿਰੁੱਧ ਸ਼ਾਹੀ ਹੁਕਮ	..	੮
ਸਹਿਮਿਆਂ ਨੂੰ ਸਹਾਰਾ	...	੧੦
ਦਾਰਾ ਸ਼ਿਕੋਹ ਉਤੇ ਅਸਰ	...	੧੨
ਦਿੱਲੀ ਰਾਜਧਾਨੀ ਤੇ ਦੌੜ-ਭੱਜ	...	੧੫
ਸਿੱਖ ਧਰਮ ਉਤੇ ਹੋਰ ਚੋਟ	...	੧੮
ਸ਼ਾਹੀ ਸੱਦਾ	...	੨੧
ਜੋਤੀ ਜੋਤਿ	...	੨੫
ਜੀਵਨ ਵਿਚੋਂ ਸਿੱਖ ਧਰਮ ਦੀ ਤਾਲੀਮ	...	੨੬
ਕੀਰਤਪੁਰ ਵਿਚ ਗੁਰ-ਅਸਥਾਨ	...	੩੬

### ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ—

ਜਨਮ ਤੇ ਗੁਰਿਆਈ	...	੩੯
ਸਿੱਖ-ਸ਼ਰਧਾ ਦੀ ਪਰਖ	...	੪੦
ਕੁਝ ਮਸੰਦਾਂ ਦੀ ਗਿਰਾਵਟ	...	੪੧
ਬਾਬਾ ਰਾਮ ਰਾਇ ਜੀ ਨੂੰ ਚੁੱਕਣਾ	...	੪੨
ਕੁਝ ਬ੍ਰਾਹਮਣਾਂ ਦੀਆਂ ਨਵੀਆਂ ਆਸਾਂ	...	੪੩
ਔਰੰਗਜ਼ੇਬ ਕਸ਼ਮੀਰ ਨੂੰ	...	੪੪
ਸ਼ਾਹੀ ਸੱਦਾ ਦੂਜੀ ਵਾਰ	...	੪੬
ਗੁਰੂ ਤੇ ਸਿੱਖ ਦੀ ਸਾਂਝ	...	੪੬
ਦਿੱਲੀ ਵੱਲ ਰਵਾਨਗੀ	...	੪੭
ਇਕ ਬ੍ਰਾਹਮਣ ਦੀ ਚਾਲ ਤੇ ਪਰਖ	...	੪੭
ਦਿੱਲੀ ਪਹੁੰਚਣਾ	...	੫੦
ਅਸਚਰਜ ਆਤਮਕ ਉੱਚਤਾ	...	੫੧
ਜੋਤੀ ਜੋਤਿ	...	੫੨
ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਤਾਲੀਮ	...	੫੫
ਦਿੱਲੀ ਵਿਚ ਗੁਰ-ਅਸਥਾਨ	...	੫੫

## ਧੰਨਵਾਦ

ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਕੰਮ ਕਰਦਿਆਂ ਫਰਵਰੀ ੧੯੫੧ ਵਿਚ ਮੈਂ ਸ੍ਰੀ ਗੁਰੂ ਹਰਿ ਰਾਇ ਸਾਹਿਬ ਅਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਜੀਵਨ-ਬ੍ਰਿਤਾਂਤ ਲਿਖੇ ਸਨ, ਜੋ ਅਜ ਤਕ ਅਣਛਪੇ ਹੀ ਪਏ ਰਹੇ। ਹੁਣ ਗੁਰੂ-ਕਿਰਪਾ ਨਾਲ ਮੇਰੀ ਇਹ ਘਾਲ ਸਿਰੇ ਚੜ੍ਹ ਰਹੀ ਹੈ। ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਬ੍ਰਿਤਾਂਤ ਭਾਰੀ ਗਿਣਤੀ ਵਿਚ ਛਪਿਆ ਅਤੇ ਫਿਰ ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਅੰਗਦ ਦੇਵ ਸਾਹਿਬ ਦੇ ਜੀਵਨ-ਬ੍ਰਿਤਾਂਤ ਛਪ ਗਏ। ਹੁਣ ਗੁਰ-ਇਤਿਹਾਸ ਦਾ ਇਹ ਹਿੱਸਾ ਪਾਠਕਾਂ ਦੇ ਹੱਥਾਂ ਵਿਚ ਪੁਜ ਰਿਹਾ ਹੈ। ਜਤਨ ਹੈ ਕਿ ਗੁਰੂ ਰਾਮਦਾਸ ਜੀ, ਗੁਰੂ ਹਰਿ ਗੋਬਿੰਦ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ-ਬ੍ਰਿਤਾਂਤ ਇਸੇ ਸਾਲ ਹੀ ਛਪਵਾ ਦਿੱਤੇ ਜਾਣ। ਬਾਕੀ ਛਪਣਾ ਰਹਿ ਜਾਏਗਾ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੀਵਨ-ਬ੍ਰਿਤਾਂਤ, ਉਹ ਚੜ੍ਹੇ ਸਾਲ ੧੯੬੯ ਦੇ ਅਰੰਭ ਵਿਚ ਛਪ ਜਾਣ ਦਾ ਪ੍ਰੋਗਰਾਮ ਹੈ। ਇਉਂ ਮੇਰਾ ਲਿਖਿਆ ਗੁਰ-ਇਤਿਹਾਸ ਮੁਕੰਮਲ ਰੂਪ ਵਿਚ ਪਾਠਕਾਂ ਪਾਸ ਪੁਜ ਜਾਵੇਗਾ।

ਇਹ ਸਭ ਸਾਂਤਗੁਰੂ-ਪਾਤਿਸ਼ਾਹ ਦੀ ਮਿਹਰ ਸਦਕਾ ਹੋ ਰਿਹਾ ਹੈ; ਸਤਿਗੁਰੂ ਜੀ ਦਾ ਅਪਾਰ ਧੰਨਵਾਦ ਹੈ।

ਪਾਠਕਾਂ ਤੋਂ ਆਸ ਰੱਖਦਾ ਹਾਂ ਕਿ ਉਹ ਹਮੇਸ਼ਾ ਵਾਂਗ ਇਨ੍ਹਾਂ ਪੁਸਤਕਾਂ ਨੂੰ ਘਰੋ-ਘਰੀ ਪਹੁੰਚਾ ਕੇ ਮੇਰੇ ਉਤਸ਼ਾਹ ਨੂੰ ਵਧਾਂਦੇ ਰਹਿਣਗੇ।

ੴ ਸਤਿਗੁਰਪ੍ਰਸਾਦਿ ॥

ਜੀਵਨ-ਬ੍ਰਿਤਾਂਤ

# ਸ੍ਰੀ ਗੁਰੂ ਹਰਿ ਰਾਇ ਸਾਹਿਬ

[੧੬੩੦-੧੬੬੧]

ਜਨਮ-ਤਰੀਕ ਅਤੇ ਅਸਥਾਨ-

ਗੁਰੂ ਹਰਿ ਗੋਬਿੰਦ ਸਾਹਿਬ ਦੇ ਪੰਜ ਸਾਹਿਬਜ਼ਾਦੇ ਸਨ—ਬਾਬਾ ਗੁਰਦਿੱਤਾ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਸੂਰਜ ਮਲ ਜੀ, ਬਾਬਾ ਅਣੀ ਰਾਇ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ।

ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ—ਬਾਬਾ ਧੀਰਮਲ ਜੀ ਅਤੇ (ਗੁਰੂ) ਹਰਿ ਰਾਇ ਸਾਹਿਬ ।

(ਗੁਰੂ) ਹਰਿ ਰਾਇ ਸਾਹਿਬ ਦਾ ਜਨਮ ਨਗਰ ਕੀਰਤਪੁਰ ਵਿਚ ਮਾਘ ਸੁਦੀ ੧੩, (੧੬ ਮਾਘ) ਸੰਮਤ ੧੬੮੭ (ਮੁਤਾਬਕ ੧੬ ਜਨਵਰੀ ਸੰਨ ੧੬੩੦) ਨੂੰ ਹੋਇਆ ਸੀ । ਕੀਰਤਪੁਰ ਜ਼ਿਲਾ ਹੁਸ਼ਿਆਰਪੁਰ ਵਿਚ ਹੈ । ਇਹ ਨਗਰ ਹਾੜ ਸੰਮਤ ੧੬੮੪ (ਸੰਨ ੧੬੨੭) ਵਿਚ ਵੱਸਿਆ ਸੀ । ਦੂਣ ਹੰਡੂਰ ਦੇ ਰਾਜੇ ਤਾਰਾ ਚੰਦ ਤੋਂ ਜ਼ਮੀਨ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਦੇ ਹੁਕਮ ਨਾਲ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਸੀ । ਇਹ ਉਹੀ ਥਾਂ ਹੈ ਜਿਥੇ ਗੁਰੂ ਨਾਨਕ ਦੇਵ ਜੀ ਸਾਈਂ ਬੁੱਢਣ ਸ਼ਾਹ ਨੂੰ ਮਿਲੇ ਸਨ । ਹੁਣ ਕੀਰਤਪੁਰ ਰੇਲ ਦਾ ਸਟੇਸ਼ਨ ਹੈ, ਸਰਹੰਦ ਤੋਂ ਪਹਾੜ ਪਾਸੇ ਵੱਲ ਨੰਗਲ ਤੱਕ



ਜਾਣ ਵਾਲੀ ਰੇਲਵੇ ਲਾਈਨ ਉਤੇ ਸਰਹੰਦ ਤੋਂ ਯਾਰੂਵਾਂ ਤੇ ਰੋਪੜ ਤੋਂ ਤੀਜਾ। ਸਰਹੰਦ ਤੋਂ ਕੀਰਤਪੁਰ ੪੩ ਮੀਲ ਅਤੇ ਰੋਪੜ ਤੋਂ ੧੭ ਮੀਲ ਦੀ ਵਿੱਥ ਤੇ ਹੈ। ਕੀਰਤਪੁਰ ਤੋਂ ਅਗਲਾ ਸਟੇਸ਼ਨ ਅਨੰਦਪੁਰ ਤੇ ਉਸ ਤੋਂ ਅਗਲਾ ਨੰਗਲ ਹੈ। ਕੀਰਤਪੁਰ ਤੇ ਅਨੰਦਪੁਰ ਦੀ ਵਿੱਥ ਪੰਜ ਮੀਲਾਂ ਦੀ ਹੈ।

### ਗੁਰਿਆਈ—

ਗੁਰੂ ਹਰਿਗੋਬਿੰਦ ਸਾਹਿਬ ਜੀ ੬ ਚੇਤਰ ਸੰਮਤ ੧੭੦੧ (ਮੁਤਾਬਕ ੩ ਮਾਰਚ ੧੬੪੪) ਨੂੰ ਐਤਵਾਰ ਕੀਰਤਪੁਰ ਜੋਤੀ-ਜੋਤਿ ਸਮਾਏ ਸਨ। ਆਪਣੇ ਦੇਹਾਂਤ ਤੋਂ ਪਹਿਲਾਂ ਉਹਨਾਂ ਨੇ ਆਪਣੇ ਥਾਂ ਹਰਿ ਰਾਇ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪੀ। ਸੋ, ਉਸ ਵਕਤ ਇਹਨਾਂ ਦੀ ਉਮਰ ੧੪ ਸਾਲਾਂ ਦੇ ਕਰੀਬ ਸੀ।

### ਔੜ ਅਤੇ ਕਾਲ—

ਅਸੀਂ ਪਿੱਛੇ ਪੜ੍ਹ ਆਏ ਹਾਂ ਕਿ ਅਕਬਰ ਦੇ ਰਾਜ ਸਮੇਂ ਮਾਝੇ ਵਿਚ ਤਿੰਨ ਚਾਰ ਸਾਲ ਬੜੀ ਔੜ ਲੱਗਣ ਦੇ ਕਾਰਨ ਭਿਆਨਕ ਕਾਲ ਪਿਆ ਸੀ। ਗੁਰੂ ਅਰਜਨ ਸਾਹਿਬ ਨੇ ਮਾਝੇ ਦੇ ਪਿੰਡ ਪਿੰਡ ਵਿਚ ਜਾ ਕੇ ਲੋੜਵੰਦਿਆਂ ਨੂੰ ਮਾਇਕ ਸਹਾਇਤਾ ਦੇ ਕੇ ਖੂਹ ਲਵਾਏ ਸਨ। ਇਸ ਕਾਲ ਦਾ ਅਸਰ ਜਦੋਂ ਲਾਹੌਰ ਸ਼ਹਿਰ ਉਤੇ ਪਿਆ, ਤਾਂ ਸਤਿਗੁਰੂ ਜੀ ਅੱਠ ਮਹੀਨੇ ਲਾਹੌਰ ਰਹਿ ਕੇ ਦੁਖੀਆਂ ਦੀ ਹਰ ਤਰ੍ਹਾਂ ਮਦਦ ਕਰਦੇ ਰਹੇ। ਇਹੀ ਕਾਰਨ ਸੀ ਕਿ ਅਕਬਰ ਦੇ ਦਿਲ ਵਿਚ ਗੁਰੂ-ਘਰ ਵਾਸਤੇ ਆਦਰ-ਸਤਿਕਾਰ ਸੀ।

ਅਸੀਂ ਇਹ ਭੀ ਵੇਖ ਆਏ ਹਾਂ ਕਿ ਜਹਾਂਗੀਰ ਦੇ ਵਕਤ ਲਾਹੌਰ ਅਤੇ ਕਸ਼ਮੀਰ ਵਿਚ ਗਿਲੂਟੀ-ਤਾਪ ਨੇ ਬੜੇ ਆਹੂ ਲਾਹੇ ਸਨ। ਗੁਰੂ ਹਰਿ ਗੋਬਿੰਦ ਸਾਹਿਬ ਕਸ਼ਮੀਰੀਆਂ ਦੀ ਮਦਦ ਕਰਨ ਲਈ ਦੋ ਦੋ ਮੰਜ਼ਲਾਂ ਦੀ ਇਕ ਇਕ ਮੰਜ਼ਲ ਕਰ ਕੇ ਕਸ਼ਮੀਰ ਗਏ ਸਨ। ਉਥੇ

ਇਕ ਸਾਲ ਦੇ ਕਰੀਬ ਉਹਨਾਂ ਲੋਕਾਂ ਦੀ ਉਹ ਹਰ ਤਰ੍ਹਾਂ ਸਹਾਇਤਾ ਕਰਦੇ ਰਹੇ ਸਨ । ਫਿਰ ਲਾਹੌਰ ਆ ਕੇ ਭੀ ਸਤਿਗੁਰੂ ਜੀ ਨੇ ਮਰੀ ਦਾ ਸ਼ਿਕਾਰ ਹੋ ਰਹੇ ਗ਼ਰੀਬਾਂ ਦੀ ਮਦਦ ਕੀਤੀ ਸੀ । ਕਸ਼ਮੀਰ ਅਤੇ ਮਾਝੇ ਵਿਚ ਇਸੇ ਕਰਕੇ ਗੁਰੂ ਹਰਿ ਗੋਬਿੰਦ ਸਾਹਿਬ ਬੜੇ ਹਰਮਨ ਪਿਆਰੇ ਹੋ ਗਏ ਸਨ । ਪਰ ਜਹਾਂਗੀਰ ਉਤੇ ਇਸ ਦਾ ਉਲਟਾ ਅਸਰ ਪਿਆ ਸੀ । ਉਸ ਨੂੰ ਤੌਖਲਾ ਪੈ ਗਿਆ ਸੀ ਕਿ ਕਿਤੇ ਸਿੱਖਾਂ ਦੀ ਵਧਦੀ ਤਾਕਤ ਮੁਗਲ ਹਕੂਮਤ ਵਾਸਤੇ ਖ਼ਤਰਾ ਨਾ ਬਣ ਜਾਏ ।

ਸ਼ਾਹ ਜਹਾਨ ਦੇ ਰਾਜ ਸਮੇਂ ਭੀ ਹਿੰਦੁਸਤਾਨ ਵਿਚ ਭਾਰਾ ਕਾਲ ਪਿਆ ਸੀ । ਪਹਿਲਾਂ ਦੱਖਣ ਵਿਚ, ਫਿਰ ਕਸ਼ਮੀਰ ਵਿਚ ਅਤੇ ਫਿਰ ਪੰਜਾਬ ਵਿਚ । ਕਸ਼ਮੀਰ ਵਿਚ ਤਾਂ ਬਹੁਤੀ ਵਰਖਾ ਨੇ ਫ਼ਸਲ-ਮਾਰ ਕਰ ਦਿੱਤੀ, ਦੱਖਣ ਅਤੇ ਪੰਜਾਬ ਵਿਚ ਔੜ ਨੇ ਲੋਕਾਂ ਨੂੰ ਆਤੁਰ ਕਰ ਦਿੱਤਾ । ਸੰਨ ੧੬੩੬ ਵਿਚ ਸ਼ਾਹ ਜਹਾਨ ਨੇ ਪੰਜਾਬ ਵਿਚ ਨਹਿਰਾਂ ਪੁਟਾਣ ਦੇ ਜਤਨ ਤਾਂ ਕੀਤੇ ਕਰਾਏ, ਪਰ ਫਿਰ ਭੀ ਸੰਨ ੧੬੪੬ ਵਿਚ ਇਥੇ ਕਾਲ ਪੈ ਹੀ ਗਿਆ । ਤਿੰਨ ਕੁ ਸਾਲ ਬੜੀ ਔੜ ਲੱਗੀ ਰਹੀ । ਜਿਥੇ ਜਿਥੇ ਇਸ ਔੜ ਨੇ ਤਬਾਹੀ ਮਚਾਈ, ਲੋਕ ਰੋਟੀ ਦੀ ਇਕ ਇਕ ਬੁਰਕੀ ਤੋਂ ਆਤੁਰ ਹੋ ਗਏ । ਇਕ ਇਕ ਰੋਟੀ ਤੋਂ ਸਰੀਰਕ ਇੱਜ਼ਤ ਵਿਕ ਰਹੀ ਸੀ । ਮਨੁੱਖਾਂ ਮਨੁੱਖਾਂ ਨੂੰ ਖਾਣ ਲੱਗ ਪਏ । ਮਾਪੇ ਆਪਣੇ ਬੱਚਿਆਂ ਨੂੰ ਵੇਚ ਰਹੇ ਸਨ । ਸ਼ਾਹ ਜਹਾਨ ਨੇ ਸ਼ਾਹੀ ਖ਼ਜ਼ਾਨੇ ਵਿਚੋਂ ਚਾਲੀ ਕੁ ਹਜ਼ਾਰ ਰੁਪਇਆ ਦੇ ਕੇ ਦਸ ਲੰਗਰ ਖੁਲ੍ਹਾਏ ਸਨ, ਪਰ ਇਤਨੀ ਥੋੜ੍ਹੀ ਰਕਮ ਨਾਲ ਅਤੇ ਫਿਰ ਸਰਕਾਰੀ ਹਾਕਮਾਂ ਦੀ ਰਾਹੀਂ ਵਰਤੀ ਰਕਮ ਨਾਲ ਕਾਲ-ਪੀੜਤਾਂ ਦੀ ਕਿਤਨੀ ਕੁ ਸਹਾਇਤਾ ਹੋ ਸਕਦੀ ਸੀ ?

ਗੁਰੂ ਹਰਿ ਰਾਇ ਸਾਹਿਬ ਦੇ ਸਾਹਮਣੇ ਆਪਣੇ ਦਾਦਾ ਅਤੇ ਪੜਦਾਦਾ ਜੀ ਦੇ ਪਾਏ ਪੂਰਨੇ ਮੌਜੂਦ ਸਨ । ਜਿਸ ਦਸਵੰਧ-ਮਰਯਾਦਾ

ਨੇ ਗੁਰੂ ਅਰਜਨ ਸਾਹਿਬ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਗ਼ਰੀਬਾਂ ਨੂੰ ਅਮੋਲਕ ਸਹਾਰਾ ਦਿੱਤਾ ਸੀ, ਉਹੀ ਦਸਵੰਧ ਹੁਣ ਭੀ ਕਾਲ-ਪੀੜਤਾਂ ਲਈ ਥੰਮ੍ਹੀ ਸਾਬਤ ਹੋਇਆ। ਸਿੱਖਾਂ ਦੀ ਗਿਣਤੀ ਭੀ ਅੱਗੇ ਨਾਲੋਂ ਬਹੁਤ ਵਧ ਚੁਕੀ ਹੋਈ ਸੀ। ਹੋਰ ਹੋਰ ਪ੍ਰਾਂਤਾਂ ਵਿਚੋਂ ਸੁਖੀ-ਵੱਸਦੇ ਸਿੱਖਾਂ ਨੇ ਦਿਲ ਖੋਲ੍ਹ ਕੇ ਮਾਇਆ ਭੇਜੀ, ਜੋ ਗੁਰੂ ਹਰਿ ਰਾਇ ਸਾਹਿਬ ਨੇ ਕਾਲ-ਪੀੜਤਾਂ ਦੀ ਮਦਦ ਵਾਸਤੇ ਵਰਤੀ।

### ਮੰਦਰਾਂ ਵਿਰੁੱਧ ਸ਼ਾਹੀ ਹੁਕਮ—

ਕੋਈ ਭੀ ਧਰਮ ਹੋਵੇ, ਕਿਤਨੇ ਹੀ ਉੱਚੇ ਆਦਰਸ਼ ਵਾਲਾ ਹੋਵੇ, ਜਦੋਂ ਉਹ ਸਿਰਫ਼ ਗੀਤਾਂ-ਰਸਮਾਂ ਦੀ ਹੱਦ-ਬੰਦੀ ਵਿਚ ਆ ਜਾਂਦਾ ਹੈ, ਤਦੋਂ ਉਸ ਧਰਮ ਦੇ ਆਗੂ ਤੇ ਰਾਖੇ ਮਨੁੱਖਤਾ ਦੀ ਕਦਰ ਕਰਨ ਦੇ ਨਿਸ਼ਾਨੇ ਤੋਂ ਉੱਕ ਜਾਂਦੇ ਹਨ। ਨਵੇਂ ਨਵੇਂ ਧਰਮ-ਅਸਥਾਨ ਭੀ ਬਣਦੇ ਹੀ ਰਹਿੰਦੇ ਹਨ, ਫਿਰ ਭੀ ਧਾਰਮਿਕ ਕ੍ਰਿਆ ਧਰਮ ਅਸਥਾਨਾਂ ਦੇ ਅੰਦਰ ਹੀ ਰਹਿ ਜਾਂਦੀ ਹੈ। ਇਹ ਕਮਜ਼ੋਰੀ ਹਿੰਦੂ ਧਰਮ-ਦੇ ਨੇਤਾ ਬ੍ਰਾਹਮਣ ਲੋਕਾਂ ਵਿਚ ਆ ਹੀ ਚੁਕੀ ਸੀ। ਮਲਕਤ ਦਾ ਭਲਾ ਚਾਹੁਣ ਵਾਲੇ ਹਰੇਕ ਵਿਅਕਤੀ ਦਾ ਹੱਕ ਤੇ ਫ਼ਰਜ਼ ਹੈ ਕਿ ਇਸ ਉਕਾਈ ਵਲੋਂ ਜਨਤਾ ਨੂੰ ਸੁਚੇਤ ਕਰੇ। ਪਰ ਇਹ ਹੱਕ ਕਿਸੇ ਦਾ ਭੀ ਨਹੀਂ ਕਿ ਤਲਵਾਰ ਦੇ ਡਰਾਵੇ ਦੇ ਕੇ ਕੁਰਾਹ ਤੋਂ ਵਰਜੇ। ਹਿੰਦੂ-ਕੌਮ ਵਿਚ ਮੂਰਤੀ ਪੂਜਾ ਦਾ ਬਹੁਤ ਪਰਚਾਰ ਹੋ ਚੁਕਾ ਸੀ। ਇਹ ਮੂਰਤੀ-ਪੂਜਾ ਮੂਰਤੀ-ਪੂਜ ਮਨੁੱਖ ਨੂੰ ਮਨੁੱਖ-ਜਾਤੀ ਦੀ ਸੇਵਾ ਵਲੋਂ ਹੋਰ ਭੀ ਅਵੇਸਲਾ ਕਰਦੀ ਹੈ। ਮੂਰਤੀ-ਪੂਜ ਮਨੁੱਖ ਆਪਣੇ ਇਸ਼ਟ ਦੇਵਤੇ ਦੀ ਧੂਪ ਨਈਵੇਦ ਆਦਿਕ ਨਾਲ ਸੇਵਾ ਕਰ ਕੇ ਹੀ ਆਪਣੇ ਆਪ ਨੂੰ ਧਰਮੀ ਸਮਝੀ ਰੱਖਦਾ ਹੈ। ਮਨੁੱਖਾਂ ਦੇ ਦੁੱਖ-ਸੁਖ ਵਿਚ ਭਾਈਵਾਲ ਬਣਨ ਦੀ ਉਹ ਲੋੜ ਮਹਿਸੂਸ ਨਹੀਂ ਕਰਦਾ। ਸਾਰੇ ਭਾਰਤ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਵਿਚ ਹਿੰਦੂ ਮੰਦਰਾਂ ਦਾ ਜਾਲ ਵਿਛਿਆ ਹੋਇਆ

ਸੀ। ਹਰ ਥਾਂ ਇਹੀ ਧਰਮ ਕਮਾਇਆ ਜਾ ਰਿਹਾ ਸੀ। ਖਲਕਤ ਦੇ ਹਰੇਕ ਦਰਦੀ ਦਾ ਇਹ ਭੀ ਹੱਕ ਤੇ ਫਰਜ਼ ਹੈ ਕਿ ਇਸ ਉਕਾਈ ਵਲ ਭੀ ਧਿਆਨ ਦਿਵਾਏ। ਪਰ ਤਾਕਤ ਦਾ ਵਿਖਾਵਾ ਮਨੁੱਖਤਾ ਦੇ ਉਲਟ ਹੈ। ਮੁਸਲਮਾਨ ਮੂਰਤੀ-ਪੂਜਾ ਦੇ ਵਿਰੋਧੀ ਹਨ। ਮੁਸਲਮਾਨ ਬਾਦਸ਼ਾਹਾਂ ਦੇ ਨਾਲ ਬੜੇ ਬੜੇ ਉੱਘੇ ਵਿਦਵਾਨ ਆਲਮ-ਫਾਜ਼ਲ ਪੀਰ-ਫਕੀਰ ਔਲੀਆ ਭੀ ਹਿੰਦੁਸਤਾਨ ਵਿਚ ਆ ਗਏ, ਜੋ ਭਾਰਤ-ਵਾਸੀ ਹਿੰਦੂਆਂ ਨੂੰ ਇਸਲਾਮ ਦੀਆਂ ਖੂਬੀਆਂ ਦੱਸ ਕੇ ਉਹਨਾਂ ਨੂੰ ਮੁਸਲਮਾਨ ਬਣਨ ਲਈ ਪ੍ਰੇਰਦੇ ਸਨ, ਮੂਰਤੀ-ਪੂਜਾ ਵਲੋਂ ਭੀ ਰੋਕਦੇ ਸਨ। ਇਹ ਉੱਦਮ ਉਹਨਾਂ ਦਾ ਹੱਕ ਸੀ। ਮੁਗਲ ਬਾਦਸ਼ਾਹਾਂ ਦੇ ਵੇਲੇ ਲਾਹੌਰ, ਅੰਬਾਲਾ, ਸਰਹੰਦ, ਥਾਨੇਸਰ, ਅਹਿਮਦਾਬਾਦ, ਬੁਰਹਾਨਪੁਰ ਅਤੇ ਜੌਨਪੁਰ ਇਸਲਾਮੀ ਪਰਚਾਰ ਦੇ ਬੜੇ ਪਰਸਿੱਧ ਕੇਂਦਰ ਸਨ। ਕਸ਼ਮੀਰ ਭੀ ਇਸਲਾਮ ਦਾ ਗੜ੍ਹ ਬਣ ਚੁਕਿਆ ਸੀ।

ਪਰ ਸ਼ਾਹ ਜਹਾਨ ਨੇ ਹੁਕਮ ਦੇ ਦਿੱਤਾ ਕਿ ਸਭ ਨਵੇਂ ਬਣੇ ਹਿੰਦੂ-ਮੰਦਰ ਢਾਹ ਦਿੱਤੇ ਜਾਣ, ਅਤੇ ਅਗਾਂਹ ਨੂੰ ਕੋਈ ਮੰਦਰ ਬਣਨ ਨਾ ਦਿੱਤਾ ਜਾਏ। ਪੁਰਾਣੇ ਮੰਦਰਾਂ ਦੀ ਮੁਰੰਮਤ ਭੀ ਵਰਜ ਦਿੱਤੀ ਗਈ। ਹਿੰਦੂਆਂ ਨੂੰ ਮੁਸਲਮਾਨ ਬਣਾਣ ਲਈ ਕਈ ਕਿਸਮ ਦੇ ਸਰਕਾਰੀ ਦਬਾਅ ਪਾਏ ਜਾਣ ਲੱਗ ਪਏ।

ਸ਼ਾਹ ਜਹਾਨ ਦਾ ਇਹ ਹੁਕਮ ਸਿੱਖਾਂ ਦੇ ਧਰਮ-ਅਸਥਾਨਾਂ ਉਤੇ ਲਾਗੂ ਨਹੀਂ ਸੀ, ਕਿਉਂਕਿ ਸਿੱਖ ਮੂਰਤੀਪੂਜਾ ਨਹੀਂ ਸਨ। ਨਾ ਹੀ ਸਿੱਖ-ਧਰਮ ਕਿਸੇ ਰਸਮ-ਰੀਤਾਂ ਵਿਚ ਫਸ ਕੇ ਮਨੁੱਖ-ਜਾਤੀ ਦੀ ਸੇਵਾ ਵਲੋਂ ਅਵੇਸਲਾ ਹੋਇਆ ਸੀ। ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਜੇ ਨਵੇਂ ਹੀ ਧਰਮ-ਅਸਥਾਨ ਬਣੇ ਸਨ। ਮਾਝੇ ਮਾਲਵੇ ਅਤੇ ਦੁਆਬੇ ਵਿਚ ਹੋਰ ਭੀ ਥਾਂ ਥਾਂ ਨਵੇਂ ਗੁਰਦੁਆਰੇ ਬਣ ਰਹੇ ਸਨ। ਸਿੱਖ ਗੁਰਦੁਆਰਿਆਂ ਦੇ ਵਿਰੁੱਧ

ਸ਼ਾਹ ਜਹਾਨ ਦਾ ਕੋਈ ਅਜਿਹਾ ਹੁਕਮ ਨਹੀਂ ਸੀ, ਜੈਸਾ ਕਿ ਹਿੰਦੂ-ਮੰਦਰਾਂ ਬਾਰੇ ਦਿੱਤਾ ਗਿਆ ਸੀ।

### ਸਹਿਮਿਆਂ ਨੂੰ ਸਹਾਰਾ—

ਪਰ ਗੁਰੂ ਹਰਿ ਰਾਇ ਸਾਹਿਬ ਵਾਸਤੇ ਇਤਨਾ ਕਾਫ਼ੀ ਨਹੀਂ ਸੀ। ਸਾਰੀ ਹਿੰਦੂ ਜਨਤਾ ਉਤੇ ਸਹਿਮ ਪੈ ਗਿਆ, ਮਨੁੱਖਤਾ ਪੈਰਾਂ ਹੇਠ ਲਤਾੜੀ ਜਾਣ ਲੱਗ ਪਈ। ਸਿੱਖ ਧਰਮ ਦੇ ਦਿਸ਼ਟੀਕੋਣ ਤੋਂ ਮਨੁੱਖਤਾ ਦੇ ਦੋ ਹੀ ਵੱਡੇ ਲੱਛਣ ਹਨ—ਨਾ ਕਿਸੇ ਨੂੰ ਡਰਾਵੇ, ਅਤੇ ਨਾ ਹੀ ਕਿਸੇ ਤੋਂ ਡਰੇ। ਸਹਿਮੇ ਹੋਏ ਹਿੰਦੂਆਂ ਨੂੰ ਸਹਾਰਾ ਦੇਣ ਲਈ ਗੁਰੂ ਹਰਿ ਰਾਇ ਸਾਹਿਬ ਪਹਿਲਾਂ ਤਾਂ ਕੀਰਤਪੁਰ ਦੇ ਚੁਗਿਰਦੇ ਦੇ ਇਲਾਕੇ ਵਿਚ ਪਰਚਾਰ ਕਰਦੇ ਰਹੇ। ਕੀਰਤਪੁਰ ਤੋਂ ਪਰੇ ਦੇ ਪਹਾੜੀ ਇਲਾਕੇ ਵਿਚ ਖਾਸ ਤੌਰ ਤੇ ਵਧੀਕ ਲੋੜ ਸੀ, ਕਿਉਂਕਿ ਉਹ ਲੋਕ ਪੱਥਰ-ਪੂਜ ਭੀ ਸਨ ਅਤੇ ਡਰਾਕਲ ਭੀ ਸਨ। ਸੰਨ ੧੬੫੪ ਤੋਂ ੧੬੫੮ ਤਕ ਬਾਹਰ ਦੁਆਬੇ ਮਾਲਵੇ ਅਤੇ ਮਾਝੇ ਦੇ ਇਲਾਕੇ ਵਿਚ ਚਾਰ ਸਾਲਾਂ ਦਾ ਚੱਕਰ ਲਾਇਓ ਨੇ।

ਕੀਰਤਪੁਰ ਤੋਂ ਚੱਲ ਕੇ ਵੱਡੀ ਬਹਿਲੀ, ਹਰੀਆਂ ਵੇਲਾਂ, ਭੁੰਗਰਨੀ, ਬੰਬੇਲੀ ਆਦਿਕ ਪਿੰਡਾਂ ਵਿਚ ਠਹਿਰਦੇ ਹੋਏ ਸਤਿਗੁਰੂ ਜੀ ਸ਼ਹਿਰ ਕਰਤਾਰਪੁਰ ਤੋਂ ਬਾਹਰ ਮੀਲ ਕੁ ਪੈਂਡੇ 'ਤੇ ਆ ਉਤਰੇ। ਉਥੇ ਹੁਣ ਮੰਜੀ ਸਾਹਿਬ ਗੁਰਦੁਆਰਾ ਹੈ। ਕਰਤਾਰਪੁਰ ਵਿਚ ਪੰਦਰਾਂ ਕੁ ਦਿਨ ਰਹਿ ਕੇ ਸਤਿਗੁਰੂ ਜੀ ਅੰਮ੍ਰਿਤਸਰ ਆਏ ਅਤੇ ਇਥੇ ੬ ਮਹੀਨੇ ਟਿਕੇ। ਸ਼ਹਿਰ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਨੇ ਸੰਨ ੧੫੭੦ ਵਿਚ ਵਸਾਇਆ ਸੀ। ਗੁਰੂ ਹਰਿ ਗੋਬਿੰਦ ਸਾਹਿਬ ਨੇ ਸੰਨ ੧੬੩੦ ਵਿਚ ਇਹ ਸ਼ਹਿਰ ਛੱਡਿਆ ਅਤੇ ਮੁੜ ਇਥੇ ਨਹੀਂ ਆਏ। ਸਿੱਖ ਧਰਮ ਦੇ ਪਰਚਾਰ ਦਾ ਕੇਂਦਰ ਮਾਝੇ ਤੋਂ ਦੁਆਬੇ ਵਿਚ ਤਬਦੀਲ ਕੀਤਾ ਗਿਆ। ਅੰਮ੍ਰਿਤਸਰ ਵਿਚ ਗੁਰੂ ਰਾਮਦਾਸ, ਗੁਰੂ ਅਰਜਨ

ਸਾਹਿਬ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਨੇ ੬੦ ਸਾਲ ਰਿਹ ਇਸ ਰੱਖੀ । ਫਿਰ ੧੬੩੦ ਤੋਂ ਪਿੱਛੋਂ ੨੪ ਸਾਲ ਤਕ ਗੁਰੂ ਸਾਹਿਬ ਇਥੇ ਨਹੀਂ ਆਏ । ਸ੍ਰੀ ਹਰਿਮੰਦਰ ਸਾਹਿਬ ਦਾ ਪਰਬੰਧ ਗੁਰੂ ਹਰਿਗੋਬਿੰਦ ਸਾਹਿਬ ਸਿੱਖਾਂ ਦੇ ਸਪੁਰਦ ਕਰ ਗਏ ਸਨ । ਸੰਨ ੧੬੫੪ ਵਿਚ ਗੁਰੂ ਹਰਿ ਰਾਇ ਸਾਹਿਬ ਇਥੇ ਆ ਕੇ ੬ ਮਹੀਨੇ ਰਹੇ ਅਤੇ ਮੁੜ ਵਾਪਸ ਕਰਤਾਰਪੁਰ ਚਲੇ ਗਏ, ਜਿਥੇ ਦਸ ਕੁ ਮਹੀਨੇ ਨਿਵਾਸ ਰੱਖਿਓ ਨੇ । ਮਾਲਵੇ ਦੇ ਪਰਸਿੱਧ ਪਰਚਾਰਕ ਭਾਈ ਭਗਤ ਜੀ ਇਥੇ ਸਤਿਗੁਰੂ ਜੀ ਦੇ ਦਰਸ਼ਨ ਨੂੰ ਆਏ, ਅਤੇ ਇਥੇ ਹੀ ਚਲਾਣਾ ਕਰ ਗਏ । ਸਤਿਗੁਰੂ ਜੀ ਨੇ ਭਾਈ ਭਗਤ ਦੇ ਥਾਂ ਉਸ ਦੇ ਛੋਟੇ ਪੁੱਤਰ ਭਾਈ ਜੀਉਣ ਨੂੰ ਯੋਗ ਪ੍ਰੇਮੀ ਸਿੱਖ ਵੇਖ ਕੇ ਮਾਲਵੇ ਦਾ ਮਸੰਦ ਮੁਕੱਰਰ ਕਰ ਦਿੱਤਾ ।

ਮਾਲਵੇ ਦੇ ਇਲਾਕੇ ਵਿਚ ਗੁਰੂ ਨਾਨਕ ਦੇਵ ਜੀ ਦੇ ਆਦਰਸ਼ ਦਾ ਪਰਚਾਰ ਕਰਨ ਲਈ ਸਤਿਗੁਰੂ ਜੀ ਕਰਤਾਰਪੁਰ ਤੋਂ ਚੱਲ ਪਏ । ਨੂਰ ਮਹੱਲ, ਡਰੌਲੀ, ਭਾਈ ਰੂਪਾ, ਕਾਂਗੜ ਆਦਿਕ ਨਗਰਾਂ ਤੋਂ ਹੁੰਦੇ, ਹੋਏ ਪਿੰਡ ਮਰਾੜ ਪਹੁੰਚੇ । ਇਥੋਂ ਦੇ ਚੌਧਰੀ ਕਾਲੇ ਨੇ ਬੜੀ ਸੇਵਾ ਕੀਤੀ । ਸਤਿਗੁਰੂ ਜੀ ਇਥੇ ਕਈ ਦਿਨ ਟਿਕੇ ਰਹੇ । ਇਕ ਦਿਨ ਚੌਧਰੀ ਕਾਲਾ ਆਪਣੇ ਦੋ ਭਤੀਜਿਆਂ ਫੂਲ ਤੇ ਸੁੰਦਲੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੇ ਦਰਬਾਰ ਵਿਚ ਆਇਆ । ਇਹਨਾਂ ਮੁੰਡਿਆਂ ਦੇ ਮਾਪੇ ਮਰ ਚੁਕੇ ਹੋਏ ਸਨ । ਚੌਧਰੀ ਕਾਲਾ ਹੀ ਇਹਨਾਂ ਦੀ ਪਾਲਣਾ-ਪੋਸਣਾ ਕਰਦਾ ਸੀ । ਮੁੰਡਿਆਂ ਨੇ ਸਤਿਗੁਰੂ ਜੀ ਅੱਗੇ ਮੱਥਾ ਟੇਕ ਕੇ ਆਪਣੇ ਢਿੱਡ ਉਤੇ ਹੱਥ ਮਾਰਨਾ ਸ਼ੁਰੂ ਕਰ ਦਿੱਤਾ । ਸਤਿਗੁਰੂ ਜੀ ਵੇਖ ਕੇ ਹੱਸ ਪਏ । ਕਾਲੇ ਨੂੰ ਕਾਰਨ ਪੁੱਛਿਓ ਨੇ, ਤੇ ਉਸ ਨੇ ਉੱਤਰ ਦਿੱਤਾ ਕਿ ਯਤੀਮ ਕੁਝ ਖਾਣ ਨੂੰ ਮੰਗਦੇ ਹਨ । ਸਤਿਗੁਰੂ ਜੀ ਨੇ ਬਚਨ ਕੀਤਾ ਕਿ ਇਹਨਾਂ ਦੀ ਸੰਤਾਨ ਤਾਂ ਸਤਲੁਜ ਤੇ ਜਮਨਾ ਦ ਵਿਚਕਾਰ ਰਾਜ ਕਰੇਗੀ । ਅਗਲੇ ਦਿਨ ਚੌਧਰੀ ਕਾਲਾ ਆਪਣਾ

ਵਹੁਟੀ ਦੇ ਕਹਿਣ 'ਤੇ ਆਪਣੇ ਪੁੱਤਰਾਂ ਨੂੰ ਲੈ ਆਇਆ। ਉਹਨਾਂ ਨੇ ਭੀ ਉਹੀ ਕੁਝ ਕੀਤਾ। ਪਰ ਚੌਧਰੀ ਨੇ ਅਸਲੀ ਸਾਰੀ ਗੱਲ ਸੁਣਾ ਦਿੱਤੀ ਕਿ ਬੱਚੇ ਸਿਖੋ-ਪੜ੍ਹਾ ਕੇ ਲਿਆਂਦੇ ਹਨ। ਗੁਰੂ ਹਰਿ ਰਾਇ ਸਾਹਿਬ ਨੇ ਬਚਨ ਕੀਤਾ ਕਿ ਇਹਨਾਂ ਦੀ ਸੰਤਾਨ ਭੀ ਸਭ ਮਾਫੀਦਾਰ ਹੋਵੇਗੀ।

ਪਿੰਡ ਮਰਾਝ ਤੋਂ ਸਤਿਗੁਰੂ ਜੀ ਪਿੰਡ ਬਿੰਡੂ-ਕੇ ਆਏ। ਮਾਲਵੇ ਦੇ ਪਰਸਿੱਧ ਪਰਚਾਰਕ ਭਾਈ ਭਗਤੂ ਦਾ ਇਹੀ ਜਨਮ-ਪਿੰਡ ਸੀ। ਗੁਰੂ ਅਰਜਨ ਦੇਵ ਜੀ ਦੇ ਵੇਲੇ ਮਾਲਵੇ ਵਿਚ ਚਾਰ ਉੱਘੇ ਮਸੰਦ ਸਨ—ਭਾਈ ਬਹਿਲੋ, 'ਬੁੰਦੜ, ਪੰਜਾਬਾ ਅਤੇ ਭਗਤੂ। ਇਹਨਾਂ ਸਭਨਾਂ ਵਿਚੋਂ ਭਾਈ ਭਗਤੂ ਨੇ ਆਪਣੀ ਜਿਮੇਵਾਰੀ ਬੜੇ ਉੱਦਮ ਤੇ ਸਰਧਾ ਨਾਲ ਨਿਬਾਹੀ। ਭਾਈ ਭਗਤੂ ਬੈਰਾੜਾਂ ਦੇ ਇਲਾਕੇ ਦਾ ਪਰਚਾਰਕ ਸੀ। ਬਿੰਡੂ-ਕੇ ਤੋਂ ਵਾਪਸ ਜੰਡਾਂਵਾਲੇ ਆਦਿਕ ਪਿੰਡਾਂ ਤੋਂ ਹੁੰਦੇ ਹੋਏ ਕੀਰਤਪੁਰ ਆ ਗਏ।

ਸਤਿਗੁਰੂ ਜੀ ਦੇ ਵੱਡੇ ਭਰਾ ਬਾਬਾ ਧੀਰਮਲ ਜੀ ਦੇ ਪੁੱਤਰ ਦਾ ਵਿਆਹ ਸੀ। ਕੀਰਤਪੁਰ ਵਿਚ ਤਿੰਨ ਕੁ ਮਹੀਨੇ ਠਹਿਰ ਕੇ ਗੁਰੂ ਹਰਿ ਰਾਇ ਸਾਹਿਬ ਵਿਆਹ ਵਿਚ ਸ਼ਾਮਲ ਹੋਣ ਲਈ ਦਰਿਆ ਸਤਲੁਜ ਮਾਛੂਵਾੜੇ ਦੇ ਪੱਤਣ ਤੋਂ ਲੰਘ ਕੇ ਕਰਤਾਰਪੁਰ ਆਏ। ਪੰਜ ਕੁ ਮਹੀਨੇ ਇਥੇ ਰਹਿ ਕੇ ਸਤਿਗੁਰੂ ਜੀ ਫਿਰ ਮਾਝੇ ਵਿਚ ਆਏ, ਕੁਝ ਦਿਨ ਗੋਇੰਦਵਾਲ ਠਹਿਰੇ। ਫਿਰ ਵਾਪਸ ਕਰਤਾਰਪੁਰ ਤੋਂ ਹੁੰਦੇ ਹੋਏ ਸਤਲੁਜ ਪਾਰ ਕਰ ਕੇ ਕੀਰਤਪੁਰ ਚਲੇ ਗਏ। ਇਹ ਸਾਰਾ ਚੱਕਰ ਚਾਰ ਕੁ ਸਾਲਾਂ ਦਾ ਸੀ।

### ਦਾਰਾ ਸ਼ਿਕੋਹ ਉਤੇ ਅਸਰ—

ਅਸੀਂ ਇਹ ਵੇਖ ਚੁਕੇ ਹਾਂ ਕਿ ਮੁਗਲ ਬਾਦਸ਼ਾਹਾਂ ਦੀ ਖੁਫੀਆ ਪੁਲਸ ਦਾ ਸਿਲਸਿਲਾ ਬੜਾ ਤਕੜਾ ਅਤੇ ਕਾਮਯਾਬ ਸੀ। ਸ਼ਾਹ

ਜਹਾਨ ਨੂੰ ਸਭ ਖ਼ਬਰਾਂ ਪਹੁੰਚ ਰਹੀਆਂ ਸਨ ਕਿ ਬਿਪਤਾ ਵੇਲੇ ਕੋਠ ਵੁਖੀਆਂ ਦਾ ਸੱਚਾ ਦਰਦੀ ਸਾਬਤ ਹੋ ਰਿਹਾ ਹੈ। ਬਾਦਸ਼ਾਹ ਉੱਤੇ ਇਸ ਦਾ ਅਸਰ ਪੈਣਾ ਕੁਦਰਤੀ ਗੱਲ ਸੀ। ਪਰ ਸਤਿਗੁਰੂ ਜੀ ਦੇ ਇਸ ਉੱਦਮ ਦਾ ਸਭ ਤੋਂ ਡੂੰਘਾ ਅਸਰ ਪਿਆ ਦਾਰਾ ਸ਼ਿਕੋਹ ਉੱਤੇ। ਦਾਰਾ ਪੰਜਾਬ ਦਾ ਗਵਰਨਰ ਸੀ, ਉਸੇ ਦਾ ਹੀ ਇਹ ਫ਼ਰਜ਼ ਸੀ, ਵੇਖੋ ਕਿ ਪਰਜਾ ਦੁਖੀ ਨਾ ਰਹੇ। ਦਾਰਾ ਸ਼ਿਕੋਹ ਦੇ ਅੰਦਰ ਗੁਰੂ-ਘਰ ਦੀ ਉੱਚਤਾ ਘਰ-ਕਰ ਗਈ। ਮੌਕਾ ਮਿਲਣ 'ਤੇ ਦਾਰਾ ਗੁਰੂ ਹਰਿ ਰਾਇ ਸਾਹਿਬ ਨੂੰ ਮਿਲਦਾ ਭੀ ਰਿਹਾ। ਉਸ ਨੇ ਇਕ ਵਾਰੀ ਗੁਰੂ ਕੇ ਲੰਗਰ ਵਾਸਤੇ ਜਾਗੀਰ ਦੇਣ ਦੀ ਭੀ ਕੋਸ਼ਿਸ਼ ਕੀਤੀ, ਪਰ ਸਤਿਗੁਰੂ ਜੀ ਨੇ ਇਹ ਆਖ ਕੇ ਇਨਕਾਰ ਕਰ ਦਿੱਤਾ ਕਿ ਇਹ ਲੰਗਰ ਸਿੱਖਾਂ ਦੇ ਪਿਆਰ-ਕੁਰਬਾਨੀ ਦੀ ਰਾਹੀਂ ਹੀ ਚਲਣਾ ਚਾਹੀਦਾ ਹੈ।

ਸਰੀਰਕ ਸੁਖ-ਦੁੱਖ ਹਰੇਕ ਉੱਤੇ ਹੀ ਆਇਆ ਕਰਦੇ ਹਨ। ਵੱਡਿਆਂ ਲੋਕਾਂ ਦੇ ਨਿਜੀ ਹਕੀਮ-ਡਾਕਟਰ ਹੁੰਦੇ ਹਨ। ਜਿਤਨਾ ਧਨ ਦੌਲਤ ਵਧੀਕ, ਉਤਨਾ ਹੀ ਵਧੀਕ ਜਿੰਦ ਨੂੰ ਖ਼ਤਰਾ। ਬਾਦਸ਼ਾਹਾਂ ਦੇ ਤਾਂ ਖ਼ਾਸ ਇਤਬਾਰੀ ਹਕੀਮ ਹੋਣੇ ਹੋਏ। ਦਾਰਾ ਇਕ ਵਾਰੀ ਬੀਮਾਰ ਪੈ ਗਿਆ, ਬੀਮਾਰੀ ਭੀ ਕੁਝ ਖ਼ਤਰਨਾਕ ਹੀ ਬਣ ਗਈ। ਅਜਿਹੇ ਸਮਿਆਂ 'ਤੇ ਅਜਿਹੇ ਬੰਦਿਆਂ ਦੀ ਜਾਨ ਦੀ ਰਾਖੀ ਕਰਨ ਲਈ ਉਚੇਚੇ ਪਰਬੰਧ ਕਰਨੇ ਪਿਆ ਕਰਦੇ ਹਨ ਕਿ ਕੋਈ ਸ਼ਰੀਕ ਵਾਰ ਨਾ ਕਰ ਜਾਏ। ਮੁਗ਼ਲ ਬਾਦਸ਼ਾਹਾਂ ਵਿਚ ਤਾਂ ਇਹ ਰੀਤ ਹੀ ਚਲੀ ਆ ਰਹੀ ਸੀ। ਰਾਜ ਦੀ ਖ਼ਾਤਰ ਭਰਾ ਭਰਾਵਾਂ ਦੇ ਜਾਨੀ ਵੈਰੀ ਬਣਦੇ ਰਹੇ ਸਨ। ਫਿਰ ਭੀ ਗੁਰੂ ਹਰਿ ਰਾਇ ਸਾਹਿਬ ਦੀ ਨਿਰਵੈਰਤਾ ਅਤੇ ਉੱਚੀ ਮਨੁੱਖਤਾ ਉੱਤੇ ਸ਼ਾਹ ਜਹਾਨ ਅਤੇ ਦਾਰਾ ਨੂੰ ਇਤਨਾ ਯਕੀਨ ਹੋ ਚੁਕਾ ਸੀ ਕਿ ਦਾਰਾ ਨੇ ਉਹ ਦਵਾਈ ਨਿਸੰਗ ਹੋ ਕੇ ਵਰਤੀ, ਜੋ ਸਤਿਗੁਰੂ ਜੀ ਨੇ ਉਸ ਵਾਸਤੇ ਭੇਜੀ ਸੀ।



ਪਰ ਪਾਠਕ ਇਥੇ ਸ਼ਾਹ ਜਹਾਨ ਦੀ ਰਾਜਨੀਤੀ ਬਾਰੇ ਟਪਲਾ ਨਾ ਖਾ ਜਾਣ। ਖੁਫੀਆ ਪੁਲਸ ਦੀ ਰਾਹੀਂ ਸ਼ਾਹ ਜਹਾਨ ਨੂੰ ਰੋਜ਼ ਰੋਜ਼ ਦੀਆਂ ਖਬਰਾਂ ਅੱਪੜਦੀਆਂ ਸਨ। ਉਸ ਨੂੰ ਪਤਾ ਸੀ ਕਿ ਕਾਲ ਦੀ ਬਿਪਤਾ ਵੇਲੇ ਗੁਰੂ ਹਰਿ ਰਾਇ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਨੇ ਕਾਲ-ਪੀੜਤਾਂ ਦੀ ਸਿਰੋਂ-ਪਰੇ ਸਹਾਇਤਾ ਕੀਤੀ ਸੀ, ਅਤੇ ਲੋਕਾਂ ਦੇ ਦਿਲਾਂ ਵਿਚ ਉਹਨਾਂ ਵਾਸਤੇ ਡੂੰਘਾ ਪਿਆਰ ਬਣਦਾ ਜਾ ਰਿਹਾ ਸੀ। ਸ਼ਾਹ ਜਹਾਨ ਜਾਣਦਾ ਸੀ ਕਿ ਜਿਨ੍ਹਾਂ ਹਿੰਦੂਆਂ ਨੂੰ ਮੁਸਲਮਾਨ ਬਣਾਣ ਲਈ ਉਸ ਨੇ ਨਵੇਂ ਹੁਕਮ ਜਾਰੀ ਕੀਤੇ ਸਨ, ਉਹ ਮੁਸਲਮਾਨ ਬਣਨ ਦੇ ਥਾਂ ਗੁਰੂ ਨਾਨਕ ਦੇਵ ਦੇ ਸਿੱਖ ਬਣਦੇ ਜਾ ਰਹੇ ਸਨ, ਕਿਉਂਕਿ ਇਸ ਤਰ੍ਹਾਂ ਉਹ ਬ੍ਰਾਹਮਣ ਦੇ ਧਾਰਮਿਕ ਜੂਲੇ ਹੇਠੋਂ ਭੀ ਨਿਕਲ ਜਾਂਦੇ ਸਨ ਅਤੇ ਆਪਣੇ ਸਾਕਾਂ ਸੰਬੰਧੀਆਂ ਨਾਲੋਂ ਵਿੱਥ ਪੈਣ ਤੋਂ ਬਚੇ ਰਹਿੰਦੇ ਸਨ। ਸ਼ਾਹ ਜਹਾਨ ਗੁਰੂ ਹਰਿ ਰਾਇ ਸਾਹਿਬ ਦੀ ਜ਼ਾਤੀ ਸ਼ਖਸੀਅਤ ਦੀ ਕਦਰ ਕਰਦਾ ਹੋਇਆ ਭੀ ਉਹਨਾਂ ਦੇ ਜਨਤਾ ਵਿਚ ਵਧਦੇ ਰਸੂਖ ਨੂੰ ਪਸੰਦ ਨਹੀਂ ਕਰ ਸਕਦਾ ਸੀ। ਇਸ ਰਸੂਖ ਤੋਂ ਉਸ ਨੂੰ ਆਪਣੀ ਬਾਦਸ਼ਾਹੀ ਵਾਸਤੇ ਖਤਰਾ ਸੀ। ਸੋ, ਸ਼ਾਹ ਜਹਾਨ ਅਵੇਸਲਾ ਨਹੀਂ ਸੀ। ਉਹ ਗੁਰੂ-ਘਰ ਦੀ ਕਿਤੇ ਦੂਰ ਨੇੜੇ ਦੀ ਪਰਸਪਰ ਫੁੱਟ ਭਾਲਦਾ ਸੀ, ਜਿਸ ਵਿਚ ਉਹ ਹੋਰ ਵਧੀਕ ਵਿੱਥ ਪਵਾ ਸਕੇ। ਸਿੱਖ-ਇਤਿਹਾਸ ਲਿਖਦਾ ਹੈ ਕਿ ਪੈਂਦੇ ਖਾਂ ਦੀ ਬੇ-ਵਫ਼ਾਈ ਦੇ ਕਾਰਨ ਜਿਹੜੀ ਚੌਥੀ ਲੜਾਈ ਸੰਨ ੧੬੩੪ ਵਿਚ ਕਰਤਾਰਪੁਰ ਹੋਈ ਸੀ, ਉਸ ਸਮੇਂ ਬਾਬਾ ਗੁਰਦਿੱਤਾ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਧੀਰਮਲ ਜੀ ਨੇ ਅੰਦਰੋਂ-ਅੰਦਰ ਪੈਂਦੇ ਖਾਂ ਦਾ ਪੱਖ ਕੀਤਾ ਸੀ। ਸਿੱਖ ਧਰਮ ਅਤੇ ਸਿੱਖ ਕੌਮ ਦੇ ਵਿਰੋਧੀਆਂ ਨੂੰ ਇਹ ਘਰੇਲੀ ਫੁੱਟ ਕੁਦਰਤੀ ਤੌਰ 'ਤੇ ਚੰਗੀ ਲੱਗਣੀ ਸੀ। ਸ਼ਾਹ ਜਹਾਨ ਨੇ ਬਾਬਾ ਧੀਰਮਲ ਜੀ ਨੂੰ ਜਾਗੀਰ ਦੇ ਦਿੱਤੀ।

## ਆਗਰੇ ਦੇ ਥਾਂ ਦਿੱਲੀ ਰਾਜਧਾਨੀ—

ਸਿਕੰਦਰ ਲੋਦੀ ਦੇ ਸਮੇਂ ਤੋਂ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਤੋਂ ਆਗਰੇ ਤਬਦੀਲ ਕੀਤੀ ਗਈ ਸੀ। ਬਾਬਰ, ਹਮਾਯੂੰ, ਅਕਬਰ, ਜਹਾਂਗੀਰ—ਇਹਨਾਂ ਸਭ ਮੁਗਲ ਬਾਦਸ਼ਾਹਾਂ ਦੇ ਵੇਲੇ ਆਗਰਾ ਹੀ ਰਾਜਧਾਨੀ ਰਿਹਾ। ਸ਼ਾਹ ਜਹਾਨ ਸੰਨ ੧੬੨੭ ਦੇ ਅਖੀਰ ਵਿਚ ਤਖਤ ਉਤੇ ਬੈਠਾ, ਆਗਰੇ ਹੀ ਉਸ ਦੀ ਤਾਜ-ਪੋਸ਼ੀ ਦੀ ਰਸਮ ਹੋਈ ਸੀ। ਸੰਨ ੧੬੪੮ ਵਿਚ ਉਸ ਨੇ ਆਗਰੇ ਦੇ ਥਾਂ ਮੁੜ ਦਿੱਲੀ ਨੂੰ ਰਾਜਧਾਨੀ ਆ ਬਣਾਇਆ। ੨੭ ਮਾਰਚ ਨੂੰ ਆਗਰਾ ਛੱਡ ਦਿੱਤਾ ਗਿਆ। ੮ ਅਪਰੈਲ ਨੂੰ ਦਿੱਲੀ ਦੇ ਰਾਜਧਾਨੀ ਬਣਨ ਦੀ ਸ਼ਾਹੀ ਤੌਰ 'ਤੇ ਰਸਮ ਅਦਾ ਕੀਤੀ ਗਈ। ਆਗਰਾ ਦਿੱਲੀ ਤੋਂ ਸਵਾ ਕੁ ਸੌ ਮੀਲਾਂ ਦੀ ਵਿੱਥ 'ਤੇ ਦੱਖਣ-ਪੂਰਬ ਦੀ ਗੁੱਠ ਵਿਚ ਹੈ। ਦਿੱਲੀ ਦੇ ਰਾਜਧਾਨੀ ਬਣਨ ਨਾਲ ਮੁਗਲ ਬਾਦਸ਼ਾਹ ਪੰਜਾਬ ਤੋਂ ਅੱਗੇ ਨਾਲੋਂ ਸਵਾ ਸੌ ਮੀਲ ਨੇੜੇ ਹੋ ਗਿਆ।

## ਸ਼ਾਹੀ ਤਖਤ ਵਾਸਤੇ ਦੋੜ-ਭੱਜ—

ਸ਼ਾਹ ਜਹਾਨ ਦੇ ਚਾਰ ਪੁੱਤਰ ਸਨ—ਦਾਰਾ ਸ਼ਿਕੋਹ, ਸੁਜਾਹ, ਔਰੰਗਜ਼ੇਬ ਅਤੇ ਮੁਰਾਦ। ਉਸ ਨੇ ਆਪਣੀ ਬਾਦਸ਼ਾਹੀ ਨੂੰ ਚਾਰ ਹਿੱਸਿਆਂ ਵਿਚ ਵੰਡ ਕੇ ਹਰੇਕ ਪੁੱਤਰ ਨੂੰ ਇਕ ਇਕ ਹਿੱਸੇ ਦਾ ਗਵਰਨਰ ਬਣਾ ਦਿੱਤਾ।

੧. ਦਾਰਾ ਸ਼ਿਕੋਹ—ਅਲਾਹਾਬਾਦ, ਪੰਜਾਬ ਅਤੇ ਮੁਲਤਾਨ ਦਾ ਗਵਰਨਰ।

੨. ਸੁਜਾਹ—ਬੰਗਾਲ ਦਾ ਗਵਰਨਰ।

੩. ਔਰੰਗਜ਼ੇਬ—ਦੱਖਣ ਦਾ।

੪. ਮੁਰਾਦ—ਮਾਲਵਾ ਅਤੇ ਗੁਜਰਾਤ ਕਾਠੀਆਵਾੜ ਦਾ।

ਸ਼ਾਹ ਜਹਾਨ ਦਾ ਦਾਰਾ ਨਾਲ ਸਭ ਤੋਂ ਵਧੀਕ ਪਿਆਰ ਸੀ। ਇਸ ਵਾਸਤੇ ਬਾਕੀ ਤਿੰਨ ਭਰਾਵਾਂ ਦੀ ਦਾਰਾ ਦੇ ਵਿਰੁੱਧ ਸਾਂਝੀ ਈਰਖਾ ਸੀ।

ਸਤੰਬਰ ਸੰਨ ੧੬੫੭ ਵਿਚ ਸ਼ਾਹ ਜਹਾਨ ਸਖਤ ਬੀਮਾਰ ਪੈ ਗਿਆ। ਬਚਣ ਦੀ ਆਸ ਨਾ ਰਹੀ। ਉਸ ਨੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਆਪਣੇ ਪਾਸ ਸਦਵਾਲਿਆ, ਅਤੇ ਉਸ ਨੂੰ ਤਖਤ ਦਾ ਵਾਰਸ ਥਾਪ ਦਿੱਤਾ। ਬਾਕੀ ਤਿੰਨ ਭਰਾਵਾਂ ਨੇ ਚਿੱਠੀ-ਪੱਤਰ ਦੀ ਰਾਹੀਂ ਆਪੋ ਵਿਚ ਸਲਾਹ ਮੇਲੀ ਕਿ ਅਸੀਂ ਸਭੇ ਆਗਰੇ ਇਕੱਠੇ ਹੋਵੀਏ। ਔਰੰਗਜ਼ੇਬ ਸਭਨਾਂ ਵਿਚੋਂ ਚਲਾਕ ਸੀ। ਉਸ ਨੇ ਇਹ ਬਹਾਨਾ ਪੇਸ਼ ਕੀਤਾ ਕਿ ਦਾਰਾ ਨੇ ਬਾਦਸ਼ਾਹ ਨੂੰ ਨਜ਼ਰ-ਬੰਦੀ ਜਿਹੀ ਵਿਚ ਰੱਖਿਆ ਹੈ, ਅਸੀਂ ਆਪਣੇ ਪਿਉ ਨੂੰ ਉਸ ਦੀ ਗੁਲਾਮੀ ਵਿਚੋਂ ਕੱਢਣਾ ਹੈ।

ਇਤਨੇ ਨੂੰ ਨਵੰਬਰ ਸੰਨ ੧੬੫੭ ਵਿਚ ਸ਼ਾਹ ਜਹਾਨ ਬਿਲਕੁਲ ਰਾਜੀ ਹੋ ਗਿਆ। ਪਰ ਮੁਰਾਦ ਨੇ ਬਗ਼ਾਵਤ ਕਰ ਦਿੱਤੀ, ਅਤੇ ਦਸੰਬਰ ਵਿਚ ਉਸ ਨੇ ਆਪਣੇ ਆਪ ਨੂੰ ਬਾਦਸ਼ਾਹ ਅਖਵਾਣਾ ਸ਼ੁਰੂ ਕਰ ਦਿੱਤਾ। ਸੁਜਾਹ ਨੇ ਭੀ ਬੰਗਾਲ ਵਿਚ ਬਗ਼ਾਵਤ ਕਰ ਦਿੱਤੀ। ਦਾਰਾ ਨੇ ਮੁਰਾਦ ਅਤੇ ਔਰੰਗਜ਼ੇਬ ਨੂੰ ਆਪੋ ਵਿਚ ਪਾੜਨ ਦੇ ਯਤਨ ਕੀਤੇ, ਪਰ ਕਾਮਯਾਬ ਨਾ ਹੋਇਆ। ਉਹ ਦੋਵੇਂ ਆਪੋ ਆਪਣੇ ਇਲਾਕੇ ਤੋਂ ਫੌਜਾਂ ਲੈ ਕੇ ਦਰਿਆ ਨਰਬਦਾ ਤੋਂ ਉਰਾਰ ਅਪਰੈਲ ਸੰਨ ੧੬੫੮ ਦੇ ਅਧ ਵਿਚ ਇਕੱਠੇ ਹੋ ਗਏ।

ਸ਼ਾਹ ਜਹਾਨ ਨਵੰਬਰ ਸੰਨ ੧੬੫੭ ਵਿਚ ਬੀਮਾਰੀ ਤੋਂ ਵੱਲ ਹੋ ਕੇ ਦਿੱਲੀ ਤੋਂ ਮੁੜ ਆਗਰੇ ਚਲਾ ਗਿਆ ਸੀ। ਦਾਰਾ ਸ਼ਿਕੋਹ ਭੀ ਉਸ ਦੇ ਪਾਸ ਹੀ ਸੀ। ਜਦੋਂ ਸ਼ਾਹ ਜਹਾਨ ਨੂੰ ਮੁਰਾਦ ਅਤੇ ਔਰੰਗਜ਼ੇਬ ਬਾਰੇ ਪਤਾ ਲੱਗਾ, ਤਾਂ ਉਸ ਨੇ ਦਾਰਾ ਨੂੰ ਫੌਜ ਦੇ ਕੇ ਟਾਕਰਾ ਕਰਨ ਲਈ ਭੇਜਿਆ। ਦਾਰਾ ਨੂੰ ਹਾਰ ਹੋਈ। ਉਹ ਆਗਰੇ ਨੂੰ ਵਾਪਸ ਭੱਜਿਆ। ਪਰ ਉਸ ਨੂੰ ਇਤਨਾ ਸਹਿਮ ਪਿਆ ਕਿ ਆਗਰੇ ਭੀ

ਅਟਕ ਨਾ ਸਕਿਆ, ਬੁੱਢੇ ਤੇ ਕਮਜ਼ੋਰ ਪਿਉ ਨੂੰ ਆਗਰੇ ਹੀ ਛੱਡ ਕੇ  
ਆਪ ਦਿੱਲੀ ਨੂੰ ਭੱਜ ਆਇਆ ।

੧੮ ਜੂਨ ੧੬੫੮ ਨੂੰ ਆਗਰੇ ਪਹੁੰਚ ਕੇ ਔਰੰਗਜ਼ੇਬ ਨੇ ਆਪਣੇ  
ਪਿਉ ਸ਼ਾਹ ਜਹਾਨ ਨੂੰ ਕਿਲ੍ਹੇ ਵਿਚ ਨਜ਼ਰ-ਬੰਦ ਕਰ ਦਿੱਤਾ, ਅਤੇ ਦਾਰਾ  
ਸ਼ਿਕੋਹ ਦੀ ਅਲਖ ਮੁਕਾਣ ਲਈ ਮੁਰਾਦ ਸਮੇਤ ਦਿੱਲੀ ਨੂੰ ਚੱਲ ਪਿਆ ।  
ਮਥਰਾ ਪਹੁੰਚ ਕੇ ਉਸ ਨੇ ਮੁਰਾਦ ਨੂੰ ਭੀ ਮੌਕਾ ਪਾ ਕੇ ਕੈਦ ਕਰ ਲਿਆ  
ਅਤੇ ਆਗਰੇ ਭਿਜਵਾ ਦਿੱਤਾ, ਜਿਥੇ ਕਿਲ੍ਹੇ ਵਿਚ ਉਸ ਨੂੰ ਕਤਲ ਕਰਾ  
ਦਿਤਾ ਗਿਆ ।

ਘਾਬਰਿਆ ਹੋਇਆ ਦਾਰਾ ਦਿੱਲੀ ਤੋਂ ਭੀ ਭੱਜ ਨਿਕਲਿਆ,  
ਗੋਇੰਦਵਾਲ ਦੇ ਕੋਲੋਂ ਬਿਆਸਾ ਲੰਘ ਕੇ ਲਾਹੌਰ ਆ ਅੱਪੜਿਆ ।  
ਔਰੰਗਜ਼ੇਬ ਨੇ ਦਿੱਲੀ ਪਹੁੰਚ ਕੇ ਕੁਝ ਦਿਨ ਮੁਕਾਮ ਕੀਤਾ । ਫਿਰ ਫੌਜ ਲੈ  
ਕੇ ਲਾਹੌਰ ਨੂੰ ਚਲ ਪਿਆ । ਇਹ ਖਬਰ ਸੁਣਦਿਆਂ ਹੀ ਦਾਰਾ ਲਾਹੌਰ ਤੋਂ  
ਭੀ ਨੱਸ ਪਿਆ । ਪਹਿਲਾਂ ਮੁਲਤਾਨ ਪਹੁੰਚਿਆ । ਔਰੰਗਜ਼ੇਬ ਨੇ ਭੀ  
ਲਾਹੌਰ ਤੋਂ ਮੁਲਤਾਨ ਤਕ ਦਾਰਾ ਦਾ ਪਿੱਛਾ ਕੀਤਾ । ਮੁਲਤਾਨ ਤੋਂ  
ਔਰੰਗਜ਼ੇਬ ਆਪ ਦਿੱਲੀ ਨੂੰ ਵਾਪਸ ਆ ਗਿਆ, ਅਤੇ ਦਾਰਾ ਦੀ ਅਲਖ  
ਮੁਕਾਣ ਦਾ ਕੰਮ ਆਪਣੇ ਕੁਝ ਜਰਨੈਲਾਂ ਦੇ ਸਪੁਰਦ ਕਰ ਆਇਆ ।  
ਦਾਰਾ ਮੁਲਤਾਨ ਤੋਂ ਸਿੰਧ ਕੱਢ ਗੁਜਰਾਤ ਅਤੇ ਮੁੜ ਸਿੰਧ ਵੱਲ ਜੀ-  
ਭਿਆਣਾ ਟੱਕਰਾਂ ਮਾਰਦਾ ਆਖਰ ਦਾਦੇਰ ਦੇ ਕੋਲ ਫੜਿਆ ਗਿਆ ਅਤੇ  
ਦਿੱਲੀ ਲਿਆ ਕੇ ਕਤਲ ਕੀਤਾ ਗਿਆ । ਔਰੰਗਜ਼ੇਬ ਨੇ ਸੁਜਾਹ ਨੂੰ ਭੀ  
ਅਜਿਹੇ ਹੱਥ ਵਿਖਾਏ ਕਿ ਉਹ ਭੀ ਨੰਗ-ਧੜੰਗ ਹੋ ਕੇ ਕਿਤੇ ਅਰਾਕਾਨ ਦੇ  
ਇਲਾਕੇ ਵਿਚ ਜਾ ਮਰਿਆ ।

ਇਸ ਤਰ੍ਹਾਂ ਹਿੰਦੁਸਤਾਨ ਦੀ ਬਾਦਸ਼ਾਹੀ ਔਰੰਗਜ਼ੇਬ ਦੇ ਹੱਥ  
ਆਈ । ਇਹ ਸਾਰਾ ਜ਼ਿਕਰ ਸੰਨ ੧੬੫੮ ਦਾ ਹੈ ।

## ਸਿੱਖ-ਧਰਮ ਉਤੇ ਇਕ ਹੋਰ ਚੋਟ-

ਇਸ ਗੱਲ ਨੂੰ ਸਮਝਣ ਵਾਸਤੇ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਦੀ ਪਰਸਪਰ ਟੱਕਰ ਨੂੰ ਹੋਰ ਵਧੀਕ ਵੇਰਵੇ ਨਾਲ ਪੜ੍ਹਨ ਦੀ ਲੋੜ ਹੈ। ਔਰੰਗਜ਼ੇਬ ਨੇ ਆਪਣੇ ਪਿਉ ਸ਼ਾਹ ਜਹਾਨ ਨੂੰ ੧੮ ਜੂਨ ਵਾਲੇ ਦਿਨ ਆਗਰੇ ਕੇਂਦ ਕੀਤਾ ਸੀ। ਦਾਰਾ ਉਸ ਵੇਲੇ ਆਗਰੇ ਤੋਂ ਭੱਜ ਕੇ ਦਿੱਲੀ ਅੱਪੜਿਆ ਹੋਇਆ ਸੀ। ੨੨ ਜੂਨ ਨੂੰ ਭੀ ਔਰੰਗਜ਼ੇਬ ਅਜੇ ਆਗਰੇ ਹੀ ਸੀ। ਪਰ ਦਾਰਾ ਦਿੱਲੀ ਤੋਂ ੨੨ ਜੂਨ ਨੂੰ ਲਾਹੌਰ ਵੱਲ ਉੱਠ ਨੱਠਾ ਸੀ। ਔਰੰਗਜ਼ੇਬ ਆਗਰੇ ਵਲ ਦਾ ਪੱਕਾ ਪਰਬੰਧ ਕਰ ਕੇ ਦਾਰਾ ਦਾ ਪਿੱਛਾ ਕਰਨ ਲਈ ਦਿੱਲੀ ਨੂੰ ਚੱਲਿਆ। ੫ ਜੁਲਾਈ ਨੂੰ ਉਹ ਮਥਰਾ ਪਹੁੰਚਿਆ, ਜਿਥੇ ਉਸ ਨੇ ਇਸ ਮੁਹਿੰਮ ਵਿਚ ਆਪਣੇ ਸਾਥੀ ਅਤੇ ਸੱਕੇ ਭਰਾ ਮੁਰਾਦ ਨੂੰ ਕੈਦ ਕਰ ਲਿਆ। ਦਾਰਾ ੧੩ ਜੁਲਾਈ ਨੂੰ ਲਾਹੌਰ ਪਹੁੰਚ ਗਿਆ, ਪਰ ਔਰੰਗਜ਼ੇਬ ਉਸ ਵੇਲੇ ਅਜੇ ਦਿੱਲੀ ਹੀ ਸੀ। ੩੧ ਜੁਲਾਈ ਨੂੰ ਭੀ ਔਰੰਗਜ਼ੇਬ ਦਿੱਲੀ ਹੀ ਸੀ, ਉਸ ਦਿਨ ਉਸ ਨੇ ਉਥੇ ਆਪਣੇ ਹਿੰਦੁਸਤਾਨ ਦਾ ਬਾਦਸ਼ਾਹ ਬਣਨ ਦਾ ਐਲਾਨ ਕੀਤਾ ਸੀ। ਦਿੱਲੀ ਦੇ ਸਾਰੇ ਪਰਬੰਧ ਪੱਕੇ ਕਰ ਕੇ ਔਰੰਗਜ਼ੇਬ ਫੌਜ ਲੈ ਕੇ ਲਾਹੌਰ ਨੂੰ ਰਵਾਨਾ ਹੋਇਆ। ਰੋਪੜ ਦੇ ਕੋਲੋਂ ਉਸ ਦੀ ਫੌਜ ਨੇ ੧੫ ਅਗਸਤ ਨੂੰ ਦਰਿਆ ਸਤਲੁਜ ਪਾਰ ਕੀਤਾ। ਰੋਪੜ ਤੋਂ ਔਰੰਗਜ਼ੇਬ ਫੌਜ ਸਮੇਤ ਗੋਇੰਦਵਾਲ ਆਇਆ, ਜਿਥੇ ਉਹ ਦਰਿਆ ਬਿਆਸ ਤੋਂ ਪਾਰ ਲੰਘ ਕੇ ਲਾਹੌਰ ਪਹੁੰਚਿਆ। ਗੋਇੰਦਵਾਲ ਤੋਂ ਲਾਹੌਰ ਵਧ ਤੋਂ ਵਧ ਦੋ ਦਿਨਾਂ ਦਾ ਪੈਂਡਾ ਹੈ। ੧੩ ਜੁਲਾਈ ਨੂੰ ਲਾਹੌਰ ਪਹੁੰਚਣ ਵਾਲਾ ਦਾਰਾ ਸ਼ਿਕੋਹ ਗੋਇੰਦਵਾਲ ਦੇ ਕੋਲੋਂ ੧੧ ਜੁਲਾਈ ਨੂੰ ਲੰਘਿਆ ਸੀ। ਔਰੰਗਜ਼ੇਬ ਅਜੇ ਉਸ ਵੇਲੇ ਦਿੱਲੀ ਵਿਚ ਸੀ। ਜਦੋਂ ਉਸ ਦੀਆਂ ਫੌਜਾਂ ਰੋਪੜ ਦੇ ਕੋਲੋਂ ਸਤਲੁਜ ਲੰਘ ਰਹੀਆਂ ਸਨ, ਉਸ ਤੋਂ ਸਵਾਂ ਮਹੀਨਾ ਪਹਿਲਾਂ ਦਾਰਾ ਬਿਆਸਾ ਲੰਘ ਚੁਕਿਆ ਸੀ।

ਅਸੀਂ ਪਿਛੇ ਪੜ੍ਹ ਚੁਕੇ ਹਾਂ ਕਿ ਸ਼ਾਹ ਜਹਾਨ ਨੇ ਹਿੰਦੂਆਂ ਨੂੰ ਇਸਲਾਮ ਵਲ ਪ੍ਰੇਰਨ ਵਾਸਤੇ ਉਹਨਾਂ ਦੇ ਵਿਰੁੱਧ ਕੁਝ ਹੁਕਮ ਜਾਰੀ ਕੀਤੇ ਸਨ, ਜਿਨ੍ਹਾਂ ਦੇ ਕਾਰਨ ਹਿੰਦੂ ਕੌਮ ਉਤੇ ਬੜਾ ਸਹਿਮ ਪੈ ਗਿਆ ਸੀ। ਗੁਰੂ ਹਰਿ ਰਾਇ ਸਾਹਿਬ ਨੇ ਇਸ ਸਹਿਮ ਵਿਚ ਹਿੰਦੂ ਜਨਤਾ ਨੂੰ ਸਹਾਰਾ ਦੇਣ ਲਈ ਕੀਰਤਪੁਰ ਤੋਂ ਚੱਲ ਕੇ ਚਾਰ ਸਾਲ (ਸੰਨ ੧੬੫੪ ਤੋਂ ੧੬੫੮ ਤੱਕ) ਦੁਆਬੇ ਮਾਲਵੇ ਅਤੇ ਮਾਝੇ ਦੇ ਪਿੰਡ ਪਿੰਡ ਚੱਕਰ ਲਾਇਆ ਸੀ।

ਜਦੋਂ ਦਾਰਾ ਸ਼ਿਕੋਹ ਜੀ-ਭਿਆਣਾ ਦਿੱਲੀ ਤੋਂ ਲਾਹੌਰ ਨੂੰ ਨੱਠਾ ਆ ਰਿਹਾ ਸੀ, ਉਹਨੀਂ ਦਿਨੀਂ ਗੁਰੂ ਹਰਿ ਰਾਇ ਸਾਹਿਬ ਗੋਇੰਦਵਾਲ ਸਨ। ਸ਼ਾਹੀ ਸੜਕ ਗੋਇੰਦਵਾਲ ਦੇ ਪਾਸੋਂ ਹੀ ਲੰਘਦੀ ਸੀ। ਦਾਰਾ ਸ਼ਿਕੋਹ ਸੂਫੀ ਖਿਆਲਾਂ ਦਾ ਖੁਲ੍ਹ-ਦਿਲਾ ਆਦਮੀ ਸੀ, ਗੁਰੂ ਹਰਿ ਰਾਇ ਸਾਹਿਬ ਦਾ ਪੁਰਾਣਾ ਕਦਰ-ਦਾਨ ਸੀ। ਲੰਘਦਾ ਲੰਘਦਾ ਸਤਿਗੁਰੂ ਜੀ ਨੂੰ ਭੀ ਮਿਲਿਆ। ਕੋਈ ਕਾਹਲੀ ਜਾਂ ਘਬਰਾਹਟ ਵਾਲੀ ਗੱਲ ਤਾਂ ਹੀ ਨਹੀਂ ਸੀ, ਔਰੰਗਜ਼ੇਬ ਅਜੇ ਤਿੰਨ ਸੌ ਮੀਲਾਂ ਦੀ ਵਿੱਥ ਉਤੇ ਦਿੱਲੀ ਬੈਠਾ ਰੋਇਆ ਸੀ।

ਦਾਰਾ ਅਤੇ ਔਰੰਗਜ਼ੇਬ ਦੇ ਇਸ ਝਗੜੇ ਬਾਰੇ ਇਥੇ ਇਹ ਗੱਲ ਭੀ ਪਾਠਕ ਚੇਤੇ ਰੱਖਣ ਕਿ ਦਾਰਾ ਨੰਗ-ਧੜੰਗ ਹੋ ਕੇ ਨਹੀਂ ਭੱਜਾ ਜਾ ਰਿਹਾ ਸੀ। ਉਹ ਦਿੱਲੀ ਦਾ ਸਾਰਾ ਸ਼ਾਹੀ ਖਜ਼ਾਨਾ ਉਥੋਂ ਲੈ ਕੇ ਤੁਰਿਆ ਸੀ। ਸ਼ਾਹ ਜਹਾਨ ਨੇ ਭੀ ਆਗਠੇ ਤੋਂ ਆਪਣੇ ਸਾਰੇ ਹੀਰੇ ਜਵਾਹਰਾਤ ਦੇ ਦਿੱਤੇ ਸਨ। ਇਤਨੇ ਕੀਮਤੀ ਖਜ਼ਾਨੇ, ਫੌਜਾਂ ਤੇ ਜਰਨੈਲਾਂ ਤੋਂ ਬਿਨਾਂ ਸਾਂਭੇ ਨਹੀਂ ਜਾ ਸਕਦੇ। ਦਾਰਾ ਕੋਲ ਫੌਜ ਭੀ ਸੀ, ਦਾਰਾ ਦੇ ਪਾਸ ਵਫ਼ਾਦਾਰ ਜਰਨੈਲ ਭੀ ਸਨ। ਪਰ ਦਾਰਾ ਦੇ ਕੋਲ ਸੂਰਮਿਆਂ ਵਾਲਾ ਦਿਲ ਨਹੀਂ ਸੀ। ਬਹੁਤੇ ਲਾਡਾਂ ਵਿਚ ਪਲਿਆ ਦਾਰਾ ਕਾਇਰ-ਦਿਲ ਹੋ ਚੁਕਾ ਸੀ। ਔਰੰਗਜ਼ੇਬ ਦਾ ਨਾਮ ਸੁਣ ਕੇ ਹੀ ਉਸ ਨੂੰ ਸੱਤੇ ਸੁੱਧਾਂ ਭੁੱਲ ਜਾਂਦੀਆਂ ਸਨ। ਸਾਰਾ ਪੰਜਾਬ ਦਾਰਾ ਨੂੰ ਪਿਆਰ

ਕਰਦਾ ਸੀ । ਲਾਹੌਰ ਉਸ ਨੇ ਦਿਨਾਂ ਵਿਚ ਹੀ ਵੀਹ ਹਜ਼ਾਰ ਜਵਾਨ ਭਰਤੀ ਕਰ ਲਏ ਸਨ, ਪਰ ਔਰਗਜ਼ੇਬ ਅਜੇ ਸਤਲੁਜ ਬਿਆਸਾ ਦੇ ਵਿਚਕਾਰ ਹੀ ਸੀ ਕਿ ਜਰਨੈਲਾਂ ਦੇ ਮੌਤਦਿਆਂ ਮੌੜਦਿਆਂ ਦਾਰਾ ੨੮ ਅਗਸਤ ਨੂੰ ਲਾਹੌਰੋਂ ਮੁਲਤਾਨ ਨੂੰ ਭੱਜ ਪਿਆ ।

ਅਸੀਂ ਵੇਖ ਰਹੇ ਸਾਂ ਕਿ ਬਿਆਸਾ ਲੰਘਣ ਵੇਲੇ ਦਾਰਾ ਨੂੰ ਕਿਸੇ ਹੋਰ ਫ਼ੌਜ ਦੀ ਲੋੜ ਨਹੀਂ ਸੀ, ਰੁਪਏ ਦੀ ਲੋੜ ਨਹੀਂ ਸੀ, ਪਿਛੋਂ ਦਿੱਲੀ ਵਲੋਂ ਵੀ ਕੋਈ ਨੇੜੇ ਦਾ ਖ਼ਤਰਾ ਨਹੀਂ ਸੀ । ਸਿਰਫ਼ ਪੁਰਾਣੀ ਜਾਣ-ਪਛਾਣ ਦੇ ਕਾਰਨ ਦਾਰਾ ਨੇ ਲੰਘਦਿਆਂ ਲੰਘਦਿਆਂ ਗੋਇੰਦਵਾਲ ਗੁਰੂ ਹਰਿ ਰਾਇ ਸਾਹਿਬ ਦਾ ਦਰਸ਼ਨ ਕੀਤਾ ।

ਅਸੀਂ ਪਿਛੋਂ ਪੜ੍ਹਦੇ ਚਲੇ ਆ ਰਹੇ ਹਾਂ ਕਿ ਜਾਤਿ-ਅਭਿਮਾਨੀ ਲੋਕਾਂ ਦੀ ਸਿੱਖ ਧਰਮ ਨਾਲ ਟੱਕਰ ਮੁੱਢ ਤੋਂ ਹੀ ਲੱਗ ਪਈ ਸੀ । ਗੋਇੰਦਵਾਲ ਦੇ ਵਸਨੀਕਾਂ ਨੇ ਉਸ ਵਿਚ ਖ਼ਾਸ ਹਿੱਸਾ ਲਿਆ ਸੀ । ਗੁਰੂ ਹਰਿ ਰਾਇ ਸਾਹਿਬ ਨੂੰ ਉਥੇ ਆਇਆਂ ਵੇਖ ਕੇ ਉਹਨਾਂ ਦੇ ਈਰਖਾ ਵਾਲੇ ਪੁਰਾਣੇ ਔਲੇ ਜ਼ਖ਼ਮ ਫਿਰ ਛਿੱਲੇ ਗਏ । ਜ਼ਖ਼ਮ ਛਿੱਲੇ ਜਾਣ ਦਾ ਇਕ ਨਵਾਂ ਕਾਰਨ ਭੀ ਬਣ ਗਿਆ ਹੋਇਆ ਸੀ । ਸ਼ਾਹ ਜਹਾਨ ਨੇ ਹਿੰਦੂ-ਮੰਦਰਾਂ ਦੇ ਵਿਰੁੱਧ ਤਾਂ ਹੁਕਮ ਜਾਰੀ ਕੀਤੇ ਸਨ, ਪਰ ਸਿੱਖ ਗੁਰਦੁਆਰੇ ਸਗੋਂ ਨਵੇਂ ਬਣ ਰਹੇ ਸਨ । ਈਰਖਾ ਦੀ ਇਹ ਚੋਭ ਕੁਦਰਤੀ ਸੀ । ਲਾਹੌਰ ਦੇ ਦਰਬਾਰ ਵਿਚ ਅੱਗੇ ਹੀ ਸਿੱਖ ਧਰਮ ਦੇ ਵਿਰੁੱਧ ਧੜਾ ਬਣਿਆ ਹੋਇਆ ਸੀ, ਉਹ ਸਿਰਫ਼ ਦਾਰਾ ਦੇ ਗਵਰਨਰ ਬਣਨ ਦੇ ਸਮੇਂ ਤੋਂ ਦਬੇ ਹੋਏ ਸਨ । ਹੁਣ ਜਦੋਂ ਦਾਰਾ ਦੀ ਤਾਕਤ ਦਾ ਸੂਰਜ ਡੁੱਬ ਗਿਆ, ਔਰਗਜ਼ੇਬ ਲਾਹੌਰ ਪਹੁੰਚਿਆ ਤਾਂ ਵਿਰੋਧੀ ਧੜੇ ਨੇ ਉਸ ਦੇ ਕੰਨ ਭਰੇ ਕਿ ਉਸ ਦੇ ਵੈਰੀ ਦਾਰਾ ਸ਼ਿਕੋਹ ਨੂੰ ਗੁਰੂ ਹਰਿ ਰਾਇ ਸਾਹਿਬ ਨੇ ਮਦਦ ਦਿੱਤੀ ਸੀ, ਸਿੱਖ ਕੌਮ ਦੀ ਤਾਕਤ ਦਿਨੋਂ ਦਿਨ ਵਧ ਰਹੀ ਹੈ, ਜੇ ਹਕੂਮਤ ਵਾਸਤੇ ਖ਼ਤਰਨਾਕ ਸਾਬਤ ਹੋ ਸਕਦੀ ਹੈ, ਅੱਗੇ ਭੀ ਇਹਨਾਂ ਤੋਂ ਪਹਿਲੇ ਗੁਰੂ ਹਰਿ ਗੋਬਿੰਦ ਸਾਹਿਬ

ਨੇ ਮੁਗਲ ਹਾਕਮਾਂ ਦੇ ਸਾਹਮਣੇ ਸਿਰ ਚੁੱਕਣ ਦੀ ਦਲੇਰੀ ਕੀਤੀ ਸੀ।

## ਸ਼ਾਹੀ ਸੱਦਾ—

੨੮ ਅਗਸਤ ੧੬੫੮ ਨੂੰ ਲਾਹੌਰੋਂ ਚੱਲ ਕੇ ਦਾਰਾ ਸ਼ਿਕੋਹ ੧੫ ਸਤੰਬਰ ਨੂੰ ਮੁਲਤਾਨ ਪਹੁੰਚਿਆ। ਔਰੰਗਜ਼ੇਬ ਭੀ ਫੌਜ ਲੈ ਕੇ ਪਿੱਛੇ ਪਿੱਛੇ। ਔਰੰਗਜ਼ੇਬ ੧੦ ਅਕਤੂਬਰ ਨੂੰ ਮੁਲਤਾਨ ਅੱਪੜਿਆ। ਉਤਨੇ ਚਿਰ ਨੂੰ ਦਾਰਾ ਅਗਾਂਹ ਸਿੰਧ ਵਲ ਚਾਲੇ ਪਾ ਚੁਕਿਆ ਸੀ।

ਔਰੰਗਜ਼ੇਬ ਨੂੰ ਪੰਜਾਬ ਵਲ ਗਿਆ ਸੁਣ ਕੇ ਸੁਜਾਹ ਨੂੰ ਆਸ ਬਣ ਪਈ ਕਿ ਹੁਣ ਮੌਕਾ ਹੈ ਦਿੱਲੀ ਦਾ ਤਖ਼ਤ ਮੱਲ ਲਵਾਂ ਅਤੇ ਆਪਣੇ ਪਿਓ ਸ਼ਾਹ ਜਹਾਨ ਨੂੰ ਕੈਦ ਤੋਂ ਛੁਡਾਵਾਂ। ਸੁਜਾਹ ਨਵੰਬਰ ਸੰਨ ੧੬੫੮ ਵਿਚ ਪਟਨੇ ਤੋਂ ਚੱਲ ਕੇ ੯ ਜਨਵਰੀ ੧੬੫੯ ਨੂੰ ਅਲਾਹਾਬਾਦ ਪਹੁੰਚਿਆ। ਔਰੰਗਜ਼ੇਬ ਨੂੰ ਭੀ ਉਸ ਦੀ ਤਿਆਰੀ ਦੀਆਂ ਖ਼ਬਰਾਂ ਮਿਲ ਚੁਕੀਆਂ ਸਨ। ਉਸ ਨੇ ਦਾਰਾ ਦੇ ਪਿਛੇ ਕੁਝ ਜਰਨੈਲ ਭੇਜ ਦਿੱਤੇ, ਆਪ ਮੁਲਤਾਨ ਤੋਂ ਵਾਹੋਦਾਹੀ ਵਾਪਸ ਦਿੱਲੀ ਨੂੰ ਮੁੜਿਆ। ੨੦ ਨਵੰਬਰ ਸੰਨ ੧੬੫੮ ਨੂੰ ਔਰੰਗਜ਼ੇਬ ਦਿੱਲੀ ਪਹੁੰਚ ਗਿਆ। ੧੨ ਜਨਵਰੀ ੧੬੫੯ ਨੂੰ ਇਹ ਭੀ ਅਲਾਹਾਬਾਦ ਜਾ ਅੱਪੜਿਆ। ੧੪ ਜਨਵਰੀ ਨੂੰ ਦੋਹਾਂ ਦਲਾਂ ਦਾ ਟਾਕਰਾ ਹੋਇਆ। ਸੁਜਾਹ ਨੂੰ ਭਾਂਜ ਹੋਈ। ਆਪਣੇ ਇਤਬਾਰੀ ਤੇ ਸਿਆਣੇ ਜਰਨੈਲ ਮੀਰ ਜੁਮਲਾ ਨੂੰ ਸੁਜਾਹ ਦਾ ਪਿੱਛਾ ਕਰਨ ਲਈ ਉਧਰ ਛੱਡ ਕੇ ਔਰੰਗਜ਼ੇਬ ਦਿੱਲੀ ਮੁੜ ਆਇਆ। ਅਜੇ ਦਾਰਾ ਵਾਲਾ ਕੰਡਾ ਵਿਚੇ ਹੀ ਸੀ, ਉਹ ਅਜਮੇਰ ਵਾਲੇ ਪਾਸੇ ਫੌਜਾਂ ਇਕੱਠੀਆਂ ਕਰ ਰਿਹਾ ਸੀ। ਔਰੰਗਜ਼ੇਬ ੨੪ ਮਾਰਚ ੧੬੫੯ ਨੂੰ ਅਜਮੇਰ ਜਾ ਵੱਜਿਆ। ਦੋਹਾਂ ਭਰਾਵਾਂ ਦੀ ਟੱਕਰ ਹੋਈ। ਦਾਰਾ ਵਿਚ ਦਲੇਰੀ ਕਿਥੋਂ ? ਭਾਂਜ ਖਾ ਕੇ ਅਹਿਮਦਾਬਾਦ ਨੂੰ ਭੱਜ ਪਿਆ। ਔਰੰਗਜ਼ੇਬ ਉਸ ਦੀ ਭੁਗਤ ਸਵਾਰਨ ਲਈ ਜਰਨੈਲ ਮੁਕੱਰਰ ਕਰ ਕੇ ਆਪ ਦਿੱਲੀ ਨੂੰ ਵਾਪਸ ਆ ਗਿਆ।



ਹੁਣ ਔਰੰਗਜ਼ੇਬ ਦੋਹਾਂ ਸ਼ਰੀਕ ਭਰਾਵਾਂ ਵਲੋਂ ਨਿਸਚਿੰਤ ਹੋ ਗਿਆ । ਦੋਹਾਂ ਦਾ ਲੱਕ ਟੁੱਟ ਚੁਕਾ ਸੀ । ੧੫ ਜੂਨ ਸੰਨ ੧੬੫੯ ਨੂੰ ਉਸ ਨੇ ਆਪਣੀ ਕਾਮਯਾਬੀ ਦੇ ਭਾਰੇ ਜਸ਼ਨ ਦਿੱਲੀ ਵਿਚ ਕੀਤੇ ਕਰਾਏ । ਇਹ ਇਕ ਤਰ੍ਹਾਂ ਤਾਜਪੋਸ਼ੀ ਦੀ ਦੂਜੀ ਰਸਮ ਸੀ । ਸੁਜਾਹ ਵਲੋਂ ਕੁਝ ਥੋੜਾ ਕੁ ਖਤਰਾ ਫਿਰ ਬਣਨ 'ਤੇ ਔਰੰਗਜ਼ੇਬ ਗੜ੍ਹ ਮੁਕਤੋਸਰ (ਗੰਗਾ ਦੇ ਕੰਢੇ) ਗਿਆ, ਉਥੋਂ ਜਨਵਰੀ ੧੬੬੦ ਵਿਚ ਵਾਪਸ ਮੁੜਿਆ, ਅਤੇ ੧੩ ਫਰਵਰੀ ੧੬੬੦ ਨੂੰ ਦਿੱਲੀ ਅੱਪੜਿਆ । ਹੁਣ ਔਰੰਗਜ਼ੇਬ ਬੜੇ ਅਰਾਮ ਨਾਲ ੨੦ ਸਾਲ ਦਿੱਲੀ ਤੇ ਆਗਰੇ ਰਿਹਾ । ਸਿਰਫ ਦੋ ਵਾਰੀ ਉਥੋਂ ਬਾਹਰ ਗਿਆ ਸੀ, ੧੬੬੩ ਵਿਚ ਇਕ ਸਾਲ ਲਈ ਕਸ਼ਮੀਰ ਅਤੇ ੧੬੭੪-੭੫ ਵਿਚ ਡੇਢ ਸਾਲ ਵਾਸਤੇ ਹਸਨ ਅਬਦਾਲ ਦੇ ਇਲਾਕੇ ਵਿਚ ਕੁਝ ਆਕੀ ਹੋਏ ਪੁਰਾਣੇ ਪਠਾਣਾਂ ਦਾ ਸਿਰ ਭੰਨਣ ਲਈ ।

ਪੰਜਾਬ ਵਿਚ ਸਿੱਖਾਂ ਦੀ ਵਧ ਰਹੀ ਤਾਕਤ ਦੀਆਂ ਰਪੋਟਾਂ ਔਰੰਗਜ਼ੇਬ ਨੂੰ ਭੁੱਲ ਨਹੀਂ ਸਕਦੀਆਂ ਸਨ । ਪਰ ਉਹ ਦਿਲੋਂ ਇਹ ਭੀ ਨਹੀਂ ਮੰਨ ਸਕਦਾ ਸੀ ਕਿ ਗੁਰੂ ਹਰਿ ਰਾਇ ਸਾਹਿਬ ਨੇ ਦਾਰਾ ਦੀ ਕੋਈ ਮਦਦ ਕੀਤੀ ਸੀ । ਕਿਹੜੀ ਮਦਦ ਕਰਦੇ ? ਮੁਗਲਾਂ ਦੀਆਂ ਪੰਜ ਪੀੜ੍ਹੀਆਂ ਦਾ ਇਕੱਠਾ ਕੀਤਾ ਹੋਇਆ ਖਜ਼ਾਨਾ ਦਾਰਾ ਦੇ ਪਾਸ ਮੌਜੂਦ ਸੀ । ਉਸ ਖਜ਼ਾਨੇ ਦਾ ਸਦਕਾ ਹਜ਼ਾਰਾਂ ਦੀ ਗਿਣਤੀ ਵਿਚ ਫੌਜ ਸੀ । ਸਾਰਾ ਸੀ ਪੰਜਾਬ ਉਸ ਨਾਲ ਪਿਆਰ ਕਰਦਾ ਸੀ, ਕਿਉਂਕਿ ਉਹ ਪੰਜਾਬ ਦਾ ਗਵਰਨਰ ਰਹਿ ਚੁਕਾ ਹੀ ਅਤੇ ਪਰਜਾ ਦਾ ਦਰਦੀ ਸੀ । ਦਿੱਲੀ ਵਲੋਂ ਉਸ ਨੂੰ ਅਜੇ ਕੋਈ ਖਤਰਾ ਨਹੀਂ ਸੀ, ਕਿਉਂਕਿ ਔਰੰਗਜ਼ੇਬ ਅਜੇ ਦਿੱਲੀ ਤੋਂ ਪਰੇ ਸੀ, ਸਾਢੇ ਤਿੰਨ ਸੌ ਮੀਲਾਂ ਦੀ ਵਿੱਥ 'ਤੇ । ਦੋਹਾਂ ਦੇ ਵਿਚਕਾਰ ਪੰਜਾਬ ਦੇ ਦੋ ਵੱਡੇ ਦਰਿਆ ਸਨ, ਸਤਲੁਜ ਅਤੇ ਬਿਆਸ, ਜਿਨ੍ਹਾਂ ਵਿਚ ਬਰਸਾਤ ਦੀ ਬਹਾਰੇ ਬੇਅੰਤ ਹੜ੍ਹ ਠਾਠਾ ਮਾਰ ਰਹੇ ਸਨ, ਫੌਜਾਂ ਨੇ ਪਾਰ ਲੰਘਣ ਲਈ ਘਾਂਟੇ ਨਹੀਂ, ਕਈ ਕਈ

ਦਿਨ ਖਰਚ ਕਰਨੇ ਸਨ। ਸੋ ਔਰੰਗਜ਼ੇਬ ਸਮਝਦਾ ਸੀ ਕਿ ਦਾਰਾ ਨੂੰ ਬਾਹਰ ਕਿਸੇ ਮਦਦ ਦੀ ਲੋੜ ਨਹੀਂ ਸੀ। ਉਸ ਨੂੰ ਘਾਟ ਸੀ ਅੰਦਰੋਂ, ਉਸ ਦੇ ਅੰਦਰ ਮਰਦਾਂ ਵਾਲਾ ਦਿਲ ਨਹੀਂ ਸੀ।

ਹਾਂ, ਸਿੱਖਾਂ ਦੀ ਵਧ ਰਹੀ ਤਾਕਤ ਵਲੋਂ ਅੱਖਾਂ ਮੀਟੀਆਂ ਨਹੀਂ ਜਾ ਸਕਦੀਆਂ ਸਨ। ਪਰ ਔਰੰਗਜ਼ੇਬ ਦੀ ਸਾਰੀ ਤੰਦ-ਤਾਣੀ ਹੀ ਅਜੇ ਕੱਚੀ ਸੀ। ਉਸ ਨੇ ਅਜੇ ਮਾਰਚ ੧੬੫੯ ਵਿਚ ਹੀ ਬਨਾਰਸ-ਫਰਮਾਨ ਦੀ ਰਾਹੀਂ ਹਿੰਦੂਆਂ ਨੂੰ ਢਾਰਸ ਦੇਣ ਲਈ ਆਖਿਆ ਸੀ ਕਿ ਸਿਰਫ ਮਜ਼ਹਬ ਦੇ ਵਖੇਵੇਂ ਕਾਰਨ ਕਿਸੇ ਗੈਰ-ਮੁਸਲਿਮ ਉਤੇ ਕੋਈ ਵਧੀਕੀ ਨਹੀਂ ਕੀਤੀ ਜਾਏਗੀ। ਫਿਰ ਭੀ ਜਾਤੀ ਪੂਰਨਾ ਅਤੇ ਲਾਲਚ ਤਾਂ ਉਹ ਵਰਤ ਹੀ ਸਕਦਾ ਸੀ। ਔਰੰਗਜ਼ੇਬ ਨੇ ਗੁਰੂ ਹਰਿ ਰਾਇ ਸਾਹਿਬ ਨੂੰ ਦਿੱਲੀ ਆਉਣ ਲਈ ਸੱਦਾ ਭੇਜਿਆ। ਉਸ ਵੇਲੇ ਤਕ ਸਤਿਗੁਰੂ ਜੀ ਮਾਝੇ ਮਾਲਵੇ ਦੁਆਬੇ ਦੇ ਪਿੰਡਾਂ ਦਾ ਚੱਕਰ ਲਾ ਕੇ ਕੀਰਤਪੁਰ ਵਾਪਸ ਆ ਚੁਕੇ ਸਨ।

ਸਤਿਗੁਰੂ ਜੀ ਨੇ ਆਪਣੇ ਥਾਂ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਇ ਜੀ ਨੂੰ ਭੇਜਿਆ ਅਤੇ ਕੁਝ ਕੁ ਸਿਆਣੇ ਸਿਆਣੇ ਮਸੰਦ (ਪਰਚਾਰਕ) ਭੀ ਨਾਲ ਦੇ ਦਿੱਤੇ। ਤੁਰਨ ਲੱਗਿਆਂ ਨੂੰ ਗੁਰੂ ਜੀ ਨੇ ਸਿੱਖਿਆ ਦਿੱਤੀ ਕਿ ਹਰੇਕ ਕਾਰਜ ਵਿਚ ਗੁਰੂ ਆਸਰੇ ਰਹਿਣਾ, ਗੁਰੂ ਨੂੰ ਸਦਾ ਅੰਗ-ਸੰਗ ਸਮਝਣਾ। ਬਾਬਾ ਰਾਮ ਰਾਇ ਜੀ ਬੜੇ ਪ੍ਰਬੀਨ ਤੇ ਹਾਜ਼ਰ-ਜਵਾਬ ਸਨ। ਉਹਨਾਂ ਦੀ ਵਿਦਵਤਾ ਦਾ ਔਰੰਗਜ਼ੇਬ ਉਤੇ ਬਹੁਤ ਅਸਰ ਪਿਆ। ਸਿੱਖ ਇਤਿਹਾਸਕਾਰ ਲਿਖਦੇ ਹਨ ਕਿ ਬਾਦਸ਼ਾਹ ਨੇ ਬਾਬਾ ਰਾਮ ਰਾਇ ਜੀ ਦੀ ਅਜ਼ਮਤ ਪਰਖਣ ਲਈ ਕਈ ਅਜ਼ਮਾਇਸ਼ਾਂ ਕੀਤੀਆਂ, ਤੇ ਬਾਬਾ ਜੀ ਹਰੇਕ ਅਜ਼ਮਾਇਸ਼ ਵਿਚ ਪੂਰੇ ਉਤਰਦੇ ਰਹੇ, ਜਿਸ ਦਾ ਨਤੀਜਾ ਇਹ ਹੋਇਆ ਕਿ ਔਰੰਗਜ਼ੇਬ ਰਾਮ ਰਾਇ ਜੀ ਦਾ ਬੜਾ ਆਦਰ ਸਤਿਕਾਰ ਕਰਨ ਲੱਗ ਪਿਆ। ਔਰੰਗਜ਼ੇਬ ਪੱਕਾ ਮੁਸਲਮਾਨ ਸੀ, ਇਸਲਾਮ ਵਿਚ ਉਸ ਦੀ ਸ਼ਰਧਾ

ਤਅੱਸਬ ਦੀਆਂ ਹੱਦਾਂ ਤੱਕ ਅੱਪੜ ਚੁਕੀ ਹੋਈ ਸੀ। ਅਸਲ ਵਿਚ ਉਹ ਰਾਮ ਰਾਇ ਜੀ ਦੇ ਦਿਲ ਨੂੰ ਪਿਆਰ-ਸਤਿਕਾਰ ਨਾਲ ਜਿੱਤ ਕੇ ਆਪਣੇ ਦੀਨ ਵਿਚ ਲਿਆਉਣਾ ਚਾਹੁੰਦਾ ਸੀ, ਕਿਉਂਕਿ ਬਾਬਾ ਰਾਮ ਰਾਇ ਜੀ ਅਜੇ ਅਲੜ ਉਮਰ ਦੇ ਗੱਭਰੂ ਹੀ ਸਨ। ਪਰ ਦਰਬਾਰੀ ਕਾਜ਼ੀ ਮੌਲਵੀ ਬਾਦਸ਼ਾਹ ਦੀ ਇਸ ਨੀਤੀ ਨੂੰ ਸਮਝਦੇ ਹੋਏ ਉਸ ਦੇ ਇਸ ਜ਼ਾਹਰਾ ਝੁਕਾਉ ਨੂੰ ਪਸੰਦ ਨਹੀਂ ਕਰਦੇ ਸਨ। ਉਹ ਕਿਸੇ ਨਾ ਕਿਸੇ ਤਰ੍ਹਾਂ ਦੋਹਾਂ ਵਿਚ ਅਜੋੜ ਦੇਖਣਾ ਚਾਹੁੰਦੇ ਸਨ। ਇਸ ਗਰਜ਼ ਕਰਕੇ ਉਹ ਬਾਦਸ਼ਾਹ ਪਾਸੋਂ ਬਾਬਾ ਰਾਮ ਰਾਇ ਜੀ ਉਤੇ ਕਈ ਕਿਸਮ ਦੇ ਸਵਾਲ ਕਰਾਂਦੇ ਰਹਿੰਦੇ ਸਨ। ਪਰ ਬਾਬਾ ਜੀ ਦੀ ਹਾਜ਼ਰ-ਜਵਾਬੀ ਅੱਗੇ ਕਾਜ਼ੀਆਂ ਦੀ ਪੇਸ਼ ਨਹੀਂ ਜਾਂਦੀ ਸੀ, ਬਾਦਸ਼ਾਹ ਦੀ ਸਦਾ ਤਸੱਲੀ ਹੀ ਹੁੰਦੀ ਰਹੀ।

ਸਿੱਖ ਇਤਿਹਾਸ ਵਿਚ ਇਹ ਆਮ ਪਰਸਿੱਧ ਹੈ ਕਿ ਆਖਰ ਇਕ ਦਿਨ ਕਾਜ਼ੀਆਂ ਦੀ ਪ੍ਰੇਰਨਾ 'ਤੇ ਔਰੰਗਜ਼ੇਬ ਨੇ ਰਾਮ ਰਾਇ ਜੀ ਤੋਂ ਪੁੱਛਿਆ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਮੁਸਲਮਾਨਾਂ ਬਾਰੇ ਲਿਖਿਆ ਹੈ, "ਮਿਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ" ਇਸ ਦਾ ਕੀ ਭਾਵ ਹੈ। ਕਾਜ਼ੀਆਂ ਦੀ ਚੋਟ ਆਖਰ ਟਿਕਾਣੇ 'ਤੇ ਵੱਜੀ। ਬਾਦਸ਼ਾਹ ਨਾਲ ਬਣਿਆ ਰਸੂਖ ਕਾਇਮ ਰੱਖਣ ਲਈ ਬਾਬਾ ਰਾਮ ਰਾਇ ਜੀ ਨੇ ਕਹਿ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਅਸਲ ਵਿਚ "ਮਿਟੀ ਬੇਈਮਾਨ ਕੀ" ਉਚਾਰਿਆ ਸੀ, ਲਿਖਾਰੀ ਦੀ ਭੁਲ ਨਾਲ "ਮਿਟੀ ਮੁਸਲਮਾਨ ਕੀ" ਲਿਖਿਆ ਗਿਆ ਹੈ। ਆਦਰ ਸਤਿਕਾਰ ਵਾਲਾ ਦਬਾਉ ਸਿਰਫ਼ ਬਾਬਾ ਰਾਮ ਰਾਇ ਜੀ ਉਤੇ ਨਹੀਂ ਪਾਇਆ ਜਾ ਰਿਹਾ ਸੀ, ਇਹ ਜਾਲ ਨਾਲ-ਗਏ ਮਸੰਦਾਂ ਉਤੇ ਭੀ ਵਿਛਾਇਆ ਜਾ ਰਿਹਾ ਸੀ, ਇਸ ਦੇ ਨਤੀਜੇ ਦੇ ਤੌਰ 'ਤੇ ਹੋ ਸਕਦਾ ਹੈ ਕਿ ਇਹ ਉਕਾਈ ਕਰਨ ਦੀ ਸਲਾਹ ਬਾਬਾ ਰਾਮ ਰਾਇ ਜੀ ਨੂੰ ਉਹਨਾਂ ਮਸੰਦਾਂ ਵਿਚੋਂ ਕਿਸੇ ਨੇ ਦਿੱਤੀ ਹੋਵੇ, ਜੋ ਕੀਰਤਪੁਰੋਂ ਉਹਨਾਂ ਦੇ ਨਾਲ ਭੇਜ

ਗਏ ਸਨ । ਫਿਰ ਭੀ ਇਸ ਉਕਾਈ ਦੀ ਜ਼ਿੰਮੇਵਾਰੀ ਬਾਬਾ ਰਾਮ ਰਾਇ ਜੀ ਦੇ ਸਿਰ ਹੀ ਆਉਂਦੀ ਹੈ ।

ਸ਼ਾਹੀ ਰਸੂਖ ਦੀ ਖ਼ਾਤਰ ਗੁਰੂ-ਆਦਰਸ਼ ਨੂੰ ਬਦਲਾ ਦੇਣਾ ਸਿੱਖ ਧਰਮ ਦੇ ਨਿਸ਼ਾਨੇ ਤੋਂ ਇਕ ਉਕਾਈ ਸੀ । ਗੁਰੂ ਹਰਿ ਰਾਇ ਸਾਹਿਬ ਨੇ ਜਦੋਂ ਇਹ ਖ਼ਬਰ ਸੁਣੀ, ਤਾਂ ਉਹਨਾਂ ਨੂੰ ਨਿਸਚੇ ਹੋ ਗਿਆ ਕਿ ਰਾਮ ਰਾਇ ਜੀ ਹੁਣ ਇਸ ਯੋਗ ਨਹੀਂ ਰਹੇ ਕਿ ਗੁਰੂ ਨਾਨਕ ਦੇਵ ਜੀ ਦੇ ਅਸੂਲਾਂ ਦੀ ਰਾਖੀ ਅਤੇ ਪਰਚਾਰ ਦੀ ਜ਼ਿੰਮੇਵਾਰੀ ਇਹਨਾਂ ਦੇ ਸਪੁਰਦ ਕੀਤੀ ਜਾ ਸਕੇ ।

ਗੁਰੂ ਹਰਿ ਰਾਇ ਸਾਹਿਬ ਨੇ ਬਾਬਾ ਰਾਮ ਰਾਇ ਜੀ ਨੂੰ ਆਪਣੇ ਇਹਨਾਂ ਖ਼ਿਆਲਾਂ ਦੀ ਖ਼ਬਰ ਭੇਜ ਦਿੱਤੀ ਅਤੇ ਕਹਿ ਭੇਜਿਆ ਕਿ ਤੁਸਾਂ ਹੁਣ ਸਾਡੇ ਪਾਸ ਨਾ ਆਉਣਾ, ਕਿਉਂਕਿ ਔਰੰਗਜ਼ੇਬ ਨਾਲ ਰਸੂਖ ਕਾਇਮ ਰੱਖਣ ਦੀ ਖ਼ਾਤਰ ਤੁਸਾਂ ਗੁਰੂ ਨਾਨਕ ਪਾਤਿਸ਼ਾਹ ਦੀ ਭਾਰੀ ਨਿਰਾਦਰੀ ਕੀਤੀ ਹੈ ।

ਔਰੰਗਜ਼ੇਬ ਆਪਣੀ ਚਾਲ ਵਿਚ ਕਿਸੇ ਹੱਦ ਤਕ ਕਾਮਯਾਬ ਹੋ ਗਿਆ । ਉਸ ਨੇ ਇਸ ਫੁੱਟ ਨੂੰ ਵਧਾਣ ਲਈ ਬਾਬਾ ਰਾਮ ਰਾਇ ਜੀ ਨੂੰ ਜਾਗੀਰ ਦੇ ਦਿੱਤੀ । ਪਰ ਸਿੱਖ ਕੌਮ ਵਿਚ ਧੜੇ ਪੈਦਾ ਕਰਨ ਵਿਚ ਉਹ ਕਾਮਯਾਬ ਨਾ ਹੋ ਸਕਿਆ । ਸਿੱਖਾਂ ਦੀ ਸ਼ਰਧਾ ਆਪਣੇ ਗੁਰੂ ਦੇ ਚਰਨਾਂ ਵਿਚ ਅਡੋਲ ਰਹੀ । ਇਹ ਸਾਰਾ ਜ਼ਿਕਰ ਫ਼ਰਵਰੀ ਸੰਨ ੧੬੬੦ ਤੋਂ ਪਿਛੋਂ ਦਾ ਹੈ ।

### ਜੋਤੀ ਜੋਤਿ—

ਆਪਣਾ ਦੇਹਾਂਤ ਨੇੜੇ ਆਉਂਦਾ ਜਾਣ ਕੇ ਸਤਿਗੁਰੂ ਜੀ ਨੇ ਆਪਣੇ ਥਾਂ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਨੂੰ ਗੁਰੂ ਬਣਾਇਆ, ਅਤੇ ਆਪ ਪ ਕੱਤਕ ਸੰਮਤ ੧੭੧੬ (ਮੁਤਾਬਕ ੬ ਅਕਤੂਬਰ ਸੰਨ ੧੬੬੧) ਨੂੰ ਕੀਰਤਪੁਰ ਵਿਚ ਜੋਤੀ ਜੋਤਿ ਸਮਾਏ ।

ਜਨਮ-ਤਰੀਕ : ੧੬ ਜਨਵਰੀ ੧੯੩੦ ।

ਜੋਤੀ ਜੋਤਿ ਸਮਾਣ ਦੀ ਤਰੀਕ : ੬ ਅਕਤੂਬਰ ੧੯੬੧ ।

ਕੁੱਲ ਉਮਰ : ੩੧ ਸਾਲ, ੮ ਮਹੀਨੇ, ੨੨ ਦਿਨ ।

**ਗੁਰੂ ਹਰਿ ਰਾਇ ਸਾਹਿਬ ਜੀ**

**ਦੇ**

**ਜੀਵਨ ਵਿਚੋਂ ਸਿੱਖ ਧਰਮ ਦੀ ਤਾਲੀਮ**

ਗੁਰੂ ਹਰਿ ਰਾਇ ਸਾਹਿਬ ਦੀ ਕੋਈ 'ਬਾਣੀ' ਨਹੀਂ ਮਿਲਦੀ । ਉਹਨਾਂ ਦੇ ਜੀਵਨ ਵਿਚੋਂ ਕੁਝ ਸਾਖੀਆਂ ਮਿਲਦੀਆਂ ਹਨ, ਜਿਨ੍ਹਾਂ ਤੋਂ ਇਹ ਚਾਨਣਾ ਪੈ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਦੱਸੇ ਇਨਸਾਨੀ ਜੀਵਨ ਦੇ ਆਦਰਸ਼ ਨੂੰ ਪਰਫੁੱਲਤ ਕਰਨ ਲਈ ਉਹਨਾਂ ਕੀ ਕੁਝ ਕੀਤਾ ਸੀ ।

**ਲੋੜਵੰਦਿਆਂ ਦੀ ਸਹਾਇਤਾ—**

ਗੁਰੂ ਹਰਿ ਰਾਇ ਸਾਹਿਬ ਦਾ ਹਿਰਦਾ ਅੱਤ ਦਰਜੇ ਦਾ ਕੋਮਲ ਸੀ । ਸਿੱਖ-ਇਤਿਹਾਸ ਵਿਚ ਇਕ ਥਾਂ ਜ਼ਿਕਰ ਆਉਂਦਾ ਹੈ ਕਿ ਛੋਟੀ ਉਮਰੇ ਇਕ ਦਿਨ ਆਪ ਕਲੀਆਂ ਵਾਲਾ ਕੁੜਤਾ ਪਾ ਕੇ ਬਗ਼ੀਚੇ ਵਿਚ ਟਹਿਲ ਰਹੇ ਸਨ, ਕੁੜਤੇ ਦੇ ਛੁਹਣ ਨਾਲ ਕੁਝ ਫੁੱਲ ਟਾਹਣੀਆਂ ਨਾਲੋਂ ਕਿਰ ਗਏ । ਉਸ ਦਿਨ ਤੋਂ ਸਦਾ ਆਪਣੇ ਪਹਿਨੇ ਕੱਪੜਿਆਂ ਨੂੰ ਧਿਆਨ ਨਾਲ ਸਾਂਭ-ਸਿਕਰ ਕੇ ਹੀ ਬਗ਼ੀਚੇ ਵਿਚ ਫਿਰਿਆ ਕਰਦੇ ਸਨ, ਤਾਕਿ ਕੋਈ ਕਲੀ ਡਿੱਗ ਨਾ ਪਏ । ਜਿਸ ਹਿਰਦੇ ਵਿਚ ਫੁੱਲਾਂ ਵਾਸਤੇ ਇਤਨੀ ਕੋਮਲਤਾ ਸੀ, ਉਹ ਹਿਰਦਾ ਸੰਸਾਰ-ਬਗ਼ੀਚੇ ਦੇ ਜੀਵਾਂ ਵਾਸਤੇ ਤਾਂ ਪਿਆਰ ਨਾਲ ਨੱਕਾ-ਨੱਕ ਭਰਪੂਰ ਸੀ । ਆਪ ਕਈ ਅਮੋਲਕ ਦੁਰਲੱਭ ਦਵਾਈਆਂ ਸਦਾ ਆਪਣੇ ਪਾਸ ਰੱਖਣ ਦਾ ਪਰਬੰਧ ਕਰੀ ਰਖਦੇ ਸਨ, ਜਿਨ੍ਹਾਂ ਨਾਲ ਕਈ

ਰੋਗੀਆਂ ਦੇ ਅਸਾਧ ਰੋਗ ਦੂਰ ਹੋ ਜਾਂਦੇ ਸਨ । ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਭੀ ਜਦੋਂ ਖਾਣੇ ਵਿਚ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਗਿਆ ਸੀ, ਤਾਂ ਉਸ ਦੇ ਅਜੀਰਣ ਰੋਗ ਲਈ ਦਵਾਈ ਗੁਰੂ ਹਰਿ ਰਾਇ ਸਾਹਿਬ ਪਾਸੋਂ ਹੀ ਮਿਲੀ ਸੀ । ਦਾਰਾ ਸ਼ਿਕੋਹ ਕੁਝ ਪਹਿਲਾਂ ਹੀ ਮਹਾਤਮਾ ਲੋਕਾਂ ਦੀ ਸੰਗਤ ਕਰਨ ਦੇ ਸੁਭਾਵ ਵਾਲਾ ਸੀ, ਸਰੀਰਕ ਰੋਗ ਦੂਰ ਹੋਣ 'ਤੇ ਉਹ ਸਤਿਗੁਰੂ ਜੀ ਦਾ ਹੋਰ ਭੀ ਸ਼ਰਧਾਲੂ ਹੋ ਗਿਆ ।

### ਗਰੀਬਾਂ ਨਾਲ ਨੇੜੇ ਦੀ ਸਾਂਝ—

ਇਕ ਵਾਰੀ ਮਾਲਵੇ ਦੀ ਇਕ ਗਰੀਬ ਮਾਈ ਆਪਣੇ ਇਲਾਕੇ ਦੀ ਸੰਗਤ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਈ । ਮਾਈ ਗੁਰੂ ਹਰਿ ਰਾਇ ਸਾਹਿਬ ਵਾਸਤੇ ਖੱਦਰ ਦੀ ਇਕ ਚਾਦਰ ਲਿਆਈ, ਅਤੇ ਉਹਨਾਂ ਨੂੰ ਛਕਾਣ ਵਾਸਤੇ ਘਰੋਂ ਰੋਟੀਆਂ ਭੀ ਪਕਾ ਲਿਆਈ । ਪਰ ਗੁਰੂ ਕੇ ਦਰਬਾਰ ਦੀ ਮਹਿਮਾ ਵੇਖ ਕੇ ਮਾਈ ਆਪਣੀਆਂ ਗਰੀਬੀ ਦਾਅਵੇ ਦੀਆਂ ਉਹ ਭੇਟਾਂ ਪੇਸ਼ ਕਰਨ ਤੋਂ ਝੱਕ ਗਈ । ਸਗੋਂ, ਦੀਵਾਨ ਤੋਂ ਦੁਰੇਡੀ ਹੀ ਖਲੋਤੀ ਰਹੀ, ਅਤੇ ਦਿਲ ਵਿਚ ਅਰਾਧਨਾ ਕਰਦੀ ਰਹੀ ਕਿ ਮੇਰੀ ਗਰੀਬਣੀ ਦੀ ਰੋਟੀ ਤੇ ਚਾਦਰ ਕਬੂਲ ਕਰੋ । ਗੁਰੂ ਹਰਿ ਰਾਇ ਸਾਹਿਬ ਲੌਢੇ ਪਹਿਰ ਦੇ ਸੈਰ ਵੇਲੇ ਉਚੇਚੇ ਉਸ ਪਾਸੇ ਵਲ ਚੱਲ ਪਏ, ਤੇ ਮਾਈ ਕੋਲ ਪਹੁੰਚ ਕੇ ਆਪ ਹੀ ਦੋਵੇਂ ਚੀਜ਼ਾਂ ਮੰਗ ਲਈਓ ਨੇ ।

### ਗੁਰਬਾਣੀ ਵਾਸਤੇ ਸਤਿਕਾਰ ਤੇ ਸ਼ਰਧਾ—

ਜੇ ਵਿਦਿਆਰਥੀ ਦੇ ਦਿਲ ਵਿਚ ਆਪਣੇ ਉਸਤਾਦ ਲਈ ਸਤਿਕਾਰ ਤੇ ਸ਼ਰਧਾ ਨਾ ਹੋਵੇ, ਤਾਂ ਉਸਤਾਦ ਦੀ ਦਿੱਤੀ ਤਾਲੀਮ ਉਤੇ ਉਸ ਦਾ ਯਕੀਨ ਨਹੀਂ ਬੱਝ ਸਕਦਾ । ਜੇ ਸਿੱਖ ਦੇ ਹਿਰਦੇ ਵਿਚ ਗੁਰੂ ਵਾਸਤੇ ਪ੍ਰੀਤ ਤੇ ਪ੍ਰਤੀਤ ਨਹੀਂ ਹੈ, ਤਾਂ ਉਹ ਗੁਰੂ ਦੇ

ਦੱਸੇ ਰਾਹ ਉਤੇ ਨਹੀਂ ਤੁਰ ਸਕਦਾ। ਗੁਰੂ ਤੇ ਸਿੱਖ ਦਾ ਸੰਬੰਧ 'ਬਾਣੀ' ਦੀ ਰਾਹੀਂ ਹੀ ਪੈਂਦਾ ਹੈ। ਇਸੇ ਵਾਸਤੇ ਗੁਰਮਤਿ ਅਨੁਸਾਰ ਗੁਰੂ ਤੇ ਗੁਰੂ ਦੀ ਬਾਣੀ ਇਕ-ਰੂਪ ਹਨ। ਬਾਣੀ ਦਾ ਆਦਰ ਗੁਰੂ ਦਾ ਆਦਰ ਹੈ। ਹਰੇਕ ਗੁਰ-ਵਿਅਕਤੀ ਨੇ ਆਪੋ-ਆਪਣੇ ਸਮੇਂ ਸਿਖਾਂ ਦਾ ਧਿਆਨ ਇਸ ਪਾਸੇ ਵਲ ਖਾਸ ਤੌਰ 'ਤੇ ਦਿਵਾਇਆ ਹੈ। ਗੁਰੂ ਹਰਿ ਰਾਇ ਸਾਹਿਬ ਨੇ ਭੀ ਇਹ ਆਦਰਸ਼ ਸਦਾ ਸਾਹਮਣੇ ਰੱਖਿਆ।

ਇਕ ਦਿਨ ਲੰਢੇ ਪਹਿਰ ਮੰਜੇ ਉਤੇ ਸਤਿਗੁਰੂ ਜੀ ਲੇਟੇ ਹੋਏ ਸਨ, ਇਕ ਸਿੱਖ-ਜੱਥਾ ਦਰਸ਼ਨ ਲਈ ਆਇਆ। ਉਹ ਸਾਰੇ ਰਲ ਕੇ ਸ਼ਬਦ-ਕੀਰਤਨ ਕਰਦੇ ਆਉਂਦੇ ਸਨ। ਜਿਸ ਵੇਲੇ ਸਤਿਗੁਰੂ ਜੀ ਦੇ ਕਨੀਂ ਸ਼ਬਦ ਦੀ ਵਾਜ ਪਈ, ਉਹ ਉਸੇ ਵੇਲੇ ਬੜੀ ਕਾਹਲੀ ਨਾਲ ਮੰਜੇ ਤੋਂ ਥੱਲੇ ਉੱਤਰ ਆਏ, ਜਿਸ ਕਰਕੇ ਗੱਡੇ ਨੂੰ ਸੱਟ ਭੀ ਲੱਗ ਗਈ। ਤੇ, ਅਗਾਂਹ ਨੂੰ ਉਹਨਾਂ ਨੇ ਦਿਨ ਵੇਲੇ ਮੰਜੇ ਉਤੇ ਲੇਟਣਾ ਬੰਦ ਕਰ ਦਿੱਤਾ। ਇਸ ਤਰ੍ਹਾਂ ਸ਼ਬਦ ਦੀ ਨਿਰਾਦਰੀ ਹੁੰਦੀ ਸੀ।

ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਇ ਜੀ ਬੜੇ ਹੋਨਹਾਰ ਸਨ, ਕਰਣੀ ਵਾਲੇ ਭੀ ਸਨ। ਪਰ ਜਦੋਂ ਔਰੰਗਜ਼ੇਬ ਵਲੋਂ ਮਿਲੇ ਆਦਰ-ਸਤਿਕਾਰ ਦੇ ਭਾਰ ਹੇਠ ਆ ਕੇ ਉਹਨਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਨਿੱਕੀ ਜਿਹੀ ਤਬਦੀਲੀ ਕਰ ਕੇ ਬਾਦਸ਼ਾਹ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸਤਿਗੁਰੂ ਜੀ ਨੇ ਇਤਨੇ ਹੋਨਹਾਰ ਪੁੱਤਰ ਨਾਲੋਂ ਆਪਣਾ ਸੰਬੰਧ ਸਦਾ ਲਈ ਤੋੜ ਲਿਆ।

### ਸਿੱਖ ਧਰਮ ਦੇ ਪਰਚਾਰ ਲਈ ਉੱਦਮ—

ਗੁਰੂ ਨਾਨਕ ਦੇਵ ਜੀ ਨੇ ਆਪਣੇ ਖਿਆਲਾਂ ਦਾ ਪਰਚਾਰ ਕਰਨ ਲਈ ਸਾਰੇ ਭਾਰਤ ਵਿਚ ਚੱਕਰ ਲਾਇਆ। ਬਾਹਰਲੇ ਦੇਸ਼ਾਂ ਵਿਚ ਭੀ ਗਏ। ਜਿਨ੍ਹਾਂ ਇਲਾਕਿਆਂ ਵਿਚ ਗੁਰੂ ਸਾਹਿਬ ਦੇ ਸਿੱਖਾਂ ਦੀ

ਗਿਣਤੀ ਕਾਫੀ ਹੋ ਗਈ, ਉਹਨਾਂ ਨੂੰ ਗੁਰੂ ਅਮਰਦਾਸ ਜੀ ਨੇ ੨੨ ਹਿੱਸਿਆਂ ਵਿਚ ਵੰਡ ਕੇ ਹਰੇਕ ਵਿਚ ਸਿੱਖ-ਧਰਮ ਦੇ ਪਰਚਾਰ ਲਈ "ਮੰਜੀਆਂ" ਥਾਪੀਆਂ। ਜਿਉਂ ਜਿਉਂ ਸਿੱਖ ਕੌਮ ਵਧਦੀ ਗਈ, ਇਸ ਦੀ ਜੱਥੇਬੰਦੀ ਨੂੰ ਪੱਕਾ ਕਰਨ ਲਈ, ਤੇ ਹਰ ਪਹਿਲੂ ਤੋਂ ਇਸ ਨੂੰ ਸਹੀ ਇਨਸਾਨੀ ਆਦਰਸ਼ ਉਤੇ ਕਾਇਮ ਰੱਖਣ ਲਈ ਉੱਦਮ ਕੀਤੇ ਜਾਂਦੇ ਰਹੇ। ਗੁਰੂ ਅਰਜਨ ਸਾਹਿਬ ਨੇ ਹੋਰ ਪਰਚਾਰਕ ਮੁਕੱਰਰ ਕੀਤੇ, ਜੋ ਬਾਣੀ ਦੇ ਪਰਚਾਰ ਤੋਂ ਇਲਾਵਾ ਆਪੋ ਆਪਣੇ ਨਿਯਤ ਇਲਾਕੇ ਵਿਚੋਂ ਹਰੇਕ ਸਿੱਖ ਘਰਾਣੇ ਦੀ ਕਮਾਈ ਦਾ 'ਦਸਵੰਧ' ਭੀ ਗੁਰੂ ਪਾਸ ਲਿਆਉਂਦੇ ਸਨ। ਇਹਨਾਂ ਪਰਚਾਰਕਾਂ ਨੂੰ "ਮਸੰਦ" ਨਾਮ ਨਾਲ ਸੱਦਿਆ ਜਾਂਦਾ ਸੀ।

ਪਰ ਸਹਿਜੇ ਸਹਿਜੇ ਕਈ ਮਸੰਦ ਆਪਣੀ ਜ਼ਿੰਮੇਵਾਰੀ ਨਿਬਾਹੁਣ ਵਿਚ ਢਿੱਲੇ ਹੁੰਦੇ ਗਏ। 'ਦਸਵੰਧ' ਦੀ ਮਾਇਆ ਦੇ ਅਸਰ ਹੇਠ ਆ ਕੇ ਇਹ ਕਮਜ਼ੋਰੀ ਆਉਣੀ ਕੁਦਰਤੀ ਸੀ। ਇਸ ਕਮੀ ਨੂੰ ਪੂਰਾ ਕਰਨ ਲਈ ਗੁਰੂ ਹਰਿ ਰਾਇ ਸਾਹਿਬ ਨੇ ਉਤਸ਼ਾਹ-ਭਰੇ ਹੋਰ ਨਵੇਂ ਪਰਚਾਰਕ ਥਾਪ ਦਿੱਤੇ। ਉਹਨਾਂ ਵਿਚੋਂ ਭਗਤ ਭਗਵਾਨ ਅਤੇ ਭਾਈ ਫੇਰੂ ਇਹ ਦੋ ਸਿੱਖ ਇਤਿਹਾਸ ਦੇ ਚਮਕਦੇ ਸਤਾਰੇ ਹਨ।

(੧) ਭਗਤ ਭਗਵਾਨ ਬੋਧ ਗਇਆ ਦਾ ਸੰਨਿਆਸੀ ਮਹੰਤ ਸੀ। ਇਸ ਦਾ ਪਹਿਲਾ ਨਾਂ ਭਗਵਾਨ ਗਿਰ ਸੀ। ਇਸ ਨੇ ਕੀਰਤਪੁਰ ਆ ਕੇ ਗੁਰੂ ਹਰਿ ਰਾਇ ਸਾਹਿਬ ਦੇ ਦਰਸ਼ਨ ਕੀਤੇ। ਸਿੱਖ ਬਣਿਆ। ਤੇ ਬੜੀ ਸ਼ਰਧਾ ਵਾਲਾ ਸਿੱਖ ਬਣਿਆ। ਸਿੱਖ-ਧਰਮ ਵਿਚ ਪਰਪੱਕ ਕਰ ਕੇ ਗੁਰੂ ਹਰਿ ਰਾਇ ਜੀ ਨੇ ਭਗਤ ਭਗਵਾਨ ਨੂੰ ਉਸ ਦੇ ਆਪਣੇ ਵਤਨ ਵੱਲ ਹੀ ਪਰਚਾਰ ਲਈ ਭੇਜ ਦਿੱਤਾ। ਇਸ ਦੇ ਆਪਣੇ ਪਹਿਲੇ ਸਾਧੂ ਭੀ ਸਿੱਖ ਬਣ ਗਏ, ਜਿਨ੍ਹਾਂ ਦੇ ਪਟਨੇ ਦੇ ਜ਼ਿਲੇ ਵਿਚ ੩੬੦ ਡੇਰੇ ਹਨ। ਭਗਤ ਭਗਵਾਨ ਦੀ ਗੱਦੀ ਪਟਨੇ ਤੋਂ ਨੇੜੇ ਹੀ ਦਾਨਾਪੁਰ ਵਿਚ ਹੈ।



ਭਾਈ ਫੇਰੂ ਕੀਰਤਪੁਰ ਦਾ ਇਕ ਹਟਵਾਣੀਆ ਸੀ, ਜਾਤ ਦਾ ਉੱਪਲ ਖੱਤਰੀ। ਸੰਗਤ ਦੀ ਲਾਗ ਨਾਲ ਗੁਰੂ ਹਰਿ ਰਾਇ ਸਾਹਿਬ ਦਾ ਸਿੱਖ ਬਣਿਆ, ਬੜੀ ਸ਼ਰਧਾ ਨਾਲ ਗੁਰੂ ਕੇ ਲੰਗਰ ਦੀ ਸੇਵਾ ਕਰਨ ਲੱਗਾ। ਆਖਰ ਸਤਿਗੁਰੂ ਜੀ ਨੇ ਇਸ ਨੂੰ ਇਸ ਯੋਗ ਵੇਖਿਆ ਕਿ ਸਿੱਖ-ਧਰਮ ਦਾ ਪਰਚਾਰ ਕਰ ਸਕੇ। ਲੰਮੇ ਦੇਸ ਦਾ ਪਰਚਾਰਕ (ਮਸੰਦ) ਬਣਾ ਕੇ ਭੇਜ ਦਿੱਤੇ ਨੇ। ਤੇ, ਲੰਗਰ ਚਲਾਣ ਦੀ ਖਾਸ ਤਾਕੀਦ ਕੀਤੀਓ ਨੇ। ਭਾਈ ਫੇਰੂ ਨੇ ਚੂਨੀਆਂ ਦੇ ਪਰਗਣੇ ਵਿਚ ਪਿੰਡ ਮੀਆਂ ਮੌੜ ਜਾ ਡੇਰਾ ਕੀਤਾ। ਉਸ ਬਾਹਰੇ ਵਿਚ ਭਾਈ ਫੇਰੂ ਜੀ ਦੇ ਲੰਗਰ ਦੀ ਬਹੁਤ ਮਹਿਮਾ ਤੇ ਸ਼ੋਭਾ ਸੀ।

ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮਸੰਦਾਂ ਦੀ ਆਮ ਬਦਖੋਈ ਹੋਣ ਲੱਗ ਪਈ, ਤਾਂ ਸਤਿਗੁਰੂ ਜੀ ਨੇ ਸਭ ਮਸੰਦਾਂ ਨੂੰ ਅਨੰਦਪੁਰ ਵਿਚ ਮੰਗਾਇਆ। ਭਾਈ ਫੇਰੂ ਜੀ ਭੀ ਹਾਜ਼ਰ ਹੋਏ। ਪਰ ਇਹਨਾਂ ਦੀ ਸੇਵਾ ਉਤੇ ਪ੍ਰਸੰਨ ਹੋ ਕੇ ਸਤਿਗੁਰੂ ਜੀ ਨੇ ਇਹਨਾਂ ਨੂੰ "ਸੰਗਤਿ ਸਾਹਿਬ" ਦੀ ਪਦਵੀ ਬਖਸ਼ੀ। ਬਦਨਾਮ ਹੋਏ ਮਸੰਦਾਂ ਨੂੰ ਦਾੜੀਓਂ ਫੜ ਕੇ ਸਦਵਾਇਆ ਗਿਆ ਸੀ। ਭਾਈ ਫੇਰੂ ਜੀ ਦੇ ਉੱਚ-ਜੀਵਨ ਸਦਕਾ ਕੋਈ ਸਿੱਖ ਇਹਨਾਂ ਦੀ ਦਾੜੀ ਨੂੰ ਹੱਥ ਪਾਣ ਦਾ ਹੀਆ ਨਹੀਂ ਸੀ ਕਰਦਾ, ਇਸ ਵਾਸਤੇ ਇਹ ਆਪ ਹੀ ਆਪਣੀ ਦਾੜੀ ਨੂੰ ਹੱਥ ਵਿਚ ਫੜ ਕੇ ਹਾਜ਼ਰ ਹੋਏ ਸਨ। ਜਦੋਂ ਸਤਿਗੁਰੂ ਜੀ ਦੇ ਦਰਬਾਰ ਵਿਚ ਅਨੰਦਪੁਰ ਹਾਜ਼ਰ ਹੋਏ, ਤਾਂ ਸਤਿਗੁਰੂ ਜੀ ਨੇ ਆਦਰ-ਪਿਆਰ ਨਾਲ ਆਖਿਆ-ਆਓ, ਭਾਈ ਫੇਰੂ ਸੱਚੀ ਦਾੜੀ ! ਤੁਸਾਂ ਦਾੜੀ ਦੀ ਲਾਜ ਰੱਖ ਲਈ ਹੈ, ਕਿਉਂਕਿ ਤੁਸੀਂ ਆਪਣੇ ਸੁੱਚੇ ਜੀਵਨ ਨਾਲ ਗੁਰਮਤਿ ਦਾ ਪਰਚਾਰ ਕਰ ਰਹੇ ਹੋ। ਦਸਵੰਧ ਦਾ ਹਿਸਾਬ ਲਿਖਣ ਵਾਲੇ ਮੁਨੀਮ ਨੇ ਕੋਲੋਂ ਆਖਿਆ ਕਿ ਭਾਈ ਫੇਰੂ ਨੇ ਕਦੇ ਆਪਣੇ ਇਲਾਕੇ ਦੀ ਸੰਗਤ ਦਾ ਦਸਵੰਧ ਇਥੇ ਨਹੀਂ ਭੇਜਿਆ। ਸਤਿਗੁਰੂ ਜੀ ਨੇ ਫੁਰਮਾਇਆ ਕਿ ਭਾਈ ਫੇਰੂ ਜੀ ਲੰਗਰ ਦੀ ਰਾਂਹੀਂ

ਗਰੀਬਾਂ ਤੇ ਅੱਭਿਆਗਤਾਂ ਦੀ ਸੇਵਾ ਕਰ ਕੇ ਦਸਵੰਧ ਸਾਨੂੰ ਸਿੱਧਾ ਹੀ ਅਪੜਾ ਦੇਂਦੇ ਹਨ। ਗਰੀਬਾਂ ਦਾ ਮੂੰਹ ਗੁਰੂ ਕੀ ਗੋਲਕ ਹੈ।

ਭਾਈ ਫੋਰੂ ਜੀ ਦੀ ਸੰਪ੍ਰਦਾਇ ਦੇ ਉਦਾਸੀ ਸਿੱਖ "ਸੰਗਤਿ ਸਾਹਿਬ" ਅਖਵਾਂਦੇ ਹਨ।

## ਸੇਵਾ ਤੇ ਕੁਰਬਾਨੀ ਦੀ ਕਦਰ-

### (੧) ਭਾਈ ਜੀਉਣ-

ਗੁਰੂ ਹਰਿ ਰਾਇ ਸਾਹਿਬ ਜੀ ਦਾ ਵੱਡਾ ਭਰਾ ਬਾਬਾ ਧੀਰਮਲ ਕਰਤਾਰਪੁਰ (ਜ਼ਿਲਾ ਜਲੰਧਰ) ਰਹਿੰਦਾ ਸੀ। ਜਿਨ੍ਹੀਂ ਦਿਨੀਂ ਇਸ ਦੇ ਲੜਕੇ ਦੇ ਵਿਆਹ 'ਤੇ ਸਤਿਗੁਰੂ ਜੀ ਕਰਤਾਰਪੁਰ ਆਏ ਹੋਏ ਸਨ, ਇਕ ਬ੍ਰਾਹਮਣ ਦਾ ਇਕਲੌਤਾ ਪੁੱਤਰ ਮਰ ਗਿਆ। ਬ੍ਰਾਹਮਣ ਲੋਕ ਗੁਰੂ-ਘਰ ਨਾਲ ਤਾਂ ਮੁੱਢ ਤੋਂ ਹੀ ਖਾਰ ਰਖਦੇ ਆਏ ਸਨ, ਕਿਉਂਕਿ ਸਤਿਗੁਰੂ ਜੀ ਉੱਚੀ ਨੀਵੀਂ ਜਾਤ ਦੇ ਵਿਤਕਰੇ ਮਿਟਾਣ ਉਤੇ ਖਾਸ ਜ਼ੋਰ ਦਿਆ ਕਰਦੇ ਸਨ। ਉਸ ਬ੍ਰਾਹਮਣ ਦਾ ਮੁੰਡਾ ਮਰਨ 'ਤੇ ਉਥੇ ਦੇ ਬ੍ਰਾਹਮਣਾਂ ਨੇ ਉਸ ਨੂੰ ਚੁੱਕਿਆ ਕਿ ਗੁਰੂ ਨਾਨਕ ਦੇਵ ਦੀ ਗੱਦੀ ਦੇ ਮਾਲਕ ਗੁਰੂ ਹਰਿ ਰਾਇ ਇਥੇ ਸਬੱਬ ਨਾਲ ਆਏ ਹੋਏ ਹਨ, ਉਹਨਾਂ ਦੇ ਦਰ 'ਤੇ ਜਾ ਡਿੱਗ, ਤੇ ਆਖ ਕਿ ਮੇਰਾ ਪੁੱਤਰ ਸੁਰਜੀਤ ਕਰੋ। ਬ੍ਰਾਹਮਣਾਂ ਨੂੰ ਇਹ ਆਸ ਸੀ ਕਿ ਮਰਿਆ ਪੁੱਤਰ ਤਾਂ ਮੁੜ ਜੀਉਣੇ ਰਿਹਾ, ਇਸ ਤਰ੍ਹਾਂ ਗੁਰੂ ਘਰ ਦੀ ਹੇਠੀ ਹੋ ਸਕੇਗੀ, ਅਤੇ ਸਾਡਾ ਰਸੂਖ ਫਿਰ ਬਣ ਜਾਏਗਾ। ਉਸ ਬ੍ਰਾਹਮਣ ਨੇ ਉਵੇਂ ਹੀ ਕੀਤਾ। ਪੁੱਤਰ ਦੀ ਲੋਥ ਲੈ ਕੇ ਗੁਰੂ-ਦਰ 'ਤੇ ਧਰਨਾ ਮਾਰ ਕੇ ਬਹਿ ਗਿਆ। ਉਸ ਦੇ ਕੀਰਨੇ ਸੁਣ ਕੇ ਸਿੱਖਾਂ ਦਾ ਮਨ ਭੀ ਪੱਘਰਿਆ। ਆਪੋ ਵਿਚ ਗੱਲਾਂ ਚਲ ਪਈਆਂ ਕਿ ਸਤਿਗੁਰੂ ਜੀ ਨੂੰ ਇਹ ਮੁੰਡਾ ਜਿਵਾਲ ਦੇਣਾ ਚਾਹੀਦਾ ਹੈ, ਨਹੀਂ ਤਾਂ ਗੁਰੂ ਘਰ ਦੀ ਹੇਠੀ ਹੋਵੇਗੀ। ਆਖਰ ਇਹ ਘੋਰ-ਮਸੌਰੇ ਸਤਿਗੁਰੂ ਜੀ ਦੇ ਕੰਨਾਂ ਤਕ ਭੀ ਅੱਪੜ ਗਏ, ਤਾਂ ਉਹਨਾਂ ਫੁਰਮਾਇਆ

ਕਿ ਦੂਜਿਆਂ ਦੀ ਭਲਾਈ ਵਾਸਤੇ ਨਿਰੀ ਇੱਛਿਆ ਹੀ ਕੁਝ ਸਵਾਰ ਨਹੀਂ ਸਕਦੀ, ਜੋ ਉਸ ਭਲਾਈ ਦੀ ਖਾਤਰ ਕੋਈ ਉੱਦਮ ਨਾ ਕੀਤਾ ਜਾਏ, ਕੋਈ ਕੁਰਬਾਨੀ ਨਾ ਕੀਤੀ ਜਾਏ । ਸਿੱਖ-ਇਤਿਹਾਸ ਨੇ ਲਿਖਿਆ ਹੈ ਕਿ ਜਦੋਂ ਗੁਰੂ ਹਰਿ ਰਾਇ ਸਾਹਿਬ ਨੇ ਇਸੇ ਸੰਬੰਧ ਵਿਚ ਇਹ ਆਖਿਆ ਕਿ ਜਿਸ ਸਿੱਖ ਨੂੰ ਬ੍ਰਾਹਮਣ ਦਾ ਮੋਇਆ ਮੁੰਡਾ ਨਾ ਜਿਵਾਲਣ ਵਿਚ ਗੁਰੂ-ਘਰ ਦੀ ਹੇਠੀ ਜਾਪਦੀ ਹੈ, ਤਾਂ ਉਹ ਜਿੰਦ ਦੇ ਵੱਟੇ ਜਿੰਦ ਦੇਵੇ । ਮਾਲਵੇ ਦੇ ਪਰਸਿੱਧ ਮਸੰਦ (ਗੁਰਪੁਰ ਵਾਸੀ) ਭਾਈ ਭਗਤੂ ਦਾ ਲੜਕਾ ਭਾਈ ਜੀਉਣ ਭੀ (ਜਿਸ ਨੂੰ ਸਤਿਗੁਰੂ ਜੀ ਨੇ ਪਿਉ ਦੇ ਥਾਂ ਪਰਚਾਰਕ ਦਾ ਕੰਮ ਸੌਂਪਿਆ ਸੀ) ਉਥੇ ਹੀ ਦੀਵਾਨ ਵਿਚ ਬੈਠਾ ਸੀ । ਸਤਿਗੁਰੂ ਜੀ ਦਾ ਬਚਨ ਸੁਣ ਕੇ ਉਸ ਨੇ ਬਾਹਰ ਇਕਾਂਤ ਵਿਚ ਜਾ ਕੇ ਅਰਦਾਸ ਕੀਤੀ, ਤੇ ਆਪਣੀ ਜਿੰਦ ਅਰਪਣ ਕਰ ਦਿੱਤੀ, ਜਿਸ ਕਰਕੇ ਬ੍ਰਾਹਮਣ ਦਾ ਮੁੰਡਾ ਜੀਉ ਪਿਆ । ਸਤਿਗੁਰੂ ਜੀ ਨੇ ਭਾਈ ਜੀਉਣ ਦੀ ਇਸ ਕੁਰਬਾਨੀ ਦੀ ਬੜੀ ਸ਼ਲਾਘਾ ਕੀਤੀ ।

## (੨) ਭਾਈ ਗਉਰਾ—

ਮਾਲਵੇ ਦੇ ਮਸੰਦ ਭਾਈ ਭਗਤੂ ਦੇ ਦੋ ਪੁੱਤਰ ਸਨ—ਭਾਈ ਗਉਰਾ ਤੇ ਭਾਈ ਜੀਉਣਾ । ਭਾਈ ਭਗਤੂ ਦੀ ਵਹੁਟੀ ਚਲਾਣਾ ਕਰ ਗਈ, ਤਾਂ ਉਸ ਨੇ ਦੂਜੀ ਸ਼ਾਦੀ ਕਰ ਲਈ । ਜਦੋਂ ਪਹਿਲੀ ਵਾਰੀ ਕੀਰਤਪੁਰ ਤੋਂ ਚੱਲ ਕੇ ਸਤਿਗੁਰੂ ਜੀ ਕਰਤਾਰਪੁਰ ਆਏ, ਭਾਈ ਭਗਤੂ ਭੀ ਇਥੇ ਦਰਸ਼ਨ ਕਰਨ ਲਈ ਆਇਆ, ਤੇ ਇਥੇ ਹੀ ਬੀਮਾਰ ਹੋ ਕੇ ਚਲਾਣਾ ਕਰ ਗਿਆ । ਸਤਿਗੁਰੂ ਜੀ ਦੀ ਸੇਵਾ ਵਿਚ ਰਹਿਣ ਵਾਲੇ ਇਕ ਸਿੱਖ ਭਾਈ ਜੱਸੇ ਨੇ ਉਸ ਵਿਧਵਾ ਨਾਲ ਵਿਆਹ ਕਰਨ ਦਾ ਖਿਆਲ ਪਰਗਟ ਕੀਤਾ, ਪਰ ਉਸ ਲੜਕੀ ਨੂੰ ਇਹ ਗੱਲ ਪਸੰਦ ਨਾ ਆਈ । ਭਾਈ ਭਗਤੂ ਦਾ ਵੱਡਾ ਲੜਕਾ ਭਾਈ ਗਉਰਾ

ਬਠਿੰਡੇ ਦੇ ਇਲਾਕੇ ਵਿਚ ਇਕ ਮੰਨਿਆ-ਪਰਮੰਨਿਆ ਆਦਮੀ  
 ਸੀ, ਵਿਧਵਾ ਲੜਕੀ ਆਪਣੇ ਉਸ ਪੁੱਤਰ ਪਾਸ ਚਲੀ ਗਈ । ਜਦੋਂ  
 ਗਉਰੇ ਨੂੰ ਇਹ ਪਤਾ ਲੱਗਾ ਕਿ ਜੱਸਾ ਉਸ ਦੀ ਵਿਧਵਾ ਮਾਂ ਨਾਲ  
 ਸ਼ਾਦੀ ਕਰਨਾ ਚਾਹੁੰਦਾ ਸੀ, ਤਾਂ ਉਸ ਨੂੰ ਇਸ ਵਿਚ ਆਪਣੀ ਬੜੀ  
 ਹੇਠੀ ਜਾਪੀ । ਜਿਨ੍ਹੀਂ ਦਿਨ੍ਹੀਂ ਗੁਰੂ ਹਰਿ ਰਾਇ ਸਾਹਿਬ ਮਾਲਵੇ ਵਿਚ  
 ਵਿਚਰਦੇ ਹੋਏ ਭਾਈ ਭਗਤੂ ਦੇ ਪਿੰਡ ਬਿੰਬੂ-ਕੇ ਗਏ ਸਨ, ਤਦੋਂ ਭਾਈ  
 ਗਉਰੇ ਨੇ ਭਾਈ ਜੱਸੇ ਨੂੰ ਕਤਲ ਕਰਾ ਦਿੱਤਾ । ਸਤਿਗੁਰੂ ਜੀ ਨੂੰ  
 ਗਉਰੇ ਦੀ ਇਹ ਕਰਤੂਤ ਪਸੰਦ ਨਾ ਆਈ । ਉਹ ਭੀ ਕੀਤੇ ਉਤੇ ਬੜਾ  
 ਪਸ਼ੇਮਾਨ ਹੋਇਆ, ਅਤੇ ਭੁੱਲ ਬਖਸ਼ਾਣ ਲਈ ਮੌਕਾ ਲੱਭਣ ਲੱਗਾ ।  
 ਗੁਰੂ ਜੀ ਕੀਰਤਪੁਰ ਨੂੰ ਵਾਪਸ ਮੁੜੇ, ਤਾਂ ਗਉਰਾ ਭੀ ਆਪਣੇ ਸਾਥੀਆਂ  
 ਸਮੇਤ ਦੇ ਤਿੰਨ ਮੀਲਾਂ ਦੀ ਵਿੱਥ ਤੇ ਪਿੱਛੇ ਪਿੱਛੇ ਰਿਹਾ । ਕੀਰਤਪੁਰ  
 ਆ ਕੇ ਸਤਿਗੁਰੂ ਜੀ ਦੇ ਘੋੜਿਆਂ ਵਾਸਤੇ ਘਾਹ ਖੁਤਰਾ ਕੇ ਭੇਜਦਾ  
 ਰਿਹਾ । ਬਾਬਾ ਧੀਰ ਮਲ ਦੇ ਲੜਕੇ ਦੀ ਸ਼ਾਦੀ ਤੇ ਗੁਰੂ ਸਾਹਿਬ ਫਿਰ  
 ਕਰਤਾਰਪੁਰ ਆਏ, ਗਉਰਾ ਭੀ ਸਾਥੀਆਂ ਸਮੇਤ ਪਿੱਛੇ ਪਿੱਛੇ  
 ਆਇਆਂ । ਸਤਿਗੁਰੂ ਜੀ ਸਤਲੁਜ ਦਾ ਪੱਤਣ ਲੰਘ ਕੇ ਉਰਾਰ ਆ  
 ਗਏ । ਪਰਵਾਰ ਅਜੇ ਪਿੱਛੇ ਹੀ ਸੀ । ਇਧਰੋਂ ਮੁਖਲਸ ਖਾਂ ਦਾ  
 ਪੁੱਤਰ ਮੁਹੰਮਦਯਾਰ ਖਾਂ ਕੁਝ ਸਵਾਰਾਂ ਸਮੇਤ ਦਿੱਲੀ ਨੂੰ ਜਾ ਰਿਹਾ  
 ਸੀ । ਮੁਖਲਸ ਖਾਂ, ਲੋਹਗੜ੍ਹ ਵਾਲੇ ਜੰਗ ਵਿਚ ਗੁਰੂ ਹਰਿ ਗੋਬਿੰਦ  
 ਸਾਹਿਬ ਦੇ ਹੱਥੋਂ ਮਾਰਿਆ ਗਿਆ ਸੀ । ਜਦੋਂ ਮੁਹੰਮਦਯਾਰ ਖਾਂ  
 ਨੂੰ ਪਤਾ ਲੱਗਾ ਕਿ ਗੁਰੂ ਹਰਿ ਰਾਇ ਸਾਹਿਬ ਦੇ ਪਰਵਾਰ ਦਾ ਡੇਰਾ  
 ਜਾ ਰਿਹਾ ਹੈ ਤਾਂ ਪਿਉ ਦੀ ਮੌਤ ਵਾਲਾ ਵੈਰ ਉਸ ਅੰਦਰ ਜਾਗ  
 ਪਿਆ । ਡੇਰੇ 'ਤੇ ਹੱਲਾ ਕਰਾ ਦਿੱਤੋ ਸੁ । ਪਰ ਭਾਈ ਗਉਰਾ, ਜੋ ਅਜੇ  
 ਭੀ ਭੁੱਲ ਬਖਸ਼ਾਣ ਦੀ ਖਾਤਰ ਪਿੱਛੇ ਪਿੱਛੇ ਹੀ ਆ ਰਿਹਾ ਸੀ,  
 ਸਾਥੀਆਂ ਸਮੇਤ ਮੁਹੰਮਦਯਾਰ ਖਾਂ ਦੇ ਮੁਕਾਬਲੇ ਉਤੇ ਆ ਅੜਿਆ ।  
 ਦੋਹਾਂ ਪਾਸਿਆਂ ਵਲੋਂ ਚੰਗੇ ਕਰਾਰੇ ਹੱਥ ਦਿਖਾਏ ਗਏ । ਇਤਨੇ

ਨੂੰ ਉਤੋਂ ਰਾਤ ਹੋ ਗਈ, ਤੇ ਮੁਹੰਮਦਯਾਰ ਖਾਂ ਟਾਕਰਾ ਛੱਡ ਕੇ ਸਤਲੁਜੋਂ ਪਾਰ ਲੰਘ ਗਿਆ ।

ਭਾਈ ਗੁਰੂ ਦੀ ਇਸ ਕੁਰਬਾਨੀ ਦੀ ਖਬਰ ਗੁਰੂ ਹਰਿ ਰਾਇ ਸਾਹਿਬ ਨੂੰ ਮਿਲੀ, ਉਹਨਾਂ ਗੁਰੂ ਨੂੰ ਸੱਦ ਭੇਜਿਆ, ਅਤੇ ਉਸ ਦੀ ਪਹਿਲੀ ਭੁੱਲ ਬਖਸ਼ ਦਿੱਤੀ । ਗੁਰੂ ਸਤਿਗੁਰੂ ਜੀ ਦੀ ਪ੍ਰਸੰਨਤਾ ਲੈ ਕੇ ਬਠਿੰਡੇ ਨੂੰ ਵਾਪਸ ਆ ਗਿਆ ।

### ਹੱਕ ਦੀ ਕਮਾਈ—

ਸਿੱਖ-ਧਰਮ ਇਸ ਗੱਲ ਉਤੇ ਬੜਾ ਜ਼ੋਰ ਦੇਂਦਾ ਹੈ ਕਿ ਹਰੇਕ ਮਨੁੱਖ ਆਪਣੀ ਰੋਜ਼ੀ ਆਪ ਕਮਾਏ ਅਤੇ ਈਮਾਨਦਾਰੀ ਦੀ ਮਿਹਨਤ ਨਾਲ ਕਮਾਏ । ਫਿਰ ਉਸ ਕਮਾਈ ਵਿਚੋਂ ਉਹਨਾਂ ਦੀ ਸੇਵਾ ਸਹਾਇਤਾ ਕਰੇ, ਜੋ ਕਿਸੇ ਕਾਰਨ ਆਪ ਕਮਾਣ-ਜੋਗੇ ਨਹੀਂ ਰਹੇ । ਸਿਰਫ਼ ਇਹੋ ਜਿਹੇ ਜੀਵਨ ਵਾਲੇ ਬੰਦਿਆਂ ਨੇ ਹੀ ਜ਼ਿੰਦਗੀ ਦਾ ਸਹੀ ਰਸਤਾ ਲੱਭਾ ਹੈ ।

ਗੁਰੂ ਹਰਿ ਰਾਇ ਸਾਹਿਬ ਦਾ ਇਕ ਸਿੱਖ ਸੀ । ਉਸ ਦਾ ਨਾਮ ਸੀ ਪੁੰਗਰ । ਕੀਰਤਪੁਰ ਤੋਂ ਨੇੜੇ ਹੀ ਕਿਸੇ ਪਿੰਡ ਵਿਚ ਰਹਿੰਦਾ ਸੀ, ਅਤੇ ਵਾਹੀ ਦਾ ਕੰਮ ਕਰ ਕੇ ਆਪਣਾ ਨਿਰਬਾਹ ਕਰਦਾ ਸੀ । ਸਤਿਗੁਰੂ ਜੀ ਦਾ ਹੱਕ ਦੀ ਕਮਾਈ ਵਾਲਾ ਉਪਦੇਸ਼ ਉਹ ਚੰਗੀ ਤਰ੍ਹਾਂ ਆਪਣੇ ਰੋਜ਼ਾਨਾ ਕਾਰ-ਵਿਹਾਰ ਵਿਚ ਕਮਾ ਰਿਹਾ ਸੀ । ਪੁੰਗਰ ਭਾਵੇਂ ਗਰੀਬ ਹੀ ਸੀ, ਪਰ ਉਸ ਥੋੜ੍ਹੀ ਕਮਾਈ ਵਿਚੋਂ ਭੀ ਉਹ ਆਏ ਗਏ ਪਰਦੇਸੀ ਦੀ ਖਿੜੇ-ਮੱਥੇ ਵਿਤ ਅਨੁਸਾਰ ਸੇਵਾ ਕਰਦਾ ਸੀ । ਇਕ ਵਾਰੀ ਇਕ ਸੰਨਿਆਸੀ ਉਸ ਪਿੰਡ ਆ ਗਿਆ । ਪਿੰਡ ਦੇ ਲੋਕਾਂ ਨੇ ਆਪਣੇ ਨਿੱਤ ਦੇ ਰਵੱਈਏ ਅਨੁਸਾਰ ਉਸ ਨੂੰ ਭਾਈ ਪੁੰਗਰ ਵੱਲ ਭੇਜ ਦਿੱਤਾ । ਪੁੰਗਰ ਨੇ ਸੇਵਾ ਕੀਤੀ । ਸੰਨਿਆਸੀ ਨੂੰ ਉਸ ਦੀ ਗਰੀਬੀ ਉਤੇ ਤਰਸ ਆਇਆ । ਉਸ ਦੇ ਕੋਲ ਰਸਾਇਣ ਦੀ ਡੱਬੀ ਸੀ;

ਜਿਸ ਨਾਲ ਸੌਨਾ ਬਣਾਇਆ ਜਾ ਸਕਦਾ ਸੀ। ਪੁੰਗਰ ਨੂੰ ਸੰਨਿਆਸੀ ਨੇ ਉਸ ਰਸਾਇਣ ਦੀ ਸਿਫਤ ਸੁਣਾਈ, ਤੇ ਆਖਣ ਲੱਗਾ, ਇਹ ਡੱਬੀ ਤੂੰ ਰੱਖ ਲੈ, ਇਸ ਨਾਲ ਤੂੰ ਆਪ ਭੀ ਸੌਖਾ ਹੋ ਜਾਏਂਗਾ, ਤੇ ਆਏ-ਗਏ ਪਰਦੇਸੀ ਦੀ ਸੇਵਾ ਮਨ ਦੀ ਰੀਝ ਨਾਲ ਕਰ ਸਕੇਂਗਾ। ਪਰ ਭਾਈ ਪੁੰਗਰ ਨੇ ਉਹ ਰਸਾਇਣ ਲੈਣੋਂ ਇਨਕਾਰ ਕਰ ਦਿੱਤਾ। ਉੱਤਰ ਦਿਤੋਸੁ ਕਿ ਮੁਫਤ ਦਾ ਆਇਆ ਮਾਲ ਸਦਾ ਇੱਲਤਾਂ ਪੈਦਾ ਕਰਦਾ ਹੈ, ਜੁਗਤ ਨਾਲ ਸਿਰਫ ਉਹੀ ਧਨ ਵਰਤ ਸਕੀਦਾ ਹੈ, ਜੋ ਆਪਣੀ ਈਮਾਨਦਾਰੀ ਦੀ ਮਿਹਨਤ ਨਾਲ ਕਮਾਈਏ।

\*

## ਕੀਰਤਪੁਰ ਵਿਚ ਗੁਰ-ਅਸਥਾਨ

ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੌਸ਼ ਵਿਚ ਕੀਰਤਪੁਰ ਵਿਖੇ ਹੇਠ ਲਿਖੇ ਗੁਰ-ਅਸਥਾਨਾਂ ਦਾ ਜ਼ਿਕਰ ਕੀਤਾ ਹੈ :

(੧) ਸ਼ੀਸ਼ ਮਹੱਲ—ਅਬਾਦੀ ਦੇ ਵਿਚਕਾਰ ਸਤਿਗੁਰਾਂ ਦੇ ਨਿਵਾਸ ਦੇ ਮਕਾਨ । ਇਨ੍ਹਾਂ ਮਹਿਲਾਂ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਸੰਮਤ ੧੬੯੧ ਵਿਚ ਆਏ ਅਤੇ ਅੰਤ ਤੀਕ ਇੱਥੇ ਹੀ ਰਹੇ । ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਇਨ੍ਹਾਂ ਹੀ ਮਹਿਲਾਂ ਵਿਚ ਹੋਇਆ ਹੈ । ਇਨ੍ਹਾਂ ਮਹਿਲਾਂ ਤੋਂ ਉਤਰ ਵੱਲ ਗੁਰੂ ਸਾਹਿਬਾਨ ਦੇ ਇਸ਼ਨਾਨ ਕਰਨ ਦੇ ਅਸਥਾਨ ਹਨ ।

(੨) ਹਰਿਮੰਦਰ ਸਾਹਿਬ—ਕੀਰਤਪੁਰ ਦੀ ਅਬਾਦੀ ਦੇ ਵਿਚ ਹੀ ਇਹ ਭੀ ਗੁਰੂ ਹਰਿ ਗੋਬਿੰਦ ਸਾਹਿਬ ਦੇ ਨਿਵਾਸ ਦਾ ਅਸਥਾਨ ਹੈ ।

(੩) ਖੂਹ ਗੁਰੂ ਕਾ—ਇਹ ਕੂਆ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਦਾ ਲਗਵਾਇਆ ਹੋਇਆ ਹੈ

(੪) ਚਰਨ ਕਮਲ—ਕੀਰਤਪੁਰ ਦੇ ਪਾਸ ਹੀ ਵਾਯਵੀ ਕੋਣ ਸ੍ਰੀ ਗੁਰੂ ਨਾਨਕ ਦੇਵ ਦਾ ਗੁਰਦਵਾਰਾ ਹੈ । ਪਹਾੜੀ ਯਾਤ੍ਰਾ ਸਮੇ

ਗੁਰੂ ਸਾਹਿਬ ਏਧਰ ਆਏ ਸਨ । ਸਾਂਈ ਬੁੱਢਣ ਸ਼ਾਹ ਨੂੰ ਉਪਦੇਸ਼ ਦੇ ਕੇ ਕ੍ਰਿਤਾਰਥ ਕੀਤਾ ।

(੫) **ਚੁਬੱਚਾ ਸਾਹਿਬ**—ਸ਼ਹਿਰ ਦੇ ਵਿਚ ਹੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਗੁਰਦਵਾਰਾ ਹੈ । ਇੱਥੇ ਇਕ ਵੱਡੇ ਭਾਰੀ ਚੁਬੱਚੇ ਵਿਚ ਘੋੜਿਆਂ ਲਈ ਦਾਣਾ ਭਿਉਂ ਕੇ ਸਤਿਗੁਰੂ ਜੀ ਕਈ ਵਾਰੀ ਆਪਣੇ ਹੱਥੀਂ ਵਰਤਾਉਂਦੇ ਹੁੰਦੇ ਸਨ, ਤਿਸ ਸਮੇਂ ਦੀ ਯਾਦਗਾਰ ਵਿਚ ਇਹ ਗੁਰਦਵਾਰਾ ਹੈ ।

(੬) **ਤਖ਼ਤ ਸਾਹਿਬ**—ਕੀਰਤਪੁਰ ਦੀ ਅਥਾਦੀ ਵਿਚ ਹੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੂੰ ਗੁਰਿਆਈ ਦੇ ਤਿਲਕ ਹੋਣ ਦੀ ਯਾਦਗਾਰ ਵਿਚ ਗੁਰਦਵਾਰਾ ਹੈ ।

(੭) **ਤੀਰ ਮੰਜੀ ਸਾਹਿਬ**—ਕੀਰਤਪੁਰ ਤੋਂ ਦੱਖਣ ਦਿਸ਼ਾ ਵਲ ਅੱਧ ਮੀਲ ਦੇ ਕਰੀਬ ਦੇਹਰਾ ਬਾਬਾ ਗੁਰਦਿੱਤਾ ਜੀ ਦੇ ਪਾਸ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਅਸਥਾਨ ਹੈ । ਸਤਿਗੁਰੂ ਜੀ ਇਥੇ ਬੈਠ ਕੇ ਤੀਰ ਚਲਾਇਆ ਕਰਦੇ ਸਨ ।

(੮) **ਦਮਦਮਾ ਸਾਹਿਬ**—ਕੀਰਤਪੁਰ ਦੇ ਵਿਚਕਾਰ ਹਰਿ-ਮੰਦਿਰ ਦੇ ਪਾਸ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਗੁਰਦਵਾਰਾ ਹੈ । ਸਤਿਗੁਰੂ ਜੀ ਇਸ ਥਾਂ ਦੀਵਾਨ ਸਜਾਇਆ ਕਰਦੇ ਸਨ ।

(੯) **ਦੇਹਰਾ ਬਾਬਾ ਗੁਰਦਿੱਤਾ ਜੀ**—ਕੀਰਤਪੁਰ ਤੋਂ ਦੱਖਣ ਵੱਲ ਅੱਧ ਮੀਲ ਦੇ ਕਰੀਬ ਇਹ ਆਲੀਸ਼ਾਨ ਇਮਾਰਤ ਹੈ । ਇਸ ਥਾਂ ਬਾਬਾ ਗੁਰਦਿੱਤਾ ਜੀ ਦਾ ਸਸਕਾਰ ਹੋਇਆ ਹੈ ।

(੧੦) **ਪਤਾਲਪੁਰੀ**—ਕੀਰਤਪੁਰ ਤੋਂ ਨੈਰਤ ਕੋਣ ਦੋ ਫ਼ਰਲਾਂਗ ਦੇ ਕਰੀਬ ਸਤਲੁਜ ਕਿਨਾਰੇ ਸ੍ਰੀ ਗੁਰੂ ਹਰਿ ਗੋਬਿੰਦ



ਸਾਹਿਬ ਅਤੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਦੇਹੁਰਾ ਹੈ।

ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੀ ਬਿਰੂਤੀ ਭੀ ਦਿੱਲੀ ਤੋਂ ਲਿਆ ਕੇ ਇੱਥੇ ਅਸਥਾਪਨ ਕੀਤੀ ਗਈ ਹੈ।

ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਯਾਦਗਾਰ ਵਿਚ ਤਾਂ ਕੇਵਲ ਮੰਜੀ ਸਾਹਿਬ ਬਣੇ ਹੋਏ ਹਨ, ਪਰ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਦੇਹੁਰਾ ਵੱਡਾ ਉੱਚਾ ਸੁਨਹਿਰੀ ਕਲਸ ਵਾਲਾ ਬਣਿਆ ਹੋਇਆ ਹੈ।

(੧੧) ਬੁੱਢਣਸ਼ਾਹ ਜੀ ਦਾ ਤਕੀਆ—ਕੀਰਤਪੁਰ ਤੋਂ ਦੱਖਣ ਵੱਲ ਅੱਧ ਮੀਲ ਦੇ ਕਰੀਬ ਬਾਬਾ ਗੁਰਦਿੱਤਾ ਜੀ ਦੇ ਦਰਬਾਰ ਪਾਸ ਸਾਈ ਬੁੱਢਣਸ਼ਾਹ ਜੀ ਦਾ ਤਕੀਆ ਹੈ। ਇਸ ਥਾਂ ਗੁਰੂ ਨਾਨਕ ਦੇਵ ਅਤੇ ਬਾਬਾ ਗੁਰਦਿੱਤਾ ਜੀ ਦੇ ਚਰਣ ਪਏ ਹਨ।

(੧੨) ਵਿਮਾਨ ਗੜ੍ਹ—ਕੀਰਤਪੁਰ ਦੇ ਵਿਚ ਹੀ ਉਹ ਅਸਥਾਨ ਹੈ, ਜਿੱਥੇ ਦਿੱਲੀ ਤੋਂ ਆਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਟਿਕਾਇਆ ਗਿਆ ਸੀ, ਅਤੇ ਇਸ ਥਾਂ ਤੋਂ ਵਿਮਾਨ ਵਿਚ ਰੱਖ ਕੇ ਸ਼ਬਦ ਕੀਰਤਨ ਕਰਦੇ ਹੋਏ ਸੰਗਤਿ ਸਾਥ ਗੁਰੂ ਗੋਬਿੰਦ ਸਿੰਘ ਸਾਹਿਬ ਅਨੰਦਪੁਰ ਲੈ ਗਏ ਸਨ।

\*

ੴ ਸਤਿਗੁਰਪ੍ਰਸਾਦਿ ॥

ਜੀਵਨ-ਬਿਤਾਂਤ

## ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ

(੧੬੫੬-੧੬੬੪)

ਗੁਰੂ ਹਰਿ ਰਾਇ ਸਾਹਿਬ ਦੇ ਦੋ ਸਾਹਿਬਜ਼ਾਦੇ ਸਨ—ਬਾਬਾ ਰਾਮ ਰਾਇ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ।

ਗੁਰੂ ਹਰਿ ਕ੍ਰਿਸ਼ਨ ਸਾਹਿਬ ਦਾ ਜਨਮ ਕੀਰਤਪੁਰ ਵਿਚ ਹੋਇਆ ਸੀ। ਸੋਮਵਾਰ ਦਾ ਦਿਨ ਸੀ, ੮ ਸਾਵਣ ਸੰਮਤ ੧੭੧੩। ਚੰਦ੍ਰਮਾ ਦੇ ਹਿਸਾਬ ਨਾਲ ਸਾਵਣ ਵਦੀ ੧੦ ਸੀ। (ਹਾੜ ਦੀ ਪੂਰਨਮਾਸ਼ੀ ਤੋਂ ਪਿਛੋਂ ਦਸਵਾਂ ਦਿਨ, ਹਨੇਰਾ ਪੱਖ)। ਈਸਵੀ ਸੰਨ ੧੬੫੬ ਤੇ ਜੁਲਾਈ ਦੀ ੭ ਤਰੀਕ ਸੀ।

ਗੁਰਿਆਈ—

ਗੁਰੂ ਹਰਿ ਰਾਇ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਇ ਜੀ ਨੇ ਔਰੰਗਜ਼ੇਬ ਦੇ ਅਸਰ-ਰਸੂਖ ਵਿਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖ਼ਾਤਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਦਲਾ ਦਿੱਤੀ ਸੀ। ਇਸ ਵਾਸਤੇ ਸਿੱਖ ਕੌਮ ਦੀ ਅਗਵਾਈ ਦੀ ਜ਼ਿੰਮੇਵਾਰੀ ਉਹਨਾਂ ਨੂੰ ਨਹੀਂ ਸੌਂਪੀ ਜਾ ਸਕਦੀ ਸੀ। ਗੁਰੂ ਹਰਿ ਰਾਇ ਸਾਹਿਬ ੫ ਕੱਤਕ ਸੰਮਤ ੧੭੧੮ (ਮੁਤਾਬਕ ੬ ਅਕਤੂਬਰ ਸੰਨ ੧੬੬੧) ਨੂੰ ਜੋਤੀ ਜੋਤਿ ਸਮਾਏ। ਇਸ ਤੋਂ ਪਹਿਲਾਂ ਉਨ੍ਹਾਂ ਗੁਰੂ ਹਰਿ ਕ੍ਰਿਸ਼ਨ

ਸਾਹਿਬ ਨੂੰ ਗੁਰੂ ਥਾਪ ਦਿੱਤਾ। ਉਸ ਵੇਲੇ ਇਹਨਾਂ ਦੀ ਉਮਰ ੫ ਸਾਲ ਤੇ ਤਕਰੀਬਨ ੩ ਮਹੀਨੇ ਦੀ ਸੀ।

### ਸਿੱਖ-ਸ਼ਰਧਾ ਦੀ ਪਰਖ ਦਾ ਵੇਲਾ—

ਅਸੀਂ ਪਿਛੇ ਵੇਖ ਆਏ ਹਾਂ ਕਿ ਆਪਣੇ ਸ਼ਰੀਕ ਭਰਾਵਾਂ ਵਲੋਂ ਬੇਫਿਕਰ ਹੋ ਕੇ ਔਰੰਗਜ਼ੇਬ ੧੩ ਫਰਵਰੀ ਸੰਨ ੧੬੬੦ ਨੂੰ ਦਿੱਲੀ ਵਾਪਸ ਆਇਆ ਸੀ। ਉਸ ਤੋਂ ਪਿਛੋਂ ਉਸ ਨੇ ਪੰਜਾਬ ਦੇ ਰਾਜਸੀ ਹਾਲਾਤ ਅੱਖਾਂ ਅੱਗੇ ਲਿਆ ਕੇ ਸਿੱਖ ਧਰਮ ਦੀ ਵਧ ਰਹੀ ਤਾਕਤ ਦੇ ਰਾਹ ਵਿਚ ਕੋਈ ਰੋਕ ਪਾਣ ਲਈ ਗੁਰੂ ਹਰਿ ਰਾਇ ਸਾਹਿਬ ਨੂੰ ਦਿੱਲੀ ਸੱਦ ਭੇਜਿਆ ਸੀ। ਸਤਿਗੁਰੂ ਜੀ ਨੇ ਆਪਣੇ ਥਾਂ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਇ ਜੀ ਨੂੰ ਘੱਲਿਆ ਸੀ। ਔਰੰਗਜ਼ੇਬ ਸਿੱਖ ਕੌਮ ਦੇ ਵਿਰੁੱਧ ਆਪਣੀ ਪਹਿਲੀ ਕੋਸ਼ਿਸ਼ ਵਿਚ ਇਤਨਾ ਕੁ ਕਾਮਯਾਬ ਹੋ ਗਿਆ ਕਿ ਬਾਬਾ ਰਾਮ ਰਾਇ ਜੀ ਨੇ ਸ਼ਾਹੀ ਰਸੂਖ ਨੂੰ ਕਾਇਮ ਰੱਖਣ ਦੀ ਖ਼ਾਤਰ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਤਬਦੀਲੀ ਕਰਨ ਦੀ ਉਕਾਈ ਕਰ ਦਿੱਤੀ। ਮਨ ਇੱਕ ਵਾਰੀ ਤਿਲੁਕ ਪਏ, ਤਾਂ ਇਸ ਉਤੇ ਬੇ-ਪਰਤੀਤੀ ਹੋ ਜਾਂਦੀ ਹੈ, ਦੁਨੀਆ ਦੀਆਂ ਵਡਿਆਈਆਂ ਦੀ ਖ਼ਾਤਰ ਫਿਰ ਇਹ ਡਿੱਗਦਾ ਹੀ ਡਿੱਗਦਾ ਹੈ। ਔਰੰਗਜ਼ੇਬ ਨੇ ਇਸ ਬਣੀ ਵਿੱਥ ਨੂੰ ਕਾਇਮ ਰੱਖਣ ਲਈ ਬਾਬਾ ਰਾਮ ਰਾਇ ਜੀ ਨੂੰ ਜਾਗੀਰ ਭੀ ਦੇ ਦਿੱਤੀ। ੬ ਅਕਤੂਬਰ ਸੰਨ ੧੬੬੧ ਨੂੰ ਗੁਰੂ ਹਰਿ ਰਾਇ ਸਾਹਿਬ ਜੀ ਜੋਤੀ ਜੋਤਿ ਸਮਾ ਗਏ। ਪਰ ਇਸ ਡੇਢ ਸਾਲ ਦੇ ਅੰਦਰ ਸਿੱਖ ਕੌਮ ਦੀ ਜੱਥੇਬੰਦੀ ਦੀ ਨਿੱਗਰਤਾ ਵਿਚ ਕੋਈ ਖ਼ਾਸ ਫ਼ਰਕ ਨਾ ਪਿਆ।

ਗੁਰੂ ਹਰਿ ਰਾਇ ਸਾਹਿਬ ਨੇ ਆਪਣੇ ਥਾਂ ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰੂ ਬਣਾਇਆ। ਉਹਨਾਂ ਦੀ ਉਮਰ ਉਸ ਵੇਲੇ ਸਿਰਫ਼ ਸਵਾ ਪੰਜ ਸਾਲ ਦੀ ਸੀ। ਸਿੱਖਾਂ ਵਾਸਤੇ

ਭਾਰੀ ਪਰਖ ਦਾ ਸਮਾ ਆਇਆ । ਜਾਤ-ਅਭਿਮਾਨੀ ਤਾਂ ਗੁਰੂ ਨਾਨਕ ਜੀ ਦੇ ਵੇਲੇ ਤੋਂ ਹੀ ਸਿੱਖ-ਧਰਮ ਨਾਲ ਲੱਗਦੇ ਚਲੇ ਆ ਰਹੇ ਸਨ । ਉਹਨਾਂ ਨੂੰ ਆਸਾਂ ਬਣਨ ਲੱਗੀਆਂ ਕਿ ਸਿੱਖੀ ਅਸਰ ਘਟੇਗਾ ਅਤੇ ਬ੍ਰਾਹਮਣ ਦੀ ਪੂਜਾ-ਮਾਨਤਾ ਫਿਰ ਆਪਣੇ ਟਿਕਾਣੇ ਉਤੇ ਪਹੁੰਚ ਜਾਏਗੀ । ਬਾਬਾ ਰਾਮ ਰਾਇ ਜੀ ਨੂੰ ਜਾਗੀਰ ਮਿਲਿਆਂ ਅਜੇ ਇੱਕ ਸਾਲ ਦੇ ਕਰੀਬ ਹੀ ਹੋਇਆ ਸੀ । ਔਰੰਗਜ਼ੇਬ ਬੜੇ ਗੁਰੂ ਨਾਲ ਉਡੀਕ ਰਿਹਾ ਸੀ ਕਿ ਇਸ ਹੋਨਹਾਰ ਗੱਭਰੂ ਨੂੰ ਸਿੱਖ ਧਰਮ ਵਲੋਂ ਨਿਖੇੜਿਆਂ ਸਿੱਖ-ਜੱਥੇਬੰਦੀ ਉਤੇ ਕਦੋਂ ਕੁ ਅਸਰ ਪੈਂਦਾ ਹੈ । ਸਵਾ ਪੰਜ ਸਾਲ ਦੀ ਉਮਰ ਦੇ ਬਾਲ-ਗੁਰੂ ਨੂੰ ਗੁਰਿਆਈ ਮਿਲਣ 'ਤੇ ਉਸ ਨੂੰ ਭੀ ਆਸਾਂ ਬਣ ਪਈਆਂ ਕਿ ਫੁੱਟ ਦਾ ਇਹ ਲਾਇਆ ਬੂਟਾ ਜ਼ਰੂਰ ਮਨ-ਭਾਉਂਦਾ ਫਲ ਦੇਵੇਗਾ ।

### ਕੁਝ ਮਸੰਦਾਂ ਦੀ ਗਿਰਾਵਟ—

ਮਸੰਦ-ਸੰਪ੍ਰਦਾ ਗੁਰੂ ਅਰਜਨ ਸਾਹਿਬ ਨੇ ਸ਼ੁਰੂ ਕੀਤੀ ਸੀ । ਜਿਉਂ ਜਿਉਂ ਦੂਰ ਦੂਰ ਦੇ ਇਲਾਕਿਆਂ ਵਿਚ ਸਿੱਖਾਂ ਦੀ ਗਿਣਤੀ ਵਧਦੀ ਗਈ, ਉਹਨਾਂ ਵਿਚ ਸਿੱਖ-ਧਰਮ ਦਾ ਪਰਚਾਰ ਕਰਨ ਲਈ ਅਤੇ ਉਹਨਾਂ ਨੂੰ ਜੱਥੇਬੰਦ ਰੱਖਣ ਲਈ ਇਹ ਲੋੜ ਭੀ ਪੈਂਦੀ ਗਈ ਕਿ ਸਿਆਣੇ, ਵਿਦਵਾਨ ਤੇ ਈਮਾਨਦਾਰ ਸਿੱਖ ਇਸ ਕੰਮ 'ਤੇ ਲਾਏ ਜਾਣ । ਇਸ ਸਾਰੇ ਮਹਾਨ ਭਾਰੇ ਕਾਰਜ ਲਈ ਮਾਇਆ ਦੀ ਲੋੜ ਤਾਂ ਪੈਣੀ ਹੀ ਸੀ । ਸੌ, ਹਰੇਕ ਸਿੱਖ ਆਪਣੀ ਕਮਾਈ ਦਾ ਦਸਵੰਧ ਇਹਨਾਂ ਮਸੰਦਾਂ ਦੀ ਰਾਹੀਂ ਸਿੱਖ ਕੌਮ ਦੇ ਕੇਂਦਰੀ ਖਜ਼ਾਨੇ ਗੁਰੂ-ਘਰ ਵਿਚ ਭੇਜਦਾ ਸੀ । ਮਸੰਦਾਂ ਉਤੇ ਇਹ ਬੜੀ ਭਾਰੀ ਜ਼ਿੰਮੇਵਾਰੀ ਸੀ । ਇਸ ਦੇ ਨਿਬਾਹੁਣ ਨਾਲ ਉਹਨਾਂ ਦੀ ਪ੍ਰਭਤਾ ਭੀ ਦਿਨੋ-ਦਿਨ ਵਧਦੀ ਜਾ ਰਹੀ ਸੀ । ਇਸ ਦਾ ਨਤੀਜਾ ਇਹ ਨਿਕਲਣ ਲੱਗ ਪਿਆ ਕਿ ਕਿਤੇ ਕਿਤੇ ਕੋਈ ਕੋਈ ਮਸੰਦ ਮਾਇਆ ਦੇ ਫੇਰ ਵਿਚ ਆ ਕੇ,

ਗੁਰੂ ਵਲੋਂ ਖੁੰਝ ਕੇ ਆਪਣੀ ਨਿਜੀ ਪ੍ਰਭਤਾ-ਵਡਿਆਈ ਬਣਾਣ ਤੇ ਕਾਇਮ  
ਰੱਖਣ ਦੇ ਆਹਰ ਕਰਨ ਲੱਗ ਪਿਆ।

### ਬਾਬਾ ਰਾਮ ਰਾਇ ਜੀ ਨੂੰ ਚੁੱਕਣਾ—

ਇਤਨੀ ਵੱਡੀ ਤਾਕਤ ਵਾਲੀ ਮੁਗਲ ਹਕੂਮਤ ਦੇ ਬਾਦਸ਼ਾਹ  
ਨਾਲ ਰਸੂਖ ਬਣਨਾ ਕੋਈ ਨਿੱਕੀ ਗੱਲ ਨਹੀਂ ਸੀ। ਕੁਝ ਮਸੰਦਾਂ ਨੇ  
ਬਾਬਾ ਰਾਮ ਰਾਇ ਜੀ ਨੂੰ ਇਹ ਰਸੂਖ ਪੱਕਾ ਰੱਖਣ ਲਈ ਪ੍ਰੇਰਿਆ  
ਸੀ ਕਿ ਇਸ ਦੀ ਖ਼ਾਤਰ ਗੁਰੂ ਕੀ ਬਾਣੀ ਵਿਚ ਰਤਾ ਕੁ ਹੋਰਾ-ਫੇਰੀ  
ਕਰ ਲੈਣ ਵਿਚ ਕੋਈ ਹਰਜ ਨਹੀਂ, ਪਰ ਜਿਸ ਵਿਅਕਤੀ ਦੇ ਆਸਰੇ  
ਉਹ ਆਪਣੀ ਪ੍ਰਭਤਾ-ਵਡਿਆਈ ਬਣੀ ਰਹਿਣ ਦੀ ਆਸ  
ਰੱਖਦੇ ਸਨ, ਉਸ ਦੀ ਆਪਣੀ ਹੀ ਪ੍ਰਭਤਾ ਸਿੱਖ ਕੌਮ ਵਿਚੋਂ ਮੁੱਕ  
ਗਈ, ਕਿਉਂਕਿ ਉਹਨਾਂ ਦੀ ਪ੍ਰੇਰਨਾ ਨਾਲ ਖਾਧੀ ਉਕਾਈ ਦੇ ਕਾਰਨ  
ਬਾਬਾ ਰਾਮ ਰਾਇ ਜੀ ਗੁਰਿਆਈ ਤੋਂ ਵਾਂਜੇ ਰਹਿ ਗਏ। ਫਿਰ ਭੀ  
ਮਸੰਦਾਂ ਨੇ ਅਜੇ ਹੌਸਲਾ ਨਾ ਹਾਰਿਆ। ਸਿੱਖ ਇਤਿਹਾਸ ਉਹਨਾਂ  
ਦੇ ਮੋਢੀ ਦਾ ਨਾਮ ਗੁਰਦਾਸ ਦੱਸਦਾ ਹੈ। ਗੁਰਦਾਸ ਨੇ ਬਾਬਾ ਰਾਮ  
ਰਾਇ ਜੀ ਨੂੰ ਹੋਰ ਪੱਟੀ ਪੜ੍ਹਾਈ। ਬਾਬਾ ਰਾਮ ਰਾਇ ਜੀ ਨੇ  
ਔਰੰਗਜ਼ੇਬ ਨੂੰ ਆਖਿਆ ਕਿ ਮੇਰੇ ਨਾਲ ਬੇ-ਇਨਸਾਫ਼ੀ ਹੋਈ ਹੈ,  
ਬਾਦਸ਼ਾਹ ਆਪ ਦਖਲ ਦੇ ਕੇ ਮੇਰਾ ਹੱਕ ਦਿਵਾਏ। ਇਸ  
ਮਾਮਲੇ ਵਿਚ ਬਾਦਸ਼ਾਹ ਦੀ ਦਿਲ-ਚਸਪੀ ਪੈਦਾ ਕਰਨ ਲਈ  
ਮਸੰਦ ਗੁਰਦਾਸ ਦੀ ਚੁੱਕ 'ਤੇ ਇਹ ਵੀ ਆਖ ਦਿੱਤਾ ਕਿ  
ਪੰਜ ਸਾਲਾਂ ਦਾ ਬਾਲਕ-ਗੁਰੂ ਸਿੱਖ ਕੌਮ ਨੂੰ ਵੱਸ ਵਿਚ ਨਹੀਂ  
ਰੱਖ ਸਕੇਗਾ, ਕਈ ਤੁਰਨੇ ਸਿਰ ਚਾਲਾਕ ਬੰਦੇ ਇਸ ਤੋਂ ਅਯੋਗ  
ਲਾਭ ਖੱਟਣ ਦੀ ਖ਼ਾਤਰ ਦੇਸ਼ ਵਿਚ ਕੋਈ ਗੜਬੜ ਕਰਾ ਦੇਣਗੇ।  
ਔਰੰਗਜ਼ੇਬ ਦੇ ਦ੍ਰਿਸ਼ਟੀ-ਕੋਣ ਤੋਂ ਇਹ ਬਹੁਤ ਚੰਗੀ ਗੱਲ ਹੋਈ ਕਿ  
ਜਿਸ ਗੁਰ-ਪ੍ਰਨਾਲੀ ਨੇ ਤੁਰਕ ਤੇ ਖੜੀ ਹਾਕਮਾਂ ਦੇ ਵਿਰੁੱਧ ਭਾਰਤ

ਦੀ ਜਨਤਾ ਨੂੰ ਖੜਾ ਕਰ ਦਿੱਤਾ ਸੀ, ਉਸ ਦੇ ਆਪਣੇ ਹੀ ਘਰ ਵਿਚ ਫੁੱਟ ਪੈ ਗਈ, ਉਸ ਨੂੰ ਆਸ ਬਣ ਗਈ ਕਿ ਜਨਤਾ ਨੂੰ ਹੱਲਾ-ਸ਼ੇਰੀ ਦੇਣ ਵਾਲਾ ਪਾਸਾ ਕਮਜ਼ੋਰ ਹੋ ਜਾਏਗਾ ਤੇ ਇਸ ਤੁਰਕ-ਹਕੂਮਤ ਦੇ ਡੋਲਣ ਦਾ ਕੋਈ ਖ਼ਤਰਾ ਪੈਦਾ ਨਹੀਂ ਹੋਵੇਗਾ।

**ਕੁਝ ਬ੍ਰਾਹਮਣਾਂ ਦੀਆਂ ਨਵੀਆਂ ਆਸਾਂ,  
ਜਾਂਦਾ ਰਸੂਖ ਮੁੜ ਜਿਵਾਲਣ ਦੇ ਜਤਨ-**

ਗੁਰੂ ਨਾਨਕ ਦੇਵ ਜੀ ਨੇ ਪਰਤੱਖ ਵੇਖ ਲਿਆ ਸੀ ਕਿ ਭਾਰਤ ਦੀ ਗ਼ਰੀਬ ਹਿੰਦੂ ਜਨਤਾ ਦੇ ਦੁੱਖਾਂ ਦਾ ਮੂਲ-ਕਾਰਨ ਤਿੰਨ ਧੜੇ ਸਨ : ਬ੍ਰਾਹਮਣ, ਖੱਤੀ ਕਰਮਚਾਰੀ ਅਤੇ ਤੁਰਕ ਹਾਕਮ। ਜਿੱਥੇ ਕਿਤੇ ਮੌਕਾ ਬਣਦਾ ਰਿਹਾ, ਸਤਿਗੁਰੂ ਜੀ ਇਹਨਾਂ ਦੇ ਅੱਤਿਆਚਾਰਾਂ ਨੂੰ ਨਸ਼ਰ ਕਰਦੇ ਰਹੇ ਤੇ ਗ਼ਰੀਬ ਲੋਕਾਂ ਨੂੰ ਢਾਰਸ ਦੇਂਦੇ ਰਹੇ। ਹਰੇਕ ਗੁਰ-ਵਿਅੱਕਤੀ ਦਾ ਪਰਚਾਰ ਇਹਨਾਂ ਹੀ ਲੀਹਾਂ ਤੇ ਰਿਹਾ, ਤੇ ਲੋਕਾਂ ਦੇ ਦਿਲਾਂ ਤੋਂ ਇਹਨਾਂ ਤਿੰਨਾਂ ਹੀ ਧੜਿਆਂ ਦਾ ਦਬਾਉ ਘਟਦਾ ਗਿਆ।

ਸਤਿਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਬੈਠੇ ਬਾਲ-ਗੁਰੂ ਨੂੰ ਵੇਖ ਕੇ ਸਥਾਨਕ ਬ੍ਰਾਹਮਣਾਂ ਨੂੰ ਆਸਾਂ ਬਣਨ ਲੱਗ ਪਈਆਂ ਕਿ ਉਹਨਾਂ ਦਾ ਭਰਮ-ਭਾ ਫਿਰ ਬਣ ਜਾਏਗਾ। ਜਦੋਂ ਭੀ ਅਵਸਰ ਬਣਿਆ, ਇਹਨਾਂ ਲੋਕਾਂ ਨੇ ਗ਼ਰੀਬ ਜਨਤਾ ਨੂੰ ਇਹ ਟਪਲੇ ਦੇਣੇ ਸ਼ੁਰੂ ਕੀਤੇ ਕਿ ਗੁਰੂ-ਘਰ ਹੁਣ ਹੌਲਾ ਪੈ ਗਿਆ ਹੈ। ਸਿੱਖ-ਇਤਿਹਾਸ ਦੀ ਰਾਹੀਂ ਸਾਡੇ ਪਾਸ ਵੰਨਗੀ ਵਜੋਂ ਹੀ ਕੁਝ ਕੁ ਘਟਨਾਵਾਂ ਅੱਪੜੀਆਂ ਹਨ। ਗ਼ਰੀਬ ਦੁਖੀਏ ਲੋਕਾਂ ਨੂੰ ਸਭ ਤੋਂ ਪਹਿਲਾ ਦੁੱਖ ਭੁੱਖ ਦਾ ਹੋਣਾ ਹੋਇਆ, ਭੁੱਖ ਤੋਂ ਸਰੀਰਕ ਕਮਜ਼ੋਰੀ ਤੇ ਫਿਰ ਸਰੀਰਕ ਰੋਗ ਉਪਜਣੇ ਹੋਏ। ਕਿਸੇ ਮਹਾਂ ਪੁਰਖ ਦੀ ਉੱਚਤਾ ਦਾ ਮਾਪ ਗ਼ਰੀਬ ਅਨਪੜ੍ਹ ਲੋਕਾਂ ਪਾਸ ਆਮ ਤੌਰ ਤੇ ਇਹੀ ਹੋਇਆ ਕਰਦਾ ਹੈ ਕਿ

ਉਹ ਕੋਈ ਅਚੰਭਾ ਕਰ ਵਿਖਾਏ, ਜਿਸ ਨਾਲ ਉਹਨਾਂ ਦੇ ਦੁੱਖ-ਦਲਿੱਦਰ ਦੂਰ ਹੋ ਜਾਣ। ਬ੍ਰਾਹਮਣਾਂ ਨੇ ਲੋਕਾਂ ਦੀ ਇਸ ਸੁਭਾਵਕ ਰੁਚੀ ਨੂੰ ਵਰਤਿਆ। ਕੀਰਤਪੁਰ ਦੇ ਇਲਾਕੇ ਵਿਚ ਕੋਈ ਰੋਗੀ ਦੁਖੀਆ ਮਿਲੇ, ਤੁਰਤ ਉਸ ਦੇ ਕੰਨਾਂ ਵਿਚ ਫੂਕ ਮਾਰ ਦੇਣੀ ਕਿ ਗੁਰੂ ਨਾਨਕ ਦੇ ਘਰ ਵਿਚ ਜਾਵੇ, ਉਹ ਇਕੋ ਨਿਗਾਹ ਨਾਲ ਨਰੋਆ ਕਰ ਦੇਣਗੇ। ਸਿੱਖ-ਇਤਿਹਾਸ ਲਿਖਦਾ ਹੈ :

ਇਕ ਦਿਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਪਾਲਕੀ ਵਿਚ ਸਵਾਰ ਹੋ ਕੇ ਬਾਹਰ ਸੈਰ ਨੂੰ ਜਾ ਰਹੇ ਸਨ। ਬ੍ਰਾਹਮਣਾਂ ਦਾ ਸਿਖਾਇਆ ਇਕ ਕੋਹੜਾ ਬ੍ਰਾਹਮਣ ਪਾਲਕੀ ਦੇ ਅੱਗੇ ਆ ਲੇਟਿਆ ਤੇ ਰੋਗ ਰਾਜੀ ਕਰਾਣ ਲਈ ਤਰਲੇ ਕਰਨ ਲੱਗਾ।

ਬ੍ਰਾਹਮਣਾਂ ਦੇ ਜੂਲੇ ਹੇਠੋਂ ਕੱਢੀ ਹੋਈ ਗਰੀਬ ਜਨਤਾ ਨੂੰ ਸਤਿਗੁਰੂ ਜੀ ਨੇ ਉਹਨਾਂ ਦੇ ਇਹਨਾਂ ਵਰਤੇ ਢੰਗਾਂ ਨਾਲ ਮੁੜ ਉਸ ਜਾਲ ਵਿਚ ਫਸਣ ਨਹੀਂ ਸੀ ਦੇਣਾ। ਆਪ ਨੇ ਆਪਣੇ ਹੱਥ ਮੂੰਹ ਪੂੰਝਣ ਵਾਲਾ ਰੁਮਾਲ ਉਸ ਨੂੰ ਦੇ ਕੇ ਆਗਿਆ ਕੀਤੀ ਕਿ ਇਹ ਰੁਮਾਲ ਆਪਣੇ ਪਿੰਡੇ ਉਤੇ ਫੇਰਿਆ ਕਰ ਤੇ ਅਰਦਾਸ ਕਰਿਆ ਕਰ, ਗੁਰੂ ਨਾਨਕ ਦੇ ਘਰ ਵਿਚ ਸਭ ਕੁਝ ਹੈ। ਕੋਹੜੀ ਰਾਜੀ ਹੋ ਗਿਆ। ਇਹ ਚਾਲ ਬ੍ਰਾਹਮਣਾਂ ਨੂੰ ਪੁੱਠੀ ਪਈ। ਗੁਰੂ-ਘਰ ਦੀ ਸ਼ੋਭਾ ਸਗੋਂ ਵਧਣ ਲੱਗ ਪਈ।

### ਔਰੰਗਜ਼ੇਬ ਕਸ਼ਮੀਰ ਨੂੰ—

ਔਰੰਗਜ਼ੇਬ ਬੜਾ ਪੱਕਾ ਮੁਸਲਮਾਨ ਸੀ। ਨਿਮਾਜ਼ ਰੋਜ਼ੇ ਆਦਿਕ ਸ਼ਰਹ ਦੇ ਹਰੇਕ ਹੁਕਮ ਦੀ ਤਨੋਂ ਮਨੋਂ ਪਾਲਣਾ ਕਰਦਾ ਸੀ। ਨਵਾਂ ਨਵਾਂ ਤਖਤ ਹਾਸਲ ਕਰਨ ਕਰਕੇ ਅਜੇ ਰਾਜਸੀ ਰੁਝੇਵੇਂ ਤੇ ਝੰਬੇਲੇ ਭੀ ਬਹੁਤ ਸਨ, ਫਿਰ ਭੀ ਔਰੰਗਜ਼ੇਬ ਨਿਮਾਜ਼ ਰੋਜ਼ੇ ਵਿਚ ਕੋਈ ਉਕਾਈ ਨਹੀਂ ਹੋਣ ਦੇਂਦਾ ਸੀ।

ਸੰਨ ੧੬੬੨ ਦੇ ਰੋਜ਼ੇ ੧੦ ਅਪਰੈਲ ਤੋਂ ੯ ਮਈ ਤਕ ਆਏ । ਦਿੱਲੀ ਵਿਚ ਉਹਨੀਂ ਦਿਨੀਂ ਕਾਫ਼ੀ ਗਰਮੀ ਪੈਣ ਲੱਗ ਜਾਂਦੀ ਹੈ । ਰੋਜ਼ਿਆਂ ਦੇ ਦਿਨਾਂ ਵਿਚ ਔਰੰਗਜ਼ੇਬ ਅੱਧੀ ਅੱਧੀ ਰਾਤ ਤਕ ਕੁਰਾਨ ਸ਼ਰੀਫ਼ ਪੜ੍ਹਦਾ ਰਿਹਾ । ਰਾਜਸੀ ਜ਼ਿਮੇਵਾਰੀਆਂ, ਰੋਜ਼ਿਆਂ ਵਿਚ ਇਹ ਤਪ, ਅਤੇ ਗਰਮੀ—ਇਹਨਾਂ ਸਭਨਾਂ ਨੇ ਉਸ ਦੀ ਸਿਹਤ ਉੱਤੇ ਬਹੁਤ ਅਸਰ ਪਾਇਆ । ੯ ਮਈ ਨੂੰ ਰੋਜ਼ੇ ਖ਼ਤਮ ਹੋਏ, ੧੨ ਮਈ ਨੂੰ ਔਰੰਗਜ਼ੇਬ ਨੂੰ ਫੂਕ ਕੇ ਤਾਪ ਚੜ੍ਹ ਗਿਆ, ਕਈ ਦਿਨ ਬੇ-ਹੋਸ਼ੀ ਰਹੀ । ਪਰ ਆਖਰ ਤਾਪ ਨੇ ਮੋੜਾ ਖਾਧਾ । ਔਰੰਗਜ਼ੇਬ ੧੭ ਜੂਨ ਨੂੰ ਬਿਲਕੁਲ ਨਰੋਆ ਹੋ ਗਿਆ । ਸ਼ਾਹੀ ਹਕੀਮਾਂ ਨੇ ਬਾਦਸ਼ਾਹ ਨੂੰ ਸਲਾਹ ਦਿੱਤੀ ਕਿ ਸਿਹਤ ਠੀਕ ਕਰਨ ਵਾਸਤੇ ਕਸ਼ਮੀਰ ਜਾਣਾ ਜ਼ਰੂਰੀ ਹੈ ।

ਔਰੰਗਜ਼ੇਬ ੮ ਦਸੰਬਰ ਸੰਨ ੧੬੬੨ ਨੂੰ ਦਿੱਲੀ ਤੋਂ ਚੱਲ ਕੇ ੮ ਫ਼ਰਵਰੀ ਸੰਨ ੧੬੬੩ ਨੂੰ ਲਾਹੌਰ ਪਹੁੰਚ ਗਿਆ । ਪੰਜਾਬ ਤਦੋਂ ਤੱਕ ਭਰ-ਸਿਆਲ ਲੰਘ ਕੇ ਮਿੱਠੀ ਮਿੱਠੀ ਰੁੱਤ ਆ ਜਾਂਦੀ ਹੈ । ਔਰੰਗਜ਼ੇਬ ੩ ਮਹੀਨੇ ਲਾਹੌਰ ਠਹਿਰਿਆ ਰਿਹਾ । ਉਸ ਨੇ ਪੰਜਾਬ ਦੇ ਰਾਜਸੀ ਹਾਲਾਤ ਚੰਗੀ ਤਰ੍ਹਾਂ ਵੇਖਣੇ ਪੜਤਾਲਣੇ ਸਨ । ਸਿੱਖ ਧਰਮ ਦੇ ਵਿਰੋਧੀਆਂ ਵਲੋਂ ਸਿੱਖ-ਕੌਮ ਦੀ ਵਧ ਰਹੀ ਤਾਕਤ ਦਾ ਮਾੜਾ ਮਾੜਾ ਤੌਖਲਾ ਉਸ ਦੇ ਦਿਲ ਵਿਚ ਪਾਇਆ ਗਿਆ ਹੋਇਆ ਸੀ । ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਗੁਰੂ ਬਣਿਆਂ ਸਵਾ ਸਾਲ ਹੋ ਚੁਕਿਆ ਸੀ । ਉਸ ਦੀਆਂ ਆਪਣੀਆਂ ਮਿੱਥੀਆਂ ਆਸਾਂ ਅਨੁਸਾਰ ਔਰੰਗਜ਼ੇਬ ਨੂੰ ਬਾਲਕ-ਗੁਰੂ ਵਲੋਂ ਸਿੱਖਾਂ ਵਿਚ ਸ਼ਰਧਾ ਘਟਦੀ ਨਹੀਂ ਦਿੱਸੀ ਸੀ । ਹੁਣ ਲਾਹੌਰ ੩ ਮਹੀਨੇ ਟਿਕ ਕੇ ਉਸ ਨੇ ਗੁਰੂ ਨਾਲ ਵੇਖ ਲਿਆ ਕਿ ਨਿਰਾ ਉਡੀਕਣ ਨਾਲ ਸਿੱਖ ਕੌਮ ਵਿਚ ਫੁੱਟ ਦਾ ਬੀਜ ਫਲ ਨਹੀਂ ਦੇ ਸਕੇਗਾ । ਕੁਝ ਆਪ ਭੀ ਉੱਦਮ ਕਰਨਾ ਹੀ ਪਏਗਾ ।

ਦਾਈ ਮਹੀਨੇ ਕਸ਼ਮੀਰ ਰਹਿ ਕੇ ਔਰੰਗਜ਼ੇਬ ੨੯ ਸਤੰਬਰ



ਸੰਨ ੧੬੬੩ ਨੂੰ ਲਾਹੌਰ ਵਾਪਸ ਆਇਆ, ਅਤੇ ੧੯ ਜਨਵਰੀ ਸੰਨ ੧੬੬੪ ਨੂੰ ਦਿੱਲੀ ਅੱਪੜਿਆ ।

### ਸ਼ਾਹੀ ਸੱਦਾ ਦੂਜੀ ਵਾਰੀ—

ਜਿਵੇਂ ਸੰਨ ੧੬੬੦ ਵਿਚ ਔਰੰਗਜ਼ੇਬ ਨੇ ਗੁਰੂ ਹਰਿ ਰਾਇ ਸਾਹਿਬ ਨੂੰ ਦਿੱਲੀ ਆਉਣ ਲਈ ਸੱਦਾ ਘੱਲਿਆ ਸੀ, ਤਿਵੇਂ ਹੁਣ ਦੂਜੀ ਵਾਰੀ ਸੰਨ ੧੬੬੪ ਵਿਚ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਭੀ ਉਸ ਨੇ ਸੱਦਾ ਭੇਜਿਆ । ਸਿੱਖ-ਇਤਿਹਾਸ ਲਿਖਦਾ ਹੈ ਕਿ ਔਰੰਗਜ਼ੇਬ ਨੇ ਮਿਰਜ਼ਾ ਰਾਜਾ ਜੈ ਸਿੰਘ ਨੂੰ ਹੁਕਮ ਦਿੱਤਾ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਦਿੱਲੀ ਆਉਣ ਲਈ ਪ੍ਰੇਰਨਾ ਕੀਤੀ ਜਾਏ ।

### ਗੁਰੂ ਤੇ ਸਿੱਖ ਦੀ ਸਾਂਝ—

ਮਿਰਜ਼ਾ ਰਾਜਾ ਜੈ ਸਿੰਘ ਨੇ ਆਪਣੇ ਦੀਵਾਨ ਪਰਸ ਰਾਮ ਨੂੰ ਪੰਜਾਹ ਸਵਾਰ ਦੇ ਕੇ ਹਿਦਾਇਤ ਕੀਤੀ ਕਿ ਕੀਰਤਪੁਰ ਜਾ ਕੇ ਮੇਰੇ ਵਲੋਂ ਸਤਿਗੁਰੂ ਜੀ ਨੂੰ ਦਿੱਲੀ ਆਉਣ ਲਈ ਪ੍ਰਾਰਥਨਾ ਕਰਨੀ, ਤੇ ਉਹਨਾਂ ਨੂੰ ਬੜੇ ਆਦਰ-ਸਤਿਕਾਰ ਨਾਲ ਇਕ ਪਾਲਕੀ ਵਿਚ ਸਵਾਰ ਕਰ ਕੇ ਲੈ ਆਉਣਾ । ਸਿੱਖ ਕੌਮ ਵਾਸਤੇ ਇਕ ਭਾਰੀ ਅਜ਼ਮਾਇਸ਼ ਦਾ ਸਮਾ ਆਇਆ । ਗੁਰੂ ਅਰਜਨ ਸਾਹਿਬ ਭੀ ਜਹਾਂਗੀਰ ਦੇ ਰਾਜ ਸਮੇਂ ਲਾਹੌਰ ਗਏ ਸਨ । ਗੁਰੂ ਹਰਿ ਗੋਬਿੰਦ ਸਾਹਿਬ ਭੀ ਗਵਾਲੀਅਰ ਗਏ ਸਨ । ਰੋਸ਼ਨ-ਦਿਮਾਗ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਸਭ ਕੁਝ ਸੋਚਿਆ ਵਿਚਾਰਿਆ । ਆਪ ਦੀ ਉਮਰ ਉਸ ਵਕਤ ੭ ਸਾਲ ਹੋ ਚੁਕੀ ਹੋਈ ਸੀ । ਗੁਰੂ ਨਾਨਕ ਦੇਵ ਜੀ ਨੇ ਭੀ ੭ ਸਾਲ ਦੀ ਉਮਰੇ ਹੀ ਤਲਵੰਡੀ ਦੇ ਪਾਂਧੇ ਪਾਸ ਪੜ੍ਹਨ ਗਿਆਂ ਆਪਣੀ ਉੱਚੀ ਸੂਝ-ਬੂਝ ਨਾਲ ਉਸ ਨੂੰ ਚਕ੍ਰਿਤ ਕਰ ਦਿੱਤਾ ਸੀ । ਇਥੇ ਭੀ ਉਹੀ ਜੋਤਿ ਸੀ । ਬਾਬਾ ਦਾਤੂ ਜੀ ਨੇ ਦੋਖੀਆਂ ਦੀ ਚੁੱਕ ਵਿਚ ਆ ਕੇ ਗੁਰੂ

ਅਮਰਦਾਸ ਜੀ ਤੋਂ ਗੁਰੂ-ਸਿੱਖ ਵਾਲੀ ਸਾਂਝ ਬਦੋ-ਬਦੀ ਖੋਹਣੀ ਚਾਹੀ ਸੀ ।  
 ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਮੌਕਾ ਦੇ ਦਿੱਤਾ, ਪਰ ਸਿੱਖ-ਸੰਗਤ ਨੇ  
 ਗੁਰੂ ਅੰਗਦ ਸਾਹਿਬ ਦੀ ਕੀਤੀ ਹੋਈ ਚੋਣ ਉਤੇ ਹੀ ਸ਼ਰਧਾ ਦੇ ਫੁੱਲ  
 ਚਾੜ੍ਹੇ ਸਨ । ਹੁਣ ਭੀ ਉਹੀ ਮਰਯਾਦਾ ਕਾਇਮ ਰਹਿਣੀ ਸੀ ।

### ਦਿੱਲੀ ਵੱਲ ਰਵਾਨਗੀ—

ਸਿੱਖਾਂ ਨੂੰ ਗੁਰੂ ਅਰਜਨ ਸਾਹਿਬ ਅਤੇ ਗੁਰੂ ਹਰਿ ਗੋਬਿੰਦ  
 ਸਾਹਿਬ ਵਾਲੀਆਂ ਘਟਨਾਵਾਂ ਯਾਦ ਸਨ । ਕੀਰਤਪੁਰ ਅਤੇ ਦੁਆਲੇ  
 ਦੇ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਔਰੰਗਜ਼ੇਬ  
 ਦੇ ਸੱਦੇ 'ਤੇ ਦਿੱਲੀ ਜਾ ਰਹੇ ਹਨ, ਸਭ ਨੂੰ ਤੌਖਲਾ ਹੋਇਆ । ਸਤਿਗੁਰੂ  
 ਜੀ ਦੇ ਤੁਰਨ ਸਮੇਂ ਤੱਕ ਸਿੱਖ ਸੰਗਤਾਂ ਦੀ ਭਾਰੀ ਭੀੜ ਬਣ ਗਈ,  
 ਗੁਰੂ ਸਾਹਿਬ ਨੇ ਸਭ ਨੂੰ ਧੀਰਜ ਹੋਸਲਾ ਦਿੱਤਾ, ਫਿਰ ਭੀ ਸੈਂਕੜੇ  
 ਸਿੱਖ ਨਾਲ ਚੱਲ ਪਏ । ਕੀਰਤਪੁਰ ਤੋਂ ਦਿੱਲੀ ਪੈਣੇ ਦੋ ਕੁ ਸੌ ਮੀਲਾਂ  
 ਦੀ ਵਿੱਥ 'ਤੇ ਸਿੱਧਾ ਦੱਖਣ ਵੱਲ ਹੈ । ਜਦੋਂ ਸਤਿਗੁਰੂ ਜੀ ਸੱਠ ਕੁ  
 ਮੀਲ ਮੁਕਾ ਕੇ ਅੰਬਾਲੇ ਦੇ ਇਲਾਕੇ ਵਿਚ ਪੰਜੋਖਰੇ ਪਹੁੰਚੇ, ਤਾਂ ਕੁਝ  
 ਕੁ ਉੱਘੇ ਸਿੱਖਾਂ ਤੋਂ ਛੁੱਟ ਬਾਕੀ ਸਭਨਾਂ ਨੂੰ ਪਿਛਾਹ ਮੋੜ ਦਿੱਤਾ ਅਤੇ  
 ਆਪ ਅਗਾਂਹ ਚੱਲ ਪਏ । ਪੰਜੋਖਰਾ ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ  
 ਤੋਂ ਛੇ ਮੀਲ ਪੂਰਬ ਵਾਲੇ ਪਾਸੇ ਪੱਕੀ ਸੜਕ ਉਤੇ ਹੈ । ਇਸ ਪਿੰਡ  
 ਤੋਂ ਇਕ ਫਰਲਾਂਗ ਉਤਰ-ਪੂਰਬ ਵੱਲ ਗੁਰੂ ਹਰਿ ਕ੍ਰਿਸ਼ਨ ਜੀ ਦਾ  
 ਗੁਰਦੁਆਰਾ ਹੈ ।

### ਇਕ ਬ੍ਰਾਹਮਣ ਦੀ ਫਿਰ ਉਹੀ ਚਾਲ—

ਦਿੱਲੀ ਨੂੰ ਜਾਣ ਵਾਸਤੇ ਕੁਰਖੇਤਰ ਬਨੇਸਰ ਪਾਨੀਪਤ ਆਦਿਕ  
 ਸ਼ਹਿਰ ਰਸਤੇ ਵਿਚ ਹੀ ਪੈਂਦੇ ਹਨ । ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ

ਕਰਖੇਤਰ ਪਹੁੰਚ ਕੇ ਡੇਰਾ ਕੀਤਾ । ਹਿੰਦੂ ਲੋਕ ਤਾਂ ਅਜਿਹੇ ਤੀਰਥਾਂ 'ਤੇ ਆ ਕੇ ਬ੍ਰਾਹਮਣਾਂ ਨੂੰ ਦਾਨ-ਪੁੰਨ ਕਰਦੇ ਹਨ ਅਤੇ ਉਥੋਂ ਦੇ ਇਸ਼ਨਾਨ ਨੂੰ ਬੜਾ ਭਾਰਾ ਉੱਤਮ ਕਰਮ ਸਮਝਦੇ ਹਨ; ਪਰ ਗੁਰੂ ਨਾਨਕ ਪਾਤਿਸ਼ਾਹ ਦੇ ਘਰ ਵਿਚ ਪਰਮਾਤਮਾ ਦੀ ਯਾਦ ਤੇ ਪਰਮਾਤਮਾ ਦੀ ਖਲਕਤ ਦੀ, ਖਾਸ ਤੌਰ ਤੇ ਗਰੀਬ ਦੁਖੀਏ ਦੀ, ਸੇਵਾ ਹੀ ਮਨੁੱਖਤਾ ਦਾ ਸਭ ਤੋਂ ਸੁੱਚਾ ਨਿਸ਼ਾਨਾ ਹੈ । ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਉਸ ਤੀਰਥ ਅਤੇ ਤੀਰਥ ਦੇ ਪਾਂਡਿਆਂ ਨੂੰ ਕੋਈ ਉਚੇਚੀ ਮਾਣ-ਵਡਿਆਈ ਨਾ ਦਿੱਤੀ । ਇਹੀ ਰਵੱਈਆ ਨਾਲ-ਗਏ ਸਿੱਖਾਂ ਦਾ ਸੀ । ਪਾਂਡੇ ਇਸ ਗੱਲੋਂ ਬੜੇ ਚਿੜ੍ਹੇ, ਉਹਨਾਂ ਦੀਆਂ ਸਾਮੀਆਂ ਘਟਦੀਆਂ ਸਨ, ਉਹਨਾਂ ਦੀ ਆਮਦਨ ਘਟਦੀ ਸੀ । ਪਰ ਨੇਹੂੰ ਨ ਲੱਗਦੇ ਜੋਗੀਂ । ਸਿੱਖ, ਕਰਮ-ਕਾਂਡ ਦੇ ਉਸ ਜਾਲ ਵਿਚੋਂ ਨਿਕਲ ਚੁਕੇ ਸਨ ।

ਇਕ ਪਾਂਡਿਤ ਕ੍ਰਿਸ਼ਨ ਲਾਲ ਬਹੁਤ ਖਿੱਝਿਆ, ਸਿੱਖਾਂ ਨੂੰ ਸੁਣਾ ਸੁਣਾ ਕੇ ਆਖਣ ਲੱਗਾ ਕਿ ਦੁਆਪੁਰ ਦੇ ਅਵਤਾਰ ਕ੍ਰਿਸ਼ਨ ਜੀ ਨੇ ਗੀਤਾ ਲਿਖੀ, ਇਹ ਸੱਤ ਅੱਠ ਸਾਲ ਦੇ ਬਾਲ ਆਪਣੇ ਆਪ ਨੂੰ ਹਰਿ ਕ੍ਰਿਸ਼ਨ ਜੀ ਅਖਵਾਂਦੇ ਹਨ, ਲੋਕ ਇਹਨਾਂ ਨੂੰ 'ਗੁਰੂ ਗੁਰੂ' ਆਖਦੇ ਹਨ, ਜੇ ਇਹਨਾਂ ਵਿਚ ਸਚਮੁਚ ਕੋਈ ਆਤਮਕ ਸਮਰੱਥਾ ਹੈ ਤਾਂ ਕ੍ਰਿਸ਼ਨ ਜੀ ਦੀ ਗੀਤਾ ਦੇ ਕਿਸੇ ਸਲੋਕ ਦੇ ਅਰਥ ਕਰ ਵਿਖਾਣ । ਅੱਪੜਦੀ ਅੱਪੜਦੀ ਇਹ ਗੱਲ ਗੁਰੂ ਹਰਿ ਕ੍ਰਿਸ਼ਨ ਸਾਹਿਬ ਤੱਕ ਅੱਪੜੀ । ਉਸ ਪਾਂਡਿਤ ਨੇ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਨੂੰ ਭੀ ਆ ਵੰਗਾਰਿਆ । ਕੀਰਤਪੁਰ ਵਿਚ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਅਜਿਹੇ ਕਈ ਬ੍ਰਾਹਮਣਾਂ ਨਾਲ ਅੱਗੇ ਕਈ ਵਾਰੀ ਵਾਹ ਪੈ ਚੁਕਿਆ ਸੀ । ਉਹ ਜਾਣਦੇ ਸਨ ਕਿ ਸਾਡੀ ਸਰੀਰਕ ਬਾਲ-ਉਮਰ ਤੋਂ ਲੋਕਾਂ ਨੂੰ ਟਪਲਾ ਲਵਾ ਕੇ ਕਈ ਬ੍ਰਾਹਮਣ ਅੰਵਾਣ ਹਿੰਦੂ ਜਨਤਾ ਉੱਤੇ ਮੁੜ ਆਪਣਾ ਕਰਮ-ਕਾਂਡ ਵਾਲਾ ਦਬਾਉ ਪੱਕਾ ਕਰਨਾ ਚਾਹੁੰਦੇ ਹਨ,

ਪੰਡਿਤ ਕ੍ਰਿਸ਼ਨ ਲਾਲ ਦਾ ਭੀ ਇਹੀ ਜਤਨ ਸੀ ਕਿ ਗੁਰ-ਉਪਦੇਸ਼ ਦੀ  
 ਰਾਂਗੀਂ ਕੁਰਖੇਤਰ ਆਦਿਕ ਤੀਰਥਾਂ ਵਲੋਂ ਹਿੰਦੂ ਜਨਤਾ ਦੀ ਬੇ-ਰੁਖੀ  
 ਨਾ ਹੋ ਜਾਏ । ਸੋ ਸਤਿਗੁਰੂ ਜੀ ਨੇ ਪੰਡਿਤ ਨੂੰ ਆਖਿਆ ਕਿ  
 ਮਨੁੱਖਤਾ ਦੀਆਂ ਠੀਕ ਲੀਹਾਂ ਉਤੇ ਤੁਰ ਕੇ ਦੂਜਿਆਂ ਦੀ ਭਲਾਈ  
 ਲਈ ਜੀਉਣਾ ਹੋਰ ਗੱਲ ਹੈ, ਅਤੇ ਹੁਣ ਮਰ-ਚੁਕੀ ਬੋਲੀ ਵਿਚ ਅੱਜ  
 ਤੋਂ ਸਦੀਆਂ ਪਹਿਲਾਂ ਲਿਖੇ ਸ਼ਲੋਕਾਂ ਦੇ ਅਰਥ ਕਰਨੇ ਹੋਰ ਗੱਲ ਹੈ ।  
 ਉਸ ਵੇਲੇ ਦੇ ਕੋਸ਼ ਤੇ ਵਿਆਕਰਣ ਨੂੰ ਯਾਦ ਕਰ ਕੇ ਉਹਨਾਂ ਦੀ  
 ਸਹਾਇਤਾ ਨਾਲ ਉਸ ਵਕਤ ਦੀਆਂ ਪੁਸਤਕਾਂ ਦੇ ਅਰਥ ਕਰ ਸਕਣ  
 ਤੋਂ ਇਹ ਸਿੱਧ ਨਹੀਂ ਹੋ ਜਾਂਦਾ ਕਿ ਅਰਥ ਕਰਨ ਵਾਲਾ ਮਨੁੱਖ  
 ਜੀਵਨ ਦੇ ਦਿਸ਼ਟੀ-ਕੋਣ ਤੋਂ ਬੜਾ ਮਹਾਂ ਪੁਰਖ ਹੈ । ਪਰ ਜੇ ਅਸਾਂ  
 ਅਰਥ ਕਰ ਭੀ ਦਿੱਤੇ, ਤਾਂ ਭੀ ਤੇਰੀ ਤਸੱਲੀ ਨਹੀਂ ਹੋਣੀ, ਕਿਉਂਕਿ  
 ਇਹ ਢੁੱਬਰ ਤਸੱਲੀ ਕਰਨ ਦੀ ਖ਼ਾਤਰ ਤਾਂ ਪੇਸ਼ ਕੀਤੇ ਹੀ ਨਹੀਂ  
 ਗਏ । ਤੁਸੀਂ ਤਾਂ ਜਨਤਾ ਵਿਚੋਂ ਜਾਂਦੇ ਰਸੂਖ ਨੂੰ ਮੁੜ ਕਾਇਮ ਕਰਨ  
 ਲਈ ਇਹ ਅੱਕੀਂ ਪਲਾਹੀਂ ਹੱਥ ਪਾ ਰਹੇ ਹੋ । ਸਾਡੇ ਅਰਥ  
 ਕੀਤਿਆਂ ਤੁਸੀਂ ਇਹ ਕਹਿ ਦਿਉਗੇ ਕਿ ਅਮੀਰ ਘਰ ਵਿਚ  
 ਜੰਮੇ-ਪਲੇ ਹਨ, ਕੋਈ ਉਚੇਚਾ ਅਧਿਆਪਕ ਲਾ ਕੇ ਸੰਸਕ੍ਰਿਤ ਪੜ੍ਹ  
 ਲਈ ਹੋਵੇਗੀ । ਸੋ, ਜੇ ਗੁਰੂ ਨਾਨਕ ਪਾਂਤਿਸ਼ਾਹ ਦੀਆਂ ਬਖਸ਼ਿਸ਼ਾਂ ਦੀ  
 ਬਰਕਤ ਜ਼ਰੂਰੀ ਵੇਖਣੀ ਹੀ ਹੈ, ਤਾਂ ਆਪਣੇ ਨਗਰ ਵਿਚੋਂ ਆਪੇ ਹੀ  
 ਕਿਸੇ ਨੂੰ ਲੈ ਆਵੋ, ਸਤਿਗੁਰੂ ਨਾਨਕ ਦੇਵ ਜੀ ਦੀ ਮਿਹਰ ਨਾਲ  
 ਉਹ ਤੁਹਾਡੀ ਤਸੱਲੀ ਕਰਾ ਦੇਵੇਗਾ । ਪੰਡਿਤ, ਛੱਜੂ ਨਾਮੀ ਇਕ ਬੜੇ  
 ਮੂਰਖ ਝੀਉਰ ਨੂੰ ਲੈ ਆਇਆ । ਸਤਿਗੁਰੂ ਦੀ ਮਿਹਰ ਦੀ ਨਜ਼ਰ  
 ਨਾਲ ਉਹ ਝੀਉਰ ਇਕ ਉੱਘੇ ਵਿਦਵਾਨ ਵਕਤਾ ਵਾਂਗ ਗੀਤਾ ਦੇ  
 ਸ਼ਲੋਕਾਂ ਦਾ ਪਾਠ ਤੇ ਅਰਥ ਸੁਣਾਣ ਲੱਗ ਪਿਆ । ਕੁਰਖੇਤਰ ਦੇ  
 ਪੰਡਿਤਾਂ ਨੂੰ ਇਹ ਚਾਲ ਮਹਿੰਗੀ ਪਈ । ਸਤਿਗੁਰੂ ਦੀ ਮਹਿਮਾ ਸਗੋਂ  
 ਹੋਰ ਵਧੀ ।

## ਸਤਿਗੁਰੂ ਜੀ ਦਾ ਦਿੱਲੀ ਪਹੁੰਚਣਾ—

ਥਨੇਸਰ ਕੁਰਖੇਤਰ ਪਾਨੀਪਤ ਤੋਂ ਹੁੰਦੇ ਹੋਏ ਸੰਗਤ ਸਮੇਤ ਗੁਰੂ ਹਰਿ ਕ੍ਰਿਸ਼ਨ ਸਾਹਿਬ ਦਿੱਲੀ ਪਹੁੰਚੇ । ਰਾਜਾ ਜੈ ਸਿੰਘ ਨੇ ਆਪਣੇ ਮਹੱਲ (ਬੰਗਲੇ) ਵਿਚ ਉਤਾਰਾ ਦਿੱਤਾ । ਜਿਥੇ ਸਤਿਗੁਰੂ ਜੀ ਟਿਕੇ ਸਨ, ਉਥੇ ਨਵੀਂ ਦਿੱਲੀ ਰਾਇਸੀਨਾ ਵਿਚ ਗੁਰਦੁਆਰਾ ਹੈ, ਜਿਸ ਦਾ ਨਾਮ ਬੰਗਲਾ ਸਾਹਿਬ ਹੈ । ਅਮੀਰ ਲੋਕਾਂ ਦੀ ਘਰੀਂ ਬ੍ਰਾਹਮਣਾਂ ਨਾਈਆਂ ਆਦਿਕ ਦਾ ਅਸਰ-ਰਸੂਖ ਬਹੁਤ ਹੋਇਆ ਕਰਦਾ ਹੈ, ਅਤੇ ਬਹੁਤੇ ਵਹਿਮ-ਭਰਮ ਇਹਨਾਂ ਦੇ ਹੀ ਪੈਦਾ ਕੀਤੇ ਹੁੰਦੇ ਹਨ, ਕਿਉਂਕਿ ਇਹ ਭਰਮ-ਵਹਿਮ ਉਹਨਾਂ ਦੀ ਆਜੀਵਕਾ ਦਾ ਵਸੀਲਾ ਹੋਇਆ ਕਰਦੇ ਹਨ, ਦਾਨ-ਪੁੰਨ ਜੁ ਜਜਮਾਨਾਂ ਤੋਂ ਕਰਾਣੇ ਹੋਏ । ਸੋ, ਜੀਵਨ ਦਾ ਫਲ-ਹੀਣ ਪੱਧਰਾ ਰਾਹ ਦੱਸਣ ਵਾਲੇ ਮਹਾਂਪੁਰਖਾਂ ਤੋਂ ਅਮੀਰਾਂ ਦੀ ਸ਼ਰਧਾ ਛੇਤੀ ਡੋਲ ਜਾਂਦੀ ਹੈ । ਤੇ ਇਸ ਡੋਲਾਣ ਵਿਚ ਵਧੀਕ ਹੱਥ ਹੁੰਦਾ ਭੀ ਬ੍ਰਾਹਮਣ ਬ੍ਰਾਹਮਣੀਆਂ ਦਾ ਹੀ ਹੈ । ਰਾਜਾ ਜੈ ਸਿੰਘ ਨੇ ਭਾਵੇਂ ਆਦਰ-ਸਤਿਕਾਰ ਬਹੁਤ ਕੀਤਾ ਪਰ ਉਸ ਦੀ ਰਾਣੀ ਦੇ ਦਿਲ ਵਿਚ ਬਾਲਕ-ਉਮਰ ਗੁਰੂ ਬਾਰੇ ਵਹਿਮ-ਭਰਮ ਪਾਇਆ ਜਾ ਚੁਕਿਆ ਸੀ । ਕੀਰਤਪੁਰ ਤੇ ਕੁਰਖੇਤਰ ਵਾਲੀ ਕਹਾਣੀ ਮੁੜ ਦਿੱਲੀ ਵਿੱਚ ਦੁਹਰਾਈ ਗਈ । ਜੈ ਸਿੰਘ ਦੀ ਰਾਣੀ ਨੇ ਸਤਿਗੁਰੂ ਜੀ ਦਾ ਦਰਸ਼ਨ ਕਰਨ ਦੀ ਤਾਂਘ ਪਰਗਟ ਕੀਤੀ, ਪਰ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਪਰਖਣ ਦੀ ਨੀਅਤ ਭੀ ਧਾਰ ਲਈ । ਹੋਰ ਕਈ ਅਮੀਰ ਘਰਾਣਿਆਂ ਦੀਆਂ ਜਨਾਨੀਆਂ ਨੂੰ ਆਪਣੇ ਮਹੱਲ ਵਿਚ ਮੰਗਾ ਲਿਆ, ਤੇ ਮਨ ਵਿਚ ਇਹ ਧਾਰ ਲਿਆ ਕਿ ਜੇ ਗੁਰੂ ਸੱਚਾ ਹੈ ਤਾਂ ਇਹਨਾਂ ਸਭਨਾਂ ਨੂੰ

---

† ਇਹ ਗੁਰਦੁਆਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ ਹਨੂਮਾਨ ਦੇ ਮੰਦਰ ਤੋਂ ਅੱਗੇ ਗੁਰਦੁਆਰਾ ਸੀਸ ਗੰਜ ਤੋਂ ਢਾਈ ਮੀਲਾਂ ਦੀ ਵਿੱਥ ਤੇ ਹੈ ।

ਛੱਡ ਕੇ ਮੇਰੀ ਹੀ ਗੋਦ ਵਿਚ ਆ ਕੇ ਬੈਠੇ। ਗੁਰੂ ਹਰਿ ਕ੍ਰਿਸ਼ਨ ਸਾਹਿਬ ਰਣਵਾਸ ਵਿਚ ਗਏ; ਤੇ ਹੋਰ ਸਭਨਾਂ ਦੇ ਕੋਲੋਂ ਦੀ ਲੰਘ ਕੇ ਰਾਜਾ ਜੈ ਸਿੰਘ ਦੀ ਰਾਣੀ ਦੀ ਗੋਦ ਵਿਚ ਹੀ ਬੈਠ ਗਏ। ਗੁਰੂ ਨਾਨਕ ਦੇਵ ਜੀ ਦੇ ਘਰ ਦਾ ਰਸੂਖ ਘਟਦਾ ਵੇਖਣ ਦੇ ਚਾਹਵਾਨਾਂ ਦੀ ਆਸ ਇਥੇ ਭੀ ਪੂਰੀ ਨਾ ਹੋਈ।

### ਅਸਚਰਜ ਆਤਮਕ ਉੱਚਤਾ—

ਦਿੱਲੀ ਪਹੁੰਚ ਕੇ ਸਤਿਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ। ਇਹ ਕੋਈ ਸਧਾਰਨ ਜਿਹੀ ਗੱਲ ਨਹੀਂ ਸੀ। ਇਤਨੀ ਵੱਡੀ ਮੁਗਲ ਤਾਕਤ ਦੇ ਜਿਸ ਬਾਦਸ਼ਾਹ ਦੇ ਦੀਦਾਰ ਨੂੰ ਲੋਕ ਤਰਲੇ ਲੈਂਦੇ ਸਨ, ਅੱਠ ਸਾਲਾਂ ਦਾ ਬਾਲਕ-ਗੁਰੂ ਬਾਦਸ਼ਾਹ ਦੇ ਖਾਹਸ਼ ਪਰਗਟ ਕਰਨ 'ਤੇ ਭੀ ਮਿਲਣ ਤੋਂ ਨਾਂਹ ਕਰੇ, ਆਤਮਕ-ਉੱਚਤਾ ਦੀ ਆਪਣੇ ਆਪ ਵਿਚ ਹੀ ਇਕ ਵੱਡੀ ਕਰਾਮਾਤ ਸੀ। ਔਰੰਗਜ਼ੇਬ ਉਤੇ ਸਤਿਗੁਰੂ ਜੀ ਦੀ ਇਸ ਮਹਾਨ ਆਤਮਕ ਤਾਕਤ ਦਾ ਅਸਰ ਹੋਣੋਂ ਰਹਿ ਨਾ ਸਕਿਆ। ਸਿੱਖ-ਇਤਿਹਾਸ ਲਿਖਦਾ ਹੈ ਕਿ ਬਾਦਸ਼ਾਹ ਨੇ ਆਪਣੇ ਵੱਡੇ ਪੁੱਤਰ ਮੁਅੱਜਮ ਸ਼ਾਹ ਨੂੰ ਗੁਰੂ ਹਰਿ ਕ੍ਰਿਸ਼ਨ ਸਾਹਿਬ ਪਾਸ ਭੇਜਿਆ। ਸ਼ਾਹਜ਼ਾਦਾ ਤੇ ਸਤਿਗੁਰੂ ਜੀ ਉਮਰੋਂ ਹਾਣੀ ਹੀ ਸਨ। ਸ਼ਾਹਜ਼ਾਦੇ ਦੀ ਭਾਵਨਾ ਅਨੁਸਾਰ ਜੈ ਸਿੰਘ ਦੇ ਬਾਗ ਵਿਚੋਂ ਉਸ ਨੂੰ ਕਈ ਬੇ-ਬਹਾਰੇ ਫਲ ਖਵਾਇਓ ਨੇ।

ਔਰੰਗਜ਼ੇਬ ਨੂੰ ਕੀਰਤਪੁਰ ਤੋਂ ਦਿੱਲੀ ਤਕ ਦੀਆਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਆਤਮਕ ਉੱਚਤਾ ਬਾਰੇ ਸਭ ਖਬਰਾਂ ਨਾਲੋਂ-ਨਾਲ ਅੱਪੜ ਰਹੀਆਂ ਸਨ। ਬਾਲਕ-ਗੁਰੂ ਜੀ ਦੀ ਨਿਰਭੈਤਾ ਭੀ ਉਸ ਨੇ ਵੇਖ ਲਈ। ਮਾਇਆ ਦੇ ਵਿਗਾੜੇ ਹੋਏ ਮਸੰਦਾਂ ਦੀ ਚੁਕਣਾ ਤੇ ਕੀਤੇ ਹੋਏ ਬਾਬਾ ਰਾਮ ਰਾਇ ਜੀ ਦੇ ਦਾਅਵੇ ਸੰਬੰਧੀ ਔਰੰਗਜ਼ੇਬ ਨੇ ਬਾਬਾ ਰਾਮ ਰਾਇ ਜੀ ਦਾ ਪੱਖ ਨਾ ਲਿਆ, ਕਿਉਂਕਿ

ਉਹ ਇਹ ਭੀ ਵੇਖ ਰਿਹਾ ਸੀ ਕਿ ਸਿੱਖ ਸੰਗਤਾਂ ਦੀ ਸ਼ਰਧਾ ਕਿਸ ਪਾਸੇ ਵਲ ਸੀ। ਪਰ ਔਰੰਗਜ਼ੇਬ ਇਹ ਭੀ ਚਾਹੁੰਦਾ ਸੀ ਕਿ ਗੁਰੂ ਨਾਨਕ ਦਾ ਘਰ ਕਿਤੇ ਬਹੁਤਾ ਤਕੜਾ ਹੋ ਕੇ ਮੁਗਲ ਰਾਜ ਵਾਸਤੇ ਖ਼ਤਰਨਾਕ ਨਾ ਹੋ ਜਾਏ। ਸੋ, ਉਸ ਨੇ ਬਾਬਾ ਰਾਮ ਰਾਇ ਜੀ ਦਾ ਵਿਰੋਧੀ ਧੜਾ ਤਕੜਾ ਕਰਨ ਲਈ ਬਾਬਾ ਜੀ ਨੂੰ ਦਿੱਤੀ ਭਾਰੀ ਜਾਗੀਰ ਪੱਕੀ ਕਰ ਦਿੱਤੀ, ਜੋ ਹੁਣ ਤਕ ਡੇਹਰਾਦੂਨ ਦੇ ਇਲਾਕੇ ਵਿਚ ਚਲੀ ਆ ਰਹੀ ਹੈ। ਸ਼ਾਹ ਜਹਾਨ ਨੇ ਭੀ ਗੁਰੂ ਹਰਿ ਰਾਇ ਸਾਹਿਬ ਦੇ ਟਾਕਰੇ ਤੇ ਖੜਾ ਕਰਨ ਲਈ ਬਾਬਾ ਧੀਰਮੱਲ ਜੀ ਨੂੰ ਵੱਡੀ ਸਾਰੀ ਜਾਗੀਰ ਦਿੱਤੀ ਸੀ, ਜੋ ਅਜੇ ਤਕ ਉਸ ਖ਼ਾਨਦਾਨ ਵਿਚ ਕਾਇਮ ਹੈ।

### ਜੋਤੀ ਜੋਤਿ ਸਮਾਣਾ—

ਫੱਗਣ-ਚੇਤਰ ਦੀ ਮਿੱਠੀ ਮਿੱਠੀ ਰੁੱਤੇ ਸਾਡੇ ਦੇਸ ਵਿਚ ਆਮ ਤੌਰ ਤੇ ਚੀਚਕ ਦੀ ਬੀਮਾਰੀ ਫੁੱਟ ਪੈਂਦੀ ਹੈ। ਚੀਚਕ ਛੂਤ ਦੀ ਬੀਮਾਰੀ ਹੈ ਅਤੇ ਬੜੀ ਹੀ ਖ਼ਤਰਨਾਕ ਹੈ। ਜਦੋਂ ਕਿਸੇ ਇਕ ਆਦਮੀ ਨੂੰ ਇਹ ਰੋਗ ਹੋ ਜਾਏ ਤਾਂ ਉਸ ਤੋਂ ਬੇਅੰਤ ਜ਼ਿਰਮ ਪੈਦਾ ਹੋ ਕੇ ਉਸ ਦੇ ਚੁਗਿਰਦੇ ਦੇ ਕੱਪੜਿਆਂ ਵਿਚ ਤੇ ਹਵਾ ਵਿਚ ਟਿਕੇ ਰਹਿੰਦੇ ਹਨ। ਫਿਰ ਜਿਉਂ ਜਿਉਂ ਉਹ ਜ਼ਿਰਮ ਹੋਰ ਮਨੁੱਖਾਂ ਨੂੰ ਛੂੰਹਦੇ ਹਨ, ਤਿਉਂ ਤਿਉਂ ਬੀਮਾਰੀ ਵਧਦੀ ਜਾ ਕੇ ਉਸ ਸਾਰੇ ਇਲਾਕੇ ਦੀ ਹਵਾ ਵਿਚ ਜ਼ਿਰਮਾਂ ਦੀ ਭਰਮਾਰ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰੇ ਦੇਸ ਵਿਚ ਹੀ ਚੀਚਕ ਤਬਾਹੀ ਮਚਾ ਦੇਂਦੀ ਹੈ।

ਹਵਾ ਵਿਚੋਂ ਚੰਬੜੇ ਜ਼ਿਰਮਾਂ ਦਾ ਅਸਰ ਕੁਝ ਦਿਨ ਹੁੰਦਾ ਰਹਿੰਦਾ ਹੈ। ਫਿਰ ਅਚਨਚੇਤ ਮਨੁੱਖ ਨੂੰ ਫੂਕ ਕੇ ਤਾਪ ਚੜ੍ਹ ਜਾਂਦਾ ਹੈ, ਅਤੇ ਸਾਰਾ ਪਿੰਡਾ ਬੜਾ ਸਖ਼ਤ ਪੀੜ ਕਰਦਾ ਹੈ। ਲੱਕ ਤਾਂ ਦਰਦ ਨਾਲ ਮਾਨੋ, ਟੁੱਟ ਹੀ ਜਾਂਦਾ ਹੈ। ਤਾਪ ਦੀ ਘੂਕੀ ਨਾਲ ਰੋਗੀ ਬੇ-ਸੁਰਤ ਪਿਆ ਰਹਿੰਦਾ ਹੈ। ਤਿੰਨਾਂ ਦਿਨਾਂ ਵਿਚ ਪਿੰਡੇ ਉਤੇ

ਬਰੀਕ ਬਰੀਕ ਫੁਹਾਰ ਨਿਕਲ ਆਉਂਦੀ ਹੈ । ਇਹ ਫੁਹਾਰਾਂ ਬੜੀ ਛੋਟੀ ਵਧਣੀ ਸ਼ੁਰੂ ਹੋ ਜਾਂਦੀ ਹੈ, ਵੱਡੇ ਵੱਡੇ ਛਾਲੇ ਬਣ ਜਾਂਦੇ ਹਨ, ਉਹਨਾਂ ਵਿਚ ਪਾਕ ਪੈ ਜਾਂਦੀ ਹੈ, ਅਤੇ ਬੜੇ ਦੁਖਦੇ ਹਨ । ਇਸ ਪਾਕੇ ਦੇ ਕਾਰਨ ਬੀਮਾਰ ਨੂੰ ਦੂਜੀ ਵਾਰੀ ਫਿਰ ਜ਼ੋਰ ਦਾ ਬੁਖਾਰ ਆ ਚੜ੍ਹਦਾ ਹੈ, ਅਤੇ ਆਮ ਤੌਰ ਤੇ ਇਹ ਹਾਲਤ ਮੌਤ ਦਾ ਸੁਨੇਹਾ ਹੀ ਹੁੰਦੀ ਹੈ ।

ਜਦੋਂ ਅੰਗਰੇਜ਼ੀ ਕਸ਼ਮੀਰ ਤੋਂ ਵਾਪਸ ਜਨਵਰੀ ਸੰਨ ੧੯੬੪ ਵਿਚ ਦਿੱਲੀ ਪਹੁੰਚਿਆ, ਤਾਂ ਉਹਨੀਂ ਦਿਨੀਂ ਚੀਚਕ ਦੀ ਬੀਮਾਰੀ ਫੁੱਟ ਪਈ । ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਦਿੱਲੀ ਅੱਪੜਨ ਦੇ ਵੇਲੇ ਤਕ ਤਾਂ ਉਥੇ ਚੀਚਕ ਭਰ ਜ਼ੋਰਾਂ ਵਿਚ ਸੀ । ਕੋਈ ਭੀ ਮਰੀ ਪਏ, ਉਸ ਦਾ ਸ਼ਿਕਾਰ ਆਮ ਤੌਰ ਤੇ ਗਰੀਬ ਲੋਕ ਹੀ ਹੋਇਆ ਕਰਦੇ ਹਨ, ਕਿਉਂਕਿ ਜਿਥੇ ਭੁੱਖ ਹੋਵੇ, ਜਿਥੇ ਸਫ਼ਾਈ ਦੀ ਅਣਹੋਂਦ ਹੋਵੇ, ਉਥੇ ਹੀ ਮਰੀ ਨੂੰ ਪਲਰਨ ਲਈ ਫਬਵਾਂ ਥਾਂ ਮਿਲਦਾ ਹੈ ।

ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਦਿੱਲੀ ਪਹੁੰਚਦਿਆਂ ਹੀ ਦੁਖੀ ਗਰੀਬਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ । ਪਾਠਕ ਇਹ ਗੱਲ ਚੇਤੇ ਰਖਣ ਕਿ ਦਸਵੰਧ ਦੀ ਮਰਯਾਦਾ ਦੇ ਕਾਰਨ ਗੁਰੂ-ਘਰ ਦਾ ਖ਼ਜ਼ਾਨਾ ਸਦਾ ਭਰਪੂਰ ਰਹਿੰਦਾ ਸੀ, ਅਤੇ ਉਹ ਖ਼ਜ਼ਾਨਾ ਸਿੱਖ ਕੌਮ ਦੀ ਉੱਨਤੀ ਅਤੇ ਗਰੀਬਾਂ ਦੁਖੀਆਂ ਲੋੜਵੰਦਿਆਂ ਦੀ ਸਹਾਇਤਾ ਵਾਸਤੇ ਵਰਤਿਆ ਜਾਂਦਾ ਸੀ । ਅਕਬਰ, ਜਹਾਂਗੀਰ ਤੇ ਸ਼ਾਹ ਜਹਾਨ ਦੇ ਵੇਲੇ ਜਦੋਂ ਜਦੋਂ ਕਾਲ ਪੈਂਦਾ ਰਿਹਾ, ਜਾਂ ਕੋਈ ਮਰੀ ਫੁੱਟਦੀ ਰਹੀ, ਤਦੋਂ ਤਦੋਂ ਹੀ ਸਤਿਗੁਰੂ ਜੀ ਦਸਵੰਧ ਦੀ ਮਾਇਆ ਵਰਤ ਕੇ ਲੋੜਵੰਦਿਆਂ ਦੀ ਮਦਦ ਕਰਦੇ ਰਹੇ ।

ਘਬਰਾਏ ਲੋਕਾਂ ਨੂੰ ਢਾਰਸ ਤੇ ਮਾਇਕ ਸਹਾਇਤਾ ਦੇਣ ਲਈ ਸਤਿਗੁਰੂ ਜੀ ਨੂੰ ਉਹਨਾਂ ਇਲਾਕਿਆਂ ਵਿਚ ਭੀ ਜਾਣਾ ਪੈਂਦਾ ਸੀ ਜਿਥੇ ਚੀਚਕ ਦਾ ਜ਼ੋਰ ਸੀ । ਉਹਨਾਂ ਦੀ ਆਪਣੀ ਉਮਰ ਅਜੇ ਪੌਣੇ



ਅੱਠ ਸਾਲਾਂ ਤੋਂ ਘੱਟ ਹੀ ਸੀ। ਇਸ ਉਮਰੇ ਚੀਚਕ ਉੱਡ ਕੇ ਪੈਂਦੀ ਹੈ। ਪਰ ਗਰੀਬਾਂ ਦੀ ਖਾਤਰ ਜਿਤਨਾ ਚਿਰ ਸਤਿਗੁਰੂ ਜੀ ਆਪ ਆਪਣਾ ਸਿਰ ਤਲੀ ਉਤੇ ਨਾ ਰੱਖਣ, ਨਿਰੀ ਪ੍ਰੇਰਨਾ ਨਾਲ ਹੋਰ ਕੌਣ ਬਲਦੀ ਦੀ ਬੁੱਥੇ ਜਾਵੇ? ਇਸ ਦਾ ਨਤੀਜਾ ਇਹ ਨਿਕਲਿਆ ਕਿ ਇਕ ਦਿਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਭੀ ਬੜੇ ਜ਼ੋਰ ਦਾ ਬੁਖਾਰ ਹੋ ਗਿਆ। ਸਤਿਗੁਰੂ ਜੀ ਦੇ ਸਰੀਰ ਉਤੇ ਭੀ ਚੀਚਕ ਦੇ ਲੱਛਣ ਦਿੱਸਣ ਲੱਗ ਪਏ। ਉਹਨਾਂ ਆਪਣਾ ਸਰੀਰਕ ਅੰਤ ਨੇੜੇ ਆਇਆ ਪੱਕ ਨਿਸ਼ਚੇ ਕਰ ਲਿਆ। ਰਾਜਾ ਜੈ ਸਿੰਘ ਦੇ ਮਹੱਲ ਵਿਚੋਂ ਬਾਹਰ ਜਮਨਾ ਦੇ ਕੰਢੇ ਇਕ ਖੁਲ੍ਹੇ ਥਾਂ ਡੇਰੇ ਦਾ ਪਰਬੰਧ ਕਰਾਇਓ ਨੇ, ਕੀਰਤਪੁਰੋਂ ਆਈ ਸੰਗਤ ਸਮੇਤ ਜਮਨਾ ਦੇ ਕੰਢੇ ਪਾਲਕੀ ਵਿਚ ਚਲੇ ਗਏ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚਲੀ ਆ ਰਹੀ ਮਰਯਾਦਾ ਅਨੁਸਾਰ ਸਤਿਗੁਰੂ ਜੀ ਨੇ ਪੰਜ ਪੈਸੇ ਮੰਗਾਏ, ਹੱਥਾਂ ਨਾਲ ਹੀ ਤਿੰਨ ਪਰਕਰਮਾਂ ਕੀਤੀਆਂ, ਤੇ ਕੋਲ ਬੈਠੀ ਸਾਰੀ ਸੰਗਤ ਨੂੰ ਹੁਕਮ ਦਿੱਤਾ ਕਿ 'ਬਾਬਾ ਬਕਾਲੇ' ਹੈ; ਜਿਸ ਦਾ ਭਾਵ ਇਹ ਸੀ ਕਿ ਸਾਥੋਂ ਪਿੱਛੋਂ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਵਾਲਾ ਮਹਾਂਪੁਰਖ ਪਿੰਡ ਬਕਾਲੇ ਵਿਚ ਹੈ ਤੇ ਸਾਡਾ ਬਾਬਾ ਭੀ ਹੈ।

ਇਸ ਤੋਂ ਪਿਛੋਂ ਆਪ ਜੋਤੀ ਜੋਤਿ ਸਮਾਂ ਗਏ। ਉਸ ਦਿਨ ਬੁਧਵਾਰ ਸੀ। ਵੈਸਾਖ ਦੀ ੩ ਤਰੀਕ ਸੰਮਤ ੧੭੨੧। ਚੰਦ੍ਰਮਾ ਦੇ ਮਹੀਨਿਆਂ ਦੇ ਹਿਸਾਬ ਉਸ ਦਿਨ ਚੇਤਰ ਸੁਦੀ ੧੪ ਸੀ। ਈਸਵੀ ਸੰਨ ੧੬੬੪ ਅਤੇ ਮਾਰਚ ਦੀ ੩੦ ਤਰੀਕ ਸੀ। ਜਿਥੇ ਜਮਨਾ ਦੇ ਕੰਢੇ ਆਪ ਦੇ ਸਰੀਰ ਦਾ ਸਸਕਾਰ ਕੀਤਾ ਗਿਆ ਸੀ, ਉਥੇ ਹੁਣ ਗੁਰਦੁਆਰਾ ਹੈ, ਦੇਹੁਰਾ ਬਾਲਾ ਜੀ।

ਜਨਮ-ਕੀਰਤਪੁਰ, ੮ ਸਾਵਣ ਸੰਮਤ ੧੭੧੩ (ਮੁਤਾਬਿਕ ੭ ਜੁਲਾਈ ਸੰਨ ੧੬੫੬)।

ਜੋਤੀ ਜੋਤਿ-ਦਿੱਲੀ; ਜਮਨਾ ਦੇ ਕੰਢੇ ੩ ਵੈਸਾਖ ਸੰਮਤ

੧੭੨੧ (ਮੁਤਾਬਿਕ ੩੦ ਮਾਰਚ ਸੰਨ ੧੯੬੪)।

ਕੁੱਲ ਉਮਰ ੭ ਸਾਲ ਤੇ ਤਕਰੀਬਨ ਸਾਢੇ ਅੱਠ ਮਹੀਨੇ।

ਗੁਰੂ ਹਰਿ ਕ੍ਰਿਸ਼ਨ ਸਾਹਿਬ ਦੀ ਤਾਲੀਮ—

ਸ਼ਰਧਾ ਤੇ ਸਤਿਕਾਰ :

ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਕੋਈ ਬਾਣੀ ਨਹੀਂ ਉਚਾਰੀ ਲਿਖੀ, ਪਰ ਉਹਨਾਂ ਦੇ ਜੀਵਨ ਨਾਲ ਸੰਬੰਧ ਰੱਖਣ ਵਾਲੀਆਂ ਜੋ ਸਾਖੀਆਂ ਉੱਪਰ ਲਿਖੀਆਂ ਗਈਆਂ ਹਨ, ਉਹਨਾਂ ਦੇ ਚਾਨਣ ਵਿਚ ਨਿਸ਼ੰਗ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੇ ਗੁਰੂ ਉਤੇ ਪੂਰੀ ਸ਼ਰਧਾ ਰੱਖਣ ਅਤੇ ਗੁਰੂ ਦਾ ਪੂਰਾ ਆਦਰ-ਸਤਿਕਾਰ ਕਾਇਮ ਰੱਖਣ ਦੇ ਖਾਸ ਪੂਰਨੇ ਪਾਏ ਸਨ।

## ਦਿੱਲੀ ਵਿਚ ਗੁਰ-ਅਸਥਾਨ

ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿਚ ਦਿੱਲੀ ਵਿਖੇ ਹੇਠ ਲਿਖੇ ਗੁਰ-ਅਸਥਾਨਾਂ ਦਾ ਜ਼ਿਕਰ ਕੀਤਾ ਹੈ :

(੧) ਸੀਸਗੰਜ—ਇਹ ਚਾਂਦਨੀ ਚੌਕ ਵਿਚ ਹੈ। ਇੱਥੇ ੧੨ ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਦੇਸ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ।

(੨) ਰਕਾਬ ਗੰਜ—ਇਥੇ ਗੁਰੂ (ਤੇਗ ਬਹਾਦਰ) ਸਾਹਿਬ ਦੇ ਧੜ ਦਾ ਸਸਕਾਰ ਹੋਇਆ ਹੈ। ਇਹ ਅਸਥਾਨ ਗੁਰਦੁਆਰਾ ਰੋਡ ਤੇ ਹੈ, ਜੋ ਚਾਂਦਨੀ ਚੌਕ ਤੋਂ ਤਿੰਨ ਮੀਲ ਹੈ।

(੩) ਬੰਗਲਾ ਸਾਹਿਬ—ਜਯਸਿੰਘ ਪੁਰੇ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ ੧੭੨੦ ਵਿਚ ਵਿਰਾਜੇ ਸਨ। ਉਸ ਸਮੇਂ ਗੁਰੂ ਸਾਹਿਬ ਦੇ ਨਿਵਾਸ ਲਈ ਅੰਬਰਪਤਿ ਮਿਰਜ਼ਾ ਜਯਸਿੰਘ ਨੇ ਬੰਗਲਾ ਬਣਵਾਇਆ ਸੀ। ਇਹ ਗੁਰਦੁਆਰਾ ਜਯਸਿੰਘ ਰੋਡ ਅਤੇ ਕੈਂਟੋਨਮੈਂਟ ਰੋਡ

(Cantonment Road) ਦੇ ਮਧ ਵਿਚ ਹੈ।

(੪) ਬਾਲਾ ਸਾਹਿਬ—ਬਾਲਾ ਗੁਰੂ ਹਰਿ ਕ੍ਰਿਸ਼ਨ ਜੀ ਦੇ ਸਰੀਰ ਦਾ ਸਸਕਾਰ ਇਸ ਥਾਂ ਸੰਮਤ ੧੭੨੧ ਵਿਚ ਹੋਇਆ। ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਵੀ ਇਸੇ ਥਾਂ ਹੋਇਆ ਹੈ। ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘ ਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ।

(੫) ਮੋਤੀ ਬਾਗ਼—ਇਸ ਥਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਮਤ ੧੭੬੪ ਵਿਚ ਚਰਣ ਪਾਏ ਸਨ। ਇਹ ਗੁਰਦੁਆਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ ਚਾਂਦਨੀ ਚੌਕ ਤੋਂ ਪੰਜ ਮੀਲ ਹੈ।

(੬) ਦਮਦਮਾ ਸਾਹਿਬ—ਇਸ ਥਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ। ਗੁਰਦੁਆਰਾ ਹਮਾਯੂੰ ਦੇ ਮਕਬਰੇ ਪਾਸ ਹੈ। ਚਾਂਦਨੀ ਚੌਕ ਤੋਂ ਤਿੰਨ ਮੀਲ ਹੈ।

(੭) ਮਾਤਾ ਸੁੰਦਰੀ ਜੀ ਦੀ ਹਵੇਲੀ—ਜੋ ਤੁਰਕਮਾਨ ਦਰਵਾਜ਼ੇ ਤੋਂ ਬਾਹਰ ਚਾਂਦਨੀ ਚੌਕ ਤੋਂ ਡੇਢ ਮੀਲ ਹੈ। ਇਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ।

(੮) ਮਜਨੂੰ ਦਾ ਟਿੱਲਾ—ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿਚ ਰਹਿਣ ਸਮੇਂ ਬਾਬਾ ਰਾਮ ਰਾਇ ਜੀ ਦਾ ਨਿਵਾਸ ਭੀ ਇਥੇ ਹੀ ਰਿਹਾ ਹੈ। ਇਹ ਗੁਰਦੁਆਰਾ ਜਮਨਾ ਕਿਨਾਰੇ ਚੰਦਾਵਲ ਪਿੰਡ ਪਾਸ ਹੈ। ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ਤਿੰਨ ਮੀਲ ਹੈ।

(੯) ਨਾਨਕ ਪਿਆਉ—ਸਤਿਗੁਰੂ ਨਾਨਕ ਦੇਵ ਜੀ ਨੇ ਇਸ ਖੂਹ ਤੋਂ ਜਲ ਕੱਢ ਕੇ ਤ੍ਰਿਖਾਤੁਰ ਰਾਹੀਂ ਠੰਡ ਨੂੰ ਪਿਆਇਆ ਸੀ। ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ-ਪੱਛਮ ਚਾਰ ਮੀਲ ਹੈ। ਇਸ ਨੂੰ 'ਖਉ ਸਾਹਿਬ' ਭੀ ਆਖਦੇ ਹਨ।



## ਪ੍ਰੋ: ਸਾਹਿਬ ਸਿੰਘ ਲਿਖਤ ਪੁਸਤਕਾਂ

- |                     |                        |
|---------------------|------------------------|
| ੧. ਬਾਬਾਣੀਆਂ ਕਹਾਣੀਆਂ | ੨. ਮੇਰੀ ਜੀਵਨ ਕਹਾਣੀ     |
| ੩. ਗੁਰਬਾਣੀ ਵਿਆਕਰਣ   | ੪. ਸਿਮਰਨ ਦੀਆਂ ਬਰਕਤਾਂ   |
| ੫. ਆਦਿ ਬੀੜ ਬਾਰੇ     | ੬. ਸ ਦਾ ਚਾਰ ਕ ਲੇਖ      |
| ੭. ਸਰਬੱਤ ਦਾ ਭਲਾ     | ੮. ਧਰਮ ਤੇ ਸ ਦਾ ਚਾਰ     |
| ੯. ਬੁਰਾਈ ਦਾ ਟਾਕਰਾ   | ੧੦. ਸਿਖੁ ਸਿਦਕੁ ਨਾ ਹਾਰੇ |

### ੧੧. ਗੁਰਬਾਣੀ ਤੇ ਇਤਿਹਾਸ ਬਾਰੇ

- |  |                                   |
|--|-----------------------------------|
| ੧੨. ਜੀ: ਬ੍ਰਿ: ਗੁਰੂ ਨਾਨਕ ਦੇਵ ਜੀ                     | ੧੩. ਜੀ: ਬ੍ਰਿ: ਗੁਰੂ ਗੋਬਿੰਦ ਸਿੰਘ ਜੀ |
| ੧੪. " ਗੁਰੂ ਅੰਗਦ ਦੇਵ ਜੀ                             | ੧੫. " ਗੁਰੂ ਅਮਰਦਾਸ ਜੀ              |
| ੧੬. " ਗੁਰੂ ਰਾਮਦਾਸ ਜੀ                               | ੧੭. " ਗੁਰੂ ਅਰਜਨ ਦੇਵ ਜੀ            |
| ੧੮. " ਗੁਰੂ ਹਰਿ ਗੋਬਿੰਦ ਜੀ                           | ੧੯. " ਗੁਰੂ ਤੇਗ ਬਹਾਦਰ ਜੀ           |
| ੨੦. " ਗੁਰੂ ਹਰਿ ਰਾਇ ਜੀ ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ |                                   |

### ੨੧. ਗੁਰੂ ਟਿੱਤਰਾਸ ਪਾ: ੨ ਤੋਂ ੯ ਟਿਕੇ ਜਿਲਦ ਵਿਚ

- |                                  |                            |
|----------------------------------|----------------------------|
| ੨੨. ਜਪੁਜੀ ਸਾਹਿਬੁ ਸਟੀਕ            | ੨੩. ਆਸਾ ਦੀ ਵਾਰ ਸਟੀਕ        |
| ੨੪. ਸੁਖਮਨੀ ਸਾਹਿਬ ਸਟੀਕ            | ੨੫. ਨਿ ਤ ਨੇ ਮ ਸ ਟੀ ਕ       |
| ੨੬. ਭੱਟਾਂ ਦੇ ਸਵੱਈਏ ਸਟੀਕ          | ੨੭. ਸੱਤੇ ਬਲਵੰਡ ਦੀ ਵਾਰ ਸਟੀਕ |
| ੨੮. ਸਿੱਧ ਗੋਸ਼ਟਿ ਸਟੀਕ             | ੨੯. ਰਾਮਕਲੀ ਸਦ ਸਟੀਕ         |
| ੩੦. ਸਲੋਕ ਫਰੀਦ ਜੀ ਸਟੀਕ            | ੩੧. ਸਲੋਕ ਕਬੀਰ ਜੀ ਸਟੀਕ      |
| ੩੨. ਭਗਤ ਬਾਣੀ ਸਟੀਕ (ਪੰਜ ਜਿਲਦਾਂ)   |                            |
| ੩੩. ਸਲੋਕ ਗੁਰੂ ਅੰਗਦ ਸਾਹਿਬ ਸਟੀਕ    |                            |
| ੩੪. ਬਾਰਹਮਾਹ ਤੁਖਾਰੀ ਤੇ ਮਾਝ ਸਟੀਕ   |                            |
| ੩੫. ਜਾਪੁ ਸਾਹਿਬ, ਸਵੱਈਏ, ਚੌਪਈ ਸਟੀਕ |                            |

੩੬ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀਕ) ਦਸ ਜਿਲਦਾਂ >

੩੭. ਜਪੁਜੀ ਸਟੀਕ (ਹਿੰਦੀ ਵਿਚ)

ੴ ਸਤਿਗੁਰਪ੍ਰਸਾਦਿ ॥

ਗੁਰ-ਇਤਿਹਾਸ ਨੰ: ੯

ਜੀਵਨ-ਬਿਤਾਂਤ

ਸ੍ਰੀ ਗੁਰੂ ਤੇਗ ਬਹਾਦਰ ਜੀ

ਲੇਖਕ

ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ.

\*



ਸਿੰਘ ਬਦਰਜ, ਮਾਈ ਸੇਵਾਂ, ਅੰਮ੍ਰਿਤਸਰ



ੴ ਸਤਿਗੁਰਪ੍ਰਸਾਦਿ ॥

ਗੁਰ-ਇਤਿਹਾਸ ਨੰਬਰ ੯

# ਜੀਵਨ-ਬਿਤਾਂਤ ਸ੍ਰੀ ਗੁਰੂ ਤੇਗ ਬਹਾਦਰ ਜੀ

ਲੇਖਕ

ਪ੍ਰੋਫੈਸਰ ਸਾਹਿਬ ਸਿੰਘ, ਡੀ. ਲਿਟ.



ਸਿੰਘ ਬ੍ਰਦਰਜ਼, ਮਾਈ ਸੇਵਾਂ, ਅੰਮ੍ਰਿਤਸਰ



Approved by the D. P. I. Punjab  
vide memo No. 3/15-70- (ਐ. ਐ. ਐ.) dated 14 5 70

੧੯੬੮, ੧੯੭੨, ੧੯੭੫, ੧੯੭੮, ੧੯੮੦, ੧੯੮੪, ੧੯੮੮, ੧੯੯੦  
ਨੌਵੀਂ ਵਾਰ ਸਤੰਬਰ ੧੯੯੨

ਮੁੱਲ ੫-੦੦

ISBN 81-7205-008-9

ਪ੍ਰਕਾਸ਼ਕ  
ਸਿੰਘ ਬੁਦਰਜ, ਮਾਈ ਸੇਵਾਂ, ਅੰਮ੍ਰਿਤਸਰ  
ਪ੍ਰਿੰਟਰ  
ਲਾਕਟ ਪ੍ਰਿੰਟਰਜ਼, ਬਜ਼ਾਰ ਬਾਬਾ ਭੋੜੀ ਵਾਲਾ, ਅੰਮ੍ਰਿਤਸਰ

## ਤਤਕਰਾ

### ਪਹਿਲਾ ਕਾਂਡ—

ਜਨਮ ਅਸਥਾਨ ਤੇ ਤਰੀਕ	੫
ਬਾਲ-ਉਮਰ	੫
ਗੁਰਿਆਈ, ਬਾਈ ਦਾਅਵੇਦਾਰ	੬
ਗੁਰੂ ਲਾਧੋ	੮
ਵਿਰੋਧੀਆਂ ਦੀ ਚੋਟ	੯
ਸਤਿਗੁਰੂ ਜੀ ਦੀ ਉਦਾਰਤਾ	੯
ਸੀ ਅੰਮ੍ਰਿਤਸਰ ਦਾ ਦਰਸ਼ਨ	੧੦
ਪਿੰਡ ਵੱਲੋਂ ਦੀ ਸੰਗਤ	੧੧
ਅੰਤਰ ਸੜੀਏ	੧੨
ਅਨੰਦਪੁਰ	੧੩

### ਦੂਜਾ ਕਾਂਡ—

ਔਰੰਗਜ਼ੇਬ ਦੀ ਮਜ਼ਹਬੀ ਨੀਤੀ	੧੪
ਪਾੜੋ ਤੇ ਰਾਜ ਕਰੋ	੧੬

### ਤੀਜਾ ਕਾਂਡ—

ਪੂਰਬ ਦੇਸ ਵਲ ਜਾਣਾ	੧੭
ਮਾਲਵੇ ਵਿਚੋਂ ਦੀ	੧੯
ਮੂਲੋਵਾਲ	੨੦
ਸਰਵਰੀਏ	੨੧
ਬਾਂਗਰ ਦੇਸ, ਭਾਈ ਮੀਹਾਂ	੨੨
ਕੁਰਖੇਤ੍ਰ	੨੩

### ਚੌਥਾ ਕਾਂਡ—

ਉੱਤਰ ਪ੍ਰਦੇਸ਼	੨੪
ਬਿਹਾਰ ਪ੍ਰਾਂਤ, ਗਯਾ	੨੫
ਪਟਨਾ, ਮੁੰਗੇਰ	੨੬
ਬੰਗਾਲ ਪ੍ਰਾਂਤ ਢਾਕਾ	੨੭

### ਪੰਜਵਾਂ ਕਾਂਡ—

ਆਸਾਮ ਪ੍ਰਾਂਤ ਦਾ ਭੂਗੋਲ	੨੮
----------------------	----

ਅਹੋਮਾ ਕਬੀਲਾ	੩੦
ਮੁਗਲਾਂ ਨਾਲ ਟੱਕਰ	੩੧

### ਛੇਵਾਂ ਕਾਂਡ—

ਰਾਜਾ ਰਾਮ ਸਿੰਘ ਆਸਾਮ ਨੂੰ	੩੪
ਗੁਰੂ ਸਾਹਿਬ ਆਸਾਮ ਵਿਚ	੩੬

### ਸਤਵਾਂ ਕਾਂਡ—

ਪੰਜਾਬ ਵਲ ਵਾਪਸੀ	੩੯
ਸਖਤੀ ਦਾ ਉਲਟਾ ਫਲ	੪੦
ਕਸ਼ਮੀਰੀ ਪੰਡਿਤ	੪੧
ਕੁਰਬਾਨੀ ਦੇ ਪੂਰਨੇ	੪੨
ਔਰੰਗਜ਼ੇਬ, ਹਸਨ ਅਬਦਾਲ	੪੩

### ਅਠਵਾਂ ਕਾਂਡ—

ਸਤਿਗੁਰੂ ਜੀ ਦਾ ਦੇਸ-ਰਟਨ	੪੫
ਸੈਫਾਬਾਦ, ਸਮਾਣਾ	੪੫
ਕੈਂਥਲ, ਲਖਣ ਮਾਜਰਾ, ਚੌਹਤਕ	੪੬
ਤੁਰਕ ਹਾਕਮਾਂ ਵਲੋਂ ਰਪੌਟਾਂ	੪੭
ਗ੍ਰਿਫਤਾਰੀ ਦਾ ਹੁਕਮ	੪੭

### ਨੌਵਾਂ ਕਾਂਡ—

ਕੈਦ ਤੇ ਸਹੀਦੀ	੪੯
ਭਾਈ ਜੈਤੋ ਦੀ ਹਿੰਮਤ	੫੦
ਰਕਾਬ ਗੰਜ, ਲੱਖੀ ਵਣਜਾਰਾ	੫੧
ਗੁਰੂ ਕੇ ਬੇਟੇ	੫੩
ਜੀਵਨ ਸੰਖੇਪ	੫੪

### ਦਸਵਾਂ ਕਾਂਡ—

ਗੁਰੂ ਸਾਹਿਬ ਦੀ ਬਾਣੀ	੫੫
ਪਰਸਿੱਧ ਗੁਰਦੁਆਰੇ	੫੬

### ੧੧ਵਾਂ ਕਾਂਡ—

ਗੁਰੂ ਸਾਹਿਬ ਦੀ ਸ਼ਖਸੀਅਤ	੫੮
ਤਾਲੀਮ ਬਾਣੀ ਵਿਚੋਂ	੬੦

## ਮੁਢਲੇ ਸ਼ਬਦ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ-ਬ੍ਰਿਤਾਂਤ ੧੯੫੧ ਮਾਰਚ ਵਿਚ ਲਿਖਿਆ ਗਿਆ ਸੀ, ਜੋ ਪਹਿਲਾਂ ੧੯੬੧ ਵਿਚ 'ਗੁਰਮਤਿ ਪ੍ਰਕਾਸ਼' ਦੇ ਪਾਠਕਾਂ ਤਕ ਚਾਰ ਕਿਸਤਾਂ ਵਿਚ ਛਪ ਕੇ ਪੁਜ ਚੁਕਾ ਹੈ। ਹੁਣ ਇਹ ਜੀਵਨ-ਬ੍ਰਿਤਾਂਤ ਸਤਿਗੁਰੂ ਦੀ ਕਿਰਪਾ ਦੁਆਰਾ ਕਿਤਾਬੀ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਤਾਂਕਿ ਹਰੇਕ ਸੱਜਣ ਇਸ ਤੋਂ ਲਾਭ ਉਠਾ ਸਕੇ।

ਆਸ ਕਰਦਾ ਹਾਂ ਕਿ ਸਦਾ ਵਾਂਗ ਇਸ ਪੁਸਤਕ ਨੂੰ ਤੁਸੀਂ ਅਪਣਾਓਗੇ ਅਤੇ ਮੇਰਾ ਤੇ ਪ੍ਰਕਾਸ਼ਕਾਂ ਦਾ ਹੌਸਲਾ ਵਧਾਏ ਰਹੋਗੇ।

ੲ, ਹੁਕਮ ਸਿੰਘ ਰੋਡ,  
ਅੰਮ੍ਰਿਤਸਰ  
੩ ਜੂਨ, ੧੯੬੮

ਦਾਸ—  
ਸਾਹਿਬ ਸਿੰਘ

## ਦੂਜੀ ਛਾਪ

ਹੁਣ ਇਸ ਪੁਸਤਕ ਦੀ ਦੂਜੀ ਐਡੀਸ਼ਨ ਪੰਜ ਸਾਲਾਂ ਪਿਛੋਂ ਛਾਪੀ ਜਾ ਰਹੀ ਹੈ। ਆਸ ਹੈ ਕਿ ਸੁਹਿਰਦ ਪਾਠਕ ਸਦਾ ਵਾਂਗ ਇਨ੍ਹਾਂ ਪੁਸਤਕਾਂ ਨੂੰ ਪਿਆਰਦੇ ਰਹਿਣਗੇ।

ਜੀਵਨ-ਬ੍ਰਿਤਾਂਤ  
**ਸ੍ਰੀ ਗੁਰੂ ਤੇਗ ਬਹਾਦਰ**  
[੧੬੨੧-੧੬੭੫]  
**ਪਹਿਲਾ ਕਾਂਡ**

**ਜਨਮ-ਅਸਥਾਨ**

ਗੁਰੂ ਤੇਗ ਬਹਾਦਰ ਜੀ ਗੁਰੂ ਹਰਿਗੋਬਿੰਦ ਸਾਹਿਬ ਦੇ ਪੰਜਵੇਂ ਤੇ ਸਭਨਾਂ ਤੋਂ ਛੋਟੇ ਸਾਹਿਬਜ਼ਾਦੇ ਸਨ। ਇਹਨਾਂ ਦਾ ਜਨਮ ਅੰਮ੍ਰਿਤਸਰ ਵਿਚ ਹੋਇਆ ਸੀ। 'ਗੁਰੂ ਬਜ਼ਾਰ' ਵਿਚੋਂ ਇਕ ਗਲੀ ਵਿਚ ਉਹ ਅਸਥਾਨ ਅਜੇ ਤਕ ਕਾਇਮ ਹੈ, ਉਸ ਦਾ ਨਾਮ 'ਗੁਰੂ ਕੇ ਮਹਿਲ' ਹੈ।

**ਜਨਮ ਤਰੀਕ-**

ਗੁਰੂ ਤੇਗ ਬਹਾਦਰ ਜੀ ਦਾ ਜਨਮ ੫ ਵੈਸਾਖ ਸੰਮਤ ੧੬੭੮ ਨੂੰ ਹੋਇਆ ਸੀ। ਚੰਦ ਦੇ ਹਿਸਾਬ ਤਦੋਂ ਵੈਸਾਖ ਵਦੀ ੫ ਸੀ। ਐਤਵਾਰ ਦਾ ਦਿਨ। ਈਸਵੀ ਸੰਨ ਦੇ ਹਿਸਾਬ ੧ ਅਪ੍ਰੈਲ ੧੬੨੧ ਸੀ।

**ਬਾਲ-ਉਮਰ**

ਗੁਰੂ ਹਰਿਗੋਬਿੰਦ ਸਾਹਿਬ ਸੰਨ ੧੬੩੦ ਤਕ ਅੰਮ੍ਰਿਤਸਰ ਵਿਚ ਰਹੇ, ਤੇ ਫਿਰ ਇਥੋਂ ਪਰਵਾਰ ਸਮੇਤ ਕਰਤਾਰਪੁਰ (ਜ਼ਿਲਾ ਜਲੰਧਰ) ਚਲੇ ਗਏ ਸਨ। ਸੋ, ਗੁਰੂ ਤੇਗ ਬਹਾਦਰ ਜੀ ਨੇ ਆਪਣੀ ਉਮਰ ਦੇ ਪਹਿਲੇ ੯ ਸਾਲ ਅੰਮ੍ਰਿਤਸਰ ਵਿਚ ਗੁਜ਼ਾਰੇ।

ਜਦੋਂ ਸੰਨ ੧੬੩੪ ਵਿਚ ਪੈਂਦੇ ਖ਼ਾਂ ਗੁਰੂ ਵਲੋਂ ਬੇ-ਮੁਖ ਹੋ ਕੇ, ਲਾਹੌਰ ਦੇ ਸੂਬੇਦਾਰ ਨੂੰ ਪ੍ਰੇਰ ਕੇ ਉਸ ਪਾਸੋਂ ਕਾਲੇ ਖ਼ਾਂ ਦੀ ਕਮਾਨ

ਹੇਠ ਕੁਝ ਸ਼ਾਹੀ ਫ਼ੌਜ ਲੈ ਕੇ, ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰੁੱਧ ਕਰਤਾਰਪੁਰ ਚੜ੍ਹ ਆਇਆ ਸੀ, ਤਦੋਂ (ਗੁਰੂ) ਤੇਗ ਬਹਾਦਰ ਜੀ ਭੀ ਉਥੇ ਹੀ ਸਨ। ਕਰਤਾਰਪੁਰ ਦੇ ਜੰਗ ਪਿਛੋਂ ਗੁਰੂ ਹਰਿਗੋਬਿੰਦ ਸਾਹਿਬ ਕੀਰਤਪੁਰ ਚਲੇ ਗਏ ਸਨ ਅਤੇ (ਗੁਰੂ) ਤੇਗ ਬਹਾਦਰ ਜੀ ਨੂੰ ਉਹਨਾਂ ਦੀ ਮਾਤਾ ਸਮੇਤ ਉਹਨਾਂ ਦੇ ਪਿੰਡ ਬਕਾਲੇ ਭੇਜ ਦਿੱਤਾ ਸੀ। ਬਕਾਲਾ ਉਹਨਾਂ ਦਾ ਨਾਨਕਾ ਪਿੰਡ ਸੀ।

### ਗੁਰਿਆਈ—

ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਵਿਚ ੩ ਵੈਸਾਖ (ਚੇਤਰ ਸੁਦੀ ੧੪) ਸਮਤ ੧੭੨੧ (ਮੁਤਾਬਕ ੩੦ ਮਾਰਚ ਸੰਨ ੧੬੬੪) ਨੂੰ ਜੋਤੀ ਜੋਤਿ ਸਮਾਏ ਅਤੇ ਸੰਗਤ ਨੂੰ ਹਿਦਾਇਤ ਕਰ ਗਏ ਕਿ 'ਬਾਬਾ ਬਕਾਲੇ' ਹੈ। ਲਫਜ਼ 'ਬਾਬਾ' ਸਿੱਖ-ਬੋਲੀ ਵਿਚ 'ਗੁਰੂ' ਵਾਸਤੇ ਆਮ ਵਰਤਿਆ ਜਾਣ ਲੱਗ ਪਿਆ ਸੀ। ਭਾਈ ਗੁਰਦਾਸ ਜੀ ਨੇ ਆਪਣੀ ਰਚਨਾ 'ਵਾਰਾਂ' ਵਿਚ ਗੁਰੂ ਨਾਨਕ ਦੇਵ ਜੀ ਵਾਸਤੇ ਲਫਜ਼ 'ਬਾਬਾ' ਕਈ ਵਾਰੀ ਵਰਤਿਆ ਹੈ। ਪਰ ਅਸੀਂ ਪੰਜਾਬੀ ਲੋਕ ਇਹ ਲਫਜ਼ 'ਦਾਦੇ' ਵਾਸਤੇ ਭੀ ਵਰਤਦੇ ਹਾਂ, ਅਤੇ ਗੁਰੂ ਤੇਗ ਬਹਾਦਰ ਜੀ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ 'ਦਾਦੇ' ਹੀ ਲੱਗਦੇ ਸਨ। ਉਹਨਾਂ ਜੋਤੀ ਜੋਤਿ ਸਮਾਣ ਤੋਂ ਪਹਿਲਾਂ ਗੁਰਿਆਈ ਦੀ ਜ਼ਿਮੇਵਾਰੀ ਆਪਣੇ ਦਾਦੇ ਗੁਰੂ ਤੇਗ ਬਹਾਦਰ ਜੀ ਨੂੰ ਸੌਂਪੀ।

### ਬਾਈ ਦਾਅਵੇਦਾਰ—

ਸਿੱਖ ਕੌਮ ਦੀ ਤਾਕਤ ਨੂੰ ਕਮਜ਼ੋਰ ਕਰਨ ਲਈ ਅੰਦਰਖਾਨੇ ਦੇ ਰਾਜਨੀਤਕ ਚਾਲੇ ਵਰਤ ਕੇ ਪਹਿਲਾਂ ਬਾਬਾ ਰਾਮ ਰਾਇ ਜੀ ਨੂੰ ਗੁਰੂ ਹਰਿ ਰਾਇ ਸਾਹਿਬ ਨਾਲੋਂ ਤੋੜਿਆ ਗਿਆ, ਪਰ ਇਸ ਵਿਚ ਸਿੱਖਾਂ ਨੂੰ ਕਮਜ਼ੋਰ ਕਰਨ ਵਾਲੀ ਚਾਲ ਕਾਮਯਾਬ ਨਾ ਹੋਈ। ਸਿੱਖ ਬਾਬਾ ਰਾਮ ਰਾਇ ਜੀ ਵਲ ਨਾ ਝੁਕ ਸਕੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਵਾ ਪੰਜ ਸਾਲਾਂ ਦੀ ਉਮਰ ਵਿਚ ਗੁਰੂ ਬਣੇ। ਉਹਨਾਂ ਦੇ ਟਾਕਰੇ ਉਤੇ ਬਾਬਾ ਰਾਮ ਰਾਇ ਜੀ

ਨੂੰ ਹੱਲਾ-ਸ਼ੇਰੀ ਦਿੱਤੀ ਗਈ, ਪਰ ਸਿਖ ਕੌਮ ਫਿਰ ਭੀ ਸਿਦਕ ਵਿਚ ਅਡੋਲ ਰਹੀ ।

ਚੀਚਕ ਦੇ ਮਾਰੂ ਤਾਪ ਦੀ ਅੱਤ ਦਰਜੇ ਦੀ ਘੂਕੀ ਅਤੇ ਸਰੀਰਕ ਕਮਜ਼ੋਰੀ ਦੇ ਕਾਰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਆਪਣੇ ਜਾ-ਨਸ਼ੀਨ ਗੁਰੂ ਬਾਰੇ ਦੱਸੇ ਹੋਏ ਪੂਰੇ ਲਫਜ਼ ਸਿੱਖਾਂ ਤਕ ਨਾ ਪਹੁੰਚ ਸਕੇ । ਸਿਰਫ ਲਫਜ਼ 'ਬਾਬਾ' ਅਤੇ 'ਬਕਾਲਾ' ਹੀ ਸਮਝੇ ਜਾ ਸਕੇ ।

ਜਿਨ੍ਹਾਂ ਵਿਰੋਧੀਆਂ ਨੂੰ ਅਜੇ ਤਕ ਨਿਰਾਸ਼ਤਾ ਸੀ, ਉਹਨਾਂ ਨੂੰ ਸਿਖ ਕੌਮ ਵਿਚ ਤਕੜੀ ਫੁੱਟ ਪਵਾਣ ਦਾ ਮੌਕਾ ਜਾਪਿਆ । ਗੁਰਿਆਈ ਵਾਸਤੇ ਕਈ ਹੱਕਦਾਰ ਖੜੇ ਕਰਨ ਲਈ ਚੁਕ-ਚੁਕਾਵੇ ਸ਼ੁਰੂ ਕੀਤੇ-ਕਰਾਏ ਗਏ ।

ਇਸ ਪ੍ਰੇਰਨਾ ਦੇ ਅਸਰ ਹੇਠ ਆ ਕੇ ਲਫਜ਼ 'ਬਾਬਾ' ਦੀ ਦੁ-ਤਰਫੀ ਵਰਤੋਂ ਤੋਂ ਲਾਭ ਉਠਾਣ ਲਈ ਕੁਝ ਕੁ ਸੋਢੀ ਸਾਹਿਬਜ਼ਾਦਿਆਂ ਨੇ ਹੱਥ-ਪੈਰ ਮਾਰੇ । ਸਿੱਖ-ਇਤਿਹਾਸ ਲਿਖਦਾ ਹੈ ਕਿ ਪਿੰਡ ਬਕਾਲੇ ਵਿਚ ੨੨ ਸੋਢੀ ਸਾਹਿਬਜ਼ਾਦੇ ਗੱਦੀਆਂ ਲਾ ਕੇ ਬਹਿ ਗਏ ਅਤੇ ਹਰੇਕ ਨੇ ਆਪਣੇ ਆਪ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਾ-ਨਸ਼ੀਨ ਦੱਸਿਆ । ਬਾਬਾ ਧੀਰਮਲ ਜੀ ਇਹਨਾਂ ਸਭਨਾਂ ਵਿਚੋਂ ਉੱਘੇ ਸਨ । ਬਾਕੀ ਦਾਅਵੇ-ਦਾਰਾਂ ਨਾਲੋਂ ਇਹਨਾਂ ਦਾ ਪਾਸਾ ਇਸ ਗੱਲੋਂ ਭੀ ਵਧੀਕ ਪੱਕਾ ਸੀ ਕਿ ਭਾਈ ਗੁਰਦਾਸ ਜੀ ਦੇ ਹੱਥਾਂ ਦੀ ਲਿਖੀ ਹੋਈ 'ਆਦਿ ਬੀੜ' ਇਹਨਾਂ ਦੇ ਕਬਜ਼ੇ ਵਿਚ ਸੀ । ਬਾਬਾ ਧੀਰਮਲ ਜੀ ਉਹ ਬੀੜ ਭੀ ਕਰਤਾਰਪੁਰ ਤੋਂ ਆਪਣੇ ਨਾਲ ਬਕਾਲੇ ਲੈ ਆਏ ਹੋਏ ਸਨ ।

ਦਸਵੰਧ ਦੀ ਉਗਰਾਹੀ ਦੇ ਕਾਰਨ ਕਈ ਮਸੰਦਾਂ ਵਿਚ ਗਿਰਾਵਟ ਤਾਂ ਸ਼ੁਰੂ ਹੋ ਗਈ ਸੀ । ਸੌ ਕਈ ਮਸੰਦ ਆਪਣੀ ਵਧੇਰੀ ਤਾਕਤ ਬਣਨ ਦੀ ਆਸ ਤੇ ਗੁਰਿਆਈ ਦੇ ਇਹਨਾਂ ਨਵੇਂ ਦਾਅਵੇਦਾਰ ਸਾਹਿਬਜ਼ਾਦਿਆਂ ਦੇ ਨਾਲ ਸ਼ਾਮਲ ਹੋ ਗਏ । ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰ ਤੋਂ ਹੀ ਵੈਰਾਗ-ਸੁਭਾਵ ਵਾਲੇ ਸਨ । ਇਹਨਾਂ ਲੋਕਾਂ ਦੀ ਚੋੜ-ਭੱਜ ਦਾ ਉਹਨਾਂ ਉਤੇ ਕੋਈ ਅਸਰ ਨਾ ਪਿਆ । ਉਹ ਆਪਣੀ ਸਾਦਗੀ ਵਿਚ ਅਟੱਕ ਹੀ ਟਿਕੇ ਰਹੇ ।

## ਗੁਰੂ ਲਾਧੋ—

ਜਦੋਂ ਸਿੱਖ-ਸੰਗਤਾਂ ਨੂੰ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਤੋਂ ਪਿੱਛੋਂ ਨਵੇਂ ਸਤਿਗੁਰੂ ਜੀ ਬਕਾਲੇ ਵਿਚ ਹਨ, ਤਾਂ ਦਰਸਨ ਕਰਨ ਵਾਸਤੇ ਉਹਨਾਂ ਦਾ ਹੁੱਮ-ਹੁਮਾ ਕੇ ਬਕਾਲੇ ਆਉਣਾ ਇਕ ਕੁਦਰਤੀ ਗੱਲ ਸੀ। ਪਰ ਅੱਗੇ ਗੁਰਿਆਈ ਦੇ ੨੨ ਦਾਅਵੇਦਾਰ ਵੇਖ ਕੇ ਸਭ ਨੂੰ ਬੜੀ ਨਿਰਾਸਤਾ ਹੁੰਦੀ ਰਹੀ। ਕੁਝ ਦਿਨ ਇਹ ਗੜਬੜ ਟਿਕੀ ਰਹੀ। ਇਤਨੇ ਨੂੰ ਇਕ ਸਿੱਖ ਵਣਜਾਰਾ ਭਾਈ ਮੱਖਣ ਸ਼ਾਹ ਲੁਥਾਣਾ ਭੀ ਸਤਿਗੁਰੂ ਦੀ ਭਾਲ ਵਿਚ ਇੱਥੇ ਆ ਅੱਪੜਿਆ। ਮੱਖਣ ਸ਼ਾਹ ਜਿਲਾ ਜਿਹਲਮ ਦੇ ਨਗਰ ਟਾਂਡੇ ਦਾ ਰਹਿਣ ਵਾਲਾ ਸੀ, ਅਤੇ ਦੇਸ਼-ਦੇਸ਼ਾਂਤਰਾਂ ਵਿਚ ਵਪਾਰ ਕਰਦਾ ਸੀ। ਵਪਾਰ ਦੇ ਨਫੇ ਵਿਚੋਂ ਪੰਜ ਸੌ ਮੋਹਰਾਂ ਭੇਟਾ ਲੈ ਕੇ ਇਹ ਆਇਆ ਸੀ। ਪਰ ੨੨ ਗੁਰੂ ਵੇਖ ਕੇ ਇਹ ਭੀ ਬੜਾ ਹੈਰਾਨ ਤੇ ਦਿਲਗੀਰ ਹੋਇਆ। ਆਖਰ ਇਸ ਨੂੰ ਵਿਉਂਤ ਸੁੱਝੀ। ਹਰੇਕ 'ਗੁਰੂ' ਅੱਗੇ ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕਦਾ ਗਿਆ। ਇਸ ਨੂੰ ਯਕੀਨ ਸੀ ਕਿ ਸੱਚਾ ਸਤਿਗੁਰੂ ਅੰਤਰਯਾਮੀ ਹੈ, ਉਹ ਆਪ ਹੀ ਇਹ ਗੁੰਝਲ ਹੱਲ ਕਰ ਦੇਵੇਗਾ। ਉਹਨਾਂ ੨੨ 'ਗੁਰੂਆਂ' ਵਿਚੋਂ ਕਿਸੇ ਨੇ ਭੀ ਮੱਖਣ ਸ਼ਾਹ ਦੀ ਭਾਵਨਾ ਨਾ ਸਮਝੀ। ਪੁੱਛ ਪੁਛਾ ਕੇ ਫਿਰ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਭੀ ਜਾ ਪਹੁੰਚਿਆ। ਉਹ ਆਪਣੇ ਘਰ ਇਕੱਲੇ ਇਕਾਂਤ ਵਿਚ ਬੈਠੇ ਸਨ, ਅਤੇ ਗੁਰਿਆਈ ਦੀ ਦੌੜ-ਭੱਜ ਵਲੋਂ ਬਿਲਕੁਲ ਬੇ-ਪਰਵਾਹ ਸਨ। ਮੱਖਣ ਸ਼ਾਹ ਨੇ ਇਹਨਾਂ ਅੱਗੇ ਭੀ ਦੋ ਮੋਹਰਾਂ ਰੱਖ ਦਿੱਤੀਆਂ। ਸਤਿਗੁਰੂ ਜੀ ਨੇ ਉਸ ਨੂੰ ਅਸਲੀ ਸਾਰੀ ਮਿਥੀ ਭੇਟਾ ਦਾ ਚੇਤਾ ਕਰਾਇਆ। ਮੱਖਣ ਸ਼ਾਹ ਦੀ ਖੁਸ਼ੀ ਦੀ ਹੱਦ ਨਾ ਰਹੀ। ਕੋਠੇ ਉਤੇ ਚੜ੍ਹ ਕੇ ਉਸ ਨੇ ਢੰਡੇਰਾ ਦੇ ਦਿੱਤਾ, 'ਗੁਰੂ ਲਾਧੋ ਜੇ, ਗੁਰੂ ਲਾਧੋ ਰੇ'। ਬਕਾਲੇ ਵਿਚ ਆਏ ਹੋਏ ਸਭ ਸਿੱਖ ਆਪੋ ਆਪਣੇ ਵਿਤ ਅਨੁਸਾਰ ਭੇਟ ਲੈ ਕੇ ਦਰਸਨ ਨੂੰ ਹਾਜ਼ਰ ਹੋਏ। ਉਸ ਦਿਨ ਸਾਵਣ ਦੀ ਪੂਰਨਮਾਸੀ ਸੀ। ਤਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ ੪੩ ਸਾਲ ਅਤੇ ਤਕਰੀਬਨ ੪ ਮਹੀਨੇ ਸੀ।

## ਵਿਰੋਧੀਆਂ ਦੀ ਚੋਟ—

ਦਾਅਵੇਦਾਰ 'ਗੁਰੂ' ਹੁਣ ਦਾਲ ਨਾ ਗਲਦੀ ਵੇਖ ਕੇ ਬਕਾਲਾ ਛੱਡ ਕੇ, ਆਪੋ ਆਪਣੇ ਰਾਹ ਪਏ। ਬਾਬਾ ਧੀਰਮਲ ਜੀ ਦੇ ਮਸੰਦ ਸ਼ੀਹੋਂ ਨੇ ਜਾਂਦੀ ਬਾਜ਼ੀ ਸਮਝ ਕੇ ਅਜੇ ਇਕ ਹੋਰ ਹੱਥ ਖੇਡਿਆ। ਗੁਰੂ ਤੇਗ ਬਹਾਦਰ ਸਾਹਿਬ ਨੂੰ ਇਕੱਲੇ ਬੈਠਿਆਂ ਵੇਖ ਕੇ ਉਸ ਨੇ ਉਹਨਾਂ ਉਤੇ ਬੰਦੂਕ ਦਾ ਵਾਰ ਕੀਤਾ, ਪਰ ਨਿਸ਼ਾਨਾ ਖੁੰਝ ਗਿਆ ਅਤੇ ਬਚਾਅ ਹੋ ਗਿਆ। ਸ਼ੀਹੋਂ ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ, ਗੁਰੂ-ਘਰ ਵਿਚੋਂ ਜੋ ਸਾਮਾਨ ਤੇ ਪੈਸਾ-ਟਕਾ ਲੱਭਾ, ਉਹ ਲੁੱਟ ਲਿਆ, ਅਤੇ ਬਾਬਾ ਧੀਰਮਲ ਦੇ ਨਾਲ ਸਾਰੇ ਕਰਤਾਰਪੁਰ ਨੂੰ ਚੱਲ ਪਏ।

ਗੁਰੂ ਤੇਗ ਬਹਾਦਰ ਸਾਹਿਬ ਇਹ ਸਾਰੀ ਵਧੀਕੀ ਵੇਖ ਕੇ ਭੀ ਸ਼ਾਂਤ-ਚਿਤ ਅਡੋਲ ਟਿਕੇ ਰਹੇ।

ਪਾਠਕ ਇੱਥੇ ਚੇਤਾ ਰੱਖਣ ਕਿ ਅਜਿਹੀ ਅੱਤ ਦੀ ਵਧੀਕੀ ਕਿਸੇ ਕਿੱਲੇ ਦੇ ਜ਼ੋਰ ਹੀ ਕੀਤੀ ਜਾ ਸਕਦੀ ਹੈ। ਸਰਕਾਰੀ ਚੁੱਕਣਾ ਵਿਚ ਆ ਕੇ ਦਾਅਵੇਦਾਰ ਤਾਂ ਬਥੇਰੇ ਖਲੋ ਗਏ ਸਨ, ਪਰ ਜਦੋਂ ਪਾਜ਼ ਉੱਘੜਿਆ, ਉਹ ਸਾਰੇ ਘਰੇ ਘਰੀ ਚਲੇ ਗਏ। ਸਤਿਗੁਰੂ ਜੀ ਦੀ ਜਿੰਦ ਉਤੇ ਵਾਰ ਕਰਨਾ ਬਾਬਾ ਧੀਰਮਲ ਜੀ ਦੇ ਮਸੰਦ ਦੇ ਹਿੱਸੇ ਹੀ ਆ ਸਕਦਾ ਸੀ। ਬਾਬਾ ਧੀਰਮਲ ਜੀ ਨੂੰ ਬਾਦਸ਼ਾਹ ਵਲੋਂ ਜਗੀਰ ਮਿਲੀ ਹੋਈ ਸੀ। ਅਜਿਹੀ ਸਰਪ੍ਰਸਤੀ ਕਿਸੇ ਨਾਜ਼ਕ ਸਮੇਂ ਹੀ ਆਪਣਾ ਰੰਗ ਵਿਖਾਇਆ ਕਰਦੀ ਸੀ। ਜੇ ਸ਼ਰੀਕਾਂ ਦੀ ਚਮਕਾਈ ਹੋਈ ਪਰਸਪਰ ਫੁੱਟ ਦੀ-ਰਾਹੀਂ ਹੀ ਕਿਸੇ ਕੌਮ ਦੀ ਤਾਕਤ ਨੂੰ ਕਮਜ਼ੋਰ ਕੀਤਾ ਜਾ ਸਕੇ, ਤਾਂ ਕਿਸੇ ਹੋਰ ਸਿਰ-ਦਰਦੀ ਦੀ ਕੀ ਲੋੜ? ਇਸ ਤਰ੍ਹਾਂ ਸਗੋਂ ਦੋਸ਼ ਭੀ ਸ਼ਰੀਕਾਂ ਦੇ ਮੱਥੇ ਹੀ ਆ ਜਾਂਦਾ ਹੈ। ਪਰ ਪਰਮਾਤਮਾ ਦੀ ਕਿਰਪਾ ਨਾਲ ਵੈਰੀਆਂ ਦਾ ਇਹ ਵਾਰ ਭੀ ਖਾਲੀ ਗਿਆ।

## ਸਤਿਗੁਰੂ ਜੀ ਦੀ ਉਦਾਰਤਾ—

ਮੱਖਣ ਸ਼ਾਹ ਨੇ ਨੇੜੇ ਹੀ ਡੇਰਾ ਕੀਤਾ ਹੋਇਆ ਸੀ। ਕਈ ਹੋਰ



ਸਿੱਖ ਭੀ ਅਜੇ ਬਕਾਲੇ ਵਿਚ ਹੀ ਸਨ। ਬੰਦੂਕ ਚੱਲਣ ਦਾ ਖੜਾਕ ਸੁਣ ਕੇ ਸਭ ਆ ਇਕੱਠੇ ਹੋਏ। ਅਸਲ ਘਟਨਾ ਦਾ ਪਤਾ ਲੱਗਣ ਤੇ ਮੱਖਣ ਸ਼ਾਹ ਸਮੇਤ ਕਈਆਂ ਨੇ ਬਾਬਾ ਧੀਰਮਲ ਦਾ ਪਿੱਛਾ ਕੀਤਾ। ਗੁਰੂ ਘਰ ਤੋਂ ਲੁੱਟਿਆ ਹੋਇਆ ਮਾਲ ਉਹ ਮੌੜ ਲਿਆਏ। ਬਾਬਾ ਧੀਰਮਲ ਤੋਂ 'ਆਦਿ ਬੀੜ' ਭੀ ਖੋਹ ਲਈਓ ਨੇ। ਪਰ ਸਤਿਗੁਰੂ ਜੀ ਨੂੰ ਇਹ ਗੱਲ ਪਸੰਦ ਨਾ ਆਈ, ਉਹਨਾਂ ਉਹ ਸਾਰਾ ਸਾਮਾਨ ਤੇ 'ਆਦਿ ਬੀੜ' ਸਭ ਕੁਝ ਧੀਰਮਲ ਜੀ ਨੂੰ ਭੇਜ ਦਿੱਤਾ। ਇਹ ਜ਼ਿਕਰ ਅਗਸਤ ੧੬੬੪ ਦਾ ਹੈ।

### ਸ੍ਰੀ ਅੰਮ੍ਰਿਤਸਰ ਦਾ ਦਰਸ਼ਨ—

ਤ੍ਰੀਹ ਸਾਲ ਬਕਾਲੇ ਵਿਚ ਟਿਕੇ ਰਹਿਣ ਪਿਛੋਂ ਹੁਣ ਸਤਿਗੁਰੂ ਜੀ ਬਾਹਰ ਦੁਆਲੇ ਦੇ ਇਲਾਕੇ ਵਿਚ ਗੁਰੂ ਨਾਨਕ ਦੇਵ ਜੀ ਦਾ ਜੀਵਨ-ਸੁਨੇਹਾ ਪਰਚਾਰਨ ਲਈ ਚੱਲ ਪਏ। ਭਾਈ ਮੱਖਣ ਸ਼ਾਹ ਭੀ ਅਜੇ ਨਾਲ ਹੀ ਸੀ। ਕਈ ਪਿੰਡਾਂ ਵਿਚੋਂ ਹੁੰਦੇ ਹੋਏ ਗੁਰੂ ਜੀ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦਾ ਦਰਸ਼ਨ ਕਰਨ ਆਏ।

ਗੁਰੂ ਹਰਿ ਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਸੰਨ ੧੬੩੦ ਵਿਚ ਚਲੇ ਗਏ ਸਨ, ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਤਸੰਗ ਆਦਿਕ ਦਾ ਪਰਬੰਧ ਰੋਜ਼ਾਨਾ ਸੇਵਾ ਕਰਨ ਵਾਲੇ ਸਿੱਖ-ਸੇਵਕਾਂ ਦੇ ਸਪੁਰਦ ਕਰ ਗਏ ਸਨ। ਗੁਰੂ ਹਰਿ ਗੋਬਿੰਦ ਸਾਹਿਬ ਮੁੜ ਅੰਮ੍ਰਿਤਸਰ ਨਹੀਂ ਆਏ। ਸੰਨ ੧੬੪੪ ਵਿਚ ਉਹਨਾਂ ਦੇ ਜੋਤੀ ਜੋਤਿ ਸਮਾਣ ਤੇ ਗੁਰੂ ਹਰਿ ਰਾਇ ਸਾਹਿਬ ਜੀ ਗੁਰੂ ਬਣੇ। ਉਹ ਭੀ ਸਾਰਾ ਸਮਾ ਕੀਰਤਪੁਰ ਦੇ ਇਲਾਕੇ ਵਿਚ ਹੀ ਰਹੇ। ਸਿਰਫ਼ ਇਕ ਵਾਰੀ ਸੰਨ ੧੬੫੪ ਵਿਚ ਛੇ ਕੁ ਮਹੀਨੇ ਅੰਮ੍ਰਿਤਸਰ ਆ ਕੇ ਟਿਕੇ, ਜਦੋਂ ਆਪ ਮਾਝੇ, ਮਾਲਵੇ ਤੇ ਦੁਆਬੇ ਦੇ ਪਿੰਡਾਂ ਵਿਚ ਚਾਰ ਕੁ ਸਾਲਾਂ ਲਈ ਚੱਕਰ ਲਾਣ ਆਏ ਸਨ। ਗੁਰੂ ਤੇਗ ਬਹਾਦਰ ਸਾਹਿਬ ਸਨ ੧੬੬੫ ਦੇ ਸ਼ੁਰੂ ਵਿਚ ਅੰਮ੍ਰਿਤਸਰ ਆਏ। ਪੁਜਾਰੀਆਂ ਸੇਵਕਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਦਾ ਕੰਮ ਕਰਦਿਆਂ ੩੪

ਸਾਲ ਹੋ ਚੁਕੇ ਸਨ । ਇਥੋਂ ਦੀ ਪੂਜਾ-ਭੇਟ ਦੀ ਆਮਦਨ ਹੀ ਉਹਨਾਂ ਦੀ ਰੋਜ਼ੀ ਦਾ ਵਸੀਲਾ ਬਣ ਚੁਕੀ ਸੀ । ਜੇ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਨੂੰ ਆਪਣਾ ਨਿਵਾਸ-ਅਸਥਾਨ ਬਣਾ ਲੈਂਦੇ, ਤਾਂ ਉਹਨਾਂ ਪੁਜਾਰੀਆਂ ਦੀ ਰੋਜ਼ੀ ਦੇ ਡੋਲਣ ਦਾ ਖਤਰਾ ਸੀ । ਸੋ, ਸਤਿਗੁਰੂ ਜੀ ਦੇ ਇਥੇ ਆਇਆਂ ਪੁਜਾਰੀਆਂ ਨੂੰ ਸ਼ਾਇਦ ਇਹੀ ਤੌਖਲਾ ਆ ਪਿਆ । ਬਕਾਲੇ ਦੇ ੨੨ ਦਾਅਵੇਦਾਰਾਂ ਦੇ ਨਾਲ ਮਿਲ ਕੇ ਕੁਝ ਮਸੰਦਾਂ ਦਾ ਕੋਝਾ ਰਵੱਈਆ ਭੀ ਇਹ ਵੇਖ ਸੁਣ ਚੁਕੇ ਸਨ । ਇਸ ਗੱਲ ਦੀ ਭੀ ਪੁਜਾਰੀਆਂ ਨੂੰ ਸ਼ਹਿ ਮਿਲੀ । ਸਰਕਾਰੀ ਹਵਾ ਦਾ ਰੁਖ ਭੀ ਅੰਦਰੋ-ਅੰਦਰ ਸਿੱਖ-ਕੌਮ ਵਿਚ ਫੁੱਟ ਪਵਾਣ ਵਲ ਹੀ ਸੀ ।

ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ੍ਰੀ ਹਰਿਮੰਦਰ ਸਾਹਿਬ ਦਾ ਦਰਸ਼ਨ ਕਰਨ ਆਏ, ਤਾਂ ਪੁਜਾਰੀ ਦਰਵਾਜ਼ੇ ਬੰਦ ਕਰ ਕੇ ਚਲੇ ਗਏ । ਸਤਿਗੁਰੂ ਜੀ ਢੇਰ ਸਮਾ ਉਥੇ ਹੀ ਬੈਠੇ ਉਡੀਕਦੇ ਰਹੇ, ਪਰ ਦਰਵਾਜ਼ੇ ਬੰਦ ਹੀ ਰਹੇ । ਆਖਰ ਸ੍ਰੀ ਹਰਿਮੰਦਰ ਸਾਹਿਬ ਦਾ ਦਰਸ਼ਨ ਕਰਨ ਤੋਂ ਬਿਨਾ ਹੀ ਸਤਿਗੁਰੂ ਜੀ ਅੰਮ੍ਰਿਤਸਰ ਤੋਂ ਵਾਪਸ ਮੁੜ ਪਏ । ਜਿਸ ਥਾਂ ਪੁਜਾਰੀਆਂ ਦੇ ਮੁੜ ਆਉਣ ਦੀ ਉਡੀਕ ਵਿਚ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਰਹੇ ਸਨ ਉਥੇ ਹੁਣ ਗੁਰਦੁਆਰਾ 'ਬੜਾ ਸਾਹਿਬ' ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਾੜ ਪਾਸੇ ਵਲ, ਸੋ ਕੁ ਗਜ਼ਾਂ ਦੀ ਵਿੱਥ ਤੇ ਹੈ ।

### ਪਿੰਡ ਵੱਲੇ ਦੀ ਸੰਗਤ—

ਅੰਮ੍ਰਿਤਸਰ ਤੋਂ ਵਾਪਸੀ ਤੇ ਪਿੰਡ ਵੱਲੇ ਦੀ ਸੰਗਤ ਨੇ ਬੜੇ ਆਦਰ ਸਤਿਕਾਰ ਨਾਲ ਸੇਵਾ ਕੀਤੀ । ਸਤਿਗੁਰੂ ਜੀ ਨੂੰ ਵੱਲੇ ਦੇ ਵਸਨੀਕ ਆਪਣੇ ਪਿੰਡ ਲੈ ਆਏ । ਇਹ ਪਿੰਡ ਸ਼ਹਿਰ ਅੰਮ੍ਰਿਤਸਰ ਦੇ ਦਰਵਾਜ਼ਾ ਸੁਲਤਾਨ ਵਿੰਡ ਤੋਂ ਚੜ੍ਹਦੇ ਪਾਸੇ ਦੇ ਢਾਈ ਮੀਲਾਂ ਦੀ ਵਿੱਥ ਤੇ ਹੈ । ਵੱਲੇ ਪਿੰਡ ਵਿਚ ਸਤਿਗੁਰੂ ਜੀ ਦੇ ਚਰਨ ਪਾਣ ਦੀ ਯਾਦ ਵਿਚ ਉਥੇ ਹੁਣ ਸਾਲ ਦੇ ਸਾਲ ਮਾਘ ਦੀ ਪੂਰਨਮਾਸੀ ਨੂੰ ਮੇਲਾ ਲੱਗਦਾ ਹੈ । ਦੁਆਲੇ

ਦੇ ਪਿੰਡਾਂ ਤੋਂ ਅਤੇ ਸ਼ਹਿਰ ਅੰਮ੍ਰਿਤਸਰ ਤੋਂ ਹਜ਼ਾਰਾਂ ਨਰ-ਨਾਰ ਗੁਰਦੁਆਰੇ ਦੇ ਦਰਸ਼ਨਾਂ ਨੂੰ ਜਾਂਦੇ ਹਨ, ਜੋ ਪਿੰਡ ਦੇ ਵਿਚਕਾਰ ਬਣਿਆ ਹੋਇਆ ਹੈ ।

### ਅੰਤਰ ਸੜੀਏ—

ਜਦੋਂ ਸਤਿਗੁਰੂ ਜੀ ਬਾਬਾ ਬਕਾਲਾ ਤੋਂ ਸ੍ਰੀ ਅੰਮ੍ਰਿਤਸਰ ਜੀ ਵਲ ਚੱਲੇ, ਭਾਈ ਮੱਖਣ ਸ਼ਾਹ ਆਪਣੇ ਸਾਥੀਆਂ ਸਮੇਤ ਨਾਲ ਹੀ ਆਇਆ ਸੀ । ਪੁਜਾਰੀਆਂ ਨੂੰ ਕਾਫੀ ਸਮਾ ਉਡੀਕ ਕੇ ਸਤਿਗੁਰੂ ਜੀ ਤਾਂ ਉਥੋਂ ਚੱਲ ਪਏ, ਭਾਈ ਮੱਖਣ ਸ਼ਾਹ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਭੇਟਾ ਪੇਸ਼ ਕਰਨ ਲਈ ਪਿੱਛੇ ਛੱਡ ਗਏ । ਵੇਲਾ ਤਾੜ ਕੇ ਪੁਜਾਰੀ ਵੀ ਵਾਪਸ ਆ ਗਏ । ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਭਾਈ ਮੱਖਣ ਸ਼ਾਹ ਨੇ ਉਹਨਾਂ ਨੂੰ ਮਿੱਠੀ ਜਿਹੀ ਝਾੜ ਪਾਈ ਤੇ ਆਖਿਆ—

ਸ੍ਰੀ ਗੁਰ ਕਾਰਣ ਕਰਣ ਕ੍ਰਿਪਾਲ ॥  
ਚਲਿ ਕਰਿ ਆਏ ਕਰਨ ਨਿਹਾਲ ॥  
ਤੁਮ ਬੇਮੁਖ ਹੁਇ ਦੁਰੇ ਘਰਨ ਮੈ ॥  
ਨਹਿ ਦਰਸਨ ਕੀਨਸਿ ਤਿਸ ਛਿਨ ਮੈ ॥੧੭॥  
ਅਭ ਭੀ ਜਾਹੁ ਜਾਚਨਾ ਕਰੋ ॥  
ਰਿਦੇ ਦੁਸ਼ਟਤਾ ਸਗਰੀ ਹਰੋ ॥੧੮॥

ਮਸੰਦਾਂ ਪੁਜਾਰੀਆਂ ਨੇ ਸੋਚਿਆ ਕਿ ਜੇ ਇਸ ਦੀ ਗੱਲ ਨਾ ਮੰਨੀ, ਤਾਂ ਕਿਤੇ ਵਿਗੜ ਹੀ ਨਾ ਤੁਰੇ, ਸਾਡਾ ਭੀ ਉਹੀ ਹਾਲ ਨਾ ਹੋਵੇ ਜੋ ਧੀਰਮਲ ਦਾ ਹੋਇਆ । ਪੁਜਾਰੀ ਭਾਈ ਮੱਖਣ ਸ਼ਾਹ ਦੇ ਨਾਲ ਹੋ ਤੁਰੇ ਕੁਝ ਭੇਟਾ ਭੀ ਲੈ ਲਈਓ ਨੇ । ਪਰ ਮਨ ਦਾ ਖੋਟ ਗੁਰੂ ਪਾਸੋਂ ਕਿਵੇਂ ਲੁਕਿਆ ਰਹੇ ? ਕਵੀ ਸੰਤੋਖ ਸਿੰਘ ਦੇ ਲਫਜ਼ਾਂ ਅਨੁਸਾਰ ਹਜ਼ੂਰ ਨੇ ਫੁਰਮਾਇਆ—

ਨਹਿ ਮਸੰਦ ਤੁਮ ਅੰਮ੍ਰਿਤਸਰੀਏ ॥  
ਤਿੰਨਾਗੰਨਿ ਤੇ ਅੰਤਰਿ ਸੜੀਏ ॥੩੨॥

ਭਾਵ : ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਮਸੰਦ (ਸੇਵਾਦਾਰ) ਨਹੀਂ, ਤੁਸੀਂ ਤਾਂ ਤਿਸ਼ਨਾ ਦੀ ਅੱਗ ਨਾਲ ਅੰਦਰੋਂ ਸੜੇ ਹੋਏ ਹੋ।

ਮਸੰਦ ਖੋਟ ਉੱਘੜਿਆ ਵੇਖ ਕੇ ਵਾਪਸ ਆ ਗਏ।

### ਅਨੰਦਪੁਰ—

ਵੱਲੇ ਤੋਂ ਬਕਾਲੇ ਅਤੇ ਬਕਾਲੇ ਤੋਂ ਕਰਤਾਰਪੁਰ ਦੇ ਰਸਤੇ ਸਿੱਖ-ਸੇਵਕਾਂ ਸਮੇਤ ਸਤਿਗੁਰੂ ਜੀ ਕੀਰਤਪੁਰ ਅੱਪੜੇ। ਭਾਈ ਮੱਖਣ ਸ਼ਾਹ ਪਿੰਡ ਵੱਲੇ ਤੋਂ ਹੀ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਵਤਨ ਚਲਾ ਗਿਆ।

ਸੰਨ ੧੬੩੪ ਤੋਂ ੧੬੬੪ ਤਕ ਤ੍ਰੀਹ ਸਾਲ ਕੀਰਤਪੁਰ ਹੀ ਕੇਂਦਰੀ ਗੁਰ-ਅਸਥਾਨ ਬਣਿਆ ਰਿਹਾ ਸੀ। ਪਰ ਹੁਣ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਆਂਢੀ ਰਿਆਸਤ ਕਹਿਲੂਰ ਦੇ ਰਾਜੇ ਦੀਪਚੰਦ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਲੈ ਕੇ ਉਥੇ ਨਗਰ ਅਨੰਦਪੁਰ ਵਸਾਇਆ। ੨੬ ਅੱਸੂ ਸੰਮਤ ੧੭੨੨ (ਅਕਤੂਬਰ ੧੬੬੫) ਨੂੰ ਅਨੰਦਪੁਰ ਦੀ ਨੀਂਹ ਰੱਖੀ ਗਈ ਸੀ।



## ਦੂਜਾ ਕਾਂਡ

ਪੂਰਬ ਵਲ ਦੌਰਾ

[੧੬੬੫ ਤੋਂ ੧੬੭੦]

ਔਰੰਗਜ਼ੇਬ ਦੀ ਮਜ਼ਹਬੀ ਨੀਤੀ—

੩੧ ਜੁਲਾਈ ੧੬੫੮ ਨੂੰ ਔਰੰਗਜ਼ੇਬ ਨੂੰ ਦਿੱਲੀ ਵਿਚ ਆਪਣੀ ਤਾਜ-ਪੋਸ਼ੀ ਦੀ ਰਸਮ ਅਦਾ ਕੀਤੀ। ਇਹ ਤਖ਼ਤ ਉਸ ਨੇ ਬੜੇ ਮਹਿੰਗੇ ਭਾ ਲਿਆ ਸੀ। ਰਾਜ ਦੀ ਖ਼ਾਤਰ ਔਰੰਗਜ਼ੇਬ ਨੇ ਆਪਣੇ ਪਿਓ ਸ਼ਾਹ ਜਹਾਨ ਨੂੰ ਆਗਰੇ ਦੇ ਕਿਲ੍ਹੇ ਵਿਚ ੧੮ ਜੂਨ ੧੬੫੮ ਨੂੰ ਕੈਦ ਕੀਤਾ। ਵੱਡੇ ਭਰਾ ਦਾਰਾ ਸ਼ਿਕੋਹ ਨੂੰ ਘਰੋਂ ਬੇ-ਘਰ ਕਰ ਕੇ ਜੀ-ਭਿਆਣੇ ਨੂੰ ਪੰਜਾਬ ਵਲ ਭਜਾਇਆ, ਅਤੇ ਆਪਣੇ ਸਾਥੀ ਛੋਟੇ ਭਰਾ ਮੁਰਾਦ ਨਾਲ ਬੇ-ਵਫ਼ਾਈ ਕਰ ਕੇ ਉਸ ਨੂੰ ੫ ਜੁਲਾਈ ੧੬੫੮ ਨੂੰ ਮਥਰਾ ਪਹੁੰਚ ਕੇ ਕੈਦ ਕਰ ਲਿਆ।

ਇਹਨਾਂ ਕਰਤੂਤਾਂ ਕਰਕੇ ਔਰੰਗਜ਼ੇਬ ਦੇ ਰਾਜਸੀ ਆਚਰਨ ਬਾਰੇ ਲੋਕਾਂ ਦੀ ਰਾਏ ਚੰਗੀ ਨਹੀਂ ਹੋ ਸਕਦੀ ਸੀ। ਕੁਦਰਤੀ ਗੱਲ ਸੀ ਕਿ ਮੁਸਲਮਾਨ ਭੀ ਉਸ ਦੀਆਂ ਇਹਨਾਂ ਹਰਕਤਾਂ ਨੂੰ ਪਸੰਦ ਨਾ ਕਰਨ। ਹਿੰਦੂਆਂ ਨੂੰ ਤਾਂ ਮੁਗ਼ਲਾਂ ਨੇ ਤਲਵਾਰ ਦੇ ਜ਼ੋਰ ਦਬਾਇਆ ਹੋਇਆ ਸੀ, ਉਹਨਾਂ ਪਾਸੋਂ ਕੋਈ ਡਰ-ਖ਼ਤਰਾ ਹੀ ਨਹੀਂ ਸੀ। ਪਰ ਮੁਸਲਮਾਨਾਂ ਦੀ ਹਮਦਰਦੀ ਹਾਸਲ ਕਰਨੀ ਔਰੰਗਜ਼ੇਬ ਵਾਸਤੇ ਜ਼ਰੂਰੀ ਸੀ। ਇਸ ਦਾ ਸਭ ਤੋਂ ਸੌਖਾ ਤਰੀਕਾ ਇਹ ਸੀ ਕਿ ਉਹ ਆਪਣੇ ਆਪ ਨੂੰ ਇਸਲਾਮ ਦਾ ਰਾਖਾ ਅਤੇ ਪੱਕਾ ਮੁਸਲਮਾਨ ਸਾਬਤ ਕਰੇ। ਸੋ, ਉਸ ਨੇ ਸਹਿਜੇ ਸਹਿਜੇ ਹਿੰਦੂ-ਧਰਮ ਉੱਤੇ ਹੱਥ ਪਾਣਾ ਸ਼ੁਰੂ ਕਰ ਦਿੱਤਾ।

੧੦ ਮਾਰਚ ੧੬੫੬ ਨੂੰ ਔਰੰਗਜ਼ੇਬ ਨੇ ਬਨਾਰਸ ਸ਼ਹਿਰ ਆ ਕੇ ਫ਼ਰਮਾਨ ਜਾਰੀ ਕੀਤਾ ਕਿ ਹਿੰਦੂਆਂ ਦੇ ਪੁਰਾਣੇ ਮੰਦਰਾਂ ਨੂੰ ਨਾ ਛੇੜਿਆ ਜਾਏ, ਪਰ ਨਵੇਂ ਮੰਦਰ ਬਣਨ ਨਾ ਦਿੱਤੇ ਜਾਣ। ਜਦੋਂ ਹਿੰਦੂ ਇਸ ਹੁਕਮ ਨੂੰ ਸਹਿ ਗਏ, ਤਾਂ ਸੰਨ ੧੬੬੪ ਵਿਚ ਇਕ ਨਵਾਂ ਹੁਕਮ ਜਾਰੀ ਕੀਤਾ ਗਿਆ ਕਿ ਪੁਰਾਣੇ ਮੰਦਰਾਂ ਦੀ ਮੁਰੰਮਤ ਨਾ ਹੋਣ ਦਿੱਤੀ ਜਾਏ।

ਪੂਰਬੀ ਬੰਗਾਲ ਅਤੇ ਉੜੀਸਾ ਪ੍ਰਾਂਤ ਵਾਲੇ ਪਾਸੇ ਵਾਮ-ਮਾਰਗ ਦਾ ਭੀ ਅੰਦਰੇ-ਅੰਦਰ ਬੜਾ ਜ਼ੋਰ ਸੀ। ਕਈ ਮੰਦਰ ਐਸੇ ਭੀ ਸਨ ਜਿੱਥੇ ਮੂਰਤੀਆਂ ਬਣਾ ਕੇ ਅਯੋਗ ਜਿਹੇ ਆਸਣ ਵਿਖਾਏ ਗਏ ਸਨ। ਗ਼ੈਰਤ ਵਾਲੇ ਹਰੇਕ ਬੰਦੇ ਵਾਸਤੇ ਇਹ ਗੱਲ ਅਸਹਿ ਹੁੰਦੀ ਹੈ ਕਿ ਇਸ ਤਰ੍ਹਾਂ ਖੁਲ੍ਹਮ-ਖੁਲ੍ਹਾ ਦੁਰਾਚਾਰ ਦਾ ਪਰਚਾਰ ਕੀਤਾ ਜਾਏ। ਔਰੰਗਜ਼ੇਬ ਨੇ ਹੁਕਮ ਦੇ ਦਿੱਤਾ ਕਿ ਪੂਰਬੀ ਬੰਗਾਲ ਅਤੇ ਉੜੀਸਾ ਪ੍ਰਾਂਤ ਦੇ ਸਾਰੇ ਹੀ ਮੰਦਰ ਢਾਹ ਦਿੱਤੇ ਜਾਣ।

ਬਾਦਸ਼ਾਹ ਵਲੋਂ ਇਸ਼ਾਰੇ ਦੀ ਹੀ ਲੋੜ ਸੀ। ਇਸ ਦਾ ਅਸਰ ਬਾਕੀ ਪ੍ਰਾਂਤਾਂ ਉੱਤੇ ਭੀ ਪੈਣਾ ਸ਼ੁਰੂ ਹੋ ਗਿਆ। ਜਦੋਂ ਬੰਗਾਲ ਦੇ ਗਵਰਨਰ ਮੀਰ ਜੁਮਲਾ ਨੇ ੧੬ ਦਸੰਬਰ ੧੬੬੧ ਨੂੰ ਕੂਚ ਬਿਹਾਰ ਦੀ ਰਾਜਧਾਨੀ ਉੱਤੇ ਕਬਜ਼ਾ ਕੀਤਾ, ਤਾਂ ਉਸ ਨੇ ਸ਼ਹਿਰ ਦੇ ਸਾਰੇ ਮੰਦਰ ਢਾਹ ਦਿੱਤੇ। ਨਾਰਾਇਣ ਦੀ ਮੂਰਤੀ ਉਸ ਨੇ ਆਪਣੇ ਹਥੀਂ ਕੁਹਾੜੇ ਨਾਲ ਢਾਹੀ।

ਸ਼ਹਿਰਾਂ ਵਿਚ ਚੁੰਗੀ-ਮਸੂਲ ਲਿਆ ਜਾਂਦਾ ਹੈ, ਜੋ ਸ਼ਹਿਰ ਦੇ ਕੇਂਦਰੀ ਖਜ਼ਾਨੇ ਤੋਂ ਸਾਰੇ ਸ਼ਹਿਰ-ਵਾਸੀਆਂ ਦੀ ਸਿਹਤ-ਸਫ਼ਾਈ ਆਦਿਕ ਹਰ ਕਿਸਮ ਦੀ ਭਲਾਈ ਵਾਸਤੇ ਵਰਤਿਆ ਜਾਂਦਾ ਹੈ। ਸ਼ਹਿਰ-ਨਿਵਾਸੀ ਕਿਸੇ ਭੀ ਧਰਮ ਮਜ਼ਹਬ ਦਾ ਹੋਵੇ, ਬਿਨਾਂ ਕਿਸੇ ਵਿਤਕਰੇ ਦੇ ਹਰੇਕ ਦੀ ਭਲਾਈ ਮੁੱਖ ਰੱਖੀ ਜਾਂਦੀ ਹੈ। ਪਰ ਔਰੰਗਜ਼ੇਬ ਨੇ ੧੦ ਅਪਰੈਲ ਸੰਨ ੧੬੬੫ ਨੂੰ ਹੁਕਮ ਜਾਰੀ ਕੀਤਾ ਕਿ ਮੁਸਲਮਾਨਾਂ ਪਾਸੋਂ ਚੁੰਗੀ-ਮਸੂਲ ਢਾਈ ਫੀ ਸਦੀ ਲਿਆ ਜਾਏ, ਅਤੇ ਹਿੰਦੂਆਂ ਪਾਸੋਂ ਪੰਜ ਫੀ ਸਦੀ। ਕੁਝ ਚਿਰ ਪਿਛੋਂ ਮੁਸਲਮਾਨਾਂ ਪਾਸੋਂ ਇਹ ਮਸੂਲ ਉੱਕਾ ਹੀ ਬੰਦ ਕਰ ਦਿੱਤਾ ਗਿਆ।

ਮਥਰਾ ਵਿਚ ਸ੍ਰੀ ਕੇਸਵ ਰਾਇ ਦਾ ਇਕ ਉੱਘਾ ਮੰਦਰ ਸੀ। ਦਾਰਾ ਸ਼ਿਕੋਹ ਨੇ ਉਸ ਮੰਦਰ ਦੇ ਦੁਆਲੇ ਪੱਥਰ ਦਾ ਇਕ ਸੋਹਣਾ ਜੰਗਲਾ ਲਵਾ ਦਿੱਤਾ ਹੋਇਆ ਸੀ। ਔਰੰਗਜ਼ੇਬ ਨੇ ੧੪ ਅਕਤੂਬਰ ਸੰਨ ੧੬੬੬ ਨੂੰ ਹੁਕਮ ਜਾਰੀ ਕੀਤਾ ਕਿ ਉਹ ਜੰਗਲਾ ਢਹਾ ਦਿਤਾ ਜਾਏ। ਜਨਵਰੀ ੧੬੭੦ ਵਿਚ ਰਮਜ਼ਾਨ ਦੇ ਮਹੀਨੇ ਉਹ ਸਾਰਾ ਮੰਦਰ ਹੀ ਗਿਰਾ ਦਿੱਤਾ ਗਿਆ ਸੀ।

ਧਾਰਮਿਕ ਤੰਗ-ਦਿਲੀ ਦੇ ਦਿਸ਼ਟੀ-ਕੋਣ ਤੋਂ ਇਹ ਸਖ਼ਤੀਆਂ ਸਿਰਫ਼ ਔਰੰਗਜ਼ੇਬ ਦੇ ਵੇਲੇ ਹੀ ਸ਼ੁਰੂ ਨਹੀਂ ਹੋਈਆਂ ਸਨ। ਜਦੋਂ ਤੋਂ ਮੁਸਲਮਾਨਾਂ ਨੇ ਹਿੰਦੁਸਤਾਨ ਵਿਚ ਪੈਰ ਪਾਇਆ ਸੀ, ਅਜਿਹੇ ਕਾਰੇ ਹੁੰਦੇ ਹੀ ਆ ਰਹੇ ਸਨ।

ਪਰ ਨਿਰੇ ਤਲਵਾਰ ਦੇ ਦਾਬੇ ਨਾਲ ਜੁਲਮ ਬਹੁਤ ਚਿਰ ਆਪਣਾ ਸਹਿਮ ਕਾਇਮ ਨਹੀਂ ਰੱਖ ਸਕਦਾ। ਹਿੰਦੂ ਕੌਮ ਦੇ ਧਾਰਮਿਕ ਨੇਤਾ ਬ੍ਰਾਹਮਣ ਲੋਕ ਸਨ। ਹਿੰਦੂ ਜਨਤਾ ਨੇ ਆਪਣੇ ਸਾਰੇ ਜੀਵਨ ਦੀਆਂ ਲੋੜਾਂ ਸਮੇਂ, ਸਭ ਰੀਤਾਂ ਰਸਮਾਂ ਨਜਿੱਠਣ ਦੇ ਸਮੇਂ ਅਤੇ ਹਰੇਕ ਕਿਸਮ ਦੇ ਸੁੱਖ ਦੁੱਖ ਵੇਲੇ ਬ੍ਰਾਹਮਣ ਦੀ ਅਗਵਾਈ ਵਿਚ ਹੀ ਤੁਰਨਾ ਹੁੰਦਾ ਹੈ। ਮੁਸਲਮਾਨ ਹਾਕਮ ਸਿੰਧ ਦੇ ਮੁਹੰਮਦ-ਬਿਨ-ਕਾਸਮ ਦੇ ਸਮੇਂ ਤੋਂ ਹੀ ਬ੍ਰਾਹਮਣਾਂ ਨੂੰ ਖ਼ਾਸ ਖ਼ਾਸ ਰਿਆਇਤਾਂ ਦੇਂਦੇ ਆ ਰਹੇ ਸਨ। ਬ੍ਰਾਹਮਣਾਂ ਪਾਸੋਂ ਜਜ਼ੀਆ ਨਹੀਂ ਲਿਆ ਜਾਂਦਾ ਸੀ। ਇਸ ਦਾ ਕੁਦਰਤੀ ਨਤੀਜਾ ਇਹ ਨਿਕਲਦਾ ਆ ਰਿਹਾ ਸੀ ਕਿ ਰਿਆਇਤਾਂ ਲੈਣ ਵਾਲੇ ਲੋਕ ਹਾਕਮਾਂ ਦਾ ਹੱਥ-ਠੋਕਾ ਬਣ ਕੇ ਆਪਣੇ ਕੌਮ-ਭਾਈਆਂ ਨੂੰ ਵਧੀਕੀ ਸਹਾਰਨ ਦਾ ਹੀ ਉਪਦੇਸ਼ ਕਰਦੇ ਸਨ। ਇਸ ਤਰ੍ਹਾਂ ਕਾਇਰਤਾ ਵੱਧਦੀ ਗਈ। ਲੋਕ ਸਹਿਮ ਹੋਠ ਦਿਨ-ਕੱਟੀ ਕਰਨ ਲੱਗ ਪਏ।

□

## ਤੀਜਾ ਕਾਂਡ

ਪੂਰਬ ਦੇਸ ਵਲ ਜਾਣਾ—

ਗੁਰੂ ਨਾਨਕ ਦੇਵ ਜੀ ਸਾਢੇ ਅਠੱਤੀ ਸਾਲਾਂ ਦੇ ਸਨ, ਜਦੋਂ ਦੁਖੀ ਦੇਸ-ਵਾਸੀਆਂ ਦੀ ਅਗਵਾਈ ਵਾਸਤੇ ਸੰਨ ੧੫੦੭ ਵਿਚ ਆਪ ਸੁਲਤਾਨਪੁਰ ਤੋਂ ਚੱਲੇ ਅਤੇ ਉੱਤਰ ਪ੍ਰਾਂਤ, ਬਿਹਾਰ, ਆਸਾਮ, ਬੰਗਾਲ, ਉੜੀਸਾ, ਮੱਧ ਪ੍ਰਾਂਤ, ਮਦਰਾਸ, ਬੰਬਈ, ਰਾਜਸਥਾਨ ਵਿਚੋਂ ਦੀ ਹੋ ਕੇ ਅੱਠ ਸਾਲਾਂ ਦਾ ਲੰਮਾ ਚੱਕਰ ਕੱਟ ਕੇ ਪੰਜਾਬ ਮੁੜੇ ਸਨ। ਥਾਂ ਥਾਂ ਕਈ ਇਲਾਕਿਆਂ ਵਿਚ ਸਿੱਖ-ਧਰਮ ਦੇ ਪਰਚਾਰ-ਕੇਂਦਰ ਕਾਇਮ ਕੀਤੇ, ਜਿਸ ਕਰਕੇ ਅਨੇਕਾਂ ਬੰਦੇ ਗੁਰੂ-ਘਰ ਦੇ ਸ਼ਰਧਾਲੂ ਬਣਦੇ ਗਏ। ਸਿੱਖ-ਇਤਿਹਾਸ ਇਸ ਨੂੰ ਗੁਰੂ ਸਾਹਿਬ ਦੀ ਪਹਿਲੀ 'ਉਦਾਸੀ' ਦਾ ਨਾਮ ਦਾਂਦਾ ਹੈ।

ਦੂਜੀ 'ਉਦਾਸੀ' ਵਿਚ ਸਤਿਗੁਰੂ ਜੀ ਕਰਤਾਰਪੁਰ ਤੋਂ ਚੱਲ ਕੇ ਉੱਤਰ ਪਾਸੇ ਵਲ ਜੰਮੂ ਕਸ਼ਮੀਰ ਆਦਿਕ ਇਲਾਕਿਆਂ ਵਿਚ ਗਏ। ਕਰਤਾਰਪੁਰ ਪਹਿਲੀ 'ਉਦਾਸੀ' ਖਤਮ ਹੋਣ ਤੇ ਸੰਨ ੧੫੧੫ ਦੇ ਅੰਤ ਵਿਚ ਰਾਵੀ ਦੇ ਕੰਢੇ ਵਸਾਇਆ ਗਿਆ ਸੀ। ਇਹ ਦੂਜੀ 'ਉਦਾਸੀ' ਸਿਰਫ ਇੱਕ ਸਾਲ ਦੀ ਸੀ। ਤੀਜੀ 'ਉਦਾਸੀ' ਵਿਚ ਪੱਛਮੀ ਪੰਜਾਬ, ਬਹਾਵਲਪੁਰ, ਸਿੰਧ ਵਿਚੋਂ ਦੀ ਲੰਘ ਕੇ ਗੁਰੂ ਨਾਨਕ ਦੇਵ ਜੀ ਅਰਬ, ਫਾਰਸ, ਅਫਗਾਨਿਸਤਾਨ ਵਿਚੋਂ ਦੀ ਹੋ ਕੇ ਤਿੰਨ ਸਾਲਾਂ ਪਿਛੋਂ ਕਰਤਾਰਪੁਰ ਮੁੜੇ ਸਨ।

ਗੁਰੂ ਨਾਨਕ ਦੇਵ ਜੀ ਤੋਂ ਪਿਛੋਂ ਸਾਰੇ ਭਾਰਤ ਵਿਚ ਉਹਨਾਂ ਦੇ ਆਪਣੇ ਵਕਤ ਦੇ ਬਣੇ ਪਰਚਾਰ-ਕੇਂਦਰਾਂ ਦੀ ਰਾਹੀਂ ਸਿੱਖ-ਧਰਮ



ਦਾ ਪਰਚਾਰ ਤਾਂ ਹੁੰਦਾ ਰਿਹਾ, ਪਰ ਵਧੀਕ ਜ਼ੋਰ ਪੰਜਾਬ ਵਿਚ ਹੀ ਲਾਇਆ ਗਿਆ। ਉਹ ਭੀ ਮਾਝੇ ਮਾਲਵੇ ਦੁਆਬੇ ਵਿਚ। ਉਥੇ ਹਰੇਕ ਗੁਰ-ਵਿਅਕਤੀ ਆਪੋ ਆਪਣੇ ਸਮੇਂ ਉੱਘੇ ਵਿਦਵਾਨ ਤੇ ਉੱਚੇ ਜੀਵਨ ਵਾਲੇ ਸਿਖਾਂ ਨੂੰ ਪਰਚਾਰ ਵਾਸਤੇ ਭੇਜਦੇ ਰਹੇ। ਛਾਈ ਗੁਰਦਾਸ ਜੀ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਉੱਤਰ ਪ੍ਰਾਂਤ ਵਿਚ ਗੁਜ਼ਾਰਿਆ, ਭਾਈ ਅਲਮਸਤ ਜੀ ਭੀ ਉਸੇ ਪ੍ਰਾਂਤ ਵਿਚ ਨਾਨਕ ਮਤੇ ਦੇ ਇਲਾਕੇ ਵਿਚ ਪਰਚਾਰ ਕਰਦੇ ਰਹੇ। ਗੁਰੂ-ਵਿਅਕਤੀਆਂ ਵਿਚੋਂ ਗੁਰੂ ਅਮਰਦਾਸ ਜੀ ਹਰਿਦੁਆਰ ਤਕ ਗਏ। ਗੁਰੂ ਹਰਿਗੋਬਿੰਦ ਸਾਹਿਬ ਉੱਤਰ ਪ੍ਰਾਂਤ ਵਿਚ ਨਾਨਕ-ਮਤੇ ਤਕ ਪਹੁੰਚੇ ਅਤੇ ਉੱਤਰ ਪਾਸੇ ਜੰਮੂ ਕਸ਼ਮੀਰ ਦੇ ਇਲਾਕੇ ਵਿਚ ਪਹੁੰਚੇ। ਗੁਰੂ ਹਰਿ ਕ੍ਰਿਸ਼ਨ ਸਾਹਿਬ ਭੀ ਦਿੱਲੀ ਤੱਕ ਗਏ।

ਗੁਰੂ ਤੇਗ ਬਹਾਦਰ ਸਾਹਿਬ ਅਗਸਤ ਸੰਨ ੧੬੬੪ ਵਿਚ ਗੁਰੂ ਬਣੇ ਸਨ। ਉਸ ਵਕਤ ਤਕ ਔਰੰਗਜ਼ੇਬ ਨੇ ਧਾਰਮਿਕ ਵਿਤਕਰਾ ਸ਼ੁਰੂ ਕਰ ਦਿੱਤਾ ਸੀ। ਪੂਰਬ ਦੇਸ ਵਿਚ ਹਿੰਦੂਆਂ ਉੱਤੇ ਸਖਤੀ ਸ਼ੁਰੂ ਹੋ ਚੁਕੀ ਸੀ, ਜੋ ਕਿ ਪੂਰਬੀ ਬੰਗਾਲ, ਉੜੀਸਾ ਆਦਿਕ ਵਲ ਖਾਸ ਜ਼ੋਰਾਂ ਤੇ ਜਾ ਪਹੁੰਚੀ ਸੀ। ਇਹ ਖ਼ਬਰਾਂ ਪੰਜਾਬ ਵਿਚ ਭੀ ਪਹੁੰਚ ਰਹੀਆਂ ਸਨ। ਸਹਿਮੀ ਹੋਈ ਹਿੰਦੂ ਕੌਮ ਨੂੰ ਸਹਾਰੇ ਦੀ ਲੋੜ ਸੀ। ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਿਆਈ ਦੀ ਜ਼ਿੰਮੇਵਾਰੀ ਸ਼ੁਭਾਲਦਿਆਂ ਹੀ ਪਹਿਲਾਂ ਪੂਰਬ ਦੇਸ ਦਾ ਦੁਖ ਕੀਤਾ। ਇਹਨਾਂ ਦੀ ਬਾਣੀ ਪੜ੍ਹ ਕੇ ਵੇਖੋ, ਸਾਰੀ ਹੀ ਹਿੰਦੀ ਵਿਚ ਹੈ। ਤਕਰੀਬਨ ਹਰੇਕ ਸ਼ਬਦ ਵਿਚ ਦਰੋਪਤੀ, ਗਜ, ਅਜਾਮਲ, ਧਰੂਅ ਆਦਿਕ ਦਾ ਹਵਾਲੇ ਦੇ ਕੇ ਨਿਰਭੈਤਾ ਦਾ ਉਪਦੇਸ਼ ਕੀਤਾ ਹੋਇਆ ਹੈ। ਇਹ ਸਾਰਾ ਉੱਦਮ ਸਹਿਮੇ ਹੋਏ ਪੂਰਬੀ ਹਿੰਦੂਆਂ ਵਾਸਤੇ ਹੀ ਸੀ। ਸ, ਹਿੰਦੂ ਜਨਤਾ ਨੂੰ ਧੀਰਜ ਦੇਣ ਲਈ, ਸਿਖ-ਧਰਮ ਦੇ ਪਰਚਾਰ ਦੇ ਕੰਮ ਨੂੰ ਵਧੀਕ ਪੱਕੇ ਪੈਰਾਂ ਤੇ ਖੜਾ ਕਰਨ ਲਈ ਅਤੇ

ਦੂਰ ਦੁਰੇਡੇ ਵੱਸਦੇ ਸਿੱਖਾਂ ਵਿਚ ਸਿੱਖੀ ਜੀਵਨ ਦੀ ਰੋ ਤਿੱਖੀ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਭੀ ਪੂਰਬ ਦੇਸ ਵਲ ਲੰਮਾ ਚੱਕਰ ਲਾਇਆ । ਪਰਵਾਰ ਸਮੇਤ ਹੀ ਗਏ ਸਨ । ਕੀਰਤਨੀਏ ਲੁਬਾਬੀ ਅਤੇ ਕੁਝ ਹੋਰ ਉੱਘੇ ਸਿੱਖ ਭੀ ਨਾਲ ਗਏ । ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਉਸ ਸਾਰੇ ਇਲਾਕੇ ਵਿਚ ਸਿੱਖ ਧਰਮ ਦਾ ਪਰਚਾਰ ਹੋ ਹੀ ਰਿਹਾ ਸੀ, ਹਰੇਕ ਨਗਰ ਵਿਚ ਗੁਰੂ-ਘਰ ਦੇ ਸ਼ਰਧਾਲੂ ਮੌਜੂਦ ਸਨ, ਇਸ ਵਾਸਤੇ ਇਸ ਗੱਲ ਦੀ ਲੋੜ ਨਹੀਂ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਭੀ ਗੁਰੂ ਨਾਨਕ ਦੇਵ ਜੀ ਵਾਂਗ ਫਕੀਰੀ ਰੰਗ ਵਿਚ ਇਕੱਲੇ ਹੀ ਜਾਂਦੇ ।

### ਮਾਲਵੇ ਵਿਚੋਂ ਦੀ—

ਉਥ ਤਾਂ ਹਰੇਕ ਮੁਗਲ ਬਾਦਸ਼ਾਹ ਦੇ ਪਿਛੋਂ ਤਖਤ ਦੀ ਵਾਰਸੀ ਦਾ ਫੈਸਲਾ ਤਲਵਾਰ ਦੀ ਰਾਹੀਂ ਹੁੰਦਾ ਰਿਹਾ, ਪਰ ਔਰੰਗਜ਼ੇਬ ਨੂੰ ਤਖਤ ਹਾਸਲ ਕਰਨ ਲਈ ਹੋਰਨਾਂ ਨਾਲੋਂ ਵਧੀਕ ਖੂਨ-ਖਰਾਬ ਕਰਨਾ ਪਿਆ ਸੀ, ਕਿਉਂਕਿ ਇਸ ਦੇ ਸ਼ਰੀਕ ਭਰਾ ਤਕੜੇ ਹੱਡ-ਕਾ ਵਾਲੇ ਸਾਬਤ ਹੋਏ ਸਨ । ਇਸ ਖੂਨ-ਖਰਾਬੇ ਦਾ ਬਹੁਤਾ ਭਾਰ ਪੰਜਾ ਉਤੇ ਪਿਆ ਸੀ । ਸ਼ਾਹੀ ਫੌਜਾਂ ਦੀ ਆਵਾ-ਜਾਈ ਦੇ ਕਾਰਨ ਲੋਕਾਂ ਵਣਜ-ਵਪਾਰ ਰੁਕ ਗਏ । ਰਾਜ-ਗਰਦੀ ਦੇ ਪਿਛੇ ਪਿਛੇ ਕਾਲ ਨੇ ਆ ਮੂੰਹ ਵਿਖਾਇਆ । ਸੰਨ ੧੬੫੮ ਤੋਂ ਲੈ ਕੇ ਦੋ ਸਾਲ ਤਕ ਪੰਜਾਬ ਵਿਚ ਵਣਜ-ਵਪਾਰ ਦੇ ਸਿਲਸਿਲੇ ਰੁਕਣ ਕਰਕੇ ਅੰਨ ਦੀ ਬੜੀ ਥੁੜ ਹੋ ਗਈ । ਸੰਨ ੧੬੬੦ ਵਿਚ ਔੜ ਲੱਗ ਪਈ, ਇਸ ਨੇ ਲੋਕਾਂ ਦਾ ਹੋਰ ਵੀ ਲੱਕ ਤੋੜ ਦਿਤਾ । ਰਾਜ-ਗਰਦੀ, ਕਾਲ ਅਤੇ ਔੜ ਨੇ ਪੰਜਾਬ-ਵਾਸੀਆਂ ਦੇ ਆਚਰਨ ਨੂੰ ਡੇਗਣ ਵਿਚ ਬਹੁਤ ਮਦਦ ਕੀਤੀ । ਸਹਿਮੇ ਹੋਏ ਲੋਕ ਭਰਮਾਂ-ਵਹਿਮਾਂ ਦਾ ਸ਼ਿਕਾਰ ਹੋ ਕੇ ਗੋਰ-ਗੁੱਗੇ ਆਦਿਕ ਨੂੰ ਪੂਜਣ ਲੱਗ ਪਏ । ਚੋਰੀ ਬਹੁਤ ਵਧ ਗਈ । ਅਣਖ-ਹੀਣੇ

ਲੋਕ ਧੀਆਂ ਦਾ ਪੈਸਾ ਲੈਣ ਲਗ ਪਏ। ਮਾਲਵੇ ਵਿਚ ਇਕ ਹੋਰ ਔਖਿਆਈ ਭੀ ਸੀ। ਆਲਸੀ ਲੋਕਾਂ ਦੇ ਡੂੰਘੇ ਖੂਹ ਪੁੱਟਣ ਤੋਂ ਸੰਕੋਚ ਦੇ ਕਾਰਨ ਉਪਰਲੀ ਤਹਿ ਦੇ ਖਾਰੇ ਪਾਣੀ ਦੇ ਹੀ ਖੂਹ ਬਹੁਤ ਬਾਈਂ ਸਨ। ਇਸ ਖਾਰੇ ਪਾਣੀ ਨਾਲ ਹੀ ਲੋਕ ਦਿਨ-ਕੱਟੀ ਕਰ ਰਹੇ ਸਨ। ਰਾਜਸੀ ਗੜ-ਬੜ ਨੇ ਲੋਕਾਂ ਦਾ ਜੀਵਨ ਬੇ-ਸੁਆਦਾ ਬਣਾ ਦਿਤਾ ਹੋਇਆ ਸੀ। ਉੱਚੇ ਸੁੱਚੇ ਜੀਵਨ ਵਲੋਂ ਦਿਲਚਸਪੀ ਆਮ ਤੌਰ ਤੇ ਘਟੀ ਹੋਈ ਸੀ। ਅਜਿਹੀ ਨਿਘਰੀ ਹੋਈ ਦਸ਼ਾ ਸਮੇਂ ਰੋਜ਼ਾਨਾ ਦੁਖਾਂ ਕਲੇਸ਼ਾਂ ਨੂੰ ਭੁਲਾਣ ਲਈ ਲੋਕ ਨਸ਼ਿਆਂ ਦਾ ਆਸਰਾ ਲੈਂਦੇ ਹਨ। ਤਮਾਕੂ ਹੋਰ ਸਾਰੇ ਨਸ਼ਿਆਂ ਨਾਲੋਂ ਸਸਤੀ ਚੀਜ਼ ਹੈ। ਸਾਹ-ਸਤ ਹੀਣੇ ਅਤੇ ਆਲਸੀ ਲੋਕ ਆਮ ਤੌਰ ਤੇ ਤਮਾਕੂ ਦੇ ਆਸਰੇ ਵਿਹਲੜਾਂ ਵਾਲਾ ਜੀਵਨ ਗੁਜ਼ਾਰਦੇ ਹਨ। ਇਹੀ ਸੀ ਉਹਨੀਂ ਦਿਨੀਂ ਪੰਜਾਬ ਦੀ ਆਮ ਹਾਲਤ।

ਜਿਵੇਂ ਗੁਰੂ ਅਰਜਨ ਸਾਹਿਬ ਨੇ ਕਾਲ ਅਤੇ ਔੜ ਦੇ ਸਮੇਂ ਮਾਝੇ ਵਿਚ ਖਾਸ ਜ਼ੋਰ ਲਾਇਆ ਸੀ, ਤਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਲਵੇ ਅਤੇ ਬਾਂਗਰ (ਕੈਥਲ ਕਰਨਾਲ ਦੇ ਆਸ ਪਾਸ ਦੇ ਇਲਾਕੇ) ਵਿਚ ਲੋਕਾਂ ਦੀ ਆਰਥਕ ਅਤੇ ਸਦਾਚਾਰਕ ਹਾਲਤ ਸੁਧਾਰਨ ਵਲ ਖਾਸ ਧਿਆਨ ਦਿੱਤਾ। ਸਿੱਖ ਕੌਮ ਦੀ ਦਸਵੰਧ ਦੀ ਭੇਟਾ ਨੇ ਗਰੀਬ ਲੋਕਾਂ ਨੂੰ ਬਹੁਤ ਢਾਰਸ ਦਿੱਤੀ।

## ਮੂਲੋਵਾਲ—

ਅਨੰਦਪੁਰ ਤੋਂ ਚਲ ਕੇ ਘਨੌਲੀ, ਜੋਪੜ, ਦਾਦੂ ਮਾਜਰਾ-ਨੌ ਲੱਖਾ ਲੰਗ ਆਦਿਕ ਪਿੰਡਾਂ ਵਿਚੋਂ ਦੀ ਹੋ ਕੇ ਸਤਿਗੁਰੂ ਜੀ ਪਿੰਡ ਮੂਲੋਵਾਲ ਪਹੁੰਚੇ। ਇਥੇ ਪੰਜ ਦਿਨ ਟਿਕਾਣਾ ਕੀਤਾ। ਪਿੰਡ ਦਾ ਪਾਣੀ ਖਾਰਾ ਸੀ। ਸਤਿਗੁਰੂ ਜੀ ਦੀ ਹਿਦਾਇਤ ਤੇ ਮਾਇਕ ਸਹਾਇਤਾ ਦੀ ਬਰਕਤ ਨਾਲ ਡੂੰਘੇ ਪੁੱਟੇ ਖੂਹਾਂ ਵਿਚੋਂ ਮਿੱਠਾ ਪਾਣੀ ਨਿਕਲਿਆ।

ਇਥੇ ਹੁਣ ਗੁਰਦੁਆਰਾ ਹੈ, ਜੋ ਮਹਾਰਾਜਾ ਕਰਮ ਸਿੰਘ ਨੇ ਸੰਮਤ ੧੮੮੨ (ਸੰਨ ੧੮੨੫) ਵਿਚ ਬਣਵਾਇਆ ਸੀ।

### ਸਰਵਰੀਏ—

ਮੂਲੋਵਾਲ ਤੋਂ ਫਰਵਾਹੀ, ਹੰਢਾਇਆ, ਭੰਦੇਹਰ, ਖੀਵਾ, ਭੀਖ ਆਦਿਕ ਪਿੰਡਾਂ ਵਿਚ ਸਤਿਗੁਰੂ ਜੀ ਨੇ ਲੋੜ ਅਨੁਸਾਰ ਟਿਕਾਣਾ ਕੀਤਾ। ਪੰਜਾਬ ਵਿਚ ਜਿਹੜੇ ਹਿੰਦੂ, ਮੁਸਲਮਾਨ ਹੋਣ ਤੋਂ ਬਚੇ ਰਹੇ ਸਨ, ਉਹ ਕਈ ਮੁਸਲਮਾਨ ਪੀਰਾਂ ਫਕੀਰਾਂ ਦੇ ਚੇਲੇ ਬਣੇ ਹੋਏ ਸਨ। ਬਹੁਤੀ ਗਿਣਤੀ ਸੁਲਤਾਨ ਦੇ ਮੁਰੀਦਾਂ ਦੀ ਸੀ, ਜੋ ਸਰਵਰੀਏ ਅਖਵਾਂਦੇ ਸਨ। ਇਹ ਲੋਕ ਆਪਣੇ ਪੀਰ ਸੁਲਤਾਨ ਨੂੰ ਸਖੀ ਸਰਵਰ ਦੇ ਨਾਮ ਨਾਲ ਯਾਦ ਕਰਦੇ ਸਨ। ਸੁਲਤਾਨ ਮੁਸਲਮਾਨ ਫਕੀਰ ਸੀ, ਮੁਲਤਾਨ ਦੇ ਲਾਗੇ ਇਕ ਪਿੰਡ ਦਾ ਰਹਿਣ ਵਾਲਾ। ਆਪਣੇ ਮਸੇਰ ਭਰਾਵਾਂ ਦੇ ਵਿਰੋਧ ਦੇ ਕਾਰਨ ਸੁਲਤਾਨ ਉਥੋਂ ਵਜ਼ੀਰਾਬਾਦ ਦੇ ਨੇੜੇ ਧੌਂਕਲ ਆ ਗਿਆ। ਉਥੋਂ ਭੀ ਉਸ ਨੂੰ ਡੇਰਾ ਇਸਮਾਈਲ ਖਾਂ ਦੇ ਜ਼ਿਲੇ ਵਿਚ ਨੂਰਪੁਰ ਜਾਣਾ ਪੈ ਗਿਆ, ਜਿਥੇ ਉਸ ਦੇ ਮੁੱਢਲੇ ਵੈਰੀਆਂ ਨੇ ਆ ਕੇ ਉਸ ਨੂੰ ਮਾਰ ਦਿੱਤਾ ਸੀ। ਭਿਰਾਈ ਲੋਕਾਂ ਦੀ ਰਾਹੀਂ ਪੰਜਾਬ ਦੇ ਅਨੇਕਾਂ ਹਿੰਦੂ ਜੱਟ ਉਸ ਦੇ ਮੁਰੀਦ ਬਣੇ।

ਇਹਨਾਂ ਲੋਕਾਂ ਨੂੰ ਇਸਲਾਮੀ ਅਸਰ ਹੇਠੋਂ ਕੱਢਣ ਲਈ ਕਰਤਾਰਪੁਰ (ਰਾਵੀ ਦੇ ਕੰਢੇ), ਖਡੂਰ, ਗੋਇੰਦਵਾਲ, ਅੰਮ੍ਰਿਤਸਰ ਅਤੇ ਕੀਰਤਪੁਰ ਦੇ ਪਰਚਾਰ-ਕੇਂਦਰ ਬਣਾਏ ਗਏ ਸਨ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹਰੇਕ ਗੁਰੂ ਸਾਹਿਬ ਨੇ ਇਸ ਕੰਮ ਵਲ ਖਾਸ ਧਿਆਨ ਦਿਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੀ ਮਾਲਵੇ ਵਿਚੋਂ ਲੰਘਦਿਆਂ ਇਹਨਾਂ ਲੋਕਾਂ ਨੂੰ ਗੋਰ-ਗੁੱਗਾ ਆਦਿਕ ਪੂਜਣ ਤੋਂ ਵਰਜ ਕੇ ਇਕ ਅਕਾਲ ਪੁਰਖ ਦੀ ਭਗਤੀ ਦਾ ਰਾਹ ਦੱਸਿਆ।

## ਸਾਬੋਕੀ ਤਲਵੰਡੀ—

ਭੀਖੀ ਤੋਂ ਅਗਾਂਹ ਪਿੰਡ ਦਲੇਉ, ਅਲੀਸ਼ੇਰ, ਖਿਆਲਾ, ਮੌੜ, ਮਾਈਸਰ ਖਾਨਾ ਆਦਿਕ ਤੋਂ ਹੁੰਦੇ ਹੋਏ ਸਤਿਗੁਰੂ ਜੀ ਸਾਬੋਕੀ ਤਲਵੰਡੀ ਅੱਪੜੇ । ਇਥੇ ਗੁਰਦੁਆਰਾ ਦਮਦਮਾ ਸਾਹਿਬ ਹੈ । ਤਲਵੰਡੀ ਵਿਚ ਸਤਿਗੁਰੂ ਜੀ ਕਈ ਦਿਨ ਟਿਕੇ । ਇਥੋਂ ਅਗਾਂਹ ਧਰਮੂ ਦਾ ਕੋਟ, ਬੱਛੋਆਣਾ, ਗੋਬਿੰਦਪੁਰਾ, ਸੰਘੋੜੀ ਤੇ ਗੁਰਨਾ ਆਦਿਕ ਪਿੰਡਾਂ ਵਿਚੋਂ ਦੀ ਲੰਘੇ । ਜਿੱਥੇ ਜਿੱਥੇ ਭੀ ਸਤਿਗੁਰੂ ਜੀ ਜਾਂਦੇ ਸਨ, ਲੋਕਾਂ ਨੂੰ ਮੰਦ ਕਰਮਾਂ ਵਲੋਂ ਰੋਕਦੇ ਸਨ । ਚੋਰੀ ਕਰਨੀ, ਧੀਆਂ ਦਾ ਪੈਸਾ ਲੈਣਾ ਅਜਿਹੇ ਕਈ ਕੁਕਰਮਾਂ ਤੋਂ ਬਚਣ ਲਈ ਉਪਦੇਸ਼ ਕੀਤਾ ।

**ਬਾਂਗਰ ਦੇਸ (ਕਰਨਾਲ ਰੋਹਤਕ ਹਿਸਾਰ ਦੇ ਜ਼ਿਲੇ)**

### ਭਾਈ ਮੀਹਾਂ—

ਕਈ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਧਮਧਾਣ ਪਹੁੰਚੇ । ਧਮਧਾਣ ਹੁਣ ਰੇਲ ਦਾ ਸਟੇਸ਼ਨ ਹੈ, ਪਟਿਆਲੇ ਦੀ ਤਸੀਲ ਨਰਵਾਣਾ ਵਿਚ ।

ਇਸ ਦੇਸ-ਯਾਤਰਾ ਵਿਚ ਇਕ ਸਿੱਖ ਭਾਈ ਰਾਮਦੇਵ ਜੱਥੇ ਦੇ ਨਾਲ ਰਿਹਾ । ਪਾਣੀ ਦੀਆਂ ਮਸ਼ਕਾਂ ਭਰ ਭਰ ਕੇ ਲਿਆਉਂਦਾ ਤੇ ਸਭ ਨੂੰ ਪਿਲਾਣ ਅਤੇ ਇਸ਼ਨਾਨ ਦੀ ਸੇਵਾ ਕਰਦਾ ਸੀ । ਲੰਗਰ ਵਿਚ ਭੀ ਗਾਂਗਰਾਂ ਭਰ ਕੇ ਲੈ ਜਾਂਦਾ ਤੇ ਡੇਰੇ ਵਿਚ ਲੋੜ ਅਨੁਸਾਰ ਛਿੜਕਾਉ ਭੀ ਕਰਦਾ ਸੀ । ਧਮਧਾਣ ਅੱਪੜ ਕੇ ਸਤਿਗੁਰੂ ਜੀ ਨੇ ਉਸ ਦੀ ਸੇਵਾ ਤੇ ਪ੍ਰਸੰਨ ਹੋ ਕੇ ਉਸ ਦਾ ਨਾਮ ਭਾਈ ਮੀਹਾਂ ਰੱਖਿਆ ਅਤੇ ਉਸ ਨੂੰ ਪੂਰਬ ਦੇਸ ਵਲ ਸਿੱਖ ਧਰਮ ਦਾ ਪਰਚਾਰ ਕਰਨ ਲਈ ਭੇਜ ਦਿੱਤਾ । ਸੌ ਮੁਰਾਦਾਬਾਦ, ਲਖਨਊ, ਬਾਰਾਬੰਕੀ, ਨਵਾਬ-ਗੰਜ ਆਦਿਕ ਦ ਇਲਾਕਿਆਂ ਵਿਚ ਮੀਹਾਂ ਸਾਹਿਬ ਦੇ ਉਪਦੇਸ਼ ਨਾਲ ਬਣੇ ਹੋਏ ਬਖ਼ੇਰ

ਸਿੱਖ ਵੱਸਦੇ ਹਨ । ਇਸ ਦੀ ਸੰਪ੍ਰਦਾਇ ਦੇ ਉਦਾਸੀ ਸਾਧੂ ਮੀਹਾਂ ਸ਼ਾਹੀ ਅਤੇ ਮੀਹਾਂ ਦਾਸੀਏ ਅਖਵਾਂਦੇ ਹਨ । ਪਟਿਆਲੇ ਵਿਚ ਬਾਵਾ ਮਗਨੀ ਰਾਮ ਜੀ ਦਾ, ਲਖਨਊ ਵਿਚ ਬਾਵਾ ਗੁਰ ਨਰਾਇਣ ਜੀ ਦਾ, ਅਤੇ ਸਿੱਧ ਵਿਚ ਸਾਧ ਬੇਲਾ ਮੀਹਾਂ ਸ਼ਾਹੀਆਂ ਦੇ ਪਵਿੱਤਰ ਅਸਥਾਨ ਹਨ ।

### ਕੁਰਖੇਤ੍ਰ—

ਧਮਧਾਣ ਤੋਂ ਸਤਿਗੁਰੂ ਜੀ ਪਿੰਡ ਖਰਕ, ਖਟਕੜ, ਟੇਕ ਹੁੰਦੇ ਹੋਏ ਕੈਂਥਲ ਅੱਪੜੇ । ਇਥੋਂ ਚਲ ਕੇ ਬਾਰਨੇ ਪਿੰਡ, ਤੇ ਬਾਰਨੇ ਤੋਂ ਬਨੇਸਰ ਸ਼ਹਿਰ ਪਹੁੰਚੇ । ਲੋਕਾਂ ਨੂੰ ਚੋਰੀ, ਗੋਰ-ਗੁਰੇ ਦੀ ਪੂਜਾ, ਅਤੇ ਤਮਾਕੂ ਪੀਣ ਤੋਂ ਵਰਜ ਕੇ ਖਲਕਤ ਦੀ ਸੇਵਾ ਤੇ ਪਰਮਾਤਮਾ ਦੀ ਭਗਤੀ ਦਾ ਉਪਦੇਸ਼ ਦਿਤਾ । ਭਾਰਤ ਵਿਚ ਤਮਾਕੂ ਪੀਣ ਦੀ ਮੰਦੀ ਬਾਣ ਬਹੁਤ ਵਧ ਰਹੀ ਸੀ । ਇਸ ਦੇਸ਼ ਵਿਚ ਇਹ ਚੀਜ਼ ਅਜੇ ਨਵੀਂ ਨਵੀਂ ਹੀ ਆਈ ਸੀ, ਸਸਤੀ ਭੀ ਸੀ । ਇਸ ਵਾਸਤੇ ਲੋਕ ਇਸ ਨੂੰ ਬਹੁਤ ਵਰਤਣ ਲੱਗ ਪਏ ਸਨ । ਹੋਰ ਨਸ਼ਿਆਂ ਤੋਂ ਇਲਾਵਾ ਇਸ ਨਵੀਂ ਵਧ ਰਹੀ ਬੁਰਾਈ ਨੂੰ ਰੋਕਣ ਦਾ ਖਾਸ ਜਤਨ ਕਰਨਾ ਪਿਆ ।

ਗੁਰੂ ਨਾਨਕ ਦੇਵ ਜੀ ਭੀ ਪਹਿਲੀ 'ਉਦਾਸੀ' ਸਮੇਂ ਬਨੇਸਰ ਆਏ ਸਨ । ਸੂਰਜ ਗ੍ਰਹਿਣ ਦੇ ਮੌਕੇ ਤੇ ਕੁਰਖੇਤ੍ਰ ਲੱਖਾਂ ਹਿੰਦੂ ਯਾਤਰੂ ਆਉਂਦੇ ਹਨ । ਸਤਿਗੁਰੂ ਜੀ ਗ੍ਰਹਿਣ ਸਮੇਂ ਹੀ ਪਹੁੰਚੇ ਸਨ । ਗੁਰੂ ਤੇਗ ਬਹਾਦਰ ਸਾਹਿਬ ਭੀ ਸੂਰਜ-ਗ੍ਰਹਿਣ ਦੇ ਮੌਕੇ ਤੇ ਹੀ ਗਏ, ਅਤੇ ਗੁਰੂ ਨਾਨਕ ਦੇਵ ਜੀ ਦਾ ਜੀਵਨ-ਰਸਤਾ ਲੋਕਾਂ ਨੂੰ ਮੁੜ ਸਮਝਾਇਓ ਨੇ ।

ਬਨੇਸਰ ਤੋਂ ਬਨੀ ਬਦਰ, ਕੜਾ ਮਾਣਕਪੁਰ ਪਹੁੰਚੇ । ਕੜੇ ਮਾਣਕਪੁਰ ਇਕ ਜੋਗੀਰਾਜ ਮਲੂਕਦਾਸ ਰਹਿੰਦਾ ਸੀ । ਪੰਜ ਦਿਨ ਉਸ ਦੇ ਪਾਸ ਰਹੇ । ਉਹ ਸ਼ਰਧਾਵਾਨ ਬਣਿਆ ।



## ਚੰਬਾ ਕਾਂਡ

ਉੱਤਰ ਪ੍ਰਦੇਸ਼ (ਮਥਰਾ, ਕਾਨਪੁਰ, ਪ੍ਰਾਗ, ਕਾਂਸ਼ੀ)

ਕੜੇ ਮਾਣਕਪੁਰ ਤੋਂ ਸਤਿਗੁਰੂ ਜੀ ਸਾਰੇ ਸਾਥ ਸਮੇਤ ਮਥਰਾ ਪਹੁੰਚੇ। ਮਥਰਾ ਤੋਂ ਸ਼ਹਿਰ ਆਗਰੇ ਗਏ। ਉਥੇ ਮਾਈ ਥਾਨ ਦੇ ਕੋਲ ਇਸ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ। ਇਥੋਂ ਨਗਰ ਅਟਾਵਾ ਹੁੰਦੇ ਹੋਏ ਕਾਨਪੁਰ ਗਏ। ਗੰਗਾ ਦੇ ਕੰਢੇ ਡੇਰਾ ਕੀਤਾ, ਉਥੇ ਹੁਣ ਇਕ ਗੁਰਦੁਆਰਾ ਹੈ। ਕਾਨਪੁਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਅਲਾਹਬਾਦ (ਪ੍ਰਯਾਗ) ਪਹੁੰਚੇ। ਆਹੀਆ ਪੁਰ ਦੇ ਮਹੱਲੇ ਵਿਚ ਡੇਰਾ ਕੀਤੋ ਨੇ। ਹੁਣ ਉਥੇ ਇਕ ਪੱਕੀ ਸੰਗਤਿ (ਗੁਰਦੁਆਰਾ) ਹੈ। ਪ੍ਰਯਾਗ ਹਿੰਦੂਆਂ ਦਾ ਭਾਰਾ ਤੀਰਥ ਹੈ। ਉਥੇ ਤਿੰਨ ਨਦੀਆਂ ਮਿਲਦੀਆਂ ਹਨ, ਲੋਕ ਉਸ ਤ੍ਰਿਬੇਣੀ ਵਿਚ ਇਸ਼ਨਾਨ ਕਰਨ ਨੂੰ ਬੜਾ ਮਹਾਤਮ ਸਮਝਦੇ ਹਨ। ਸਤਿਗੁਰੂ ਜੀ ਨੇ ਉਥੇ ਆਏ ਜਾਤਰੂਆਂ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਰਾਹੀਂ ਸਮਝਾਇਆ ਕਿ ਸਭ ਤੋਂ ਸ੍ਰੇਸ਼ਟ ਤੀਰਥ ਸਾਧ ਸੰਗਤ ਹੈ, ਸਤਸੰਗ ਵਿਚ ਪ੍ਰਭੂ ਦੀ ਸਿਫਤ-ਸਲਾਹ ਕੀਤੀਆਂ ਪ੍ਰਭੂ ਨਾਲ ਮੇਲ ਹੁੰਦਾ ਹੈ, ਪ੍ਰਭੂ-ਮਿਲਾਪ ਹੀ ਪੂਰਾ ਇਸ਼ਨਾਨ ਹੈ।

ਪ੍ਰਯਾਗ ਤੋਂ ਚੱਲ ਕੇ ਮਿਰਜਾਪੁਰ ਗਏ, ਗੰਗਾ ਦੇ ਕੰਢੇ ਡੇਰਾ ਕੀਤਾ, ਜਿਥੇ ਹੁਣ ਗੁਰੂ ਕੀ ਸੰਗਤਿ\* ਹੈ। ਇਥੋਂ ਕਾਂਸ਼ੀ ਪਹੁੰਚੇ। ਰੇਸ਼ਮ ਦੇ ਮਹੱਲੇ ਟਿਕਾਣਾ ਕੀਤਾ, ਉਥੇ ਗੁਰਦੁਆਰਾ ਹੈ। ਭਾਈ ਗੁਰਦਾਸ ਜੀ ਦੇ ਉਦਮ ਨਾਲ ਉਥੇ ਅਨੇਕਾਂ ਸਿੱਖ ਗੁਰੂ ਘਰ ਦੇ ਸ਼ਰਧਾਲੂ ਸਨ।

\*ਉਪਰ ਲੋਕ ਗੁਰਦੁਆਰੇ ਧਰਮਸਾਲ ਨੂੰ 'ਸੰਗਤਿ' ਆਖਦੇ ਹਨ।

ਕਾਂਸੀ ਤੋਂ ਚਾਲੀ ਕੁ ਮੀਲਾਂ ਦੀ ਵਿੱਥ ਤੇ ਨਗਰ ਜੋਨਪੁਰ ਹੈ। ਜੋਨਪੁਰ ਦੇ ਸਿੱਖ ਦਰਸ਼ਨ ਕਰਨ ਲਈ ਆਏ।

### ਬਿਹਾਰ ਪ੍ਰਾਂਤ [ਸਸਰਾਮ, ਗਯਾ, ਪਟਨਾ, ਮੁੰਗੇਰ]

ਕਾਂਸੀ ਤੋਂ ਪੂਰਬ ਪਾਸੇ ਪੰਜਤਾਲੀ ਕੁ ਮੀਲਾਂ ਦੀ ਵਿੱਥ 'ਤੇ ਨਗਰ ਸਸਰਾਮ ਹੈ। ਹਮਾਯੂੰ ਨੂੰ ਭਾਂਜ ਦੇਣ ਵਾਲਾ ਸ਼ੇਰਸ਼ਾਹ ਸਸਰਾਮ ਦਾ ਹੀ ਜੰਮਿਆ ਪਲਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਕਾਂਸੀ ਤੋਂ ਚਲ ਕੇ ਸ਼ਹਿਰ ਸਸਰਾਮ ਪਹੁੰਚੇ। ਭਾਈ ਫੱਗੋ ਮਸੰਦ ਦੇ ਉੱਦਮ ਨਾਲ ਉਥੇ ਅਗਰੈਰੀ ਬਾਣੀਏ ਬਹੁਤ ਗਿਣਤੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਿੱਖ ਚਲੇ ਆ ਰਹੇ ਸਨ। ਉਹਨਾਂ ਦੀ ਔਲਾਦ ਵਿਚੋਂ ਕਲਕੱਤੇ ਵਿਚ ਬੜੇ ਬੜੇ ਸ਼ਾਹੂਕਾਰ ਹਨ। ਗੁਰਦੁਆਰਾ ਬੜੀ ਸਿੱਖ ਸੰਗਤ ਅਤੇ ਛੋਟੀ ਸਿੱਖ ਸੰਗਤ ਦੀ ਸੇਵਾ ਬੜੇ ਪ੍ਰੇਮ ਨਾਲ ਕਰਦੇ ਹਨ। ਪਰ ਪਰਚਾਰ ਦੀ ਘਾਟ ਦੇ ਕਾਰਨ ਬਹੁਤਿਆਂ ਨੇ ਜਨੇਊ ਭੀ ਪਾਏ ਹੋਏ ਹਨ ਤੇ ਕੇਸਾਧਾਰੀ ਭੀ ਹਨ।

### ਗਯਾ—

ਸਸਰਾਮ ਤੋਂ ਪੰਜਾਹ ਕੁ ਮੀਲਾਂ ਦੀ ਵਿੱਥ ਤੇ ਪੂਰਬ ਵੱਲ ਹਿੰਦੂਆਂ ਦਾ ਪਰਸਿੱਧ ਤੀਰਥ-ਅਸਥਾਨ ਗਯਾ ਹੈ। ਹਿੰਦੂ ਲੋਕ ਇਥੇ ਆ ਕੇ ਪਿਤਰਾਂ ਨਮਿੱਤ ਪਿੰਡ ਭਰਾਂਦੇ ਹਨ। ਜਵਾਂ ਦੇ ਆਟੇ ਦੇ ਪੇੜੇ ਬਣਾਏ ਜਾਂਦੇ ਹਨ, ਬ੍ਰਾਹਮਣ ਮੰਤ੍ਰ ਆਦਿਕ ਪੜ੍ਹਦਾ ਹੈ, ਉਹ ਆਟਾ ਫਿਰ ਮੱਛੀਆਂ ਆਦਿਕ ਨੂੰ ਪਾ ਦਿੱਤਾ ਜਾਂਦਾ ਹੈ। ਪਿੰਡ ਭਰਾਣ ਵਾਲਾ ਆਦਮੀ ਸਮਝਦਾ ਹੈ ਕਿ ਇਹ ਖੁਰਾਕ ਮਰ ਚੁਕੇ ਸੰਬੰਧੀਆਂ ਨੂੰ ਪਿੱਤਰ-ਲੋਕ ਵਿਚ ਪਹੁੰਚ ਗਈ ਹੈ। ਗੁਰੂ ਨਾਨਕ ਦੇਵ ਜੀ ਭੀ ਇਥੇ ਆਏ ਸਨ। ਉਹਨਾਂ ਇਸ ਤੀਰਥ ਤੇ ਪਿੰਡ ਭਰਾਣ ਆਏ ਲੋਕਾਂ ਨੂੰ ਸਮਝਾਇਆ ਸੀ ਕਿ ਅਕਾਲ ਪੁਰਖ ਦਾ ਨਾਮ ਹੀ ਜੀਵਾਤਮਾ ਨੂੰ ਚਾਨਣ ਦੇਣ ਵਾਲਾ ਹੈ, ਇਹੀ ਜਿੰਦ ਦੀ ਖੁਰਾਕ ਹੈ। ਗੁਰੂ ਤੇਗ ਬਹਾਦਰ ਸਾਹਿਬ ਭੀ ਜਦੋਂ ਗਯਾ ਪਹੁੰਚੇ, ਤਾਂ ਉਥੋਂ ਦੇ ਪਾਂਡਿਆਂ ਨੇ ਇਹਨਾਂ ਨੂੰ ਭੀ ਪਿੱਤਰਾਂ ਨਮਿੱਤ ਪਿੰਡ ਭਰਾਣ ਲਈ ਪ੍ਰੇਰਿਆ, ਪਰ ਇਹਨਾਂ ਭੀ



ਗੁਰੂ ਨਾਨਕ ਦੇਵ ਜੀ ਵਾਲਾ ਉੱਤਰ ਹੀ ਦਿੱਤਾ ।

**ਪਟਨਾ—**

ਸ਼ਹਿਰ ਪਟਨਾ ਗਯਾ ਤੋਂ ਠੀਕ ਉੱਤਰ ਵਲ ਚਾਲੀ ਕੁ ਮੀਲਾਂ ਦੀ ਵਿੱਥ ਤੇ ਹੈ । ਰੇਲਵੇ ਸਟੇਸ਼ਨ ਮੁਗਲਸਰਾਇ (ਜੋ ਬਨਾਰਸ ਤੋਂ ਥੋੜ੍ਹੀ ਹੀ ਅਗਾਂਹ ਹੈ) ਤੋਂ ਪੂਰਬ ਨੂੰ ਜਾਣ ਵਾਲੀਆਂ ਦੋ ਲਾਈਨਾਂ ਹੋ ਜਾਂਦੀਆਂ ਹਨ । ਉੱਤਰੀ ਲਾਈਨ ਪਟਨੇ ਦੇ ਰਸਤੇ ਲੰਘਦੀ ਹੈ ਅਤੇ ਦੱਖਣੀ ਲਾਈਨ ਗਯਾ ਦੇ ਰਸਤੇ । ਦੋਵੇਂ ਲਾਈਨਾਂ ਅਗਾਂਹ ਜਾ ਕੇ ਸਟੇਸ਼ਨ ਲੱਕੀ-ਸਰਾਇ ਉਤੇ ਫਿਰ ਮਿਲ ਜਾਂਦੀਆਂ ਹਨ ।

ਗਯਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਉੱਤਰ ਵਲ ਰੁਖ ਕਰ ਕੇ ਪਟਨੇ ਗਏ । ਪਹਿਲੀ 'ਉਦਾਸੀ' ਸਮੇਂ ਗੁਰੂ ਨਾਨਕ ਦੇਵ ਜੀ ਪਟਨੇ ਵਿਚ ਚਾਰ ਮਹੀਨੇ ਠਹਿਰੇ ਸਨ । ਸਾਲਸ ਰਾਇ ਜੋਹਰੀ ਅਤੇ ਉਸ ਦਾ ਨੌਕਰ ਅਧਰਕਾ ਸਿੱਖ ਬਣੇ ਸਨ । ਇੱਥੇ ਸਿੱਖ-ਧਰਮ ਦੇ ਪਰਚਾਰ ਦਾ ਕੇਂਦਰ ਭੀ ਥਾਪਿਆ ਗਿਆ ਸੀ ।

ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਸ਼ਹਿਰ ਤੋਂ ਬਾਹਰ ਇਕ ਬਾਗ ਵਿਚ ਉੱਤਰੇ, ਇਕ ਇੱਕਲੀ ਦੇ ਰੁੱਖ ਹੇਠ । ਹੁਣ ਤਕ ਉਹ ਥਾਂ 'ਗੁਰੂ ਕਾ ਬਾਗ' ਸਦਾਉਂਦਾ ਹੈ । ਫਿਰ ਉਥੋਂ ਦਾ ਪਰਸਿੱਧ ਸ਼ਰਧਾਲੂ ਸਿੱਖ ਭਾਈ ਜੈਤਾ, ਜੋ ਹਲਵਾਈ ਦਾ ਕੰਮ ਕਰਦਾ ਸੀ, ਉਹਨਾਂ ਨੂੰ ਆਪਣੇ ਘਰ ਲੈ ਗਿਆ । ਕੁਝ ਦਿਨ ਸਤਿਗੁਰੂ ਜੀ ਪਟਨੇ ਵਿਚ ਟਿਕੇ । ਫਿਰ ਪਰਵਾਰ ਨੂੰ ਇੱਥੇ ਛੱਡ ਕੇ ਆਪ ਅਗਾਂਹ ਆਸਾਮ ਵੱਲ ਚੱਲ ਪਏ ।

**ਮੁੰਗੇਰ—**

ਬਿਹਾਰ ਪ੍ਰਾਂਤ ਦੇ ਵਿਚ ਹੀ ਪਟਨੇ ਤੋਂ ਸੱਤਰ ਅੱਸੀ ਮੀਲਾਂ ਦੀ ਵਿੱਥ ਤੇ ਮੁੰਗੇਰ ਸ਼ਹਿਰ ਹੈ, ਗੰਗਾ ਦੇ ਕੰਢੇ 'ਤੇ । ਸਤਿਗੁਰੂ ਜੀ ਪਟਨੇ ਤੋਂ ਉਥੇ ਪਹੁੰਚੇ । ਅਗਾਂਹ ਪੂਰਬ ਵਲ ਨਗਰ ਭਾਗਲਪੁਰ ਗਏ, ਜੋ ਮੁੰਗੇਰ ਤੋਂ ਪੰਝੀ ਕੁ ਮੀਲਾਂ 'ਤੇ ਹੈ । ਇਥੋਂ ਰਾਜ ਮਹਲ ਪਹੁੰਚੇ । ਰਾਜ ਮਹਲ

ਭਾਗਲਪੁਰ ਤੋਂ ਪੂਰਬ ਵਲ ਚਾਲੀ ਕੁ ਮੀਲਾਂ ਦੀ ਵਿੱਥ 'ਤੇ ਹੈ ।

### ਬੰਗਾਲ ਪ੍ਰਾਂਤ—

ਅਗਾਂਹ ਬੰਗਾਲ ਪ੍ਰਾਂਤ ਦੀ ਹੱਦ ਆ ਗਈ । ਸਤਿਗੁਰੂ ਜੀ ਨੇ ਨਗਰ ਮਾਲਦਾ ਵਿਚ ਡੇਰਾ ਜਾ ਕੀਤਾ । ਇਥੋਂ ਦੱਖਣ ਵਲ ਦਾ ਰੁਖ ਕਰ ਕੇ ਪੰਜਾਹ ਕੁ ਮੀਲਾਂ ਤੇ ਮੁਰਸ਼ਿਦਾਬਾਦ ਪਹੁੰਚੇ । ਇਸ ਸਾਰੇ ਇਲਾਕੇ ਵਿਚ ਰੋਸ਼ਮ ਦੀ ਘਰੇਲੂ ਦਸਤਕਾਰੀ ਬਹੁਤ ਸੀ । ਰੋਸ਼ਮ ਬੱਠੇ ਬਹੁਤ ਲੋਕ ਗੁਰੂ-ਘਰ ਦੇ ਸ਼ਰਧਾਲੂ ਸਨ ।

### ਢਾਕਾ—

ਮੁਰਸ਼ਿਦਾਬਾਦ ਤੋਂ ਸਵਾ ਕੁ ਸੌ ਮੀਲ ਪੂਰਬ ਵਲ ਪੂਰਬੀ ਬੰਗਾਲ ਦਾ ਵੱਡਾ ਉੱਘਾ ਸ਼ਹਿਰ ਢਾਕਾ ਹੈ । ਗੁਰੂ ਨਾਨਕ ਦੇਵ ਜੀ ਭੀ ਪਹਿਲੀ 'ਉਦਾਸੀ' ਸਮੇਂ ਉਥੇ ਗਏ ਸਨ । ਢਾਕੇ ਦੀ ਬਰੀਕ ਮਲਮਲ ਤੇ ਰੋਸ਼ਮੀ ਕਪੜੇ ਦੀ ਦਸਤਕਾਰੀ ਸਾਰੇ ਭਾਰਤ ਵਿਚ ਪਰਸਿੱਧ ਸੀ । ਗੁਰੂ ਨਾਨਕ ਦੇਵ ਜੀ ਨੇ ਬੰਗਾਲ ਵਿਚ ਪਰਚਾਰ ਕਰਨ ਲਈ ਢਾਕੇ ਨੂੰ ਕੇਂਦਰ ਥਾਪਿਆ ਸੀ । ਜਦੋਂ ਗੁਰੂ ਤੇਗ ਬਹਾਦਰ ਸਾਹਿਬ ਢਾਕੇ ਪਹੁੰਚੇ ਤਦੋਂ ਭਾਈ ਬਲਾਕੀ ਦਾਸ ਮਸੰਦ ਪਰਚਾਰਕ ਸੀ । ਆਸਾਮ ਤੇ ਬੰਗਾਲ ਵਿਚ ਸਿੱਖ-ਧਰਮ ਦਾ ਪਰਚਾਰ ਕਰਨ ਲਈ ਢਾਕਾ ਇਕ ਉੱਘਾ ਕੇਂਦਰੀ ਅਸਥਾਨ ਸੀ ।

ਸਤਿਗੁਰੂ ਜੀ ਅਜੇ ਢਾਕੇ ਵਿਚ ਹੀ ਸਨ, ਜਦੋਂ ਪਟਨੇ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ੨੬ ਦਸੰਬਰ ਸੰਨ ੧੬੬੬ ਨੂੰ ਜਨਮ ਲੈਣ ਦੀ ਖ਼ਬਰ ਆਈ । ਗੁਰੂ ਤੇਗ ਬਹਾਦਰ ਸਾਹਿਬ ਨੇ ਪਟਨੇ ਦੀ ਸੰਗਤ ਨੂੰ ਧੰਨਵਾਦ ਦੀ ਚਿੱਠੀ ਲਿਖੀ ਕਿ ਸੰਗਤ ਨੇ ਉਹਨਾਂ ਦੇ ਪਰਵਾਰ ਦੀ ਸੇਵਾ ਆਦਿਕ ਦਾ ਪੂਰਾ ਧਿਆਨ ਰੱਖਿਆ । ਅਗਾਂਹ ਨੂੰ ਭੀ ਅਜੇ ਧਿਆਨ ਰਖਣ ਦੀ ਤਾਕੀਦ ਲਿਖੀ ਅਤੇ ਆਪ ਢਾਕੇ ਤੋਂ ਆਸਾਮ ਪ੍ਰਾਂਤ ਵਲ ਚੱਲ ਪਏ ।

## ਪੰਜਵਾਂ ਕਾਂਡ

### ਆਸਾਮ ਪ੍ਰਾਂਤ ਦੀ ਭੂਗੋਲਿਕ ਜਾਣ-ਪਛਾਣ

ਨਕਸ਼ੇ ਤੋਂ ਵੇਖੋ। ਆਸਾਮ ਇਕ ਤਿਕੋਨ ਜਹੀ ਸ਼ਕਲ ਵਾਲਾ ਪ੍ਰਾਂਤ ਹੈ। ਇਸ ਦੀ ਉੱਪਰਲੀ ਬਾਹੀ ਹਿਮਾਲਾ ਪਰਬਤ ਦੇ ਨਾਲ ਨਾਲ ਸ਼ਹਿਰ 'ਸਦੀਆ' ਤੋਂ ਲੈ ਕੇ ਸਿੱਧੀ ਪੱਛਮ ਵਲ ਚਾਰ ਸੌ ਮੀਲਾਂ ਤਕ 'ਕੂਚ ਬਿਹਾਰ' ਤੇ ਆ ਮੁੱਕਦੀ ਹੈ। ਬਾਕੀ ਦੋਵੇਂ ਤਿਰਛੀਆਂ ਬਾਹੀਆਂ 'ਸਦੀਆ' ਤੋਂ ਅਤੇ 'ਕੂਚ ਬਿਹਾਰ' ਤੋਂ ਚੱਲ ਕੇ ਲੌਸਾਈ ਪਹਾੜੀਆਂ ਦੇ ਹੇਠ-ਵਾਰ ਮਿਲ ਕੇ ਨੁੱਕਰ ਬਣਾ ਦਿੰਦੀਆਂ ਹਨ।

ਆਸਾਮ ਦੇ ੧੩ ਜ਼ਿਲੇ ਹਨ—ਸਦੀਆ, ਲਖੀਮਪੁਰ (ਡਿਬਰੂ ਗੜ੍ਹ), ਦਰਾਂਗ, ਤੇਜਪੁਰ, ਕਾਮਰੂਪ (ਗੋਹਾਟੀ) ਅਤੇ ਗੁਆਲਪਾੜਾ—ਇਹ ਛੇ ਜ਼ਿਲੇ ਉੱਪਰਲੀ ਬਾਹੀ ਦੇ ਨਾਲ ਨਾਲ ਹਨ। ਸਦੀਆ ਪੁਰ ਪੂਰਬ ਦੀ ਗੁੱਠੇ ਹੈ ਅਤੇ ਗੁਆਲਪਾੜਾ ਕੂਚ ਬਿਹਾਰ ਦੇ ਨਾਲ-ਲਗਵਾਂ ਹੈ। ਬਾਕੀ ਦੇ ਸੱਤ ਜ਼ਿਲੇ ਦੂਜੀਆਂ ਬਾਹੀਆਂ ਦੇ ਨਾਲ ਹਨ।

### ਦਰਿਆ ਬ੍ਰਹਮ ਪੁੱਤਰ—

ਹਿਮਾਲਾ ਪਰਬਤ ਦੀ ਹਜ਼ਾਰਾਂ ਮੀਲ ਲੰਮੀ ਧਾਰਾ ਭਾਰਤ ਦੀ ਪੁਰ ਉੱਤਰ-ਪੂਰਬੀ ਗੁੱਠ ਵਲ ਜਾ ਕੇ ਪਾਟਦੀ ਹੈ, ਜਿਥੋਂ ਦੀ ਤਿੱਬਤ ਦੀਆਂ ਉੱਚੀਆਂ ਪਰਬਤੀ ਪੱਧਰਾਂ ਦੇ ਪਾਣੀ ਵਹਿ ਕੇ ਹਿੰਦੁਸਤਾਨ ਵਿਚ ਦਾਖਲ ਹੁੰਦੇ ਹਨ। ਇਹਨਾਂ ਦੇ ਹੇਠਲੇ ਪਾਸੇ ਗਾਰੋ, ਖਾਸੀ, ਜੈਂਤੀਆਂ ਅਤੇ ਨਾਗਾ ਪਹਾੜੀਆਂ ਦੀ ਕੰਧ ਦੀ ਕਥ ਬਣੀ ਹੋਈ ਹੈ, ਜੋ ਪਾਣੀ ਦੇ ਉਹਨਾਂ ਹੜ੍ਹਾਂ ਨੂੰ ਦੱਖਣ ਵਲ ਨਹੀਂ ਲੰਘਣ ਦਿੰਦੀ। ਉਹ

ਅਸਗਾਹ ਪਾਣੀ ਡੂੰਘੀ ਚੌੜੀ ਨਦੀ ਦੀ ਸ਼ਕਲ ਵਿਚ 'ਸਦੀਆ' ਤੋਂ ਸ਼ਹਿਰ ਪ੍ਰਬਰੀ ਤਕ ਚਾਰ ਸੌ ਮੀਲ ਲਹਿੰਦੇ ਵਲ ਵਹਿੰਦਾ ਜਾਂਦਾ ਹੈ, ਅਤੇ ਪ੍ਰਬਰੀ ਤੋਂ ਸਿੱਧਾ ਦੱਖਣ ਵਲ ਪੈ ਕੇ ਗੋਲੰਡੇ ਦੇ ਪਾਸੇ ਦਰਿਆ ਗੰਗਾ ਵਿਚ ਆ ਰਲਦਾ ਹੈ। ਇਹ ਹੈ ਦਰਿਆ ਬ੍ਰਹਮ ਪੁੱਤਰ।

### ਹੋਰ ਨਦੀਆਂ—

ਹਿਮਾਲਾ ਪਰਬਤ ਦੀਆਂ ਬੇਅੰਤ ਬਾਰਸ਼ਾਂ ਦੇ ਕਾਰਨ ਮੀਂਹ ਦਾ ਅਸਗਾਹ ਪਾਣੀ ਪਰਬਤ ਤੋਂ ਹੇਠ-ਵਾਰ ਆਸਾਮ ਵਲ ਕਈ ਡੂੰਘੀਆਂ ਪਹਾੜੀ ਨਦੀਆਂ ਬਣਾਂਦਾ ਆਉਂਦਾ ਹੈ। ਬ੍ਰਹਮ ਪੁੱਤਰ ਦੇ ਉੱਤਰੀ ਪਾਸੇ ਭੀ ਆਸਾਮ ਪ੍ਰਾਂਤ ਦਾ ਬਹੁਤ ਸਾਰਾ ਹਿੱਸਾ ਹੈ। ਇਹ ਹਿੱਸਾ ਹਿਮਾਲਾ ਪਰਬਤ ਵਲੋਂ ਆਉਣ ਵਾਲੀਆਂ ਨਦੀਆਂ ਨੇ ਕਈ ਹਿੱਸਿਆਂ ਵਿਚ ਕੱਟ ਦਿਤਾ ਹੈ। ਉਹਨਾਂ ਵਿਚੋਂ ਮਸ਼ਹੂਰ ਨਦੀਆਂ ਇਹ ਹਨ—(ਪੂਰਬ ਵਲੋਂ ਸ਼ੁਰੂ ਕਰ ਕੇ) ਭੜਾਲੀ ਬਾੜ ਨਦੀ, ਮੋਨਾਸ ਅਤੇ ਸੂਨ ਕੋਸ਼ੀ। ਦਰਿਆ ਸੂਨ ਕੋਸ਼ੀ ਤੋਂ ਲਹਿੰਦੇ ਪਾਸੇ ਕੂਚ ਬਿਹਾਰ ਹੈ ਅਤੇ ਚੜ੍ਹਦੇ ਪਾਸੇ ਆਸਾਮ।

### ਬਰਮਾ ਦੀ ਹੱਦ—

ਆਸਾਮ ਦੇ ਪੂਰਬ ਵਲ ਬਰਮਾ ਦੇਸ ਹੈ। ਦੋਹਾਂ ਦੇ ਵਿਚਕਾਰ ਨਾਗਾ ਪਹਾੜੀਆਂ ਅਤੇ ਪਟਕੋਈ ਪਹਾੜੀਆਂ ਦੀ ਕੁਦਰਤੀ ਹੱਦ ਹੈ।

### ਆਸਾਮ ਦੀ ਕੁਦਰਤੀ ਰਾਖੀ—

ਆਸਾਮ ਦੇ ਉੱਤਰ ਪੂਰਬ ਅਤੇ ਦੱਖਣ ਵਲ ਪਹਾੜ ਹੀ ਪਹਾੜ ਹਨ। ਇਹਨਾਂ ਦੇ ਪੈਰਾਂ ਵਿਚ ਜਾਂਗਲੀ ਕਬੀਲੇ ਵੱਸਦੇ ਹਨ। ਇਹਨਾਂ ਪਾਸਿਆਂ ਤੋਂ ਆਸਾਮ ਉਤੇ ਕੋਈ ਵੈਰੀ-ਦੇਸ ਚੜ੍ਹਾਈ ਨਹੀਂ

ਸੀ ਕਰ ਸਕਦਾ। ਪੱਛਮੀ ਪਾਸਾ ਢਲਦਾ ਢਲਦਾ ਉੱਤਰੀ ਬੰਗਾਲ ਦੇ ਮੈਦਾਨਾਂ ਨਾਲ ਪੱਧਰਾ ਹੋ ਕੇ ਜਾ ਮਿਲਦਾ ਹੈ। ਪਹਿਲੀ ਹੀ ਨਾਲ-ਲਗਵੀਂ ਰਿਆਸਤ ਕੂਚ ਬਿਹਾਰ ਹੈ। ਇਹੀ ਪਾਸਾ ਹੈ, ਜਿਥੋਂ ਦੀ ਬ੍ਰਹਮ ਪੁੱਤਰ ਦੇ ਉੱਤਰੀ ਆਸਾਮ ਉਤੇ ਹਮਲੇ ਹੁੰਦੇ ਰਹੇ ਹਨ।

ਆਸਾਮ ਉੱਤੇ ਹਮਲਾ ਕਰਨ ਦਾ ਇਕ ਹੋਰ ਪਾਸਾ ਭੀ ਹੈ, ਜੋ ਕਦੇ ਕਦੇ ਕਿਸੇ ਮਨਚਲੇ ਨੇ ਹੀ ਵਰਤਿਆ ਹੈ, ਉਹ ਹੈ ਪੂਰਬੀ ਬੰਗਾਲ ਦੇ ਪਰਸਿੱਧ ਸ਼ਹਿਰ ਢਾਕੇ ਤੋਂ। ਬ੍ਰਹਮ ਪੁੱਤਰ ਦੀ ਖੱਬੀ ਬਾਹੀ ਦੇ ਨਾਲ ਨਾਲ ਗਾਰੋ ਪਹਾੜੀਆਂ ਦਾ ਪੱਛਮੀ ਪਾਸਾ ਲੰਘ ਕੇ ਢਾਕੇ ਪਹੁੰਚਦਾ ਹੈ। ਪਰ ਇਸ ਪਾਸੇ ਵਲੋਂ ਦੱਖਣੀ ਆਸਾਮ ਉੱਤੇ ਹਮਲਾ ਕਰਨਾ, ਹੈ ਬੜਾ ਖਤਰਨਾਕ। ਜੰਗੀ ਬੇੜੀਆਂ ਦੀ ਮਦਦ ਨਾਲ ਹੀ ਇਹ ਮੁਹਿੰਮ ਅਰੰਭੀ ਜਾ ਸਕਦੀ ਹੈ। ਜੇ ਦਰਿਆ ਬ੍ਰਹਮ ਪੁੱਤਰ ਦਾ ਕਬਜ਼ਾ ਖੁੱਸ ਜਾਏ ਤਾਂ ਉਤਲੇ ਪਾਸਿਓਂ ਆਸਾਮੀਆਂ ਦੀ ਦਰਿਆਈ ਤਾਕਤ ਅਤੇ ਹੇਠਾਂ ਦੱਖਣੀ ਪਹਾੜੀਆਂ ਦੇ ਜਾਂਗਲੀ ਲੋਕ-ਇਹਨਾਂ ਵਿਚ ਫਸ ਕੇ ਹਮਲਾ-ਆਵਰ ਘੁਣ ਵਾਂਗ ਪਿਸ ਜਾਂਦਾ ਹੈ।

### ਅਹੋਮੀ ਕਬੀਲਾ—

ਆਸਾਮ ਦਾ ਨਕਸ਼ਾ ਵੇਖੋ। ਜ਼ਿਲਾ ਸਦੀਆ ਅਤੇ ਸਿਬ ਸਾਗਰ ਦਾ ਇਲਾਕਾ ਉੱਤਰੀ ਬਰਮਾ ਦੇ ਨਾਲ ਲਗਦਾ ਹੈ। ਦੋਹਾਂ ਨੂੰ ਪਟਕੋਈ ਪਹਾੜੀਆਂ ਨਿਖੇੜਦੀਆਂ ਹਨ। ਉੱਤਰੀ ਬਰਮਾ ਵਿਚ ਸ਼ਾਨ ਕੌਮ ਦਾ ਅਹੋਮ ਕਬੀਲਾ ਵੱਸਦਾ ਸੀ। ਤੇਰ੍ਹਵੀਂ ਸਦੀ ਵਿਚ ਇਕ ਅਹੋਮ ਸਰਦਾਰ ਕੁਝ ਮਨ-ਚਲੇ ਸਾਥੀਆਂ ਨੂੰ ਨਾਲ ਲੈ ਕੇ ਪਟਕੋਈ ਪਹਾੜੀਆਂ ਲੰਘ ਕੇ ਬ੍ਰਹਮ ਪੁੱਤਰ ਤੋਂ ਹੇਠ-ਵਾਰ 'ਸਦੀਆ' ਦੇ ਇਲਾਕੇ ਵਿਚ ਆ ਵੱਸਿਆ। ਸਹਿਜੇ ਸਹਿਜੇ ਅਹੋਮੀਆਂ ਨੇ ਪੱਛਮ ਵਲ ਵਧਣਾ ਸ਼ੁਰੂ ਕਰ ਦਿੱਤਾ। ਸਾਰਾ ਸਿਬ ਸਾਗਰ ਆ ਮੱਲਿਓ ਨੇ। ਇਧਰ ਦੇ ਵਸਨੀਕ ਭੀ ਇਹਨਾਂ ਦੇ ਭਰਾ-ਭਾਈ ਹੀ ਸਨ। ਰਲਵੀਂ

ਤਕੜੀ ਤਾਕਤ ਬਣ ਗਈ । ਕਾਮਰੂਪ ਤੱਕ ਅਪੜ ਗਏ, ਉੱਤਰ ਪੱਛਮ ਵਿਚ ਬਾੜ ਨਦੀ ਤਕ ਅਤੇ ਦੱਖਣ-ਪੱਛਮ ਵਿਚ ਕੱਲਾਂਗ ਦਰਿਆ ਤੱਕ । ਪਹਿਲਾਂ ਤਾਂ ਇਹ ਜਾਂਗਲੀ ਹੀ ਸਨ, ਪਰ ਕੂਚ-ਬਿਹਾਰ ਨਾਲ ਨਾਤੇ-ਰਿਸ਼ਤੇ ਹੋਣ ਕਰਕੇ ਇਹਨਾਂ ਭੀ ਹਿੰਦੂ-ਮਤ ਗ੍ਰਹਿਣ ਕਰ ਲਿਆ । ਸ਼ੰਕਰਦੇਵ ਦੇ ਪਰਚਾਰੇ ਵੈਸ਼ਨਵ ਮੱਤ ਨੇ ਇਥੇ ਪੱਕੀਆਂ ਨੀਹਾਂ ਗੱਡ ਲਈਆਂ । ਅਹੋਮੀਏ ਪੱਕੇ ਹਿੰਦੂ ਬਣ ਗਏ, ਨਾਮ ਭੀ ਪੱਕੇ ਹਿੰਦੂਆਂ ਵਾਲੇ ਹੀ ਰੱਖਣ ਲੱਗ ਪਏ ।

### ਅਹੋਮੀਆਂ ਅਤੇ ਮੁਗਲਾਂ ਦੀ ਨਿੱਕੀ ਜਿਹੀ ਟੱਕਰ--

ਜਹਾਂਗੀਰ ਦੇ ਵੇਲੇ ਮੁਗਲ ਹਕੂਮਤ ਨੇ ਕਾਮਰੂਪ ਉਤੇ ਕਬਜ਼ਾ ਕਰ ਲਿਆ । ਕਾਮਰੂਪ ਦੇ ਇਕ ਰਾਜਕੁਮਾਰ ਨੇ ਅਹੋਮੀਆਂ ਦੀ ਸ਼ਰਨ ਜਾ ਲਈ, ਕਿਉਂਕਿ ਕਾਮਰੂਪ ਦੇ ਚੜ੍ਹਦੇ ਪਾਸੇ ਖਾੜ ਨਦੀ ਤੋਂ ਪਾਰ ਅਹੋਮੀਆਂ ਦਾ ਇਲਾਕਾ ਸੀ । ਮੁਗਲ ਹਕੂਮਤ ਨੇ ਅਹੋਮੀਆਂ ਨਾਲ ਭੀ ਜਾ ਟੱਕਰ ਲਈ । ਸ਼ਾਹ ਜਹਾਨ ਦੇ ਵੇਲੇ ਸੰਨ ੧੬੩੮ ਵਿਚ ਦੋਹੀਂ ਧਿਰੀਂ ਰਾਜ਼ੀ-ਨਾਮਾ ਹੋ ਗਿਆ, ਜਿਸ ਅਨੁਸਾਰ ਬਾੜ ਨਦੀ ਤੋਂ ਪੱਛਮ ਵਲ ਦਾ ਇਲਾਕਾ ਮੁਗਲ ਰਾਜ ਦਾ ਪੱਕਾ ਹੋ ਗਿਆ । ਇਹ ਰਾਜ਼ੀ-ਨਾਮਾ ਸੰਨ ੧੬੫੬ ਤਕ ੨੧ ਸਾਲ ਟਿਕਿਆ ਰਿਹਾ ।

ਕੂਚ ਬਿਹਾਰ ਨੂੰ ਹੇਠਲੇ ਪਾਸਿਓਂ ਬੰਗਾਲ ਦੇ ਪਠਾਣ ਹਾਕਮਾਂ ਦਾ ਅਤੇ ਪੂਰਬ ਵਲੋਂ ਕਾਮਰੂਪ ਦੇ ਰਾਜਿਆਂ ਦਾ ਡਰ ਰਹਿੰਦਾ ਸੀ, ਇਸ ਵਾਸਤੇ ਉਹ ਸਦਾ ਮੁਗਲ ਸਰਕਾਰ ਦੇ ਵਫ਼ਾਦਾਰ ਰਹਿੰਦੇ ਸਨ ।

ਸੰਨ ੧੬੫੭ ਵਿਚ ਜਦੋਂ ਔਰੰਗਜ਼ੇਬ ਦਾ ਭਰਾ ਸੁਜਾਹ ਫ਼ੌਜ ਲੈ ਕੇ ਬੰਗਾਲ ਵਲੋਂ ਚਲਾ ਗਿਆ, ਕੂਚ ਬਿਹਾਰ ਦੇ ਰਾਜੇ ਨੇ ਕਾਮਰੂਪ ਦੇ ਮੁਗਲ ਹਿੱਸੇ ਉਤੇ ਹੱਲਾ ਬੋਲ ਦਿੱਤਾ । ਉਧਰੋਂ ਅਹੋਮੀਆਂ ਨੇ ਦਰਿਆ ਕਲਾਂਗ ਉਤੇ ਪੁਲ ਬੰਨ੍ਹ ਲਿਆ, ਉਹ ਭੀ ਕਾਮਰੂਪ ਵਲ ਵਧੇ । ਗੋਹਾਟੀ (ਕਾਮਰੂਪ) ਦਾ ਫ਼ੌਜਦਾਰ ਦੁ-ਪਾਸੀਂ ਹੱਲਾ ਵੇਖ ਕੇ

ਬੇੜੀਆਂ ਰਾਹੀਂ ਢਾਕੇ ਨੂੰ ਭੱਜ ਗਿਆ। ਅਹੋਮੀਆਂ ਨੇ ਸਾਰੇ ਕਾਮਰੂਪ ਉਤੇ ਹੀ ਕਬਜ਼ਾ ਕਰ ਲਿਆ। ਉਹਨਾਂ ਦੀ ਹੱਦ ਕਾਲੀ ਬਾੜੀ ਤੱਕ ਹੋ ਗਈ, ਜੋ ਢਾਕੇ ਤੋਂ ਸਿਰਫ ਪੰਜ ਦਿਨਾਂ ਦਾ ਰਾਹ ਹੈ। ਇਹ ਜ਼ਿਕਰ ਸੰਨ ੧੬੫੮ ਦਾ ਹੈ। ਸੰਨ ੧੬੬੦ ਤਕ ਅਹੋਮੀ ਮੌਜ ਵਿਚ ਟਿਕੇ ਰਹੇ।

### ਸ਼ਾਹੀ ਫੌਜ ਦਾ ਹਮਲਾ ਅਤੇ ਦੁਰਗਤਿ—

ਔਰੰਗਜ਼ੇਬ ਨੇ ਮੀਰ ਜੁਮਲਾ ਨੂੰ ਬੰਗਾਲ ਦਾ ਗਵਰਨਰ ਬਣਾ ਕੇ ਭੇਜਿਆ। ਫੌਜ ਅਤੇ ਦਰਿਆਈ ਬੋੜਾ ਲੈ ਕੇ ਮੀਰ ਜੁਮਲਾ ੧ ਨਵੰਬਰ ਸੰਨ ੧੬੬੧ ਨੂੰ ਢਾਕੇ ਤੋਂ ਚੱਲ ਪਿਆ। ਪਹਿਲਾਂ ਉਸ ਨੇ ਕੂਚ ਬਿਹਾਰ ਸਰ ਕੀਤਾ। ਫਿਰ ਆਸਾਮ ਉਤੇ ਹਮਲਾ ਕਰਨ ਲਈ ੪ ਜਨਵਰੀ ੧੬੬੨ ਨੂੰ ਮੀਰ ਜੁਮਲਾ ਰੰਗਾ-ਮਾਟੀ ਪਹੁੰਚਿਆ। ਰੰਗਾ-ਮਾਟੀ ਕਾਮਰੂਪ ਦੀ ਪੱਛਮੀ ਸਰਹੱਦ ਉਤੇ ਹੈ। ਢਾਈ ਮਹੀਨਿਆਂ ਵਿਚ ਹੀ ਮੁਗਲ ਫੌਜ ਨੇ ਅਹੋਮੀਆਂ ਤੋਂ ਸਾਰੇ ਇਲਾਕੇ ਖੋਹ ਕੇ ਉਨ੍ਹਾਂ ਦੀ ਆਪਣੀ ਰਾਜਧਾਨੀ ਗੜ੍ਹਗਾਉਂ ਨੂੰ ਭਜਾ ਦਿੱਤਾ। ਅਹੋਮੀ ਰਾਜਾ ਬਾੜ ਗੁਹੈਣ ਆਸਾਮ ਦੀ ਆਖਰੀ ਗੁੱਠੇ ਕਾਮਰੂਪ ਵਿਚ ਜਾ ਲੁਕਿਆ।

ਹੁਣ ਉੱਤੋਂ ਵਰਖਾ ਰੁੱਤ ਆ ਗਈ। ਅਹੋਮੀਏ ਫਿਰ ਉੱਠ ਪਏ। ਮੁਗਲ ਘੇਰੇ ਵਿਚ ਆ ਗਏ। ਅਗਸਤ ਵਿਚ ਮਲੇਰੀਆ ਤਾਪ ਟੁੱਟ ਕੇ ਆ ਪਿਆ। ਜੰਗ ਦੇ ਕਾਰਨ ਕਾਲ ਪੈ ਗਿਆ। ਸਤੰਬਰ ਦੇ ਤੀਜੇ ਹਫਤੇ ਵਿਚ ਕੁਝ ਠੰਢ-ਠੰਢੇਰਾ ਹੋਇਆ। ਜੰਗ, ਕਾਲ ਅਤੇ ਮਰੀ ਦੇ ਕਾਰਨ ਅਹੋਮੀਆਂ ਦਾ ਭੀ ਲੱਕ ਟੁੱਟ ਗਿਆ ਸੀ। ਦੋਵੇਂ ਧਿਰਾਂ ਹੰਭ ਗਈਆਂ ਸਨ। ਮੁਗਲ ਫੌਜੀ ਉਸ ਦੇਸ਼ ਦੇ ਹੜ੍ਹਾਂ, ਭੁਚਾਲਾਂ, ਬੀਮਾਰੀਆਂ ਅਤੇ ਜਾਦੂ ਤੋਂ ਤੰਗ ਸਨ। ਦੁਵੱਲੀ ਸੁਲਹ ਦੀ ਮੰਗ ਹੋਈ। ਸ਼ਰਤਾਂ ਤੈਅ ਹੋ ਗਈਆਂ। ਇਹ ਜ਼ਿਕਰ ਜਨਵਰੀ ੧੬੬੩ ਦਾ ਹੈ।

## ਮੁਗਲਾਂ ਦੀ ਬ-ਕੋਲੀ-

ਮੀਰ ਜੁਮਲਾ ਉਥੋਂ ਵਾਪਸੀ ਤੇ ਮਲੇਰੀਏ ਤਾਪ ਨਾਲ 30 ਮਾਰਚ ਸੰਨ ੧੬੬੩ ਨੂੰ ਫੌਤ ਹੋ ਗਿਆ। ਉਸ ਦੇ ਪਿਛੋਂ ਸਥਾਨਕ ਮੁਗਲ ਹਾਕਮਾਂ ਨੇ ਸੁਲਹ ਦੀਆਂ ਸ਼ਰਤਾਂ ਭੰਨ ਦਿੱਤੀਆਂ। ਕੂਚ ਬਿਹਾਰ ਦੇ ਲੋਕਾਂ ਨੂੰ ਬਹੁਤ ਔਖਾ ਕਰਨ ਲੱਗ ਪਏ। ਆਖਰ ਕੂਚ ਬਿਹਾਰ ਮੁਗਲਾਂ ਦੇ ਹੱਥੋਂ ਨਿਕਲ ਗਿਆ। ਅਹੋਮੀ ਨਵਾਂ ਰਾਜਾ ਚੰਕ੍ਰਧ੍ਵਜ ਭੀ, ਜੋ ਨਵੰਬਰ ੧੬੬੩ ਵਿਚ ਗੱਦੀ ਤੇ ਬੈਠਾ ਸੀ, ਮੁਗਲ ਹਾਕਮਾਂ ਦੀ ਬਦ-ਸਲੂਕੀ ਤੋਂ ਬਹੁਤ ਤੰਗ ਆ ਗਿਆ। ਆਂਢ-ਗੁਆਂਢ ਦੇ ਛੋਟੇ ਵੱਡੇ ਸਰਦਾਰਾਂ ਨਾਲ ਮੇਲ ਕਰ ਕੇ ਅਹੋਮੀਆਂ ਨੇ ਮੁਗਲਾਂ ਦੇ ਮੱਲੇ ਹੋਏ ਆਸਾਮੀ ਇਲਾਕੇ ਉਤੇ ਹੱਲਾ ਕਰ ਦਿਤਾ। ਇਕੋ ਹੀ ਹੱਲੇ ਨਾਲ ਅਹੋਮੀ ਗੋਹਾਟੀ ਤਕ ਆ ਪਹੁੰਚੇ, ਉਹਨਾਂ ਦੀ ਹੱਦ ਮੋਨਾਸ ਦਰਿਆ ਤੱਕ ਆ ਪਹੁੰਚੀ। ਇਹ ਜ਼ਿਕਰ ਨਵੰਬਰ ੧੬੬੭ ਦਾ ਹੈ।

ਇਹ ਸਨ ਰਾਜਸੀ ਹਾਲਾਤ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਵਿਚ ਗਏ।





## ਛੇਵਾਂ ਕਾਂਡ

ਰਾਜਾ ਰਾਮ ਸਿੰਘ ਆਸਾਮ ਨੂੰ—

ਔਰੰਗਜ਼ੇਬ ਦਾ ਇਤਬਾਰੀ ਸਿਆਣਾ ਤਜਰਬੇਕਾਰ ਜਰਨੈਲ ਮੀਰ ਜੁਮਲਾ ਆਸਾਮ ਦੀ ਮੁਹਿੰਮ ਵਿਚ ੩੦ ਮਾਰਚ ੧੬੬੩ ਨੂੰ ਮਲੇਰੀਏ ਨਾਲ ਮਰ ਗਿਆ। ਉਸ ਦੀ ਮੌਤ ਮੁਗਲ ਹਕੂਮਤ ਵਾਸਤੇ ਇਕ ਕਾਰੀ ਸੱਟ ਸੀ। ਸੰਨ ੧੬੬੨ ਦੀਆਂ ਗਰਮੀਆਂ ਵਿਚ ਔਰੰਗਜ਼ੇਬ ਸਖਤ ਬੀਮਾਰ ਹੋ ਗਿਆ ਸੀ। ਉਸ ਤੋਂ ਪਿਛੋਂ ਸ਼ਾਹੀ ਹਕੀਮਾਂ ਦੇ ਮਸ਼ਵਰੇ ਤੇ ਉਹ ਕਸ਼ਮੀਰ ਗਿਆ, ਜਿਥੋਂ ੧੯ ਜਨਵਰੀ ਸੰਨ ੧੬੬੪ ਨੂੰ ਉਹ ਵਾਪਸ ਦਿੱਲੀ ਪਹੁੰਚਿਆ ਸੀ।

ਉੱਤਰੀ ਆਸਾਮ ਦੇ ਨਿੱਕੇ ਜਿਹੇ ਅਹੋਮ ਕਬੀਲੇ ਨੇ ਆਪਣੇ ਦੇਸ਼ ਦੇ ਭੂਗੋਲਿਕ ਹਾਲਾਤ ਦੀ ਮਦਦ ਨਾਲ ਇਤਨੀ ਵੱਡੀ ਮੁਗਲ ਹਕੂਮਤ ਨੂੰ ਚੰਗੇ ਹੱਥ ਵਿਖਾਏ ਸਨ। ਫਿਰ ਦੋਹਾਂ ਧਿਰਾਂ ਨੇ ਜੰਗ ਦੀ ਤਬਾਹੀ ਤੋਂ ਥੱਕ-ਅੱਕ ਕੇ ਆਖਰ ਸੁਲਹ ਕਰ ਲਈ ਸੀ। ਪਰ ਸਥਾਨਕ ਮੁਗਲ ਹਾਕਮਾਂ ਦੀ ਹੈਂਕੜ ਨੇ ਇਹ ਸੁਲਹ ਬਹੁਤਾ ਚਿਰ ਟਿਕੀ ਨਾ ਰਹਿਣ ਦਿੱਤੀ। ਸੰਨ ੧੬੬੭ ਵਿਚ ਕੂਚ ਬਿਹਾਰ ਆਕੀ ਹੋ ਗਿਆ, ਅਤੇ ਅਹੋਮੀਆਂ ਨੇ ਭੀ ਦਰਿਆ ਮੌਨਾਸ ਤਕ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ। ਉਸ ਵਕਤ ਅਹੋਮੀ ਕਬੀਲੇ ਦਾ ਰਾਜਾ ਚੰਕ੍ਰਧੁਜ ਸੀ।

ਮੁਗਲ ਸਰਦਾਰ ਮੀਰ ਜੁਮਲੇ ਦਾ ਅਤੇ ਉਸ ਦੀ ਫੌਜ ਦਾ ਹਸ਼ਰ ਸੁਣ ਵੇਖ ਚੁਕੇ ਸਨ। ਵਸੋਂ ਵਸੋਂ ਕੋਈ ਭੀ ਉਧਰ ਮੂੰਹ

ਕਰਨ ਨੂੰ ਤਿਆਰ ਨਹੀਂ ਸੀ। ਔਰੰਗਜ਼ੇਬ ਨੇ ਦਸੰਬਰ ਸੰਨ ੧੬੬੭ ਵਿਚ ਮਿਰਜ਼ਾ ਰਾਜਾ ਜੈ ਸਿੰਘ ਦੇ ਪੁੱਤਰ ਰਾਜਾ ਰਾਮ ਸਿੰਘ ਨੂੰ ਆਸਾਮ ਵੱਲ ਜਾਣ ਦਾ ਹੁਕਮ ਦਿੱਤਾ। ਅਸਲ ਵਿਚ ਰਾਮ ਸਿੰਘ ਨੂੰ ਇਹ ਸਜ਼ਾ ਦਿੱਤੀ ਗਈ ਸੀ। ਸੇਵਾ ਜੀ ਆਗਰੇ ਦੇ ਕਿਲ੍ਹੇ ਵਿਚੋਂ ਨਿਕਲ ਗਿਆ ਸੀ, ਔਰੰਗਜ਼ੇਬ ਨੂੰ ਸ਼ੱਕ ਸੀ ਕਿ ਉਸ ਦੇ ਨੱਸਣ ਵਿਚ ਰਾਜਾ ਰਾਮ ਸਿੰਘ ਦਾ ਭੀ ਹੱਥ ਸੀ। ਰਾਜਾ ਰਾਮ ਸਿੰਘ ਨੂੰ ਆਪਣੇ ਹੀ ਤਨਖ਼ਾਹਦਾਰ ਚਾਰ ਹਜ਼ਾਰ ਰਾਜਪੂਤ ਲੈ ਜਾਣੇ ਪਏ ਸਨ। ਮੁਗ਼ਲ ਫੌਜ ਦੇ ਸਿਰਫ਼ ਪੰਦਰ੍ਹਾਂ ਸੌ ਸਿਪਾਹੀ ਹੀ ਉਸ ਨੂੰ ਮਦਦ ਵਾਸਤੇ ਮਿਲੇ ਸਨ।

ਰਾਜਾ ਰਾਮ ਸਿੰਘ ਬੜੇ ਟੁੱਟੇ ਹੋਏ ਦਿਲ ਨਾਲ ਆਸਾਮ ਵੱਲ ਆ ਰਿਹਾ ਸੀ। ਪਰ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਵਿਚ ਗਏ ਹੋਏ ਹਨ, ਤਾਂ ਉਸ ਨੂੰ ਕੁਝ ਢਾਰਸ ਮਿਲਦੀ ਰਹੀ। ਫਰਵਰੀ ਸੰਨ ੧੬੬੯ ਵਿਚ ਰਾਮ ਸਿੰਘ ਰੰਗਾਮਾਟੀ ਪਹੁੰਚਿਆ, ਜੋ ਕਾਮਰੂਪ ਦੀ ਪੱਛਮੀ ਸਰਹੱਦ ਉੱਤੇ ਹੈ। ਅਹੋਮੀ ਕੌਮ ਦੀ ਕੌਮ ਹੀ ਉਠ ਖਲੋਤੀ। ਦਰਿਆਈ ਤਾਕਤ ਭੀ ਅਹੋਮੀਆਂ ਦੇ ਹੱਥ ਸੀ। ਨਾਗਾ ਕਬੀਲਾ ਭੀ ਉਹਨਾਂ ਦੇ ਨਾਲ ਰਲ ਗਿਆ। ਰਾਜਾ ਰਾਮ ਸਿੰਘ ਨੂੰ ਇਕ ਹੋਰ ਘਾਟਾ ਭੀ ਰਿਹਾ। ਗੋਹਾਟੀ ਦਾ ਮੁਗ਼ਲ ਫੌਜਦਾਰ ਰਸ਼ੀਦ ਖਾਂ ਉਸ ਦਾ ਹੁਕਮ ਨਹੀਂ ਸੀ ਮੰਨਦਾ। ਦੋਹਾਂ ਦੀ ਖਟਪਟੀ ਹੀ ਲੱਗੀ ਰਹੀ।

### ਸ਼ਾਹੀ ਦਲ ਅਤੇ ਅਹੋਮੀਆਂ ਦੀ ਟੱਕਰ—

ਰੰਗਾਮਾਟੀ ਨੂੰ ਪੈਂਤੜਾ ਬਣਾ ਕੇ ਰਾਮ ਸਿੰਘ ਬ੍ਰਹਮ ਪੁੱਤਰ ਦੇ ਉੱਤਰੀ ਕੰਢੇ ਦੇ ਨਾਲ ਨਾਲ ਵਧਿਆ। ਅਹੋਮੀਏ ਪਿਛਾਂਹ ਹਟਦੇ ਗਏ, ਬਾੜ ਨਦੀ ਤਕ। ਇਥੇ ਟਾਕਰਾ ਹੋਇਆ। ਰਾਮ ਸਿੰਘ ਨੂੰ ਕਾਮਯਾਬੀ ਨਾ ਹੋਈ। ਚਾਰ ਮਹੀਨੇ ਪਰਸਪਰ ਝੜਪਾਂ ਹੁੰਦੀਆਂ ਰਹੀਆਂ।

## ਗੁਰੂ ਤੇਗ ਬਹਾਦਰ ਉੱਤਰੀ ਆਸਾਮ ਵਿਚ—

ਗੁਰੂ ਤੇਗ ਬਹਾਦਰ ਸਾਹਿਬ ਦੱਖਣੀ ਆਸਾਮ ਵਲੋਂ ਹੋ ਕੇ ਉਹਨੀਂ ਦਿਨੀਂ ਉੱਤਰੀ ਆਸਾਮ ਵਿਚ ਪਹੁੰਚੇ। ਰਾਜਾ ਰਾਮ ਸਿੰਘ ਲੜਾਈ ਤੋਂ ਤੰਗ ਆ ਚੁੱਕਾ ਸੀ। ਅਹੋਮੀਏ ਭੀ ਹੰਭੇ ਹੋਏ ਸਨ। ਸਤਿਗੁਰੂ ਜੀ ਨੇ ਵਿਚ ਪੈ ਕੇ ਦੋਹਾਂ ਧਿਰਾਂ ਨੂੰ ਸਮਝਾਇਆ। ਰਾਜਾ ਚੱਕ੍ਰਪੁਜ ਅਤੇ ਰਾਜਾ ਰਾਮ ਸਿੰਘ ਦੇ ਵਿਚਕਾਰ ਸੁਲਹ ਦੀ ਗੱਲ-ਬਾਤ ਸ਼ੁਰੂ ਹੋਈ। ਰਾਮ ਸਿੰਘ ਨੇ ਤਜਵੀਜ਼ ਕੀਤੀ ਕਿ ਦੋਵੇਂ ਧਿਰਾਂ ਆਪਣੀਆਂ ਪੁਰਾਣੀਆਂ ਹੱਦਾਂ ਤੇ ਟਿਕ ਜਾਣ। ਇਸ ਤਰ੍ਹਾਂ ਦੋਹਾਂ ਧਿਰਾਂ ਦੀ ਰਹਿ ਆਈ ਅਤੇ ਖੂਨ-ਖਰਾਬਾ ਬੰਦ ਹੋਇਆ। ਇਹ ਜ਼ਿਕਰ ੧੬੭੦ ਦਾ ਹੈ।

ਸਿੱਖ-ਇਤਿਹਾਸ ਲਿਖਦਾ ਹੈ ਕਿ ਦਰਿਆ ਬ੍ਰਹਮ ਪੁੱਤਰ ਦੇ ਪੂਰਬਲੇ ਕੰਢੇ ਉੱਤੇ ਵੱਸਦੇ ਸ਼ਹਿਰ ਧੂਬਰੀ ਦੇ ਪਾਸ ਦੋਹਾਂ ਪਾਸਿਆਂ ਦੀ ਫੌਜ ਦੇ ਹਰੇਕ ਸਿਪਾਹੀ ਨੇ ਮਿੱਟੀ ਪੁੱਟ ਕੇ ਆਪੋ ਆਪਣੀ ਢਾਲ ਵਿਚ ਲਿਆ ਕੇ ਉੱਥੇ ਇਕ ਉੱਚਾ ਦਮਦਮਾ ਤਿਆਰ ਕਰ ਦਿੱਤਾ, ਜੋ ਹੁਣ ਤਕ ਗੁਰੂ ਨਾਨਕ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿਚ ਕਾਇਮ ਹੈ।

## ਹਿੰਦੂ ਕੌਮ ਉਤੇ ਵਧੀਕੀਆਂ—

ਮੁਗਲ ਰਾਜ ਦੀਆਂ ਜੜ੍ਹਾਂ ਅਕਬਰ ਦੇ ਵੇਲੇ ਹੀ ਭਾਰਤ ਵਿਚ ਪੱਕੀਆਂ ਹੋਈਆਂ ਸਨ। ਉਸ ਦੀ ਰਾਜਨੀਤੀ ਠਹੁੰਮੇ ਤੇ ਸ਼ਾਂਤੀ ਵਾਲੀ ਸੀ, ਆਪ ਜੀਵੋ ਤੇ ਦੂਜਿਆਂ ਨੂੰ ਜੀਉਣ ਦਿਓ। ਅਕਬਰ ਗ਼ੈਰ ਮੁਸਲਿਮ ਲੋਕਾਂ ਦੀਆਂ ਧਾਰਮਿਕ ਰੀਤਾਂ-ਰਸਮਾਂ ਵਿਚ ਕੋਈ ਦਖਲ ਨਹੀਂ ਦੇਂਦਾ ਸੀ, ਹਰੇਕ ਨੂੰ ਆਪੋ ਆਪਣੇ ਅਕੀਦੇ-ਵਿਸ਼ਵਾਸ ਦੀ ਖੁਲ੍ਹ ਸੀ। ਕੱਟੜ ਕਾਜ਼ੀ ਅਕਬਰ ਦੀ ਇਸ ਨੀਤੀ ਨਾਲ ਸੰਤੁਸ਼ਟ ਨਹੀਂ ਸਨ। ਉਹ ਜ਼ੋਰੀਂ ਇਸਲਾਮ ਦਾ ਦਬਾਉ ਪਾਣਾ ਚਾਹੁੰਦੇ ਸਨ।

(੩) ਸਾਰੀ ਹੀ ਬਾਣੀ ਹਿੰਦੀ ਲਫਜ਼ਾਂ ਨਾਲ ਭਰਪੂਰ ਹੈ ।

(੪) ਗੁਰਿਆਈ ਦੀ ਜ਼ਿਮੇਵਾਰੀ ਸਾਂਭਦਿਆਂ-ਸਾਰ ਹੀ ਗੁਰੂ ਤੇਗ ਬਹਾਦਰ ਸਾਹਿਬ ਪੂਰਬ ਦੇਸ਼ ਵਲ ਚਲੇ ਗਏ ਸਨ । ਉੱਤਰ-ਪ੍ਰਦੇਸ਼, ਬਿਹਾਰ, ਬੰਗਾਲ ਤੇ ਆਸਾਮ ਵਿਚ ਪੰਜ ਸਾਲਾਂ ਦਾ ਦੌਰਾ ਕਰ ਕੇ ਵਾਪਸ ਮੁੜੇ ਸਨ ।

(੫) ਜਦੋਂ ਔਰੰਗਜ਼ੇਬ ਨੇ ਖੁਲ੍ਹਮ-ਖੁਲ੍ਹਾ ਹਿੰਦੂ-ਮੰਦਰ ਢਾਹੁਣੇ ਸ਼ੁਰੂ ਕਰ ਦਿਤੇ, ਹਿੰਦੂਆਂ ਨੂੰ ਬਦੇਂ ਬਦੀ ਮੁਸਲਮਾਨ ਬਣਾਣ ਦੇ ਹੁਕਮ ਜਾਰੀ ਕਰ ਦਿਤੇ ਤੇ ਕਸ਼ਮੀਰ ਦੇ ਬ੍ਰਾਹਮਣ ਸਤਿਗੁਰੂ ਜੀ ਪਾਸ ਸਹਾਇਤਾ ਲਈ ਆਏ, ਤਦੋਂ ਭੀ ਗੁਰੂ ਤੇਗ ਬਹਾਦਰ ਸਾਹਿਬ ਮੁੜ ਦੂਜੀ ਵਾਰੀ ਪੂਰਬ ਦੇਸ਼ ਵਲ ਹੀ ਚੱਲ ਪਏ, ਨਗਰਾਂ ਤੇ ਪਿੰਡਾਂ ਵਿਚ ਇਕ ਸਾਲ ਦਾ ਚੱਕਰ ਲਾ ਕੇ ਆਖਰ ਆਗਰੇ ਪਹੁੰਚ ਕੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰ ਦਿੱਤੇ ਨੇ ।

ਇਥੋਂ ਸਾਫ਼ ਦਿਸ ਰਿਹਾ ਹੈ ਕਿ ਸਤਿਗੁਰੂ ਜੀ ਨੂੰ ਔਰੰਗਜ਼ੇਬ ਦੀ ਚੋਟ ਦਾ ਖ਼ਤਰਨਾਕ ਅਸਰ ਪੂਰਬ ਦੇਸ਼ ਦੇ ਹਿੰਦੂਆਂ ਉੱਤੇ ਪੈਂਦਾ ਜਾਪ ਰਿਹਾ ਸੀ । ਪੰਜਾਬ ਵਿਚ ਪਹਿਲੇ ਅੱਠ ਗੁਰ-ਵਿਅਕਤੀਆਂ ਦੀ ਹਿੰਮਤ, ਦਲੇਰੀ ਤੇ ਕੁਰਬਾਨੀ ਨਾਲ ਹਿੰਦੂ ਕੌਮ ਦੇ ਦਿਲਾਂ ਵਿਚੋਂ ਮੁਗ਼ਲਾਂ ਦਾ ਸਹਿਮ ਦੂਰ ਹੋ ਚੁਕਿਆ ਹੋਇਆ ਸੀ, ਇਥੋਂ ਤਕ ਕਿ ਗੁਰੂ ਹਰਿ ਗੋਬਿੰਦ ਸਾਹਿਬ ਦੀ ਕਮਾਨ ਹੇਠ ਪੰਜਾਬ-ਨਿਵਾਸੀਆਂ ਨੇ ਮੁਗ਼ਲਾਂ ਦੇ ਮੁਕਾਬਲੇ ਤੇ ਤਲਵਾਰ ਫੜ ਲਈ ਸੀ । ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸਾਰਾ ਜ਼ੋਰ ਪੂਰਬ ਦੇਸ਼ ਦੇ ਹਿੰਦੂਆਂ ਵਿਚ ਦਲੇਰੀ ਤੇ ਨਿਰਭੈਤਾ ਪੈਦਾ ਕਰਨ ਲਈ ਲਾਇਆ । ਦਰੋਪਤੀ, ਗਜ, ਅਜਾਮਲ ਧੂ ਆਦਿਕ ਦੀਆਂ ਜਿਹੜੀਆਂ ਸਾਖੀਆਂ ਉਹ ਬ੍ਰਾਹਮਣਾਂ ਪਾਸੋਂ ਸੁਣਦੇ ਆ ਰਹੇ ਸਨ, ਉਹਨਾਂ ਦਾ ਹੀ ਮੁੜ ਮੁੜ ਹਵਾਲਾ ਦੇ ਕੇ ਸਹਿਮੇ ਹੋਏ ਹਿੰਦੂਆਂ ਨੂੰ ਸਮਝਾ ਰਹੇ ਹਨ ਕਿ ਜੇ ਨਿਤ ਸਤਿਸੰਗ ਵਿਚ ਆ ਕੇ ਪਰਮਾਤਮਾ ਦਾ ਆਸਰਾ ਲਵੋਗੇ, ਤਾਂ ਤੁਹਾਡੇ ਅੰਦਰ ਭੀ ਇਸ

ਜ਼ੁਲਮ ਦਾ ਟਾਕਰਾ ਕਰਨ ਲਈ ਪ੍ਰਭੂ ਹਿੰਮਤ ਪੈਦਾ ਕਰ ਦੇਵੇਗਾ । ਸਤਿਸੰਗ ਦੀ ਬਰਕਤ ਨਾਲ ਪੈਦਾ ਹੋਈ ਜੱਥੇਬੰਦੀ ਜਾਬਰ ਦਾ ਮੂੰਹ ਭਵਾ ਦੇਵੇਗੀ ।

ਸੌ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿਚ ਹੇਠ-ਲਿਖਿਆ ਖਾਸ ਲੀਹਾਂ ਉਤੇ ਉਪਦੇਸ਼ ਤੇ ਚੇਤਾਵਨੀ ਹੈ :

### (੧) ਜਗਤ ਦੀ ਅਨ-ਸਥਿਰਤਾ—

ਇਹ ਸਰੀਰ ਸਦਾ ਟਿਕਿਆ ਨਹੀਂ ਰਹਿ ਸਕਦਾ । ਮੌਤ ਹਰੇਕ ਨੂੰ ਆ ਦਬਾਏਗੀ । ਧਨ, ਦੌਲਤ, ਇਸਤ੍ਰੀ ਤੇ ਪੁੱਤਰ ਕਿਸੇ ਨਾਲ ਭੀ ਸਦਾ ਦਾ ਸਾਥ ਨਹੀਂ ਹੈ । ਜੋ ਬੜਾ ਹਿਤ-ਪਿਆਰ ਕਰਦੇ ਹਨ, ਮੌਤ ਆਇਆਂ ਸਭ ਪਰੇ ਹਟ ਜਾਂਦੇ ਹਨ ਤੇ ਮਿਰਤਕ ਸਰੀਰ ਨੂੰ ਅੱਗ ਵਿਚ ਸਾੜ ਆਉਂਦੇ ਹਨ । ਫਿਰ, ਜੋ ਮੌਤ ਹਰੇਕ ਉੱਤੇ ਆਉਣੀ ਹੈ, ਉਸਦਾ ਇਤਨਾ ਸ਼ਹਿਮ ਕਿਉਂ ?

### (੨) ਦੁਖ ਸੁਖ ਦਾ ਚੱਕਰ—

ਦੁਖ ਸੁਖ ਹਰੇਕ ਨੂੰ ਵਾਪਰਦੇ ਹਨ, ਕਦੇ ਸੁਖ ਹੈ, ਕਦੇ ਦੁਖ ਹੈ । ਸੁੱਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਵਿਰਤੀ ਵਾਸਤੇ ਧਿਰ ਧਿਰ ਦੀ ਖੁਸ਼ਾਮਦ ਕੀਤਿਆਂ ਲੋਕਾਂ ਦੀਆਂ ਨਜ਼ਰਾਂ ਵਿਚ ਸ਼ਰਮਸਾਰ ਭੀ ਹੋਵੀਦਾ ਹੈ ਤੇ ਖੱਜਲ-ਖੁਆਰ ਭੀ । ਵੇਖੋ, ਸੁਖ ਦੁਖ ਤੋਂ ਨਿਰਲੇਪ ਪ੍ਰਭੂ ਤੁਹਾਡੇ ਅੰਦਰ ਵੱਸਦਾ ਹੈ, ਉਸ ਦੀ ਯਾਦ ਵਿਚ ਜੁੜੋ ਤਾਂ ਸੁੱਖਾਂ ਦੁੱਖਾਂ ਵਲੋਂ ਬੇ-ਪਰਵਾਹੀ ਹੋ ਜਾਏਗੀ ।

### (੩) ਮੌਤ ਦਾ ਡਰ-ਸਹਿਮ ਦੂਰ ਕਰੋ—

ਜਿਸ ਪਰਮਾਤਮਾ ਨੇ ਅਨਾਥ ਦਰੋਪਤੀ ਦੀ ਲਾਜ ਅਹੰਕਾਰੀ ਕੈਰਵਾਂ ਦੀ ਸਭਾ ਵਿਚ ਰੱਖ ਲਈ ਤੇ ਉਸ ਨੂੰ ਨਗਨ ਹੋਣ ਤੋਂ

ਸਤਿਗੁਰੂ ਜੀ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ। ੩੪ ਸਾਲਾਂ ਤੋਂ ਬੈਠੇ ਸੇਵਕ ਪੁਜਾਰੀਆਂ ਨੇ ਆਪਣੀ ਹੋਜ਼ੀ ਦਾ ਵਸੀਲਾ ਹੀ ਇਸ ਥਾਂ ਨੂੰ ਬਣਾ ਲਿਆ ਹੋਇਆ ਸੀ। ਸ੍ਰੀ ਹਰਿਮੰਦਰ ਸਾਹਿਬ ਨੂੰ ਜੰਦਰੇ ਮਾਰ ਕੇ ਉਹਨਾਂ ਸਤਿਗੁਰੂ ਜੀ ਦੀ ਨਿਰਾਦਰੀ ਪੁੱਜ ਕੇ ਕੀਤੀ ਸੀ। ਪਰ ਇਸ ਨਿਰਾਦਰੀ ਤੋਂ ਭੀ ਗੁਰੂ ਤੇਗ ਬਹਾਦਰ ਸਾਹਿਬ ਨੇ ਰਤਾ ਭਰ ਮੱਥੇ ਉਤੇ ਵੱਟ ਨਹੀਂ ਪੈਣ ਦਿਤਾ। ਭਾਈ ਮੱਖਣ ਸ਼ਾਹ, ਜੋ ਬਕਾਲੇ ਤੋਂ ਨਾਲ ਹੀ ਆਇਆ ਸੀ, ਕੁਝ ਖਰ੍ਹਵਾ ਹੋਣ ਲੱਗਾ, ਤਾਂ ਸਤਿਗੁਰੂ ਜੀ ਨੇ ਧੀਰਜ ਨਾਲ ਉਸ ਨੂੰ ਵਰਜ ਦਿੱਤਾ।

ਜਦੋਂ ਸਤਿਗੁਰੂ ਜੀ ਕਰਤਾਰਪੁਰ ਗਏ ਤਾਂ ਸ਼ਰੀਕ ਸੌਢੀਆਂ ਨੂੰ ਜਾਇਦਾਦ ਦੀ ਮਲਕੀਅਤ ਵਲੋਂ ਕੁਝ ਤੋਖਲਾ ਪਿਆ। ਹੱਕ ਹੁੰਦਿਆਂ ਭੀ ਆਪ ਨੇ ਕੋਈ ਹੱਕ ਨਹੀਂ ਜਤਾਇਆ। ਸ਼ਰੀਕਾਂ ਦੀ ਪੂਰੀ ਨਿਸਚਿੰਤਤਾ ਦੀ ਖਾਤਰ ਸਤਿਗੁਰੂ ਜੀ ਨੇ ਉਹ ਨਗਰ ਹੀ ਛੱਡ ਦਿੱਤਾ, ਤੇ ਉਥੋਂ ਪਰੇ ਕਹਿਲੂਰ ਰਿਆਸਤ ਵਿਚ ਇਕ ਪਿੰਡ ਦੀ ਕੁਝ ਜ਼ਮੀਨ ਮੁੱਲ ਲੈ ਕੇ ਨਵਾਂ ਨਗਰ ਵਸਾ ਲਿਆ।

### ਖਲਕਤ ਨਾਲ ਪਿਆਰ—

ਬਿਗਾਨੇ ਰਾਜ ਵਿਚ ਹਿੰਦੂ ਜਨਤਾ ਦਿਨੋਂ ਦਿਨ ਦੁੱਖਾਂ ਦੇ ਮੂੰਹ ਪੈਂਦੀ ਜਾ ਰਹੀ ਸੀ। ਉਹਨਾਂ ਦੁਖੀਆਂ ਨੂੰ ਕੋਈ ਸਹਾਰਾ ਨਹੀਂ ਸੀ ਦਿੱਸ ਰਿਹਾ। ਸਤਿਗੁਰੂ ਜੀ ਆਸਾਮ ਤਕ ਲੰਮੇ ਦੌਰੇ ਤੇ ਗਏ। ਪੰਜ ਸਾਲਾਂ ਦਾ ਸਫ਼ਰ ਝਾਗਿਓ ਨੇ। ਮਾਲਵੇ ਦੇ ਬਾਂਗਰ ਵਿਚ ਲੋਕਾਂ ਨੂੰ ਪਾਣੀ ਦੀ ਬਹੁਤ ਕਿੱਲਤ ਸੀ। ਰਸਤੇ ਵਿਚ ਸਰਧਾਲੂ ਸੇਵਕ ਜੋ ਮਾਇਆ ਭੇਟ ਕਰਦੇ ਰਹੇ, ਸਤਿਗੁਰੂ ਜੀ ਉਹ ਸਾਰੀ ਹੀ ਪਾਣੀ ਖੁਣੋਂ ਔਖੇ ਲੋਕਾਂ ਦੇ ਕਸਟ ਕੱਟਣ ਲਈ ਵਰਤਦੇ ਗਏ ਤੇ ਲੋੜ ਅਨੁਸਾਰ ਖੂਹ ਤੇ ਬਾਉਲੀਆਂ ਲਵਾਂਦੇ ਗਏ।

ਜਦੋਂ ਆਪ ਆਸਾਮ ਵਿਚ ਸਨ, ਤਾਂ ਔਰੰਗਜ਼ੇਬ ਨੇ ਮਿਰਜ਼ਾ ਰਾਜਾ ਰਾਮ ਸਿੰਘ ਨੂੰ ਆਸਾਮੀਆਂ ਦੇ ਵਿਰੁੱਧ ਫੌਜ ਦੇ ਕੇ ਭੇਜਿਆ। ਜੰਗਾਂ ਦੇ ਮੌਕੇ ਤੇ ਲੁੱਟ ਮਾਰ, ਸਾੜ ਫੂਕ, ਕਤਲਾਮ ਤੇ ਇਸਤ੍ਰੀਆਂ ਦੀ ਬੇ-ਪਤੀ ਤਾਂ ਹੋਣੀ ਹੀ ਹੋਈ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਪੂਰਾ ਰਸੂਖ ਢੇਰੀ ਪਾਸੀਂ ਵਰਤ ਕੇ ਸੁਲਹ ਕਰਾਈ ਤੇ ਖਲਕਤ ਨੂੰ ਬਿਪਤਾ ਤੋਂ ਬਚਾਇਆ। ਹਰ ਥਾਂ ਆਪ ਨੇ ਇਹੀ ਸਿੱਖਿਆ ਦਿੱਤੀ ਕਿ ਜੀਉਣ ਦੇਵੇ ਤੇ ਜੀਵੇ, ਨਾ ਕਿਸੇ ਨੂੰ ਡਰਾਵੇ ਤੇ ਨਾ ਕਿਸੇ ਤੋਂ ਡਰੇ।

ਜਦੋਂ ਔਰੰਗਜ਼ੇਬ ਦੀ ਕੁਟਿਲ ਰਾਜਨੀਤੀ ਦੇ ਕਾਰਨ ਸਾਰੇ ਭਾਰਤ ਵਿਚ ਜੁਲਮ ਦੀ ਅੱਗ ਮੱਚ ਪਈ, ਹਿੰਦੂ ਲੋਕ ਸਹਿਮ ਗਏ, ਨਿਤਾਣੇ ਜਿਹੇ ਹੋ ਕੇ ਹਰ ਕਿਸਮ ਦੀ ਮਾਰ ਤੇ ਨਿਰਾਦਰੀ ਅੱਗੇ ਇਉਂ ਸਿਰ ਨਿਵਾਣ ਲੱਗ ਪਏ ਕਿ ਉਹਨਾਂ ਦੇ ਅੰਦਰੋਂ ਮਨੁੱਖਤਾ ਦਾ ਅਹਿਸਾਸ ਮੁੱਕਣ ਲੱਗ ਪਿਆ, ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਮਾਲ ਦਰਜੇ ਦੀ ਸੂਰਬੀਰਤਾ ਵਿਖਾ ਕੇ ਉੱਚੇ ਤੋਂ ਉੱਚੇ ਦਰਜੇ ਦੀ ਮਨੁੱਖਤਾ ਦਾ ਆਦਰਸ਼ ਸਿਖਾਇਆ। ਦੁਨੀਆ ਦੇ ਲੋਕ ਆਪਣੇ ਵਾਸਤੇ ਜੀਉ ਰਹੇ ਸਨ, ਸਤਿਗੁਰੂ ਜੀ ਨੇ ਆਪਣੀ ਜਿੰਦ ਭੇਟਾ ਕਰ ਕੇ ਇਹ ਪੂਰਨੇ ਪਾਏ ਕਿ ਦੂਜਿਆਂ ਵਾਸਤੇ ਜੀਉਣਾ-ਮਰਨਾ ਹੀ ਅਸਲ ਮਨੁੱਖਤਾ ਹੈ।

### ਤਾਲੀਮ, ਉਹਨਾਂ ਦੀ ਬਾਣੀ ਵਿਚੋਂ—

ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਤਾਲੀਮ ਸਮਝਣ ਵਾਸਤੇ ਹੇਠ-ਲਿਖੀਆਂ ਗੱਲਾਂ ਨੂੰ ਆਪਣੇ ਸਾਹਮਣੇ ਰੱਖਣਾ ਪਏਗਾ—

(੧) ਉਹਨਾਂ ਦੇ ਸਾਰੇ ਹੀ ੬੦ ਸ਼ਬਦਾਂ ਵਿਚ ਕੋਈ ਇਕ ਲਫਜ਼ ਭੀ ਫ਼ਾਰਸੀ ਅਰਬੀ ਦਾ ਨਹੀਂ ਹੈ।

(੨) ਕਿਤੇ ਭੀ ਉਹਨਾਂ ਇਸਲਾਮ ਦਾ ਰਤਾ ਭਰ ਜ਼ਿਕਰ ਨਹੀਂ ਕੀਤਾ।

(੫) ਬੜੀ ਸੰਗਤ (ਸਸਰਾਮ, ਬਿਹਾਰ ਪ੍ਰਾਂਤ) ।

(੬) ਪਟਨਾ—ਗੁਰੂ ਕਾ ਬਾਗ ।

### ਸ਼ਹੀਦੀ ਸਮੇਂ ਆਗਰੇ ਨੂੰ ਜਾਂਦਿਆਂ—

(੧) ਲੱਖਣ ਮਾਜਰਾ (ਜ਼ਿਲਾ ਰੁਹਤਕ) ।

(੨) ਰੁਹਤਕ ।

(੩) ਆਗਰਾ ।

(੪) ਗੁਰਦੁਆਰਾ ਸੀਸ ਗੰਜ, ਦਿੱਲੀ ।

(੫) ਗੁਰਦੁਆਰਾ ਰਕਾਬ ਗੰਜ, ਨਵੀਂ ਦਿੱਲੀ।





## ੧੧ਵਾਂ ਕਾਂਡ

ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਖਸੀਅਤ

(੧) ਕੌਮਲਤਾ, ਨਿਰਵੈਰਤਾ ਤੇ ਵੈਰਾਗ

ਸਤਿਗੁਰੂ ਜੀ ਦੇ ਜੀਵਨ-ਇਤਿਹਾਸ ਵਿਚ ਅਸੀਂ ਵੇਖ ਚੁਕੇ ਹਾਂ ਕਿ ਉਹਨਾਂ ਦਾ ਹਿਰਦਾ ਕਿਤਨਾ ਕੌਮਲ ਤੇ ਨਿਰਵੈਰ ਸੀ, ਦੁਨੀਆਂ ਦੀਆਂ ਮੱਲਾਂ ਮੱਲਣ ਵਲੋਂ ਉਹਨਾਂ ਨੂੰ ਹੱਦ ਦਰਜੇ ਦੀ ਉਪਰਾਮਤਾ ਸੀ।

ਗੁਰਿਆਈ ਦੀ ਜ਼ਿੰਮੇਵਾਰੀ ਦੇ ਜਾਇਜ਼ ਤੇ ਯੋਗ ਵਾਰਸ ਹੁੰਦਿਆਂ ਭੀ ਜਦੋਂ ਉਹਨਾਂ ਇਹ ਵੇਖਿਆ ਕਿ ਕੁਝ ਸੁਆਰਥੀ ਸ਼ਖਸ ਮਾਨ-ਪ੍ਰਤਿਸ਼ਟਾ ਤੇ ਮਾਇਆ ਹਾਸਲ ਕਰਨ ਲਈ ਜ਼ੋਰੋ-ਜ਼ੋਰੀ ਕਬਜ਼ਾ ਕਰਨਾ ਚਾਹੁੰਦੇ ਹਨ, ਤਾਂ ਗੁਰੂ ਅਮਰਦਾਸ ਜੀ ਵਾਂਗ ਉਹਨਾਂ ਨੇ ਭੀ ਇਕਾਂਤ ਵਿਚ ਟਿਕੇ ਰਹਿਣਾ ਪਸੰਦ ਕੀਤਾ। ਪਰ ਜਦੋਂ ਸੁਆਰਥੀਆਂ ਦਾ ਪਾਜ਼ ਉਹਨਾਂ ਦੇ ਆਪਣੇ ਹੀ ਹੌਲੇ ਜੀਵਨ ਦੀ ਰਾਹੀਂ ਉੱਘੜ ਗਿਆ, ਤੇ ਜਦੋਂ ਬਾਬਾ ਧੀਰਮਲ ਤੇ ਉਸ ਦੇ ਮਸੰਦ ਨੇ ਇਹ ਬਾਜ਼ੀ ਹੱਥੋਂ ਜਾਂਦੀ ਵੇਖ ਕੇ ਸਤਿਗੁਰੂ ਜੀ ਉੱਤੇ ਮਾਰੂ ਵਾਰ ਕਰ ਕੇ ਘਰ-ਘਾਟ ਭੀ ਲੁੱਟ ਲਿਆ, ਤਦੋਂ ਭੀ ਗੁਰੂ ਤੇਗ ਬਹਾਦਰ ਸਾਹਿਬ ਸ਼ਾਂਤ-ਚਿਤ ਅਡੋਲ ਟਿਕੇ ਰਹੇ, ਦਿਲ ਵਿਚ ਰਤਾ ਭਰ ਭੀ ਮੈਲ ਨਾ ਆਉਣ ਦਿੱਤੀਓ ਨੇ। ਇਥੋਂ ਤਕ ਕਿ ਜਦੋਂ ਭਾਈ ਮੱਖਣ ਸ਼ਾਹ ਸਾਥੀਆਂ ਦੀ ਸਹਾਇਤਾ ਨਾਲ ਉਹ ਲੁੱਟਿਆ ਹੋਇਆ ਮਾਲ ਮੋੜ ਲਿਆਇਆ ਤੇ 'ਆਦਿ ਬੀੜ' ਭੀ ਖੋਹ ਲਿਆਇਆ, ਤਾਂ ਸਤਿਗੁਰੂ ਜੀ ਨੇ ਉਸ ਵੇਲੇ ਸਭ ਕੁਝ ਮੋੜ ਭੇਜਿਆ।

## ਦਸਵਾਂ ਕਾਂਡ

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ—

ਗੁਰੂ ਤੇਗ ਬਹਾਦਰ ਸਾਹਿਬ ਦੇ ਲਿਖੇ ਹੋਏ ੫੯ ਸ਼ਬਦ ਅਤੇ ੫੭ ਸਲੋਕ ਹਨ। ਸਲੋਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿਚ ਦਰਜ ਹਨ, ਸ਼ਬਦ ਹੇਠ-ਲਿਖੇ ੧੫ ਰਾਗਾਂ ਵਿਚ ਹਨ।

ਗਉੜੀ	੯	ਤਿਲੰਗ	੩
ਆਸਾ	੧	ਬਿਲਾਵਲੁ	੩
ਦੇਵ ਗੰਧਾਰੀ	੩	ਰਾਮਕਲੀ	੩
ਬਿਹਾਗੜਾ	੧	ਮਾਰੂ	੩
ਸੌਰਠਿ	੧੨	ਬਸੰਤ	੫
ਧਨਾਸਰੀ	੪	ਸਾਰੰਗ	੪
ਜੈਤਸਰੀ	੩	ਜੈਜਾਵੰਤੀ	੪
ਟੋਡੀ	੧,	ਜੋੜ	੫੯

ਨੋਟ—ਜੈਜਾਵੰਤੀ ਰਾਗ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੇ ਵਰਤਿਆ ਹੈ, ਹੋਰ ਕਿਸੇ ਗੁਰ-ਵਿਅਕਤੀ ਦੀ ਬਾਣੀ ਇਸ ਰਾਗ ਵਿਚ ਨਹੀਂ ਹੈ। ਗੁਰੂ ਅਰਜਨ ਸਾਹਿਬ ਦੀ ਲਿਖਵਾਈ 'ਆਦਿ ਬੀੜ' ਵਿਚ ਸਿਰਫ ੩੦ ਰਾਗ ਹਨ। ਇਕੱਤੀਵਾਂ ਰਾਗ ਜੈਜਾਵੰਤੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਤੋਂ ਨਵੇਂ ਉਤਾਰਿਆਂ ਵਿਚ ਦਰਜ ਹੋਣਾ

ਸ਼ੁਰੂ ਹੋਇਆ ।

ਗੁਰੂ ਸਾਹਿਬ ਦੀ ਸਾਰੀ ਬਾਣੀ ਹਿੰਦੀ ਵਿਚ ਹੈ ।

## ਪ੍ਰਸਿੱਧ ਗੁਰਦੁਆਰੇ

- (੧) ਜਨਮ ਅਸਥਾਨ—'ਗੁਰੂ ਕਾ ਮਹਲ' ਅੰਮ੍ਰਿਤਸਰ (ਸੰਨ ੧੬੨੧) ।
- (੨) ਬਾਬਾ ਬਕਾਲਾ ਜ਼ਿਲਾ ਅੰਮ੍ਰਿਤਸਰ—ਪਰਗਟ ਹੋਏ (ਸੰਨ ੧੬੬੪) ।
- (੩) ਥੜਾ ਸਾਹਿਬ ਅੰਮ੍ਰਿਤਸਰ—ਸ੍ਰੀ ਅਕਾਲ ਤਖਤ ਤੋਂ ਪੰਜਾਹ ਕੁ ਗਜ਼ਾਂ ਦੀ ਵਿੱਥ ਤੇ ਉੱਤਰ ਵਲ । ਸੰਨ ੧੬੬੪ ਵਿਚ ਸ੍ਰੀ ਹਰਿਮੰਦਰ ਸਾਹਿਬ ਦਾ ਦਰਸ਼ਨ ਕਰਨ ਆਏ ਇਥੇ ਠਹਿਰੇ ਸਨ ।
- (੪) ਕੋਠਾ ਸਾਹਿਬ (ਪਿੰਡ ਵੱਲਾ, ਜ਼ਿਲਾ ਅੰਮ੍ਰਿਤਸਰ)। ਅੰਮ੍ਰਿਤਸਰ ਤੋਂ ਵਾਪਸੀ ਤੇ ਇਸ ਪਿੰਡ ਟਿਕੇ ਸਨ ।
- (੫) ਅਨੰਦਪੁਰ ਸਾਹਿਬ ।

### ਪੂਰਬ ਦੇਸ਼ ਦਾ ਦੌਰਾ—

- (੧) ਮੰਜੀ ਸਾਹਿਬ(ਸਾਬੋ ਕੀ ਤਲਵੰਡੀ ਰਿਆਸਤ ਪਟਿਆਲਾ)।
- (੨) ਕੜਾ ਮਾਣਕ ਪੁਰ (ਜਮਨਾ ਤੋਂ ਪਾਰ) ।
- (੩) ਪ੍ਰਯਾਗ (ਮਹੱਲਾ ਅਹੀਆਪੁਰ) ।
- (੪) ਗੁਰਦੁਆਰਾ ਬੜੀ ਸੰਗਤ (ਕਟੜਾ ਰੇਸ਼ਮ, ਬਨਾਰਸ)

ਹੁਣ ਇਹ ਥਾਂ ਨਵੀਂ ਦਿੱਲੀ ਵਿਚ ਹੈ । ਇਥੇ ਭੀ ਗੁਰਦੁਆਰਾ ਹੈ, ਜਿਸ ਦਾ ਨਾਮ ਗੁਰਦੁਆਰਾ ਰਕਾਬ ਗੰਜ ਹੈ । ਇਹ ਭੀ ਸਰਦਾਰ ਬਖ਼ੋਲ ਸਿੰਘ ਨੇ ਹੀ ਸੰਨ ੧੭੬੦ ਵਿਚ ਬਣਵਾਇਆ ਸੀ ।

## ਗੁਰੂ ਕੇ ਬੇਟੇ—

ਭਾਈ ਜੈਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਸਵਾ ਦੋ ਸੌ ਮੀਲਾਂ ਦਾ ਪੈਂਡਾ ਮੁਕਾਣ ਲਈ ਦਿਨ ਰਾਤ ਇਕ ਕਰੀ ਜਾ ਰਿਹਾ ਸੀ । ਪਰ ਉਸ ਨੂੰ ਰਸਤੇ ਵਿਚ ਲੋਕਾਂ ਦੀ ਨਜ਼ਰ ਭੀ ਬਚਾਣੀ ਪੈ ਰਹੀ ਸੀ ।

ਧੜ ਦਾ ਸਸਕਾਰ ਕਰ-ਕਰਾ ਕੇ ਭਾਈ ਉਦਾ ਭੀ ਵਾਹੋ-ਦਾਹੀ ਅਨੰਦਪੁਰ ਨੂੰ ਚੱਲ ਪਿਆ । ਭਾਈ ਜੈਤੇ ਨੂੰ ਕੀਰਤਪੁਰ ਜਾ ਮਿਲਿਆ । ਦੋਵੇਂ ਰਲ ਕੇ ਅਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਪਹੁੰਚੇ । ਸਤਿਗੁਰੂ ਜੀ ਨੇ ਦੋਹਾਂ ਦੀ ਕੁਰਬਾਨੀ ਦੀ ਕਦਰ ਕੀਤੀ । ਭਾਈ ਜੈਤੇ ਨੂੰ ਗਲ ਨਾਲ ਲਾ ਕੇ ਬਚਨ ਕੀਤੇ ਨੇ, 'ਰੰਘਰੇਟੇ ਗੁਰੂ ਕੇ ਬੇਟੇ ।' ਭਾਈ ਜੈਤਾ ਪੱਛੜੀ ਹੋਈ ਸ਼੍ਰੇਣੀ ਵਿਚੋਂ ਸੀ । ਜਦੋਂ ਸੰਨ ੧੬੬੬ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ 'ਖਾਲਸਾ' ਸਜਾਇਆ ਸੀ, ਤਾਂ ਇਹਨਾਂ ਦੋਹਾਂ ਨੇ ਭੀ ਅੰਮ੍ਰਿਤ ਛਕ ਲਿਆ ਸੀ । ਭਾਈ ਜੈਤਾ 'ਜੀਉਣ ਸਿੰਘ' ਅਤੇ ਭਾਈ ਉਦਾ 'ਉਦੈ ਸਿੰਘ' ਬਣ ਗਿਆ ਸੀ । ਭਾਈ ਜੀਉਣ ਸਿੰਘ ਚਮਕੌਰ ਸਾਹਿਬ ਦੇ ਜੁੱਧ ਵਿਚ ਸ਼ਹੀਦ ਹੋਇਆ ਸੀ ।

ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸਸਕਾਰ ਅਨੰਦਪੁਰ ਵਿਚ ਕੀਤਾ ਗਿਆ । ਉਥੇ ਹੁਣ ਗੁਰਦੁਆਰਾ ਸੀਸ ਗੰਜ ਹੈ ।

## ਜੀਵਨ-ਸੰਖੇਪ—

ਜਨਮ-ਅਸਥਾਨ : ਅੰਮ੍ਰਿਤਸਰ, ਗੁਰੂ ਕੇ ਮਹਲ ।

ਜਨਮ-ਤਰੀਕ : ੫ ਵੈਸਾਖ ਸੰਮਤ ੧੬੭੮ (੧ ਅਪ੍ਰੈਲ  
ਸੰਨ ੧੬੨੧) ।

ਗੁਰਿਆਈ : ਅਪ੍ਰੈਲ ੧੬੬੪ । (ਪ੍ਰਗਟੇ, ਸਾਵਣ ਦੀ  
ਪੂਰਨਮਾਸੀ ਪਿੰਡ ਬਾਬੇ ਬਕਾਲੇ ਵਿਚ) । ਅੰਮ੍ਰਿਤਸਰ  
ਤੋਂ ਹੋ ਕੇ ਬਕਾਲੇ ਦੇ ਰਸਤੇ ਕੀਰਤਪੁਰ ਗਏ ।

ਅਨੰਦਪੁਰ ਵਸਾਇਆ : ੧੬੬੫ ਵਿਚ ।

ਪੂਰਬ ਦੇਸ ਦਾ ਦੌਰਾ : ਪੰਜ ਸਾਲ ਸੰਨ ੧੬੬੫ ਤੋਂ  
੧੬੭੦ ਤਕ ।

ਵਾਪਸ ਅਨੰਦਪੁਰ ਆ ਕੇ ਤਿੰਨ-ਚਾਰ ਸਾਲ ਟਿਕੇ ।

ਹਿੰਦੂ ਜਨਤਾ ਨੂੰ ਤੁਰਕਾਂ ਦੇ ਨਵੇਂ ਜਾਰੀ ਕੀਤੇ ਜ਼ੁਲਮ ਦੇ ਸਹਿਮ  
ਤੋਂ ਬਚਾਣ ਲਈ ਦੇਸ-ਰਟਨ ੧੬੭੪-੭੫ ।

ਗ੍ਰਿਫਤਾਰੀ—ਔਰੰਗਜ਼ੇਬ ਦੇ ਹੁਕਮ ਨਾਲ ਆਗਰੇ ਗ੍ਰਿਫਤਾਰੀ ।  
ਸ਼ਹੀਦੀ ਦਿੱਲੀ ੧੧ ਨਵੰਬਰ ਸੰਨ ੧੬੭੫ ।



ਵੈਗਾਰਨਾ ਅਤੇ ਫਿਰ ਸ਼ਾਂਤ-ਚਿੱਤ ਰਹਿ ਕੇ ਹੱਸਦੇ-ਮੱਥੇ ਮੌਤ ਦਾ ਸਾਹਮਣਾ ਕਰਨਾ—ਇਹ ਕੋਈ ਸਧਾਰਨ ਜਿਹੀ ਗੱਲ ਨਹੀਂ ਸੀ। ਆਪਣੇ ਧਰਮ ਦੀ ਖਾਤਰ ਤਾਂ ਲੋਕ ਕੁਰਬਾਨੀਆਂ ਦੇਂਦੇ ਆਏ, ਪਰ ਇਹ ਇਕ ਅਲੌਕਿਕ ਖੇਡ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਉਸ ਜੈਵ ਤਿਲਕ ਆਦਿਕ ਦੀ ਰਾਖੀ ਲਈ ਸੂਰਮਿਆਂ ਵਾਂਗ ਸਿਰ ਦੇ ਰਹੇ ਸਨ ਜਿਸ ਵਿਚ ਉਹਨਾਂ ਦੀ ਆਪਣੀ ਕੋਈ ਸ਼ਰਧਾ ਨਹੀਂ ਸੀ, ਜਿਸ ਦੇ ਵਿਰੁੱਧ ਸਗੋਂ ਉਹ ਆਪ ਹੀ ਪਰਚਾਰ ਕਰਦੇ ਸਨ। ਪਰ ਲੋਕਾਂ ਨੂੰ ਕਿਸੇ ਭੁਲੇਖੇ ਵਿਚੋਂ ਕੱਢਣ ਲਈ ਧੀਰਜ ਨਾਲ ਪਿਆਰ ਨਾਲ ਸਮਝਾਣਾ ਹੋਰ ਗੱਲ ਹੈ ਤੇ ਮੌਤ ਦੇ ਡਰਾਵੇ ਦੇ ਦੇ ਕੇ ਹਟਾਣਾ ਹੋਰ ਗੱਲ ਹੈ।

ਸੂਰਮਿਆਂ ਵਾਲੀ ਅਦੁੱਤੀ ਸ਼ਹੀਦੀ ਵੇਖ ਕੇ ਲੋਕਾਂ ਦੇ ਦਿਲ ਹਿੱਲ ਗਏ। ਚੁਫੇਰੇ ਹਾਹਾਕਾਰ ਮਚ ਗਈ। ਜਿਤਨੇ ਮੂੰਹ ਉਤਨੀਆਂ ਗੱਲਾਂ। ਉਸ ਹਫੜਾ-ਤਫੜੀ ਵਿਚ ਭਾਈ ਜੈਤੇ ਨੂੰ ਮੌਕਾ ਮਿਲ ਗਿਆ। ਸਤਿਗੁਰੂ ਜੀ ਦਾ ਸੀਸ ਉਥੋਂ ਚੁੱਕ ਕੇ ਉਹ ਸਿੱਧਾ ਅਨੰਦਪੁਰ ਨੂੰ ਚੱਲ ਪਿਆ। ਦਿੱਲੀ ਤੋਂ ਅਨੰਦਪੁਰ ਉੱਤਰ ਵੱਲ ਦੋ ਕੁ ਸੌ ਮੀਲਾਂ ਦੀ ਵਿੱਥ ਤੇ ਹੈ।

### ਰਕਾਬਗੰਜ, ਲੱਖੀ ਵਣਜਾਰਾ—

ਸਤਿਗੁਰੂ ਜੀ ਦਾ ਸੀਸ ਚੁੱਕਿਆ ਗਿਆ ਵੇਖ ਕੇ ਮੁਗਲ ਹਾਕਮਾਂ ਨੇ ਧੜ ਕੋਲ ਪਹਿਰਾ ਲਵਾ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਆਉਣ ਵਾਲੇ ਪੰਜਾਂ ਸਿੱਖਾਂ ਵਿਚੋਂ ਭਾਈ ਉਦਾ ਦਿੱਲੀ ਵਿਚ ਹੀ ਮੁਸਲਮਾਨੀ ਭੇਸ ਵਿਚ ਫਿਰ ਰਿਹਾ ਸੀ ਤੇ ਗੁਰੂ ਸਾਹਿਬ ਦੇ ਸਰੀਰ ਨੂੰ ਉਥੋਂ ਚੁੱਕ ਲੈ ਜਾਣ ਵਾਸਤੇ ਵਿਉਂਤ ਸੋਚ ਰਿਹਾ ਸੀ। ਇਤਨੇ ਨੂੰ ਇਕ ਵਪਾਰੀ ਛੇ ਸਤ ਸੌ ਬਲਦ ਲੈ ਕੇ ਉਥੋਂ ਦੀ ਲੰਘਿਆ। ਲੱਖੀ ਇਸ ਦਾ ਨਾਮ ਸੀ। ਇਹ ਜਾਤ ਦਾ ਲਬਾਣਾ ਸੀ, ਚੂਨੇ ਕਲੀ ਦਾ ਵਪਾਰ

ਕਰਦਾ ਸੀ। ਲੱਖੀ ਗੁਰੂ ਕਾ ਸਿੱਖ ਸੀ। ਅਨੇਕਾਂ ਲਬਾਣੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਸਿੱਖ ਬਣੇ ਚਲੇ ਆ ਰਹੇ ਹਨ। ਨਾਰਨੌਲ\* ਤੋਂ ਲੱਖੀ ਵਣਜਾਰਾ ਕਲੀ ਚੂਨੇ ਦੇ ਛੇ ਸਤ ਸੌ ਬਲਦ ਲੱਦ ਕੇ ਲਿਆਇਆ ਸੀ, ਤੇ ਦਿੱਲੀ ਦੇ ਕਿਲ੍ਹੇ ਵਿਚ ਸੁੱਟ ਕੇ ਵਾਪਸ ਆਪਣੇ ਪਿੰਡ ਨੂੰ ਸਾਰਿਆ ਸੀ। ਦਿਨ ਡੁੱਬਣ ਵਾਲਾ ਹੀ ਸੀ। ਭਾਈ ਉਦੇ ਨੇ ਆਪਣੇ ਦਿਲ ਦਾ ਦੁੱਖ ਉਸ ਨੂੰ ਦੱਸਿਆ। ਦੋਹਾਂ ਨੇ ਸਲਾਹ ਮੇਲੀ। ਲੱਖੀ ਆਪਣੇ ਬਲਦਾਂ ਨੂੰ ਚਾਂਦਨੀ ਚੌਕ ਵਿਚੋਂ ਦੀ ਲੈ ਤੁਰਿਆ। ਉਹਨਾਂ ਦੇ ਪੈਰਾਂ ਨਾਲ ਉੱਡ ਉੱਡ ਕੇ ਘੱਟੇ ਦਾ ਤੂਫਾਨ ਜਿਹਾ ਉੱਠ ਖਲੋਤਾ। ਪਹਿਰੇਦਾਰ ਪਰੇ ਦੁਰੰਡੇ ਹਟ ਖਲੋਤੇ। ਮੌਕਾ ਤਾੜ ਕੇ ਭਾਈ ਉਦੇ ਨੇ ਸਤਿਗੁਰੂ ਜੀ ਦਾ ਧੜ ਇਕ ਬਲਦ ਉੱਤੇ ਲੱਦ ਲਿਆ। ਸ਼ਹਿਰੋਂ ਤਿੰਨ ਕੁ ਮੀਲਾਂ ਤੇ ਲੱਖੀ ਦਾ ਪਿੰਡ ਸੀ, ਰਕਾਬ ਗੰਜ। ਅੱਪੜਦੇ ਨੇ ਹੀ ਧੜ ਆਪਣੇ ਮਕਾਨ ਵਿਚ ਰਖ ਕੇ, ਸਣੇ ਸਾਰੇ ਅਸਬਾਬ ਦੇ ਘਰ ਨੂੰ ਅੱਗ ਲਾ ਦਿੱਤੀ।

ਚਾਂਦਨੀ ਚੌਕ ਵਿਚੋਂ ਸਾਰੇ ਬਲਦ ਲੰਘ ਜਾਣ ਤੇ ਜਦੋਂ ਗਰਦਾ ਮੱਠਾ ਪਿਆ, ਤਾਂ ਪਹਿਰੇਦਾਰਾਂ ਨੇ ਆ ਕੇ ਵੇਖਿਆ ਕਿ ਸਤਿਗੁਰੂ ਜੀ ਦਾ ਧੜ ਭੀ ਉਥੋਂ ਗ਼ੈਬ ਸੀ। ਭਾਲ ਸ਼ੁਰੂ ਹੋਈ। ਕੁਝ ਸਿਪਾਹੀਆਂ ਨੇ ਬਲਦਾਂ ਦਾ ਭੀ ਪਿੱਛਾ ਕੀਤਾ। ਪਰ ਰਕਾਬ ਗੰਜ ਅੱਪੜ ਕੇ ਉਹਨਾਂ ਵੇਖਿਆ ਕਿ ਲੱਖੀ ਵਣਜਾਰੇ ਦਾ ਸਾਰਾ ਘਰ ਸੜ ਰਿਹਾ ਸੀ ਅਤੇ ਲੱਖੀ ਕੋਲ ਖਲੋਤਾ 'ਲੁੱਟੇ ਗਏ, ਮਾਰੇ ਗਏ' ਦਾ ਰੌਲਾ ਪਾਈ ਜਾ ਰਿਹਾ ਸੀ। ਇਸ ਤਰ੍ਹਾਂ ਲੱਖੀ ਉੱਤੇ ਕੋਈ ਸ਼ੱਕ ਨਾ ਪੈਣ ਕਰਕੇ ਸਿਪਾਹੀ ਵਾਪਸ ਮੁੜ ਗਏ।

---

\*ਦਿੱਲੀ ਤੋਂ ਸੱਤਰ ਕੁ ਮੀਲ ਦੱਖਣ-ਪੱਛਮ ਵੱਲ ਹੈ, ਤੇ ਹੁਣ ਦਿੱਲੀ ਤੋਂ ਅਜਮੇਰ ਜਾਣ ਵਾਲੀ ਰੇਲਵੇ-ਲਾਈਨ ਉੱਤੇ ਰੀਵਾੜੀ ਤੋਂ ਅਗਾਂਹ ਵੀਹ ਕੁ ਮੀਲਾਂ ਦੀ ਵਿੱਥ ਤੇ ਰੇਲ ਦਾ ਸਟੇਸ਼ਨ ਹੈ।

## ਨੌਵਾਂ ਕਾਂਡ

ਕੈਦ ਤੇ ਸ਼ਹੀਦੀ—

ਪੰਜਾਂ ਸਿੱਖਾਂ ਸਮੇਤ ਸਤਿਗੁਰੂ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦਿੱਲੀ ਲਿਆਂਦਾ ਗਿਆ। ਔਰੰਗਜ਼ੇਬ ਦੇ ਭੇਜੇ ਹੁਕਮ ਅਨੁਸਾਰ ਸ਼ਿਸ਼ਾਨਕ ਹਾਕਮਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾਣ ਲਈ ਲਾਲਚ ਪੇਸ਼ ਕੀਤੇ, ਮੌਤ ਦੇ ਡਰਾਵੇ ਭੀ ਦਿੱਤੇ। ਇਹ ਭੀ ਆਖਿਆ ਗਿਆ ਕਿ ਤੁਸੀਂ ਹਿੰਦੂਆਂ ਦਾ ਸਾਥ ਛੱਡ ਦਿਉ। ਪਰ ਨਾ ਕਿਸੇ ਲਾਲਚ ਦਾ ਤੇ ਨਾ ਕਿਸੇ ਡਰਾਵੇ ਦਾ ਸਤਿਗੁਰੂ ਜੀ ਉਤੇ ਕੋਈ ਅਸਰ ਹੋ ਸਕਿਆ। ਦੁਖੀਆਂ ਦੀ ਬਾਂਹ ਫੜਨੀ ਭੀ ਗੁਰੂ ਨਾਨਕ ਦੇਵ ਜੀ ਦੇ ਆਦਰਸ਼ ਅਨੁਸਾਰ ਹੀ ਸੀ, ਇਸ ਦੇ ਛੱਡਣ ਤੋਂ ਭੀ ਸਤਿਗੁਰੂ ਜੀ ਨੇ ਇਨਕਾਰ ਕਰ ਦਿੱਤਾ। ਉਹਨਾਂ ਦੇ ਸਾਹਮਣੇ ਤਾਂ ਨਿਸ਼ਾਨਾ ਇਹ ਸੀ ਕਿ ਨਿਡਰਤਾ ਨਾਲ ਮੌਤ ਦਾ ਸਾਹਮਣਾ ਕੀਤਿਆਂ, ਸਹਿਮੇ ਹੋਏ ਲੋਕਾਂ ਦੀਆਂ ਅੱਖਾਂ ਅਗੇ ਇਕ ਉਹ ਦ੍ਰਿਸ਼ ਖੜਾ ਹੋ ਜਾਏਗਾ, ਜਿਸ ਦੇ ਆਸਰੇ ਉਹ ਮਰਦਾਂ ਵਾਂਗ ਮੌਤ ਨਾਲ ਖੇਡਣ ਦੀ ਜਾਚ ਸਿੱਖ ਲੈਣਗੇ ਅਤੇ ਔਰੰਗਜ਼ੇਬ ਦੀ ਜ਼ੁਲਮ ਦੀ ਤਲਵਾਰ ਖੁੰਢੀ ਹੋ ਜਾਏਗੀ।

ਭਿਆਨਕ ਮੌਤ ਦੇ ਡਰਾਵੇ—

ਇਤਨੇ ਨੂੰ ਔਰੰਗਜ਼ੇਬ ਦਾ ਦੂਜਾ ਹੁਕਮ ਆ ਗਿਆ ਕਿ (ਗੁਰੂ) ਤੇਗ ਬਹਾਦਰ (ਜੀ) ਨੂੰ ਕਤਲ ਕਰ ਦਿੱਤਾ ਜਾਏ। ਸੈਰੁਲ ਮਤਾਖਰੀਨ ਦਾ ਲਿਖਾਰੀ ਲਿਖਦਾ ਹੈ ਕਿ—ਬਾਅਦ ਚੰਦ ਰੋਜ਼ ਹੁਕਮਿ ਦੀਗਰ ਦਰ



ਬਾਰਾਏ ਤੇਗ ਬਹਾਦਰ ਰਸੀਦ ਕਿ ਉਰਾ ਕੁਸ਼ਤਹ ਵਜੂਦਸ਼ ਰਾ ਚੰਦ ਹਿੱਸਾ ਨਮੂਦਹ ਅਤਰਾਫੇ ਸ਼ਹਿਰ ਬਿਆਵੇਜ਼ਦ। ਭਾਵ, ਗੁਰੂ ਤੇਗ ਬਹਾਦਰ ਨੂੰ ਕਤਲ ਕੀਤਾ ਜਾਏ, ਉਸ ਦੇ ਜਿਸਮ ਦੇ ਟੋਟੇ ਕਰ ਕੇ ਸ਼ਹਿਰ ਦੇ ਸਭਨੀਂ ਪਾਸੀਂ ਲਟਕਾ ਦਿੱਤੇ ਜਾਣ।

ਭਿਆਨਕ ਮੌਤ ਦੇ ਡਰਾਵੇ ਦੇਣ ਲਈ ਤੁਰਕ ਹਾਕਮਾਂ ਨੇ ਸਤਿਗੁਰੂ ਜੀ ਦੇ ਸਾਹਮਣੇ ਪਹਿਲਾਂ ਭਾਈ ਮਤੀਦਾਸ ਜੀ ਨੂੰ ਜੀਉਂਦਿਆਂ ਹੀ ਆਰੇ ਨਾਲ ਚਿਰਾਇਆ, ਫਿਰ ਭਾਈ ਦਿਆਲੇ ਨੂੰ ਉਬਲਦੇ ਪਾਣੀ ਦੀ ਦੇਗ ਵਿਚ ਪਾ ਕੇ ਮਾਰਿਆ। ਪਰ ਉਹਨਾਂ ਦੇ ਡਰਾਵੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਨਿਸਚੇ ਤੋਂ ਡੇਗ ਨਾ ਸਕੇ। ਆਖਰ ੧੧ ਨਵੰਬਰ ਸੰਨ ੧੬੭੫ ਨੂੰ ਸਤਿਗੁਰੂ ਜੀ ਨੂੰ ਤਲਵਾਰ ਨਾਲ ਸ਼ਹੀਦ ਕੀਤਾ ਗਿਆ। ਦਿਨ ਵੀਰਵਾਰ ਸੀ। ਦੇਸੀ ਸੰਮਤ ੧੭੩੨ ਮੱਘਰ ਦੀ ੧੧ ਤਰੀਕ ਸੀ। ਚੰਨ ਦੇ ਹਿਸਾਬ ਮੱਘਰ ਸੁਦੀ ੫ ਸੀ। ਅਰਬ ਦੇਸ ਦੇ ਹਿਜਰੀ ਸਾਲ ਦੇ ਮਹੀਨਾ ਰਮਜ਼ਾਨ ਦੀ ੩ ਤਰੀਕ। ਜਿਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ, ਉਥੇ ਚਾਂਦਨੀ ਚੌਕ ਵਿਚ ਹੁਣ ਗੁਰਦੁਆਰਾ ਹੈ, ਜਿਸ ਦਾ ਨਾਮ ਸੀਸ-ਗੰਜ ਹੈ। ਇਹ ਗੁਰਦੁਆਰਾ ਸੰਨ ੧੭੯੦ ਵਿਚ ਸ: ਬਘੇਲ ਸਿੰਘ ਕਰੋੜ-ਸਿੰਘੀਏ ਨੇ ਬਣਵਾਇਆ ਸੀ।

### ਭਾਈ ਜੈਤੇ ਦੀ ਹਿੰਮਤ—

ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰਾਣ ਤੋਂ ਪਹਿਲੇ ਦਿਨ ਤੁਰਕ ਹਾਕਮਾਂ ਵਲੋਂ ਸ਼ਹਿਰ ਵਿਚ ਮੁਨਾਦੀ ਕਰਾਈ ਗਈ ਸੀ। ੧੧ ਨਵੰਬਰ ਨੂੰ ਸਵੇਰੇ ਦਿੱਲੀ ਦੇ ਚਾਂਦਨੀ ਚੌਕ ਵਿਚ ਵੇਖਣ ਵਾਲਿਆਂ ਦੀ ਭੀੜ ਲੱਗ ਗਈ, ਜਿਸ ਵਿਚ ਮੁਸਲਮਾਨ, ਸਿੱਖ, ਹਿੰਦੂ ਸਭੇ ਹੀ ਸਨ।

ਦੁਖੀ ਲੋਕਾਂ ਦੀ ਖ਼ਾਤਰ ਆਪਣੇ ਆਪ ਨੂੰ ਪੇਸ਼ ਕਰਨ, ਸਹਿਮੇ ਹੋਏ ਬੰਦਿਆਂ ਨੂੰ ਹੌਸਲਾ ਦੇ ਕੇ ਇਤਨੀ ਵੱਡੀ ਮੁਗਲ ਹਕੂਮਤ ਨੂੰ

ਤੁਰਕਾਂ ਦੇ ਜ਼ੁਲਮ ਤੋਂ ਡਰ ਗਏ ਸਨ। ਸਤਿਗੁਰੂ ਜੀ ਨੇ ਡਰੇ ਹੋਏ ਮਸੰਦਾਂ ਨੂੰ ਭੀ ਹੌਸਲਾ ਦਿੱਤਾ।

### ਤੁਰਕ ਹਾਕਮਾਂ ਵਲੋਂ ਰਪੋਟਾਂ—

ਜਿਸ ਜਿਸ ਇਲਾਕੇ ਵਿਚ ਗੁਰੂ ਤੇਗ ਬਹਾਦਰ ਸਾਹਿਬ ਗਏ, ਅਨੇਕਾਂ ਹਿੰਦੂਆਂ ਸਿੱਖਾਂ ਦੀ ਭੀੜ ਬਣਨ ਲੱਗ ਪਈ। ਲੋਕਾਂ ਦੇ ਦਿਲਾਂ ਵਿਚੋਂ ਮੁਗਲਾਂ ਦਾ ਡਰ ਦੂਰ ਹੋਣ ਲਗ ਪਿਆ। ਸੁੱਤੇ ਹੀ ਉਹਨਾਂ ਦੀ ਜੱਥੇਬੰਦੀ ਭੀ ਬਣਦੀ ਗਈ। ਤੁਰਕ ਹਾਕਮਾਂ ਨੂੰ ਲੋਕਾਂ ਦੀ ਇਹ ਬਦਲਦੀ ਦਸ਼ਾ ਕਿਵੇਂ ਚੰਗੀ ਲੱਗ ਸਕਦੀ ਸੀ? ਉਹਨਾਂ ਔਰੰਗਜ਼ੇਬ ਪਾਸ ਰਪੋਟਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਕਿ ਗੁਰੂ ਤੇਗ ਬਹਾਦਰ ਆਪਣੇ ਨਾਲ ਲੁਟੇਰੇ ਧਾੜਵੀ ਲੈ ਕੇ ਹਿੰਦੂਆਂ ਨੂੰ ਡਰਾ ਡਰਾ ਕੇ ਉਨ੍ਹਾਂ ਦਾ ਧਨ-ਮਾਲ ਲੁੱਟ ਰਿਹਾ ਹੈ। ਇਹੀ ਇਲਜ਼ਾਮ ਇਕ ਮੁਸਲਮਾਨ ਸੂਫੀ ਫਕੀਰ ਹਾਫਿਜ਼ ਆਦਮ ਉਤੇ ਲਾਇਆ ਗਿਆ ਕਿ ਉਹ ਮੁਸਲਮਾਨਾਂ ਨੂੰ ਲੁੱਟ ਰਿਹਾ ਹੈ। ਉਹਨੀਂ ਦਿਨੀਂ ਸਤਿਗੁਰੂ ਜੀ ਹਾਂਸੀ ਹੁਤਕ ਦੇ ਇਲਾਕੇ ਵਿਚੋਂ ਦੀ ਅਗਾਂਹ ਦੱਖਣ ਪੂਰਬ ਵੱਲ ਜਾ ਰਹੇ ਸਨ।

### ਗ੍ਰਿਫ਼ਤਾਰੀ ਦਾ ਹੁਕਮ—

ਔਰੰਗਜ਼ੇਬ ਹਸਨ ਅਬਦਾਲ ਵਾਲੇ ਪਾਸੇ ਗਿਆ ਹੋਇਆ ਸੀ। ਉਸ ਪਾਸ ਤੁਰਕ ਹਾਕਮਾਂ ਦੀਆਂ ਰਪੋਟਾਂ ਪਹੁੰਚੀਆਂ, ਕਸ਼ਮੀਰੀ ਬ੍ਰਾਹਮਣਾਂ ਦੀ ਅਰਜ਼ੀ ਭੀ ਅੱਪੜੀ। ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕੀਤੇ ਗਏ। ਨਾਲ ਹੀ ਆਖਿਆ ਗਿਆ ਕਿ ਉਹਨਾਂ ਨੂੰ ਮੁਸਲਮਾਨ ਬਣਾਣ ਦਾ ਜਤਨ ਕੀਤਾ ਜਾਏ। ਇਤਨੇ ਨੂੰ ਸਤਿਗੁਰੂ ਜੀ ਆਗਰੇ ਦੇ ਇਲਾਕੇ ਵਿਚ ਪਹੁੰਚ ਚੁਕੇ ਸਨ, ਅਤੇ ਉਹਨਾਂ ਦੇ ਨਾਲ ਉੱਪਰ ਲਿਖੇ ਪੰਜ ਸਿੱਖ ਹੀ ਸਨ।

ਸੈਰੁਲ-ਮਤਾਖਰੀਨ ਦਾ ਲਿਖਾਰੀ ਲਿਖਦਾ ਹੈ ਕਿ “ਆਲਮਗੀਰ ਬਾਅਦ ਇਸਤਮਾਏ ਈਂ ਖ਼ਬਰ ਬ-ਹਾਕਮ ਲਾਹੌਰ ਨਵਿਸ਼ਤ ਕਿ ਤੇਗ

ਬਹਾਦਰ ਰਾ ਗ੍ਰਿਫ਼ਤਾਰ ਮੁਕੈਦੋ ਮਹਬੂਬ ਦਾਰੰਦ । ਚੁਨਾਂਚਿ ਹਸਬੁਲ  
 ਹੁਕਮ ਬ-ਅਮਲ ਆਮਦ ।"—ਭਾਵ, ਔਰੰਗਜ਼ੇਬ ਨੇ ਲਾਹੌਰ ਦੇ ਹਾਕਮ  
 ਨੂੰ ਲਿਖਿਆ ਕਿ (ਗੁਰੂ) ਤੇਗ ਬਹਾਦਰ ਨੂੰ ਕੈਦ ਕਰ ਕੇ ਬੰਦੀ ਵਿਚ  
 ਰੱਖਿਆ ਜਾਏ । ਇਸ ਹੁਕਮ ਉਤੇ ਅਮਲ ਕੀਤਾ ਗਿਆ ।

ਸਿੱਖ ਇਤਿਹਾਸ ਨੇ ਸਤਿਗੁਰੂ ਜੀ ਦੀ ਗ੍ਰਿਫ਼ਤਾਰੀ ਬਾਰੇ ਇਉਂ  
 ਲਿਖਿਆ ਹੈ—ਆਗਰੇ ਵਿਚ ਇਕ ਬੁੱਢਾ ਤੇ ਗ਼ਰੀਬ ਸੱਯਦ ਰਹਿੰਦਾ ਸੀ,  
 ਜਿਸ ਦਾ ਨਾਮ ਹਸਨ ਅਲੀ ਸੀ । ਉਸ ਨੂੰ ਪਤਾ ਲੱਗਾ ਕਿ ਗੁਰੂ ਤੇਗ  
 ਬਹਾਦਰ ਸਾਹਿਬ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਹੋ ਚੁਕੇ ਹਨ । ਚੂੰਕਿ  
 ਸਤਿਗੁਰੂ ਜੀ ਅਨੰਦਪੁਰ ਤੋਂ ਪੂਰਬ ਦੇਸ ਵਲ ਆ ਗਏ ਹਨ, ਉਹਨਾਂ ਨੂੰ  
 ਫੜਾਣ ਵਾਲੇ ਨੂੰ ਇਕ ਹਜ਼ਾਰ ਰੁਪਏ ਦਾ ਇਨਾਮ ਮਿਲੇਗਾ । ਸੋ, ਇਹ  
 ਹਸਨ ਅਲੀ ਆਪਣੇ ਮਨ ਵਿਚ ਹੀ ਅਰਜ਼ੋਈ ਕਰਦਾ ਸੀ ਕਿ ਹੇ  
 ਸਤਿਗੁਰੂ ! ਜੇ ਤੁਸਾਂ ਗ੍ਰਿਫ਼ਤਾਰ ਹੀ ਹੋਣਾ ਹੈ ਤਾਂ ਮੇਰੀ ਰਾਹੀਂ ਹੋਣਾ,  
 ਤਾਂਕਿ ਮੇਰੀ ਗ਼ਰੀਬੀ ਦੀ ਬਿਪਤਾ ਕੱਟੀ ਜਾਏ ।

ਗੁਰੂ ਤੇਗ ਬਹਾਦਰ ਸਾਹਿਬ ਸ਼ਹਿਰ ਆਗਰੇ ਤੋਂ ਬਾਹਰ ਉਸ  
 ਬਾਗ਼ ਦੇ ਕੋਲ ਜਾ ਉੱਤਰੇ ਜਿਥੇ ਹਸਨ ਅਲੀ ਦਾ ਪੌਤਰਾ ਬਕਰੀਆਂ  
 ਚਾਰ ਰਿਹਾ ਸੀ । ਸਤਿਗੁਰੂ ਜੀ ਨੇ ਉਸ ਨੂੰ ਇਕ ਸੌਨੇ ਦੀ ਮੁੰਦਰੀ ਤੇ  
 ਦੁਸ਼ਾਲਾ ਦਿੱਤਾ ਅਤੇ ਆਖਿਆ ਕਿ ਆਪਣੇ ਬਾਬੇ ਨੂੰ ਨਾਲ ਲੈ ਕੇ ਇਹ  
 ਮੁੰਦਰੀ ਗਹਿਣੇ ਪਾ ਦੇਣੀ ਤੇ ਦੁਸ਼ਾਲੇ ਵਿਚ ਦੋ ਰੁਪਇਆਂ ਦੀ ਮਿਠਾਈ  
 ਲੈ ਆਉਣੀ । ਇਹ ਇਕ ਅਨੌਖੇ ਤਰੀਕੇ ਦਾ ਸੌਦਾ ਸੀ । ਪੁਲਸ ਨੇ ਬਾਬੇ  
 ਪੌਤਰੇ ਨੂੰ ਫੜ ਲਿਆ । ਉਹ ਪੁਲਸ ਨੂੰ ਆਪਣੇ ਨਾਲ ਉਸ ਬਾਗ਼ ਵਿਚ  
 ਲੈ ਗਏ ਜਿਥੇ ਸਤਿਗੁਰੂ ਜੀ ਬੈਠੇ ਹੋਏ ਸਨ । ਸਤਿਗੁਰੂ ਜੀ ਨੇ ਇਹ  
 ਕੌਤਕ ਰਚਿਆ ਹੀ ਆਪਣੀ ਗ੍ਰਿਫ਼ਤਾਰੀ ਵਾਸਤੇ ਸੀ ।

ਸਤਿਗੁਰੂ ਜੀ ਨੂੰ ਅਨੰਦਪੁਰ ਤੋਂ ਚਲਿਆਂ ਇਕ ਸਾਲ ਹੋ  
 ਚੁੱਕਾ ਸੀ ਤੇ ਹੁਣ ੧੬੭੫ ਸੀ ਜਦੋਂ ਆਗਰੇ ਦੀ ਪੁਲਸ ਨੇ ਉਹਨਾਂ ਨੂੰ  
 ਗ੍ਰਿਫ਼ਤਾਰ ਕੀਤਾ ।

# ਅੱਠਵਾਂ ਕਾਂਡ

ਸਤਿਗੁਰੂ ਜੀ ਦਾ ਦੇਸ-ਰਟਨ

ਸੈਫਾਬਾਦ, ਸਮਾਣਾ—

ਅਨੰਦਪੁਰ-ਵਾਸੀਆਂ ਨੂੰ ਅਤੇ ਪਰਵਾਰ ਨੂੰ, ਸਭ ਨੂੰ ਇਹ ਭਾਸ਼ ਰਿਹਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਮੁੜ ਇਥੇ ਵਾਪਸ ਨਹੀਂ ਆਉਣਗੇ। ਸਤਿਗੁਰੂ ਜੀ ਨੇ ਸਭ ਨੂੰ ਹੌਸਲਾ ਦਿੱਤਾ ਅਤੇ ਸਮਝਾਇਆ ਕਿ ਦੁਖੀਆਂ ਦੀ ਬਾਂਹ ਫੜਨਾ ਇਨਸਾਨੀ ਜੀਵਨ ਦਾ ਇਕ ਉੱਚਾ ਆਦਰਸ਼ ਹੈ। ਫਿਰ ਆਪ ਸੰਨ ੧੬੭੪ ਵਿਚ ਅਨੰਦਪੁਰ ਤੋਂ ਚੱਲ ਪਏ। ਕਈ ਸਿੱਖ ਨਾਲ ਹੋ ਤੁਰੇ, ਕਿਉਂਕਿ ਅਜੇ ਦੇਸ ਵਿਚ ਸਹਿਮੇ ਹੋਏ ਲੋਕਾਂ ਨੂੰ ਨਿਡਰਤਾ ਦਾ ਪਰਚਾਰ ਕਰਨ ਹੀ ਤੁਰੇ ਸਨ।

ਅਨੰਦਪੁਰ ਤੋਂ ਕੀਰਤਪੁਰ ਆਏ। ਇਥੋਂ ਰੋਪੜ ਨਨਹੇੜਾ ਆਦਿਕ ਪਿੰਡਾਂ ਵਿਚੋਂ ਸਿੱਧੇ ਦੱਖਣ ਵੱਲ ਆਉਂਦੇ ਹੋਏ ਸੈਫਾਬਾਦ ਪਹੁੰਚੇ, ਜੋ ਰੋਪੜ ਤੋਂ ਚਾਲੀ ਕੁ ਮੀਲ ਦੱਖਣ ਵੱਲ ਅਤੇ ਪਟਿਆਲੇ ਤੋਂ ਪੰਜ ਕੁ ਮੀਲ ਉੱਤਰ ਵਲ ਹੈ। ਇਥੋਂ ਦਾ ਰਹਿਣ ਵਾਲਾ ਸੱਯਦ ਸੈਫ ਅਲੀ ਖਾਂ ਦਰਸ਼ਨ ਕਰਨ ਆਇਆ। ਜਦੋਂ ਉਸ ਨੇ ਸੁਣਿਆ ਕਿ ਗੁਰੂ ਤੇਗ ਬਹਾਦਰ ਜੀ ਦੁਖੀ ਪਰਜਾ ਨੂੰ ਹੌਸਲਾ ਧੀਰਜ ਦੇਣ ਅਤੇ ਔਰੰਗਜ਼ੇਬ ਵਲੋਂ ਜਾਰੀ ਕੀਤੇ ਜੁਲਮਾਂ ਦਾ ਮਰਦਾਂ ਵਾਂਗ ਸ਼ਾਂਤ-ਚਿੱਤ ਰਹਿ ਕੇ ਟਾਕਰ ਕਰਨ ਦਾ ਉਪਦੇਸ਼ ਕਰਨ ਲਈ, ਮਜ਼ਲੂਮਾਂ ਦੀ ਖਾਤਰ ਆਪਣੇ ਆਪ ਨੂੰ ਖਤਰੇ ਵਿਚ ਪਾਣ ਲਈ ਤੁਰੇ ਹਨ, ਅਤੇ ਕਸ਼ਮੀਰੀ ਬ੍ਰਾਹਮਣਾਂ ਵਾਸਤੇ ਆਪਣੇ ਆਪ ਨੂੰ ਪੇਸ਼ ਭੀ ਕਰ ਚੁਕੇ ਹਨ, ਤਾਂ ਸੈਫ ਅਲੀ ਖਾਂ ਉਤੇ ਬੜਾ ਡੂੰਘਾ ਅਸਰ ਪਿਆ। ਉਸ ਦੇ ਪ੍ਰੇਮ ਦੇ ਖਿੱਚੇ ਹੋਏ ਸਤਿਗੁਰੂ ਜੀ ਦੇ ਮਹੀਨੇ ਉਸ ਦੇ ਪਾਸ ਟਿਕੇ।

ਸੈਫਾਬਾਦ ਤੋਂ ਸਮਾਣੇ ਆਏ। ਮੁਹੰਮਦ ਬਖਸ਼ ਮੜੁਲ ਰਾਜਪੂ ਸਮਾਣੇ ਦਾ ਤੁਰਨੇ-ਸਿਰ ਚੌਧਰੀ ਸੀ। ਸੱਯਦ ਸੈਫ ਅਲੀ ਖਾਂ ਪਾਸ ਇ

ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ ਸੀ, ਅਤੇ ਸੈਫ ਅਲੀ ਖ਼ਾਂ ਵਾਂਗ ਹੀ ਸ਼ਰਧਾਲੂ ਬਣ ਚੁਕਾ ਸੀ। ਮੁਹੰਮਦ ਬਖਸ਼ ਚਾਹੁੰਦਾ ਸੀ ਕਿ ਸਤਿਗੁਰੂ ਜੀ ਉਥੇ ਉਸ ਦੇ ਪਾਸ ਰਹਿਣ, ਪਰ ਉਹ ਉਹਨਾਂ ਨੂੰ ਪ੍ਰੇਰਨ ਵਿਚ ਕਾਮਯਾਬ ਨਾ ਹੋ ਸਕਿਆ।

### ਕੈਥਲ, ਲੱਖਣ ਮਾਜਰਾ, ਰੁਹਤਕ -

ਸਮਾਣੇ ਤੋਂ ਦੱਖਣ ਵਲ ਚੱਲ ਕੇ ਸਤਿਗੁਰੂ ਜੀ ਕੈਥਲ, ਲੱਖਣ ਮਾਜਰੇ ਦੇ ਰਸਤੇ ਰੁਹਤਕ ਆਏ। ਕੈਥਲ ਕਰਨਾਲ ਤੋਂ ੧੬ ਕੋਹ ਪੱਛਮ ਵੱਲ ਹੈ। ਉਥੇ ਗੁਰੂ ਤੇਗ ਬਹਾਦਰ ਜੀ ਦੇ ਦੋ ਗੁਰਦੁਆਰੇ ਹਨ—ਇਕ ਠੰਢਾਰ ਤੀਰਥ ਉੱਤੇ, ਦੂਜਾ ਸ਼ਹਿਰ ਵਿਚ। ਲੱਖਣ ਮਾਜਰੇ ਅਤੇ ਰੁਹਤਕ ਭੀ ਉਹਨਾਂ ਦੀ ਯਾਦਗਾਰ ਵਿਚ ਸੁੰਦਰ ਗੁਰਦੁਆਰੇ ਬਣੇ ਹੋਏ ਹਨ। ਰੁਹਤਕ ਦੇ ਸੀਤਲਾ ਦਰਵਾਜ਼ੇ ਤੋਂ ਬਾਹਰ ਗੁਰਦੁਆਰਾ ਹੈ, ਜੋ ਰੇਲਵੇ ਸਟੇਸ਼ਨ ਤੋਂ ਢਾਈ ਮੀਲ ਦੇ ਕਰੀਬ ਹੈ।

ਰਸਤੇ ਵਿਚ ਜਿਥੇ ਜਿਥੇ ਪਾਣੀ ਦੀ ਘਾਟ ਕਰਕੇ ਲੋਕਾਂ ਨੂੰ ਔਖਿਆਈ ਸੀ, ਉਥੇ ਉਥੇ ਖੂਹ ਤੇ ਬਾਉਲੀਆਂ ਲਵਾਂਦੇ ਗਏ ਅਤੇ ਘਾਬਰੇ ਹਿੰਦੂ ਲੋਕਾਂ ਨੂੰ ਢਲੇਰੀ ਦੋਂਦੇ ਗਏ। ਸਤਿਗੁਰੂ ਜੀ ਨੇ ਆਪਣੇ ਨਾਲ ਖ਼ਾਸ ਸੇਵਕ ਤਾਂ ਪੰਜ ਹੀ ਰੱਖੇ ਸਨ—ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ ਉਦਾ ਅਤੇ ਭਾਈ ਜੈਤਾ—ਪਰ ਇਲਾਕਿਆਂ ਵਿਚ ਜਿਉਂ ਜਿਉਂ ਲੋਕਾਂ ਨੇ ਸਤਿਗੁਰੂ ਜੀ ਦੇ ਇਸ ਦੇਸ-ਰਟਨ ਦਾ ਕਾਰਨ ਸੁਣਿਆ, ਤਿਉਂ ਤਿਉਂ ਲੋਕ ਹੁੰਮ-ਹੁੰਮਾ ਕੇ ਦਰਸ਼ਨ ਲਈ ਇਕੱਠੇ ਆ ਹੁੰਦੇ ਅਤੇ ਆਪੋ ਆਪਣੇ ਵਿਚ ਅਨੁਸਾਰ ਭੇਟਾ ਪੇਸ਼ ਕਰਦੇ ਰਹੇ। ਇਸ ਤਰ੍ਹਾਂ ਇਕੱਠੀ ਹੋ ਰਹੀ ਬੇ-ਅੰਤ ਮਾਇਆ ਸਤਿਗੁਰੂ ਜੀ ਉਸੇ ਉਸੇ ਇਲਾਕੇ ਵਿਚ ਲੋਕਾਂ ਦੀ ਸਾਂਝੀ ਭਲਾਈ ਵਾਸਤੇ ਖਰਚ ਕਰਦੇ ਗਏ। ਉਧਰ ਪਾਣੀ ਦੀ ਬੜੀ ਕਿੱਲਤ ਸੀ। ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਬਾਉਲੀਆਂ ਤੇ ਖੂਹ ਲਵਾਏ। ਇਹ ਕੰਮ ਆਮ ਤੌਰ ਤੇ ਇਲਾਕੇ ਦੇ ਮਸੰਦਾਂ ਦੀ ਰਾਹੀਂ ਕਰਾਇਆ ਜਾ ਰਿਹਾ ਸੀ। ਪਰ ਕਿਤੇ ਕਿਤੇ ਕਈ ਮਸੰਦ

ਦੇ ਦਿਲਾਂ ਵਿਚੋਂ ਮੌਤ ਦਾ ਸਹਿਮ ਦੂਰ ਕੀਤਾ ਜਾਵੇ ।

**ਔਰੰਗਜ਼ੇਬ ਹਸਨ ਅਬਦਾਲ ਦੇ ਇਲਾਕੇ ਵਿਚ—**

ਹਿੰਦੁਸਤਾਨ ਅਤੇ ਅਫਗਾਨਿਸਤਾਨ ਦੇ ਸਰਹੱਦੀ ਇਲਾਕੇ ਵਿਚ ਕਈ ਪਠਾਣ ਕਬੀਲੇ ਵੱਸਦੇ ਹਨ, ਜੋ ਅੱਜ ਤੋਂ ਨੌਂ ਦਸ ਸਦੀਆਂ ਪਹਿਲਾਂ ਅਸਭੱਯ ਗਿਣੇ ਜਾਂਦੇ ਸਨ । ਲੁੱਟ-ਮਾਰ ਕਰਨਾ ਇਹਨਾਂ ਦਾ ਕਿੱਤਾ ਸੀ । ਇਸਲਾਮ ਕਬੂਲ ਕਰ ਕੇ ਭੀ ਇਹਨਾਂ ਦੇ ਸੁਭਾਵ ਆਚਰਨ ਵਿਚ ਬਹੁਤਾ ਫਰਕ ਨਾ ਪਿਆ । ਇਹ ਲੋਕ ਬੜੇ ਦਲੇਰ ਸਨ, ਪਰ ਵਖ ਵਖ ਕਬੀਲੇ ਸਦਾ ਆਪੋ ਵਿਚ ਲੜਦੇ ਰਹਿੰਦੇ ਸਨ, ਜਿਸ ਕਰਕੇ ਇਹਨਾਂ ਦੀ ਕਦੇ ਮਿਲਵੀਂ ਤਕੜੀ ਤਾਕਤ ਨਾ ਬਣ ਸਕੀ । ਇਹਨਾਂ ਵਿਚੋਂ ਉੱਘੇ ਚਾਰ ਕਬੀਲੇ ਹਨ—ਅਫਗੀਦੀ, ਸਿਨਵਾਰੀ, ਯੂਸਫ-ਜ਼ਈ ਅਤੇ ਖਟਕ ।

ਇਹਨਾਂ ਦੇ ਆਪਣੇ ਪਹਾੜੀ ਇਲਾਕੇ ਵਿਚ ਇਹਨਾਂ ਦੀ ਵਧਦੀ ਵੱਸੋਂ ਵਾਸਤੇ ਕਾਫੀ ਅੰਨ ਪੈਦਾ ਨਹੀਂ ਹੁੰਦਾ । ਸੋ, ਹਿੰਦੁਸਤਾਨ ਤੇ ਕਾਬਲ ਵਿਚਕਾਰ ਹੋ ਰਹੇ ਵਣਜ-ਵਪਾਰ ਉੱਤੇ ਇਹ ਲੋਕ ਮਨ-ਮੰਨਿਆ ਮਸੂਲ ਲਾਂਦੇ ਚਲੇ ਆ ਰਹੇ ਸਨ । ਮੁਗਲ-ਹਕੂਮਤ ਨੇ ਇਹਨਾਂ ਦਾ ਇਹ ਹੱਕ ਅਮਲੀ ਤੌਰ ਤੇ ਮੰਨਿਆ ਹੋਇਆ ਸੀ । ਫਿਰ ਭੀ ਮੁਗਲਾਂ ਨਾਲ ਇਹਨਾਂ ਦਾ ਇੱਟ-ਖੜਕਾ ਕਦੇ ਕਦੇ ਲੱਗ ਹੀ ਜਾਂਦਾ ਸੀ ।

ਅਕਬਰ ਦੇ ਵੇਲੇ ਮੁਗਲ ਹਕੂਮਤ ਦਾ ਟਾਕਰਾ ਯੂਸਫ-ਜ਼ਈਆਂ ਨਾਲ ਹੋ ਪਿਆ ਸੀ । ਯੂਸਫ-ਜ਼ਈ ਸਵਾਤ ਤੇ ਬਜ਼ੋਰ ਦੀਆਂ ਵਾਦੀਆਂ ਵਿਚ ਅਤੇ ਪਿਸ਼ੋਰ ਤੋਂ ਉੱਤਰ ਦੇ ਇਲਾਕੇ ਵਿਚ ਵੱਸਦੇ ਹਨ । ਸੰਨ ੧੫੮੬ ਵਿਚ ਜਿਹੜੇ ਅੱਠ ਹਜ਼ਾਰ ਮੁਗਲ ਫੌਜੀ ਬੀਰਬਲ ਦੀ ਕਮਾਨ ਹੇਠ ਭੇਜੇ ਗਏ ਸਨ, ਉਹ ਬੀਰਬਲ ਸਮੇਤ ਤਕਰੀਬਨ ਸਾਰੇ ਹੀ ਮਾਰੇ ਗਏ ਸਨ ।

ਔਰੰਗਜ਼ੇਬ ਦੇ ਵੇਲੇ ਸੰਨ ੧੬੬੭ ਦੇ ਸ਼ੁਰੂ ਵਿਚੇ ਯੂਸਫ਼-ਜ਼ਈਆਂ ਨੇ ਫਿਰ ਸਿਰ ਚੁੱਕਿਆ। ਸਹਿਜੇ ਸਹਿਜੇ ਕਈ ਹੋਰ ਛੋਟੇ ਵੱਡੇ ਕਬੀਲੇ ਭੀ ਉਹਨਾਂ ਦੇ ਨਾਲ ਸ਼ਾਮਲ ਹੁੰਦੇ ਗਏ। ਪਰ ੧੬੭੧ ਵਿਚ ਰਾਠੌਰ ਰਾਜਪੂਤਾਂ ਨੇ ਆ ਕੇ ਇਹਨਾਂ ਨੂੰ ਦਬਾ ਲਿਆ। ਅਗਲੇ ਸਾਲ ਅਫ਼ਰੀਦੀਆਂ ਨਾਲ ਟੱਕਰ ਹੋ ਪਈ। ਫਿਰ ਖਟਕਾਂ ਨਾਲ। ਖਟਕ ਜ਼ਿਲਾ ਕੋਹਾਟ ਅਤੇ ਬੰਨੂੰ ਦੇ ਇਲਾਕੇ ਵਿਚ ਅਤੇ ਜ਼ਿਲਾ ਪਿਸ਼ੌਰ ਦੇ ਦੱਖਣੀ ਇਲਾਕੇ ਵਿਚ ਵੱਸਦੇ ਹਨ। ਸਾਰੇ ਹੀ ਪਠਾਣ ਕਬੀਲੇ ਇਕੱਠੇ ਹੋ ਗਏ। ਉੱਤਰੀ ਆਸਾਮ ਦੇ ਅਹੋਮ ਕਬੀਲੇ ਨੇ ਜੋ ਭੁਗਤ ਮੀਰ ਜੁਮਲਾ ਦੀ ਸਵਾਰੀ ਸੀ, ਉਹੀ ਉਸ ਦੇ ਪੁੱਤਰ ਮੁਹੰਮਦ ਅਮੀਨ ਖਾਂ ਦੀ ਇਹਨਾਂ ਪਠਾਣਾਂ ਨੇ ਸਵਾਰੀ।

ਆਖਰ ਔਰੰਗਜ਼ੇਬ ਨੂੰ ਆਪ ਜਾਣਾ ਪਿਆ। ਔਰੰਗਜ਼ੇਬ ੨੬ ਜੂਨ ਸੰਨ ੧੬੭੪ ਨੂੰ ਹਸਨ ਅਬਦਾਲ ਜਾ ਪਹੁੰਚਿਆ, ਅਤੇ ਡੇਢ ਸਾਲ ਉਥੇ ਟਿਕਿਆ ਰਿਹਾ। ਜਦੋਂ ਉਥੋਂ ਦੇ ਕੁਝ ਹਾਲਾਤ ਸੁਧਰੇ, ਤਾਂ ਸੰਨ ੧੬੭੫ ਦੇ ੨੩ ਦਸੰਬਰ ਨੂੰ ਹਸਨ ਅਬਦਾਲ ਤੋਂ ਚੱਲ ਕੇ ਔਰੰਗਜ਼ੇਬ ੨੯ ਮਾਰਚ ਸੰਨ ੧੬੭੬ ਨੂੰ ਦਿੱਲੀ ਵਾਪਸ ਪਹੁੰਚਿਆ। ਹਿਜਰੀ ਸਾਲ ਦਾ ਮਹੀਨਾ ਸਵਾਲ ਦੀ ੧੫ ਤਰੀਕ ਨੂੰ ਔਰੰਗਜ਼ੇਬ ਹਸਨ ਅਬਦਾਲ ਤੋਂ ਚੱਲਿਆ ਤੇ ਮਹੀਨਾ ਮੁਹੱਰਮ ਦੀ ੨੨ ਤਰੀਕ ਨੂੰ ਦਿੱਲੀ ਪਹੁੰਚਿਆ ਸੀ।



ਕਿਸੇ ਸਿਰ-ਫਿਰੇ ਹਾਕਮ ਦੀ ਵਧੀਕੀ ਦੇ ਕਾਰਨ ਇਹਨਾਂ ਨਾਲ ਝਗੜਾ ਬਣ ਖਲੋਤਾ, ਜੋ ਇਤਨਾ ਵਧਿਆ ਕਿ ਮਈ ੧੯੭੦ ਵਿਚ ਸਾਰੇ ਦਾ ਸਾਰਾ ਸਤਨਾਮੀ ਫ਼ਿਰਕਾ ਉੱਠ ਖੜਾ ਹੋਇਆ। ਸ਼ਹਿਰ ਨਾਰਨੌਲ ਤੇ ਕਬਜ਼ਾ ਕਰ ਕੇ ਸਤਨਾਮੀਏ ਦਿੱਲੀ ਵੱਲ ਭੀ ਵਧ ਤੁਰੇ। ਪਰ ਗ਼ਰੀਬ ਸਤਨਾਮੀਏ ਮਾਮੂਲੀ ਹਥਿਆਰਾਂ ਨਾਲ ਕਦ ਤੱਕ ਮੁਗ਼ਲ-ਹਕੂਮਤ ਦਾ ਟਾਕਰਾ ਕਰਦੇ ? ਅਗਲੇ ਸਾਲ ਦੇ ਮਾਰਚ ਮਹੀਨੇ ਵਿਚ ਬੜੀ ਬੇ-ਰਹਿਮੀ ਨਾਲ ਉਹਨਾਂ ਨੂੰ ਮਾਰ ਮੁਕਾਇਆ ਗਿਆ।

ਇਹ ਲੱਛਣ ਦੱਸ ਰਹੇ ਸਨ ਕਿ ਮੁਗ਼ਲ-ਹਕੂਮਤ ਕੌੜੀ ਰਾਜਨੀਤੀ ਦੇ ਰਸਤੇ ਪੈ ਗਈ ਸੀ। ਪਰ ਹਕੂਮਤ ਤੇ ਤਾਕਤ ਦੇ ਨਸ਼ੇ ਨੇ ਇਹ ਸੂਝ ਨਾ ਆਉਣ ਦਿੱਤੀ।

### ਕਸ਼ਮੀਰੀ ਪੰਡਿਤ- -

ਸਾਰੇ ਉੱਤਰੀ ਤੇ ਪੂਰਬੀ ਭਾਰਤ ਵਿਚ ਹੀ ਔਰੰਗਜ਼ੇਬ ਦੇ ਹੁਕਮ ਨਾਲ ਸਖ਼ਤੀ ਦੀ ਇਹ ਲਹਿਰ ਚਲਾਈ ਗਈ। ਇਹ ਆਮ ਪਰਸਿੱਧ ਗੱਲ ਸੀ ਕਿ ਕਸ਼ਮੀਰ ਵਿਚ ਬੜੇ ਬੜੇ ਵਿਦਵਾਨ ਪੰਡਿਤ ਰਹਿੰਦੇ ਸਨ। ਕਸ਼ਮੀਰ ਪੰਡਿਤਾਂ ਦਾ ਗੜ੍ਹ ਸੀ। ਉਹਨੀਂ ਦਿਨੀਂ ਬਾਦਸ਼ਾਹ ਵਲੋਂ ਸ਼ੇਰ ਅਫ਼ਗ਼ਾਨ ਖ਼ਾਂ ਉਥੇ ਸੂਬੇਦਾਰ ਸੀ। ਉਸ ਨੇ ਭੀ ਤਲਵਾਰ ਦੇ ਜ਼ੋਰ ਨਾਲ ਕਸ਼ਮੀਰੀ ਪੰਡਿਤਾਂ ਨੂੰ ਮੁਸਲਮਾਨ ਬਣਾਨਾ ਸ਼ੁਰੂ ਕਰ ਦਿੱਤਾ। ਇਹ ਖ਼ਬਰਾਂ ਭੀ ਸਾਰੀ ਹਿੰਦੂ ਜਨਤਾ ਤਕ ਪਹੁੰਚ ਚੁਕੀਆਂ ਹੋਈਆਂ ਸਨ ਕਿ ਸਤਿਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਜਾ-ਨਸ਼ੀਨ ਗੁਰੂ ਆਪੋ ਆਪਣੇ ਸਮੇਂ ਕਮਜ਼ੋਰ ਗ਼ਰੀਬ ਲੋਕਾਂ ਵਿਚ ਸ਼੍ਰੇਮਾਣ ਪੈਦਾ ਕਰਨ ਦੇ ਜਤਨ ਕਰਦੇ ਆ ਰਹੇ ਸਨ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਤਲਵਾਰ ਤੋਂ ਕਸ਼ਮੀਰੀ ਲੋਕ ਚੰਗੀ ਤਰ੍ਹਾਂ ਜਾਣੂ ਸਨ, ਕਿਉਂਕਿ ਗੁਰੂ ਹਰਿਗੋਬਿੰਦ



ਸਾਹਿਬ ਆਪ ਭੀ ਕਸ਼ਮੀਰ ਵਿਚ ਆਏ ਹੋਏ ਸਨ। ਸੌ, ਕਸ਼ਮੀਰੀ ਪੰਡਿਤਾਂ ਨੇ ਮੁਗਲਾਂ ਦੀ ਤਲਵਾਰ ਅਗੇ ਝੁਕਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਆਸਰਾ ਲਿਆ। ਕੁਝ ਸਿਆਣੇ ਸਿਆਣੇ ਪੰਡਿਤਾਂ ਨੇ ਅਨੰਦਪੁਰ ਆ ਕੇ ਸਤਿਗੁਰੂ ਜੀ ਪਾਸੋਂ ਸਹਾਇਤਾ ਮੰਗੀ, ਜਿਸ ਕਰਕੇ ਇਸ ਮੁਸੀਬਤ ਤੋਂ ਬਚਿਆ ਜਾ ਸਕੇ।

### ਕੁਰਬਾਨੀ ਦੇ ਪੂਰਨੇ—

ਸਹਿਮ ਨਾਲ ਨਿਤਾਣੇ ਹੋਏ ਲੋਕ ਕੁਰਬਾਨੀ ਦੇ ਨਿਰੇ ਦੱਸੇ ਹੋਏ ਰਾਹ ਉਤੇ ਨਹੀਂ ਤੁਰ ਸਕਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜ਼ਰੂਰੀ ਸਮਝਿਆ ਕਿ ਕਮਜ਼ੋਰਾਂ ਵਿਚ ਜਿੰਦ ਪਾਣ ਲਈ ਉਹਨਾਂ ਦੀ ਖਾਤਰ ਜ਼ੁਲਮ ਅੱਗੇ ਨਿਡਰ ਹੋ ਕੇ ਆਪਣਾ ਸਿਰ ਪੇਸ਼ ਕੀਤਾ ਜਾਏ। ਗੁਰੂ ਗੋਬਿੰਦ ਸਿੰਘ ਜੀ ਭਾਵੇਂ ਅਜੇ ਅੱਠ ਸਾਲਾਂ ਦੇ ਹੀ ਸਨ, ਉਹਨਾਂ ਨੇ ਭੀ ਪਿਤਾ-ਗੁਰੂ ਜੀ ਦੇ ਇਸ ਖਿਆਲ ਦੀ ਪ੍ਰਸੰਸਾ ਕੀਤੀ। ਕਸ਼ਮੀਰੀ ਪੰਡਿਤਾਂ ਨੂੰ ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਤੁਸੀਂ ਬੇ-ਸ਼ੱਕ ਬਾਦਸ਼ਾਹ ਨੂੰ ਲਿਖ ਭੇਜੋ, ਜੁ ਗੁਰੂ ਤੇਗ ਬਹਾਦਰ ਸਾਡੇ ਧਾਰਮਿਕ ਰਾਹਬਰ ਹਨ, ਜੇ ਉਹ ਮੁਸਲਮਾਨ ਬਣ ਗਏ ਤਾਂ ਅਸੀਂ ਸਾਰੇ ਹੀ ਇਸਲਾਮ ਕਬੂਲ ਕਰ ਲਵਾਂਗੇ।

ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਸਿੱਖ ਧਰਮ ਦੇ ਪਰਚਾਰ ਲਈ ਸਮੇ ਸਮੇ ਥਾਪੇ ਹੋਏ ਕੇਂਦਰਾਂ ਤੋਂ ਮੁਖੀ ਸਿੱਖ ਦੱਬੀ ਹੋਈ ਹਿੰਦੂ ਜਨਤਾ ਵਿਚ ਪਰਚਾਰ ਤਾਂ ਕਰਦੇ ਆ ਰਹੇ ਸਨ ਅਤੇ ਸਿੱਖ ਧਰਮ ਦਾ ਮੁਖ ਪਰਚਾਰ ਭੀ ਇਹੀ ਹੈ ਕਿ ਨਾ ਕਿਸੇ ਤੋਂ ਡਰੋ ਅਤੇ ਨਾ ਕਿਸੇ ਨੂੰ ਡਰਾਵੋ। ਫਿਰ ਭੀ ਸਮੇ ਦੇ ਹਾਲਾਤ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਜ਼ਰੂਰੀ ਸਮਝਿਆ ਕਿ ਆਪਣੇ ਆਪ ਨੂੰ ਔਰੰਗਜ਼ੇਬ ਦੀ ਤਲਵਾਰ ਅਗੇ ਪੇਸ਼ ਕਰਨ ਤੋਂ ਪਹਿਲਾਂ ਘਬਰਾਏ ਹੋਏ ਲੋਕਾਂ ਪਾਸ ਥਾਂ ਥਾਂ ਪਹੁੰਚ ਕੇ ਉਹਨਾਂ ਨੂੰ ਧੀਰਜ ਦਿੱਤੀ ਜਾਏ ਅਤੇ ਉਹਨਾਂ

## ਸਤਵਾਂ ਕਾਂਡ

### ਪੰਜਾਬ ਵਲ ਵਾਪਸੀ—

ਔਰੰਗਜ਼ੇਬ ਦੀ ਇਸ ਨਵੀਂ ਰਾਜ-ਨੀਤੀ ਦਾ ਅਸਰ ਸੁਣ ਵੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਛੇਤੀ ਪੰਜਾਬ ਨੂੰ ਪਰਤੇ। ਪਹਿਲਾਂ ਪਟਨੇ ਅੱਪੜੇ, ਇਥੇ ਭੀ ਬਹੁਤ ਥੋੜਾ ਸਮਾ ਟਿਕੇ। ਗੁਰੂ ਗੋਬਿੰਦ ਸਿੰਘ ਜੀ ਨੂੰ ਉਥੇ ਹੀ ਪਰਵਾਰ ਤੇ ਸ਼ਰਧਾਲੂ ਸਿੱਖਾਂ ਦੀ ਨਿਗਰਾਨੀ ਵਿਚ ਛੱਡ ਕੇ ਆਪ ਬਕਸਰ, ਬਨਾਰਸ ਤੇ ਅਜੁੱਧਿਆ ਆਦਿਕ ਸ਼ਹਿਰਾਂ ਵਿਚੋਂ ਦੀ ਹੁੰਦੇ ਹੋਏ ਢਾਈ ਤਿੰਨ ਮਹੀਨਿਆਂ ਵਿਚ ਹੀ ਅਨੰਦਪੁਰ ਵਾਪਸ ਪਹੁੰਚ ਗਏ। ਥੋੜੇ ਹੀ ਸਮੇਂ ਪਿਛੋਂ ਸਤਿਗੁਰੂ ਜੀ ਨੇ ਸਾਰੇ ਪਰਵਾਰ ਨੂੰ ਭੀ ਪਟਨੇ ਤੋਂ ਮੰਗਾ ਲਿਆ।

ਗੁਰੂ ਨਾਨਕ ਦੇਵ ਜੀ ਦੇ ਦ੍ਰਿਸ਼ਟੀ-ਕੋਣ ਤੋਂ ਮਨੁੱਖਤਾ ਦਾ ਆਦਰਸ਼ ਹੀ ਇਹ ਹੈ ਕਿ ਨਾ ਕਿਸੇ ਨੂੰ ਡਰਾਵੇ ਤੇ ਨਾ ਹੀ ਕਿਸੇ ਪਾਸੋਂ ਡਰੇ। ਔਰੰਗਜ਼ੇਬ ਦੀ ਨਵੀਂ ਚਲਾਈ ਜੁਲਮ-ਰੋ ਵਿਚ ਖੇਰੂ ਹੋ ਹੋ ਕੇ ਰੁੜ੍ਹ ਰਹੇ ਹਿੰਦੂਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹੀ ਸਿੱਖਿਆ ਦੇਣੀ ਸ਼ੁਰੂ ਕੀਤੀ ਕਿ ਜੱਥੇਬੰਦ ਹੋ ਕੇ, ਇਕ-ਮੁੱਠ ਹੋ ਕੇ, ਸ਼ਾਂਤ ਰਹਿ ਕੇ ਮਰਦਾਨਾ-ਵਾਰ ਇਸ ਜੁਲਮ ਨੂੰ ਸਹਾਰੋ। ਸਤਿਗੁਰੂ ਜੀ ਔਰੰਗਜ਼ੇਬ ਦੇ ਵੇਲੇ ਦੀ ਮੁਗਲ-ਤਾਕਤ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਪਰ ਫਿਰ ਭੀ ਸਿੱਖ-ਧਰਮ ਦਾ ਇਹੀ ਮੁੱਖ ਚਲਨ ਸੀ ਕਿ ਦੁਖੀਆਂ ਦੀ ਬਾਂਹ ਫੜੀ ਜਾਏ ਤੇ ਉਸ ਵੇਲੇ ਦੇ ਹਾਲਾਤ ਅਨੁਸਾਰ ਦੁਖੀਆਂ ਨੂੰ ਇਸ ਗੱਲ ਲਈ ਪ੍ਰੇਰਿਆ ਜਾਏ ਕਿ ਸਾਰੇ ਡਰ ਸਹਿਮ ਦੂਰ ਕਰ ਕੇ ਸੂਰਮਿਆਂ ਵਾਂਗ ਹੱਸ ਹੱਸ ਕੇ ਮੌਤ ਦਾ ਸਾਹਮਣਾ ਕਰਨ।

## ਸਖਤੀ ਦਾ ਉਲਟਾ ਫਲ—

ਸ਼ਾਹ ਜਹਾਨ ਆਪਣੇ ਪੁੱਤਰ ਦੀ ਕੈਦ ਵਿਚ ਹੀ ਜਨਵਰੀ ੧੬੬੬ ਵਿਚ ਫ਼ੌਤ ਹੋਇਆ । ਮੁਗ਼ਲ-ਇਤਿਹਾਸ ਲਿਖਦਾ ਹੈ ਕਿ ਔਰੰਗਜ਼ੇਬ ਉਸ ਦੇ ਜਨਾਜ਼ੇ ਤੇ ਭੀ ਨਹੀਂ ਸੀ ਪਹੁੰਚਿਆ । ਕੁਦਰਤੀ ਗੱਲ ਸੀ ਕਿ ਲੋਕਾਂ ਦੇ ਦਿਲਾਂ ਵਿਚ ਅਜਿਹੇ ਪੁੱਤਰ ਦੇ ਵਿਰੁੱਧ ਨਫ਼ਰਤ ਪੈਦਾ ਹੋਵੇ । ਇਸ ਬਦਨਾਮੀ ਨੂੰ ਧੋਣ ਲਈ ਔਰੰਗਜ਼ੇਬ ਨੇ ਆਪਣੇ ਆਪ ਨੂੰ ਇਸਲਾਮ ਦਾ ਖਾਸ ਰਾਖਾ ਜ਼ਾਹਰ ਕਰਨ ਦਾ ਉੱਦਮ ਸ਼ੁਰੂ ਕੀਤਾ । ਹਿੰਦੂ-ਧਰਮ ਦੇ ਵਿਰੁੱਧ ਦਿਨੋ-ਦਿਨ ਸਖਤੀ ਵਧਣ ਲੱਗ ਪਈ । ਜਿਉਂ ਜਿਉਂ ਇਹ ਸਖਤੀ ਅਸਹਿ ਹੁੰਦੀ ਗਈ, ਕਈ ਮਨ-ਚਲੇ ਸਿਰ ਚੁੱਕਣ ਲੱਗ ਪਏ ।

ਸੰਨ ੧੬੬੯ ਦੇ ਸ਼ੁਰੂ ਵਿਚ ਜ਼ਿਲਾ ਮਥਰਾ ਦੇ ਕਿਸਾਨਾਂ ਨੇ ਬਗ਼ਾਵਤ ਕਰ ਦਿੱਤੀ । ਇਕ ਕਿਸਾਨ ਗੋਲਕ ਦੀ ਅਗਵਾਈ ਵਿਚ ਹਜ਼ਾਰਾਂ ਗਭਰੂ ਹਥਿਆਰ-ਬੰਦ ਹੋ ਖਲੋਤੇ । ਸਾਰਾ ਸਾਲ ਮੁਗ਼ਲ ਫ਼ੌਜਾਂ ਨੂੰ ਹੱਥ-ਪੈਰ ਪਏ ਰਹੇ । ਆਖ਼ਰ ਇਕ ਇਕੱਲਾ ਜ਼ਿਲਾ ਸਾਰੀ ਮੁਗ਼ਲ-ਹਕੂਮਤ ਦਾ ਟਾਕਰਾ ਕਿਵੇਂ ਕਰਦਾ ? ਅਗਲੇ ਸਾਲ ਦੇ ਮਾਰਚ ਵਿਚ ਮਸਾਂ ਮਸਾਂ ਅਮਨ ਕਾਇਮ ਹੋ ਸਕਿਆ ।

ਦਿੱਲੀ ਤੋਂ ਦੱਖਣ-ਪੱਛਮ ਵੱਲ ਸੱਤਰ ਕੁ ਮੀਲਾਂ ਦੀ ਵਿੱਥ ਤੇ ਜ਼ਿਲਾ ਨਾਰਨੌਲ ਦੇ ਇਲਾਕੇ ਵਿਚ ਸਤਨਾਮੀਏ ਲੋਕ ਵੱਸਦੇ ਸਨ । ਹਿੰਦੂ ਕੌਮ ਦਾ ਹੀ ਇਹ ਇਕ ਫ਼ਿਰਕਾ ਸੀ । ਲੋਕ ਇਹਨਾਂ ਨੂੰ 'ਮੁੰਡੀਆ' ਆਖਦੇ ਸਨ, ਕਿਉਂਕਿ ਇਹ ਪਿੰਡੇ ਦੇ ਸਾਰੇ ਹੀ ਵਾਲ ਤੇ ਰੋਮ ਮੁਨਾ ਦੇਂਦੇ ਸਨ । ਸਤਨਾਮੀਏ ਰਹਿੰਦੇ ਤਾਂ ਸਾਧ ਭੇਖ ਵਿਚ ਸਨ, ਪਰ ਆਪਣੀ ਕਿਰਤ ਕਾਰ ਆਪ ਹੀ ਕਰਦੇ ਸਨ । ਹੱਕ ਦੀ ਕਮਾਈ ਇਹਨਾਂ ਦਾ ਖਾਸ ਅਸੂਲ ਸੀ । ਕਿਸੇ ਦੀ ਵਧੀਕੀ ਭੀ ਸਹਾਰਨ ਨੂੰ ਇਹ ਤਿਆਰ ਨਹੀਂ ਸਨ । ਇਹਨਾਂ ਵਿਚੋਂ ਬਹੁਤੇ ਸਦਾ ਸ਼ਸਤ੍ਰਧਾਰੀ ਰਹਿੰਦੇ ਸਨ ।

ਅਕਬਰ, ਜਹਾਂਗੀਰ ਅਤੇ ਸ਼ਾਹ ਜਹਾਨ ਦੇ ਵੇਲੇ ਉਹਨਾਂ ਦੀ ਪੇਸ਼ ਨਾ  
ਜਾ ਸਕੀ। ਇਹ ਖੁਲ੍ਹ ਮਿਲੀ ਉਹਨਾਂ ਨੂੰ ਔਰੰਗਜ਼ੇਬ ਦੇ ਤਖਤ ਉਤੇ  
ਬੈਠਣ ਤੋਂ ਕੁਝ ਸਾਲ ਪਿਛੋਂ। ਤਖਤ ਉਤੇ ਬੈਠਣ ਤੋਂ ਪਹਿਲਾਂ ਭੀ  
ਜਦੋਂ ਅਜੇ ਇਹ ਗੁਜਰਾਤ ਦਾ ਗਵਰਨਰ ਸੀ, ਇਸ ਨੇ ਸੰਨ ੧੬੪੪  
ਵਿਚ ਅਹਿਮਦਾਬਾਦ ਵਿਚ ਚਿੰਤਾਮਣੀ ਦੇ ਮੰਦਰ ਨੂੰ ਢੁਹਾ ਦਿੱਤਾ ਸੀ,  
ਤੇ ਕਈ ਹੋਰ ਮੰਦਰ ਭੀ ਮੁਕਾਏ ਸਨ।

ਜਦੋਂ ਔਰੰਗਜ਼ੇਬ ਤਖਤ ਉੱਤੇ ਬੈਠਾ, ਤਾਂ ਉਸ ਨੇ ਉੜੀਸਾ  
ਪ੍ਰਾਂਤ ਦੇ ਸਥਾਨਕ ਹਾਕਮਾਂ ਨੂੰ ਹਿਦਾਇਤਾਂ ਭੇਜੀਆਂ ਸਨ ਕਿ ਦਸ ਬਾਰ੍ਹਾਂ  
ਸਾਲਾਂ ਦੇ ਅੰਦਰ ਅੰਦਰ ਬਣੇ ਹੋਏ ਸਭ ਮੰਦਰ ਤੇ ਸਾਧੂਆਂ ਦੀਆਂ  
ਕੁਟੀਆਂ ਢਾਹ ਦਿੱਤੀਆਂ ਜਾਣ, ਤੇ ਕਿਸੀ ਪੁਰਾਣੇ ਮੰਦਰ ਦੀ ਮੁਰੰਮਤ ਨਾ  
ਹੋਣ ਦਿੱਤੀ ਜਾਵੇ।

ਸੰਨ ੧੬੬੯ ਵਿਚ ਜਿਨ੍ਹੀਂ ਦਿਨੀਂ ਗੁਰੂ ਤੇਗ ਬਹਾਦਰ ਸਾਹਿਬ  
ਆਸਾਮ ਬੰਗਾਲ ਵਿਚ ਆਏ ਹੋਏ ਸਨ, ਔਰੰਗਜ਼ੇਬ ਨੇ ਸਾਰੇ ਭਾਰਤ  
ਵਾਸਤੇ ਇਕ ਨਵਾਂ ਹੁਕਮ ਜਾਰੀ ਕੀਤਾ ਕਿ ਕਾਫ਼ਰਾਂ ਦੀਆਂ ਸਭ  
ਪਾਠਸ਼ਾਲਾ ਅਤੇ ਮੰਦਰ ਢਾਹ ਦਿਤੇ ਜਾਣ, ਉਹਨਾਂ ਦੀਆਂ ਧਾਰਮਿਕ  
ਰਸਮਾਂ ਤੇ ਤਾਲੀਮ ਨੂੰ ਮੁਕਾ ਦਿਤਾ ਜਾਵੇ। ਇਸ ਹੁਕਮ ਦਾ ਨਤੀਜਾ  
ਇਹ ਨਿਕਲਿਆ ਕਿ ਮਥਰਾ, ਅਜੁੱਧਿਆ, ਬਨਾਰਸ ਆਦਿਕ  
ਹਿੰਦੂ-ਸੱਭਿਅਤਾ ਵਾਲੇ ਸ਼ਹਿਰਾਂ ਦੇ ਸਦੀਆਂ ਪੁਰਾਣੇ ਮੰਦਰ ਢਾਹ ਦਿੱਤੇ  
ਗਏ ਅਤੇ ਕਈਆਂ ਨੂੰ ਮਸਜਿਦਾਂ ਵਿਚ ਤਬਦੀਲ ਕਰ ਦਿਤਾ ਗਿਆ।  
ਹਿੰਦੂਆਂ ਉਤੇ ਜਜ਼ੀਆ ਲਗਾ ਦਿੱਤਾ ਗਿਆ, ਧਾਰਮਿਕ ਮੇਲਿਆਂ ਉਤੇ  
ਬੜੀਆਂ ਕਰੜੀਆਂ ਬੰਦਸ਼ਾਂ ਲਾ ਦਿੱਤੀਆਂ, ਹਿੰਦੂ ਸਰਕਾਰੀ ਨੌਕਰੀਆਂ ਤੋਂ  
ਸਹਿਜੇ ਸਹਿਜੇ ਕੱਢੇ ਜਾਣ ਲੱਗ ਪਏ।

ਹਿੰਦੂ-ਕੌਮ ਦੇ ਨੇਤਾ ਤਾਂ ਬ੍ਰਾਹਮਣ ਅਤੇ ਸ਼ਸਤ੍ਰਧਾਰੀ ਰਾਜਪੂਤ  
ਆਦਿਕ ਖੱਤਰੀ ਹੀ ਸਨ। ਖੱਤਰੀ ਕਰਮਚਾਰੀ ਦਬਾਏ ਜਾ ਚੁੱਕੇ ਸਨ।  
ਉਹ ਸਗੋਂ ਮੁਗਲਾਂ ਦਾ ਹੱਥ-ਠੋਕਾ ਬਣ ਕੇ ਹਿੰਦੂਆਂ ਉਤੇ ਹੀ ਜ਼ੋਰ-ਜੁਲਮ

ਕਰਨ ਲੱਗ ਪਏ ਸਨ । ਬ੍ਰਾਹਮਣਾਂ ਅੱਗੇ ਸਿਰਫ ਇਕੋ ਨਿਸ਼ਾਨਾ ਸੀ—  
ਹਿੰਦੂ ਅਨਪੜ੍ਹ ਜਨਤਾ ਨੂੰ ਕਰਮ-ਕਾਂਡ ਦੇ ਜਾਲ ਵਿਚ ਫਸਾਈ ਰੱਖ ਕੇ  
ਆਪਣੀ ਸੌਖੀ ਰੋਜ਼ੀ ਦਾ ਪਰਬੰਧ ਕਾਇਮ ਰੱਖਣਾ । ਸੋ ਇਸ ਤਰ੍ਹਾਂ ਆਗੂ  
ਹੀਣ ਪਏ ਕਮਜ਼ੋਰ ਹਿੰਦੂ ਲੋਕ ਦਮ ਤੋੜ ਰਹੇ ਸਨ ।

ਪਰ ਹਿੰਦੂਆਂ ਉਤੇ ਨਿਰਾ ਧੱਕਾ ਹੀ ਨਹੀਂ ਵਰਤਿਆ ਜਾਂ ਰਿਹਾ  
ਸੀ, ਇਸਲਾਮ ਕਬੂਲ ਕਰਨ ਵਾਲਿਆਂ ਨੂੰ ਆਰਥਕ ਰਿਆਇਤਾਂ ਤੇ  
ਇਨਾਮ ਭੀ ਮਿਲਦੇ ਸਨ ।

ਬਚਾਇਆ, ਜਿਸ ਨਰਾਇਣ ਨੇ ਇਕ ਫੁੱਲ ਦੀ ਭੇਟਾ ਤੇ ਪ੍ਰਸੰਨ ਹੋ ਕੇ ਗਜ ਨੂੰ ਤੈਂਦਵੇ ਦੀ ਫਾਹੀ ਤੋਂ ਬਚਾ ਲਿਆ, ਜਿਸ ਨੇ ਅਨਾਥ ਬਾਲਕ ਧੂ ਨੂੰ ਅਟੱਲ ਪਦਵੀ ਦੇ ਦਿੱਤੀ, ਤੁਸੀਂ ਭੀ ਜੇ ਉਸ ਦਾ ਆਸਰਾ ਪਰਨਾ ਲਵੋਗੇ, ਤਾਂ ਤੁਹਾਨੂੰ ਭੀ ਉਹ ਇਸ ਭਿਆਨਕ ਜੁਲਮ ਤਸੱਦਦ ਤੋਂ ਰੱਖ ਦੇ ਕੇ ਰੱਖ ਲਏਗਾ, ਤੁਹਾਨੂੰ ਆਤਮਕ ਮੌਤੇ ਮਰਨ ਨਹੀਂ ਦੇਵੇਗਾ ।

### (੪) ਮੋਹ ਦਾ ਤਿਆਗ—

ਇਸ ਮੋਹ ਨੂੰ ਛੱਡੋ । ਇਹ ਤੁਹਾਨੂੰ ਸਰੀਰ ਤੋਂ ਉੱਚਾ ਨਹੀਂ ਹੋਣ ਦੇਂਦਾ । ਇਹੀ ਧਿਰ ਧਿਰ ਦੀ ਮੁਥਾਜੀ ਕਰਾ ਰਿਹਾ ਹੈ । ਇਸੇ ਦੀ ਪ੍ਰੇਰਨਾ ਨਾਲ ਦੁਨੀਆ ਦੇ ਚਸਕੇ, ਰੰਗ-ਤਮਾਸ਼ੇ ਮਿੱਠੇ ਲਗ ਰਹੇ ਹਨ ਤੇ ਜੀਵਨ ਸੁਆਰਥੀ ਬਣਦਾ ਜਾ ਰਿਹਾ ਹੈ । ਨਿਰੀ ਆਪਣੀ ਖਾਤਰ ਜੀਉਣਾ ਸਹੀ ਜੀਵਨ ਨਹੀਂ ਹੈ, ਇਹ ਨੀਵਾਂ-ਪਨ ਹੈ, ਇਹ ਆਤਮਕ ਮੌਤ ਹੈ । ਇਸ ਨੂੰ ਤਿਆਗੋ । ਤੁਹਾਨੂੰ ਅੰਦਰ ਵੱਸਦਾ ਰੱਬ ਦਿਸ ਪਏਗਾ ਤੇ ਤੁਸੀਂ ਨਿਡਰ ਨਿਰਭੈ ਹੋ ਜਾਉਗੇ ।

### (੫) ਭੇਖ, ਤੀਰਥ ਤੇ ਤਪ—

ਇਹਨਾਂ ਭੇਖੀ ਸਾਧੂਆਂ ਤੋਂ ਬਚੋ । ਇਹਨਾਂ ਨੇ ਨਿਰੇ ਪੇਟ ਪਾਲਣ ਦੇ ਪਰਪੰਚ ਰਚੇ ਹੋਏ ਹਨ । ਤੀਰਥਾਂ ਵਲ ਭੱਜਿਆਂ ਤੇ ਪਹਾੜਾਂ ਜੰਗਲਾਂ ਦੇ ਗੋਸ਼ਿਆਂ ਵਿਚ ਲੁਕਿਆਂ ਭੀ ਇਹ ਆਈ ਬਿਪਤਾ ਟਲ ਨਹੀਂ ਸਕੇਗੀ । ਸਹਿਮ ਪਿਆ ਹੀ ਰਹੇਗਾ । ਘਟ ਘਟ ਵਿਚ ਵੱਸਦੇ ਪ੍ਰਾਭੂ ਦਾ ਆਸਰਾ ਫੜੋ, ਸਭ ਸਹਿਮ ਦੂਰ ਹੋ ਜਾਣਗੇ । ਪ੍ਰਾਭੂ ਦੀ ਯਾਦ ਹੀ ਜੀਵਨ ਦਾ ਸਹੀ ਮਨੋਰਥ ਹੈ ।



ਪੰਚ-ਸ਼ਬਦੀ  
ਕੀਰਤਨੀ ਆਸਾ ਦੀ ਵਾਰ

ਇਹ ਪੋਥੀ

'ਕੀਰਤਨ-ਪ੍ਰਕਾਸ਼' ਦੇ ਗੁਟਕਿਆਂ ਦੀ ਥਾਂ ਨਵੀਂ ਸੁਗਾਤ ਹੈ। ਇਸ ਵਿਚ ਇਕ ਇਕ ਛੱਕੇ ਨਾਲ ਰਲਦੇ ਮਿਲਦੇ ਪੰਜ ਪੰਜ ਸਤ ਸਤ ਸ਼ਬਦ ਹਨ। ਹਰ ਚੌਥੇ ਸਫ਼ੇ ਤੇ ਨਵਾਂ ਛੱਕਾ ਹੈ ਅਤੇ ਚਾਰ-ਗੁਣਾਂ ਕੀਤਿਆਂ ਛੱਕਾ, ਸਲੋਕ ਤੇ ਪਉੜੀਆਂ ਝੱਟ-ਪੱਟ ਹੀ ਲੱਭ ਪੈਂਦੀਆਂ ਹਨ।

ਪੋਥੀ ਵਿਚ ਦਿੱਤੇ ੨੩੫ ਸ਼ਬਦਾਂ ਦਾ ਪੂਰਾ ਤਤਕਰਾ ਅਰੰਭ ਵਿਚ ਹੈ ਅਤੇ ਅਖੀਰ ਵਿਚ "ਪਾਠ ਕਰਨ ਵਿਚ ਪਰਚੱਲਤ ਭੁੱਲਾਂ" ਦਿੱਤੀਆਂ ਹਨ।

ਗੁਰਦਵਾਰਿਆਂ, ਸਤਿਸੰਗਾਂ ਤੇ ਆਮ ਘਰਾਂ ਵਿਚ ਇਹ ਪੋਥੀ ਬਹੁਤ ਹੀ ਪਿਆਰੀ ਹੋ ਰਹੀ ਹੈ। ਇਕ ਵਾਰ ਜ਼ਰੂਰ ਦਰਸ਼ਨ ਕਰੋ।

ਕਾਗਜ਼ ਛਪਾਈ ਵਧੀਆ, ਸਫ਼ੇ ੧੧੨

ਜਿਲਦ ਸਮੇਤ ਭੇਟਾ ੫-੫੦